


# ਸ਼ਬਦਾਂ ਦੇ ਕਾਢਲੇ



ਕੁਲਬੀਰ ਸਿੰਘ ਸਿੱਧੂ

## **ਸ਼ਬਦਾਂ ਦੇ ਕਾਫਲੇ**

**ਕੁਲਬੀਰ ਸਿੰਘ ਸਿੱਧੂ**

# ***Shabdan De Kafle***

*by*

***Kulbir Singh Sidhu, IAS***

# 1374, Sector 68, Mohali

Sahibzada Ajit Singh Nagar

Mobile 098140-15329, 0172-2218118

Email: [kulbirsinghsidhuias@gmail.com](mailto:kulbirsinghsidhuias@gmail.com)

*7th Oct, 2010*

*Published by Lokgeet Parkashan*

*S.C.O. 26-27, Sector 34 A, Chandigarh-160022,*

*India*

*Ph.0172-5077427, 5077428*

*Punjabi Bhawan, Ludhiana, 98154 71219*

*visit us at : [www.unistarbooks.com](http://www.unistarbooks.com)*

*Type Setting & Design PCIS*

*Printed & bound at Unistar Books (Printing Unit)*

*11-A, Industrial Area, Phase-2, Chandigarh (India)*

*98154-71219*

*© 2010*

*Produced and Bound in India*

*All rights reserved*

*This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means (electronic, mechanical, photocopying, recording or otherwise), without the prior written permission of both the copyright owner and the above-mentioned publisher of this book.*

## ਸਮਰਪਣ



ਗੁਰੂਆਂ, ਪੀਰਾਂ, ਸ਼ਹੀਦਾਂ-ਮੁਰੀਦਾਂ, ਸੰਤਾਂ ਤੇ ਆਪਣੇ  
ਵਡੇਰਿਆਂ ਦੀ ਰਹਿਮਤ ਅਤੇ ਹਮਸਫੂਰ  
ਸਜਣਾ-ਮਿਤੱਰਾਂ ਦੀਆਂ ਦੁਆਵਾਂ ਨੂੰ  
ਮੇਰੇ ਇਹ 'ਸ਼ਬਦਾਂ ਦੇ ਕਾਛਲੇ'  
ਸੁਚੇ ਸਨੋਹ ਤੇ ਪਿਆਰ ਸਹਿਤ ਸਮਰਪਿਤ ਹਨ।



## ਮੰਗਲਾਚਰਣ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਰਦਾਸ



ਦਸਤਖਤ ਪਿਛਾ ਦੀ ਹਸਤ ਲਿਖਤ



ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ  
ਦੇਹਿ ਸਿਵਾ ਸ਼ਰ ਮੌਹਿ ਇਹੈ,  
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥  
ਨਾ ਛਡੋਂ ਅਰਿ ਸੋ ਜਥ ਜਾਇ ਲਰੋਂ,  
ਨਿਸਚੈਂ ਕਰ ਅਪਨੀ ਜੀਤ ਕਰੋਂ॥  
ਅਭੁ ਸਿੰਖ ਹੋਂ ਅਪਨੇ ਹੀ ਮਨ ਕੋਂ,  
ਇਹ ਲਾਲਚ ਹਉ ਗੁਨ ਤਉ ਉਚੜੋਂ॥  
ਜਥ ਆਵੋ ਕੀ ਅਉਧ ਨਿਦਾਨ ਬਨੋਂ,  
ਅਭਿ ਹੀ ਰਣ ਮੈ ਤਸ ਜੁਝ ਮਰੋਂ॥



## ਤਤਕਰਾ

|    |   |            |
|----|---|------------|
| ੮  | ਸੁਰਜੀਤ ਪਾਤਰ ਵਲੋਂ ਪ੍ਰਸਤਾਵਨਾ                    | 7-13-7     |
| ੯  | ਪੰਜਾਬੀ ਸੱਥ ਦੇ ਦੋ ਭਰਾਵਾਂ ਵਲੋਂ                  | 14-16-3    |
| ੧੦ | ਮੁੱਖ ਬੰਦ                                      | 17-28-12   |
| ੧  | ਪੰਜਾਬੀ ਜੀਵਨ ਸੈਲੀ ਦੇ ਬਦਲਦੇ ਰੰਗ                 | 29-4416    |
| ੨  | ਇੰਗਲੈਂਡ ਵਿੱਚ ਮੇਟਰ-ਵੇਅ 'ਤੇ ਭੱਜੀ ਫਿਰਦੀ ਜ਼ਿੰਦਗੀ  | 45-5612    |
| ੩  | 300 ਸਾਲ ਗੁਰੂ ਦੇ ਨਾਲ!                          | 57-6408    |
| ੪  | ਮਨਾਂ ਨੂੰ ਰਹਾਓ ਦੇਣ ਦੀ ਲੋੜ                      | 65-7915    |
| ੫  | ਬਾਬਾ ਨਾਨਕ ਤੇ ਫਰੀਦ ਨੂੰ ਕਿਵੇਂ ਵੰਡਾਗੇ?           | 80-8910    |
| ੬  | ਮੇਰੀ ਮਾਂ ਸੀ ਠੰਡੀ ਛਾ'                          | 90-10011   |
| ੭  | ਆਦਰਸ ਕਰਮਯੋਗੀ ਪਿਤਾ ਨੂੰ ਅਲਵਿਦਾ                  | 101-10505  |
| ੮  | ਖੂੰਡੇ ਵਾਲੇ ਬਾਬਾ ਜੀ ਸ੍ਰੂ: ਜਗਤ ਸਿੰਘ             | 106-11308  |
| ੯  | ਬਣਦੇ-ਟੁੱਟਦੇ ਰਿਸਤੇ                             | 114-13017  |
| ੧੦ | ਪੁਆੜਿਆਂ ਦੀ ਜੜ੍ਹ ਈਰਖਾ ਤੇ ਦਵੇਸ਼                 | 131-13505  |
| ੧੧ | ਕੁਹਾਂ ਦੇ ਰਿਸਤਿਆਂ ਦੀ ਪਛਾਣ                      | 136-138 03 |
| ੧੨ | ਅਛੋਪਲੇ ਹੀ ਤੁਰ ਗਿਆ ....ਪ੍ਰੋ. ਕਰਮ ਸਿੰਘ          | 139-14204  |
| ੧੩ | ਦੋ ਚਿਰਾਗ ਬੁਝ ਗਏ ਹੈਂ..... ਸਰੇ ਰਾਹ ਚਲਤੇ-ਚਲਤੇ    | 143-14705  |
| ੧੪ | ਸ਼ਬਦਾਂ ਦਾ ਜੋਗੀ ਪੀਰ- ਪ੍ਰੋ. ਮਹਿੰਦਰ ਸਿੰਘ ਚੀਮਾ    | 148-15104  |
| ੧੫ | ਕਿਧਰੋਂ ਆਈਆਂ ਬੇੜੀਆਂ ਤੇ ਕਿਧਰ ਗਏ ਮਲਾਹ?           | 152-15605  |
| ੧੬ | ਸਾਡੀ ਸਿੱਖਿਆ ਪ੍ਰਣਾਲੀ ਦੇ ਕੁਝ ਕੁ ਚਮਤਕਾਰੇ         | 157-16812  |
| ੧੭ | ਮਹਾਭਾਰਤ ਦੇ ਵੀਰ ਅਭਿਮਨਿੰਦੁ ਤੁੱਲ ਅੱਜ ਦਾ ਵਿਦਿਆਰਥੀ | 169-18921  |
| ੧੮ | ਪੰਜਾਬੀ ਦੀ ਦੁਰਦਸ਼ਾ                             | 190-20112  |

|           |                                      |                  |
|-----------|--------------------------------------|------------------|
| <b>19</b> | ਡਰਦੀ ਹਰਿ-ਹਰਿ ਕਰਦੀ                    | <b>202-20908</b> |
| <b>20</b> | ਜਿਤੁ ਜੰਮਹਿ ਰਾਜਾਨ                     | <b>210-21405</b> |
| <b>21</b> | ਕੌਮੀ ਆਚਰਣ ਇਕ ਟੇਢੀ ਖੀਰ                | <b>215-22107</b> |
| <b>22</b> | ਜਿਨ੍ਹੇ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈ?  | <b>222-22403</b> |
| <b>23</b> | ਠਠਾਂ ਮਾਰਦਾ ਨਸੇ-ਪਤੋਂ ਦਾ ਸੱਤਵਾਂ ਦਰਿਆ   | <b>225-23006</b> |
| <b>24</b> | ਸਾਡੇ ਚੋਣ ਸੈਨੀਫੈਸਟੋ                   | <b>231-23303</b> |
| <b>25</b> | ਅਜਾਦ ਕੌਣ ਕਾਂ, ਕੁੱਤਾ ਜਾਂ ਆਦਮੀ?        | <b>234-23603</b> |
| <b>26</b> | ਸਲਾਮ ਤੋਂ ਸਿਜਦੇ ਤੱਕ                   | <b>237-25216</b> |
| <b>27</b> | ਸਾਡੇ ਦਫਤਰੀ ਸਭਿਆਚਾਰ ਦੇ ਰੰਗ-ਤਮਾਸੇ      | <b>253-26513</b> |
| <b>28</b> | ਜਨਾਬੀ ਨੇ ਗਾਲਿਬ ਨਿਕੰਮਾ ਕਰ ਦੀਆ         | <b>266-27106</b> |
| <b>29</b> | ਕੁੱਝ ਹੱਸ ਵੇ ਮਨਾਂ ਕੁੱਝ ਖੇਡ ਵੇ ਮਨਾਂ    | <b>272-30130</b> |
| <b>30</b> | ਆਪਣੇ ਮਸੀਹੇ ਭੁਲ੍ਹਣ ਵਾਲਿਓ!             | <b>302-31009</b> |
| <b>31</b> | ਗਿਆਨ ਗੋਸ਼ਟੀਆਂ ਦਾ ਕੀ ਫਾਇਦਾ?           | <b>311-32212</b> |
| <b>32</b> | ਸ਼ਹੀਦੀ ਜੋੜ ਮੇਲੇ ਰੰਗ-ਤਮਾਸੇ ਨਹੀਂ ਹਨ!   | <b>323-32705</b> |
| <b>33</b> | ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਵੀ ਲੰਘ ਗਈ | <b>328-33710</b> |
| <b>34</b> | ਪ੍ਰਣਾਮ ਸ਼ਹੀਦਾਂ ਤੂੰ                   | <b>338-34811</b> |

(ੴ)

## ਪ੍ਰਸਤਾਵਨਾ

### ਇਹ ਸ਼ਬਦਾਂ ਦੇ ਕਾਫਲੇ

ਕੁਲਬੀਰ ਸਿੰਘ ਸਿੱਧੂ ਦਾ ਮਨ ਸੋਹਣੇ ਸ਼ਬਦਾਂ, ਸੋਹਣੇ ਖਿਆਲਾਂ, ਸੋਹਣੇ ਸ਼ਿਆਰਾਂ ਤੇ ਸੁਹਣੇ ਸੁਪਨਿਆਂ ਨਾਲ ਜਗਮਗਾਉਂਦਾ ਅਸਮਾਨ ਹੈ। ਉਹ ਸਤਿ ਸੁਹਾਣ ਸਦਾ ਮਨ ਚਾਉਂ ਦਾ ਵਰੋਸਾਇਆ ਹੋਇਆ ਸ਼ਬਦ ਹੈ।

ਪ੍ਰੋ: ਪੂਰਨ ਸਿੰਘ ਵਾਂਗ ਉਸ ਦੇ ਸੁਪਨਿਆਂ ਵਿਚ ਵੀ ਪੰਜਾਬ ਦੇ ਦਰਿਆ ਖਾੜ-ਖਾੜ ਚੱਲਦੇ ਹਨ:

“ਰਾਵੀ ਸੁਹਣੀ ਪਈ ਵਗਦੀ  
 ਮੈਨੂੰ ਸਤਲੁਜ ਪਿਆਰਾ ਹੈ  
 ਮੈਨੂੰ ਬਿਆਸ ਪਈ ਖਿੱਚਦੀ  
 ਮੈਨੂੰ ਝਨਾਂ ਵਾਜਾਂ ਮਾਰਦੀ  
 ਮੈਨੂੰ ਜੇਹਲਮ ਪਿਆਰਦਾ  
 ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ  
 ਖਾੜ ਖਾੜ ਚੱਲਣ ਵਿਚ ਮੇਰੇ ਸੁਫਨਿਆਂ  
 ਪੰਜਾਬ ਦੇ ਦਰਿਆ  
 ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ  
 ਪਿਆਰਾ ਜਪੁ ਸਾਹਿਬ ਗਾਉਂਦੇ ਠੰਡੇ ਤੇ ਠਾਰਦੇ ਪਿਆਰਦੇ।”

ਸ਼ੇਖ ਫਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਅਤੇ ਉਸ ਤੋਂ ਵੀ ਅੱਗੇ ਕੁਲਬੀਰ ਸਿੰਘ ਸਿੱਧੂ ਦੇ ਮਨ ਵਿਚ ਸ਼ਾਇਰੀ ਦੇ ਚਿਰਾਗ ਜਗਦੇ ਹਨ। ਉਸ ਲਈ ਪੰਜਾਬ ਇਕ ਧਰਤ-ਖੰਡ ਤਾਂ ਹੈ ਹੀ, ਉਸ ਤੋਂ ਵੀ ਵੱਧ ਇਹ ਇਕ ਰੋਸ਼ਨ ਇਤਿਹਾਸ, ਇਕ ਖਿਆਲ, ਇਕ ਸੁਪਨਾ, ਇਕ ਸੰਕਲਪ ਹੈ। ਉਸ ਨੂੰ ਲੱਗਦਾ ਹੈ ਕਿ ਇਹ ਖਿਆਲ, ਇਹ ਸੁਪਨਾ ਇਸ ਵੇਲੇ ਸਾਨੂੰ ਆਪਣੀ ਸਾਕਾਰਤਾ ਲਈ ਪੁਕਾਰਦਾ ਹੈ।

ਡਿਪਟੀ ਕਮਿਸ਼ਨਰ ਤੇ ਕਮਿਸ਼ਨਰ ਜਿਹੇ ਉਚੇ ਅਹੁਦਿਆਂ 'ਤੇ ਕੰਮ ਕਰਦਿਆਂ

ਕੁਲਬੀਰ ਨੇ ਆਪਣੀ ਜੂਹ ਵਿਚਲੀ ਧਰਤੀ ਦੇ ਭੂਗੋਲ ਤੋਂ ਉਨ੍ਹਾਂ ਦਾ ਇਤਿਹਾਸ ਸੁਣਿਆ, ਨਵੇਂ ਸ਼ੁਭ ਕਰਮਨ ਦਾ ਇਤਿਹਾਸ ਸਿਰਜਿਆ ਤੇ ਉਸ ਧਰਤੀ ਉਤੇ ਉਸ ਇਤਿਹਾਸ ਨੂੰ ਰੂਪਮਾਨ ਕੀਤਾ ਅਤੇ ਆਪਣੇ ਸਫ਼ਿਆਂ 'ਤੇ ਅੰਕਿਤ ਕੀਤਾ। ਇਸ ਪੁਸਤਕ ਵਿਚ ਖਰੜ ਬਾਰੇ ਲਿਖਿਆ ਲੇਖ 'ਖਰੜ ਸਿਰਫ ਖੇੜ ਹੀ ਨਹੀਂ ਹੈ ਦੋਸਤੋ' ਵੀ ਇਸੇ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੁਲਬੀਰ ਸਿੰਘ ਸਿੱਧੂ ਧਰਤ-ਖੰਡ ਨੂੰ ਸਿਰਫ ਧਰਤ-ਦ੍ਰਿਸ਼ ਵਾਂਗ ਨਹੀਂ ਦੇਖਦਾ, ਉਹ ਉਸ ਦੇ ਕਣ-ਕਣ ਵਿਚੋਂ ਇਤਿਹਾਸ ਦੀਆਂ ਪੈੜਾਂ ਲੱਭ ਲੈਂਦਾ ਹੈ।

ਰੱਤ ਦੀ ਕਹਾਣੀ ਵੀ ਜੇ ਸਿਆਹੀ ਨਾਲ ਨਾ ਲਿਖੀ ਜਾਵੇ ਤਾਂ ਵਕਤ ਉਸ ਨੂੰ ਜੀਰ ਜਾਂਦੇ ਹਨ। ਇਸ ਗੱਲ ਦਾ ਕੁਲਬੀਰ ਸਿੰਘ ਸਿੱਧੂ ਨੂੰ ਤਿੱਖਾ ਅਹਿਸਾਸ ਹੈ। ਇਸ ਦਾ ਸਾਮਰਤਖ ਪ੍ਰਮਾਣ 'ਮਨਾਂ ਨੂੰ ਰਹਾਓ ਦੇਣ ਦੀ ਲੋੜ' ਵਾਲੇ ਲੇਖ ਵਿਚ ਮਿਲਦਾ ਹੈ। ਉਸ ਨੂੰ ਪ੍ਰੋ: ਪੂਰਨ ਸਿੰਘ ਤੋਂ 'ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾਮ 'ਤੇ' ਵਾਲੀ ਗੁੜ੍ਹਤੀ ਮਿਲੀ ਜਾਪਦੀ ਹੈ। ਉਸ ਦੇ ਇਸ ਪੁਸਤਕ ਵਿਚਲੇ ਲੇਖ '300 ਸਾਲ ਗੁਰੂ ਦੇ ਨਾਲ!' ਅਤੇ 'ਆਪਣੇ ਮਸੀਹੇ ਭੁੱਲਣ ਵਾਲਿਓ!', 'ਗਿਆਨ ਗੋਸ਼ਟੀਆਂ ਦਾ ਕੀ ਫਾਇਦਾ?', 'ਸ਼ਹੀਦੀ ਜੋੜ ਮੇਲੇ ਰੰਗ-ਤਮਾਸੇ ਨਹੀਂ ਹਨ' ਅਤੇ 'ਸਰਹਿੰਦ ਫਤਹਿ ਦੀ ਡੈਸਤਾਬਦੀ ਵੀ ਲੰਘ ਗਈ' ਮੇਰੇ ਉਪਰੋਕਤ ਵਿਚਾਰ ਦੀ ਪ੍ਰੋਫ੍ਰੂਡਾ ਕਰਦੇ ਹਨ।

ਕੁਲਬੀਰ ਸਿੰਘ ਸਿੱਧੂ ਦੀਆਂ ਦੋ ਪੁਸਤਕਾਂ ਜੋ ਇਸ ਕਿਤਾਬ ਤੋਂ ਪਹਿਲਾਂ ਮੇਰੀ ਨਜ਼ਰ ਵਿਚੋਂ ਗੁਜ਼ਰੀਆਂ: 'ਮਾਨਵਤਾ ਦਾ ਪ੍ਰਣਾਮ-ਸਰਬੰਸਦਾਨੀ ਦੇ ਨਾਮ' ਅਤੇ 'ਸਰਸਵਤੀ ਤੋਂ ਸਤਲੁਜ ਤੇ ਸਿੰਧ ਤੱਕ' (ਪੰਜਾਬੀ ਸਭਿਆਤਾ ਦੇ ਡ੍ਰਿਵੈਣੀ ਸਿਹੌਦੇ) ਬਹੁਤ ਰਵਾਨੀ ਭਰੀ ਸ਼ਕਤੀਸ਼ਾਲੀ ਵਾਰਤਕ ਵਿਚ ਲਿਖੀਆਂ ਹੋਈਆਂ ਹਨ। ਸਿਰਫ ਇਹੀ ਨਹੀਂ ਇਨ੍ਹਾਂ ਪੁਸਤਕਾਂ ਵਿਚਲੀ ਸਮੱਗਰੀ ਵੀ ਬਹੁਤ ਸਾਰਥਕ ਹੈ। ਕੁਲਬੀਰ ਹੋਰਾਂ ਆਪਣੇ ਵਿਸ਼ੇ ਨੂੰ ਗਹਿਰਾਈ ਅਤੇ ਵਿਸ਼ਾਲਤਾ ਪੱਖੋਂ ਜੋ ਵਿਸਥਾਰ ਦਿੱਤਾ ਹੈ, ਉਹ ਸਿਰਫ ਖੋਜ ਸਦਕਾ ਹੀ ਸੰਪੰਨ ਨਹੀਂ ਹੋਇਆ। ਇਸ ਵਿਚ ਉਨ੍ਹਾਂ ਦਾ ਆਪਣੇ ਪੁਰਖਿਆਂ, ਆਪਣੀਆਂ ਜੜ੍ਹਾਂ, ਆਪਣੇ ਸ਼ਾਨ-ਮੱਤੇ ਵਿਰਸੇ ਪ੍ਰਤੀ ਅੰਤਾਂ ਦਾ ਮੋਹ-ਪਿਆਰਤੇ ਅਕੀਦਤ ਸ਼ਾਮਿਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੇ ਗੋਰਵਸ਼ਾਲੀ ਵਿਰਸੇ ਦੇ ਸਨਮੁਖ ਆਪਣੇ ਆਪ ਨੂੰ ਜਵਾਬਦੇਹ ਮਹਿਸੂਸ ਕਰਦੇ ਹਨ ਤੇ ਬੜੀ ਸ਼ਿੱਦਤ ਨਾਲ ਉਹ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦੇ ਹਨ ਕਿ :

‘ਦੂਰ ਜੇਕਰ ਅਜੇ ਸਵੇਰਾ ਹੈ  
ਇਸ ’ਚ ਕਾਢੀ ਕਸੂਰ ਮੇਰਾ ਹੈ।’

ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਹੋਰ ਪੁਸਤਕਾਂ ਵੀ ਮੇਰੇ ਧਿਆਨ ਵਿਚ ਹਨ।

ਪਹਿਲੀ ‘ਚਾਨਣ ਦਾ ਬਾਗ’ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਤੇ ਬਠਿੰਡੇ ਦੇ ਹੋਏ ਨਾਮੀ ਕਿਸੈਕਾਰਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਸੀ।

ਦੂਜੀ ਪੁਸਤਕ ‘ਸ਼ਹੀਦੀ ਦੀਆਂ ਸਰਹੱਦਾਂ ਤੋਂ ਵੀ ਅੱਗੇ ਨਿਭੀ ਜਿਗਰੀ ਯਾਰਾਂ ਦੀ ਯਾਰੀ’ ਸ਼ਹੀਦ-ਏ-ਆਜ਼ਮ ਸ੍ਰੀ : ਭਗਤ ਸਿੰਘ ਤੇ ਉਸ ਦੇ ਸਾਬੀਆਂ ਬਾਰੇ ਨਾਯਾਬ ਜਾਣਕਾਰੀ ਦਿੰਦੀ ਹੈ। ਕੁਲਬੀਰ ਮੈਨੂੰ ਦੱਸਦਾ ਹੈ ਕਿ ਉਹ ਹੁਣ ਵੀ ਇਸ ‘ਸ਼ਬਦਾਂ ਦੇ ਕਾਫ਼ਲੇ’ ਤੋਂ ਇਲਾਵਾ ਪੰਜਾਬ ਦੇ ਸਭਿਆਚਾਰਕ ਵਿਰਸੇ ਸਬੰਧੀ ‘ਵਿਰਸਾ ਤੇ ਵਿਸਮਾਦ’ ਅਤੇ ਖਾਸ ਤੌਰ ’ਤੇ ਸਿੱਖ ਅਰਦਾਸ ਵਿਚ ਆਏ ਅਕਹਿ ਅਤੇ ਅਸਹਿ ਕਸ਼ਟ ਸਹਾਰਦੇ ਹੋਏ ਸਿੰਘਾਂ ਤੇ ਸਿੰਘਣੀਆਂ ਦੀਆਂ ਜੀਵਨੀਆਂ ਤੇ ਕੁਰਬਾਨੀਆਂ ਬਾਰੇ ‘ਸ਼ਹੀਦਾਂ ਦੀ ਵਿਰਾਸਤ’ ਮੁਕੰਮਲ ਕਰਨ ਦੇ ਮੁਕਾਬ ਉਤੇ ਪਹੁੰਚਿਆ ਹੋਇਆ ਹੈ। ਅਕਾਲ ਪੁਰਖ ਮਿਹਰ ਕਰੇ ਕਿ ਉਹ ਇਸ ਕੰਮ ਨੂੰ ਨਿਰਵਿਘਨ ਸੰਪੰਨ ਕਰਕੇ ਆਪਣੇ ਲੋਕਾਂ ਦੀ ਝੋਲੀ ਪਾ ਸਕੇ।

ਹਥਲੀ ਪੁਸਤਕ ‘ਸ਼ਬਦਾਂ ਦੇ ਕਾਫ਼ਲੇ’ ਵਿਚ ਪੰਜਾਬੀ ਸਭਿਆਚਾਰ, ਸਿੱਖ ਧਰਮ, ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬ ਦਾ ਇਤਿਹਾਸ, ਪੰਜਾਬੀ ਆਚਰਣ, ਪੰਜਾਬੀ ਸਿੱਖਿਆ, ਪੰਜਾਬ ਦੀ ਜ਼ਵਾਨੀ, ਪੰਜਾਬ ਦੀ ਦਾਨਸ਼ਵਰੀ, ਪੰਜਾਬੀ ਨਾਰੀ, ਪੰਜਾਬ ਦੀ ਰਾਜਨੀਤੀ ਆਦਿ ਵਿਸ਼ਿਆਂ ਨੂੰ ਛੂੰਹਦੀਆਂ 36 ਵੰਨ-ਸੁਵੰਨੀਆਂ ਰਚਨਾਵਾਂ ਸ਼ਾਮਿਲ ਹਨ।

ਕੁਲਬੀਰ ਸਿੰਘ ਸਿੱਧੂ ਯਥਾਰਥਵਾਦੀ ਤੇ ਸਪਸ਼ਟਵਾਦੀ ਹੈ। ਉਹ ਮੰਨਦਾ ਹੈ ਕਿ ਸਮਾਜ ਤੇ ਸਭਿਆਚਾਰ ਹਮੇਸ਼ਾਂ ਗਤੀਸ਼ੀਲ ਹਨ। ਸਮੇਂ ਨਾਲ ਇਹ ਬਦਲਦੇ ਆਏ ਹਨ ਤੇ ਬਦਲਦੇ ਰਹਿੰਦੇ ਹਨ। ਪਰ ਉਸ ਦਾ ਫਿਕਰ-ਝੋਰਾ ਇਹ ਹੈ ਕਿ ਆਪਣੇ ਨੇਕ ਵਡੇਰਿਆਂ ਦੇ ਸਮੇਂ ਦੇ ਸਭਿਆਚਾਰ ਦੀਆਂ ਸਮਾਜਿਕ ਤੇ ਸਦਾਚਾਰਕ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਸਮੇਂ ਦੀਆਂ ਤਬਦੀਲੀਆਂ ਤੇ ਸਾਡੀਆਂ ਪ੍ਰਗਤੀਵਾਦੀ ਉੱਚੀਆਂ ਉਡਾਰੀਆਂ ਨਾਲ ਬਦਲਣੀਆਂ ਨਹੀਂ ਚਾਹੀਦੀਆਂ। ਸਗੋਂ ਇਸ ਤੋਂ ਵੀ ਵੱਧ ਸਾਡੀਆਂ ਧਾਰਮਿਕ ਤੇ ਪੁਰਾਣੀਆਂ ਨੈਤਿਕ ਕਦਰਾਂ-ਕੀਮਤਾਂ ਸਾਡੀ ਜੀਵਨ ਸ਼ੈਲੀ ਦਾ ਅਟੁੱਟ ਅੰਗ ਰਹਿਣੀਆਂ ਚਾਹੀਦੀਆਂ ਹਨ। ਇਸ ਲਈ ਤਾਂ ਉਹ ਕਹਿੰਦਾ ਹੈ ਕਿ ਭਾਵੇਂ ਸੱਤ ਅਕਾਸ਼ਾਂ ਦੇ ਉਡਾਰੂ ਬਣੀਏ ਤੇ ਭਾਵੇਂ ਸੱਤ ਸਮੁੰਦਰਾਂ ਦੇ ਤਾਰੂ ਬਣੀਏ, ਪਰ ਰੱਬਾ! ਅਸੀਂ ਕਦੇ ਆਪਣੇ ਸੋਹਣੇ ਪੰਜਾਬ ਦੀ ਮਿੱਟੀ ਦਾ ਮੋਹ ਨਾ ਛੱਡੀਏ। ਇਸ ਦਾ ਸਪਸ਼ਟ ਪ੍ਰਗਟਾਵਾ ‘ਧਿਆਲਾਂ ਦਾ ਚਿੜਚੋਲੁ’, ‘ਪੰਜਾਬੀ ਜੀਵਨ ਸ਼ੈਲੀ ਤੇ ਸਭਿਆਚਾਰ’ ਅਤੇ ‘ਇੰਗਲੈਂਡ ਵਿਚ ਮੋਟਰ-ਵੇਅ ’ਤੇ ਭੱਜੀ ਫਿਰਦੀ ਜਿੰਦਗੀ’ ਵਾਲੇ ਲੇ ਖਾਂ ਵਿਚ ਮਿਲਦਾ ਹੈ।

ਇਸ ਪੁਸਤਕ ਵਿਚ ਕੁਲਬੀਰ ਹੋਰਾਂ ਨੇ ਆਪਣੇ ਮਾਤਾ ਜੀ, ਪਿਤਾ ਜੀ ਤੇ ਦਾਦਾ ਜੀ ਨੂੰ ਵੀ ਬੜੀ ਸਿੱਦਤ ਨਾਲ ਕ੍ਰਮਵਾਰ ‘ਮੇਰੀ ਮਾ ਸੀ ਠੰਢੀ ਛਾਂ’, ਪਾਪਾ ਜੀ ਦੇ ਸ਼ਰਧਾਜ਼ਲੀ

ਸਮਰੋਹ ਸਮੇਂ ‘ਆਦਰਸ਼ ਕਰਮਯੋਗੀ ਪਿਤਾ ਨੂੰ ਅਲਵਿਦਾ’ ਅਤੇ ‘ਖੁੰਡੇ ਵਾਲੇ ਬਾਬਾ ਜੀ ਸ੍ਰੀ: ਜਗਤ ਸਿੰਘ’ ਨੂੰ ਬੜੇ ਹੀ ਵਿਰਾਗ ਤੇ ਸੁਹਜਮਈ ਅੰਦਾਜ਼ ਵਿਚ ਯਾਦ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਦੋਸਤ ਡਾ. ਸ਼ਹਿੰਦਰ ਸਿੰਘ ਸੰਧੂ ਤੇ ਉਸ ਦੀ ਧਰਮ ਪਤਨੀ ਬੀਬੀ ਮਨਵੀਨ ਕੌਰ ਸੰਧੂ ਦੀ ਬੇਵਕਤੀ ਮੌਤ ਨੂੰ ਬਹੁਤ ਹੀ ਸਿੱਦਤ ਨਾਲ ਮਹਿਸੂਸ ਕਰਦਾ ਹੈ। ਉਸ ਨੇ ਪ੍ਰੋ: ਕਰਮ ਸਿੰਘ ਤੇ ਪ੍ਰੋ: ਮਹਿੰਦਰ ਸਿੰਘ ਚੀਮਾ ਜਿਹੇ ਦੋਸਤਾਂ ਨੂੰ ਪੰਜਾਬੀ ਵਿਰਾਸਤ ਦੇ ਅਲੰਬਰਦਾਰ ਅਤੇ ਸ਼ਬਦਾਂ ਦੇ ਜੋਗੀ ਪੀਰ ਕਹਿ ਕੇ ਯਾਦ ਕੀਤਾ ਹੈ।

‘ਸਾਡੀ ਸਿੱਖਿਆ ਪ੍ਰਣਾਲੀ ਦੇ ਕੁਝ ਕੁ ਚਮਤਕਾਰੇ’ ਅਤੇ ‘ਮਹਾਂਭਾਰਤ ਦੇ ਵੀਰ ਅਭਿਮਨਯੁੰਦੀ ਤੁੱਲ ਅੱਜ ਦਾ ਵਿਦਿਆਰਥੀ’ ਵਾਲੇ ਲੇਖ ਸਾਡੇ ਵਿਦਿਅਕ ਫਾਲੇ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਅਜੋਕੀ ਸਬਿਤੀ ਬਾਰੇ ਉਸ ਦੀ ਢੂੰਘੀ ਚਿੰਤਾ ਦਾ ਸਾਨੂੰ ਅਹਿਸਾਸ ਕਰਵਾਉਂਦੇ ਹਨ। ਉਹ ਵਿਦਿਆ-ਮੰਦਿਰਾਂ ਰੂਪੀ ਸਕੂਲਾਂ ਤੇ ਕਾਲਜਾਂ ਵਿਚ ਮਿਆਰੀ ਤੇ ਸਦਾਚਾਰੀ ਸਿੱਖਿਆ ਦੀ ਘਾਟ ਬਾਰੇ ਚਿੰਤਤ ਹੈ, ਕਿਉਂਕਿ ਉਹ ਖੁਦ ਗੁਰੂਕੁਲ ਸਿੱਖਿਆ ਪ੍ਰਣਾਲੀ ਤੇ ਗੁਰੂ ਸਿਸ਼ ਪ੍ਰੰਪਰਾ ਦਾ ਧਾਰਨੀ ਹੈ। ਇਹ ਲੇਖ ਕੁਲਬੀਰ ਸਿੰਘ ਦੀ ਆਦਰਸ਼ ਅਧਿਆਪਕਾਂ ਤੇ ਵਿਦਿਆਰਥੀਆਂ ਸਬੰਧੀ ਸਿੱਦਤ ਭਰੀ ਸੋਚ ਤੇ ਉਸ ਦੇ ਸੰਕਲਪ ਦਾ ਲਖਾਇਕ ਹਨ।

ਇਸ ਤਰ੍ਹਾਂ ਹੀ ‘ਅਜਾਦ ਕੌਣ ਹੈ ਕਾਂ, ਕੁੱਤਾ ਜਾਂ ਆਦਮੀ’ ਰਾਜਸੀ ਲੀਕਾਂ ਅਤੇ ਇਨਸਾਨ ਦੀਆਂ ਆਪੇ ਆਪਣੇ ਪੈਰੀਂ ਪਾਈਆਂ ਬੇੜੀਆਂ ਤੇ ਦਿਲਚਸਪ ਵਿੰਗ ਹਨ। ਇਸ ਦਾ ਕਾਰਨ ਇਹ ਹੈ ਕਿ ਬੇਸ਼ਕ ਸੰਨ 1947 ਵਿਚ ਦੇਸ਼ ਦੀ ਅਣਹੋਈ ਵੰਡ ਹੋਈ। ਪਰ ਕੁਲਬੀਰ ਇਹ ਮਾਨਸਿਕ ਤੌਰ 'ਤੇ ਮੰਨਦਾ ਹੀ ਨਹੀਂ ਕਿ ਪੰਜਾਬ ਤੇ ਪੰਜਾਬੀਅਤ ਨੂੰ ਕਦੇ ਵੰਡਿਆ ਜਾ ਸਕਦਾ ਹੈ। ਉਸ ਦੀ ਸਿੱਦਤ ਭਰੀ ਸੰਵੇਦਨਾ ਹਿੰਦ-ਪਾਕਿ ਦੇ ਕਰੋੜਾਂ ਪੁਰਬੀ ਤੇ ਪੱਛਮੀ ਪੰਜਾਬ ਦੇ ਪੰਜਾਬੀਆਂ ਦੀਆਂ ਧੂਰ ਆਤਮਾਂ ਤੋਂ ਭਾਵਨਾਵਾਂ ਤੇ ਦਿਲੀ ਸਾਝਾਂ ਦੀ ਤਰਜਮਾਨੀ ਕਰਦੀ ਹੈ। ਉਸ ਦਾ ਇਸ ਪੁਸਤਕ ਵਿਚਲਾ ਲੇਖ ‘ਬਾਬਾ ਨਾਨਕ ਤੇ ਛਰੀਦ ਨੂੰ ਕਿਵੇਂ ਵੰਡਾਂਗੇ?’ ਉਸ ਦੀ ਸੋਚਣੀ ਕੁਦਰਤ ਦੇ ਅਟਲਾਧੇ ਨਿਯਮ ਨਾਲ ਸਰੋਬਰ ਹੈ ਕਿ ਪਾਣੀ ਵਿਚ ਕਦੇ ਲਕੀਰ ਖਿੱਚੀ ਹੀ ਨਹੀਂ ਜਾ ਸਕਦੀ। ਇਸ ਲਈ ‘ਫੇਰ ਮੇਲ ਕਰਾ ਦੇ ਰੱਬਾ ਦਿੱਲੀ ਤੇ ਲਾਹੌਰ ਦਾ’ ਵਰਗੇ ਵਿਸ਼ਵਾਸ ਤੇ ਅਕੀਦਤਮੰਦੀ ਨਾਲ ਉਹ ਦੁਆ ਕਰਦਾ ਹੈ। ਉਸ ਦਾ ਲੇਖ ‘ਸਲਾਮ ਤੋਂ ਸਿਜਦੇ ਤੱਕ’ ਬੇਸ਼ਕ ਉਸ ਦੀ ਨੌਕਰੀ ਦੀ ਸ਼ੁਰੂਆਤ ਤੋਂ ਅਖੀਰ ਤਕ ਪੀਰਾਂ-ਛਕੀਰਾਂ ਪ੍ਰਤੀ ਸ਼ਰਧਾ ਸਬੰਧੀ ਹੈ। ਪਰ ਕੁਲ ਮਿਲਾ ਕੇ ਬਾਬਾ ਛਰੀਦ ਜੀ ਵਾਸਤੇ ਉਸ ਦੀ ਢੂੰਘੀ ਸ਼ਰਧਾ ਇਸ ਲੇਖ ਦਾ ਕੇਂਦਰ ਬਿੰਦੂ ਬਣਦੀ ਹੈ।

ਕੁਲਬੀਰ ਦੀ ਸੰਜੀਦਗੀ ਵਿਚ ਮਲਵਈ ਮਸਖਰਾਪਣ ਵੀ ਕੁੱਟ-ਕੁੱਟ ਕੇ ਭਰਿਆ

ਹੋਇਆ ਹੈ। ਕਿਰਸਾਣੀ ਤੋਂ ਉਭਰਿਆ ਇਹ ਆਪਣੀ ਧਰਤੀ ਨਾਲ ਜੁੜਿਆ ਅਫਸਰ ਪੁੱਤ ਬਾਂ-ਬਾਂ 'ਤੇ ਮਿੱਠੀ ਮਸ਼ਕਰੀ ਕਰਦਾ ਹੈ। ਖਾਸ ਤੌਰ 'ਤੇ 'ਕੁੱਝ ਹੱਸ ਵੇ ਮਨਾ ਕੁੱਝ ਖੇਡ ਵੇ ਮਨਾ' ਵਾਲੇ ਲੇਖ ਵਿਚ ਤਾਂ ਉਹ ਸਾਰੇ ਪੰਜਾਬ ਤੇ ਪੰਜਾਬੀਆਂ ਨੂੰ ਹੀ ਹਾਸੇ ਦੀ ਟਕਸਾਲ ਬਣਾ ਦਿੰਦਾ ਹੈ। ਇਸ ਲੇਖ ਵਿਚ ਨਿਹੰਗਾਂ ਦੀ ਚੜ੍ਹਦੀਕਲਾ ਵਾਲੀ ਜੀਵਨ ਜਾਚ ਵੰਨਗੀ ਮਾਤਰ ਵਿਸ਼ੇਸ਼ ਤੌਰ 'ਤੇ ਦਿੱਤੀ ਗਈ ਹੈ। ਉਸ ਦੀ ਨਿਹੰਗਾਂ ਦੇ ਜੀਵਨ ਬਾਰੇ ਜਾਣਕਾਰੀ ਦੀ ਸ਼ੁਰੂਆਤ ਨਿਹੰਗ ਸਿੰਘਾਂ ਦੇ ਤਰਨਾ ਦਲ ਦੇ ਹੈਂਡਕੁਆਟਰ ਬਾਬਾ ਬਕਾਲਾ ਸਬ ਛਿਵੀਜਨ ਤੋਂ ਹੋਈ ਅਤੇ ਬੁੱਢਾ ਦਲ ਦੇ ਹੈਂਡਕੁਆਟਰ ਤਲਵੰਡੀ ਸਾਬੋ ਵਿਖੇ ਉਸ ਦੀ ਬਤੌਰ ਐਸ.ਡੀ.ਐਮ. ਦੀ ਨਿਯੁਕਤੀ ਸਮੇਂ ਹੋਈ। ਇਸ ਲਈ ਹੀ ਉਸ ਨੂੰ ਸੁਭਾਵਿਕ ਤੌਰ 'ਤੇ ਆਮ ਲੋਕ ਤੇ ਉਸ ਦੇ ਸਾਬੀ ਨਿਹੰਗ ਸਿੰਘ ਜਾਂ ਜਬੇਦਾਰ ਦਾ ਨਾਮ ਵੀ ਅਕਸਰ ਦਿੰਦੇ ਰਹੇ ਹਨ।

ਫਿਰ 'ਪੰਜਾਬੀ ਦੀ ਦੁਰਦਸ਼ਾ', 'ਡਰਦੀ ਹਰਿ ਹਰਿ ਕਰਦੀ', 'ਜਿਤੁ ਜੰਮਹਿ ਰਾਜਾਨ', 'ਕੌਮੀ ਆਚਰਣ ਇਕ ਟੇਢੀ ਖੀਰ', 'ਜਿਨ੍ਹੇ ਨਾਜ਼ ਹੈ ਹਿੰਦ ਪਰ...' ਅਤੇ 'ਸ਼ਹੀਦੀ ਜੋੜ ਮੇਲੇ ਰੰਗ-ਤਮਾਸੇ ਨਹੀਂ ਹਨ' ਵਾਲੇ ਸਾਰੇ ਲੇਖ ਮੌਜੂਦਾ ਹਾਲਤਾਂ ਸਬੰਧੀ ਉਸ ਦੀ ਸੰਜੀਦਗੀ ਤੇ ਗੰਭੀਰਤਾ ਦੇ ਬਹੁਤ ਵਧੀਆ ਸੁਮੇਲ ਵਾਲੀ ਉਸ ਦੀ ਵਿਅੰਗਕਾਰੀ ਨਾਲ ਭਰਪੂਰ ਹਨ। ਉਹ ਗੰਭੀਰ ਤੋਂ ਗੰਭੀਰ ਗੱਲ ਬੜੀ ਸਾਦਗੀ ਤੇ ਵਿਦਵਤਾ ਨਾਲ ਮਜ਼ਾਹੀਆ ਟੋਟਕਿਆਂ ਰਹੀਂ ਕਹਿਣ ਦਾ ਹੁਨਰ ਰੱਖਦਾ ਹੈ।

ਮੈਂ ਉਸ ਨੂੰ ਉਸ ਦੇ ਪ੍ਰਸ਼ਾਸਨਿਕ ਸਮੇਂ ਤੋਂ ਜਾਣਦਾ ਹਾਂ। ਜਦੋਂ ਕਿ ਉਹ ਆਪਣੀ ਪ੍ਰਸ਼ਾਸਨਿਕ ਕਾਰਜਕੁਸਲਤਾ ਕਰਕੇ ਜਾਣਿਆ ਜਾਂਦਾ ਸੀ। ਇਸ ਲਈ ਹੀ ਉਸ ਨੂੰ 1999 ਤੋਂ ਬਾਅਦ ਮਨਾਈਆਂ ਜਾਣ ਵਾਲੀਆਂ ਸਭ ਸ਼ਾਬਦੀਆਂ ਦਾ ਸੂਤਰਧਾਰ ਬਣਾਇਆ ਗਿਆ। ਪਰ ਉਹ ਇਨ੍ਹਾਂ ਸ਼ਾਬਦੀਆਂ ਦੇ ਪਿਛੇ ਜਾਂ ਸਰਕਾਰੀ ਨੋਕਰੀ ਦੇ ਰੋਲਿਆਂ-ਗੋਲਿਆਂ ਪਿਛੇ ਜੋ ਬੇਅੰਤ ਮਾਨਸਿਕ ਬੋੜ ਹੁੰਦਾ ਸੀ; ਉਸ ਨੂੰ ਮਲਵਈ ਅੰਦਾਜ਼ ਵਿਚ ਆਪਣੇ ਹੀ ਟੋਟਕਿਆਂ ਵਿਚ ਬਦਲ ਕੇ ਆਪ ਵੀ ਆਪਣਾ ਮਨ ਹੌਲਾ ਕਰ ਲੈਂਦਾ ਸੀ ਤੇ ਉਸ ਦੇ ਨਾਲ ਆਪਣੇ ਅਫਸਰਾਂ ਤੇ ਕਰਮਚਾਰੀਆਂ ਦੀ ਟੀਮ ਨਾਲ ਵੀ ਲੋੜ ਅਨੁਸਾਰ ਸੁਗਲ-ਮੁਗਲ ਕਰ ਲੈਂਦਾ ਸੀ। ਇਹ ਸਭ ਕੁਝ ਉਸ ਦੇ ਵਿਅਕਤੀਤਵ ਤੇ ਉਸ ਦੀ ਲੇਖਣੀ ਦਾ ਹੁਣ ਹਿੱਸਾ ਬਣ ਚੁੱਕਿਆ ਹੈ। ਉਸ ਦੇ ਦੋਸਤਾਂ ਨੇ ਉਸ ਨੂੰ ਅਕਸਰ ਕਹਿੰਦੇ ਸੁਣਿਆ ਸੀ ਕਿ ਜਦੋਂ ਮੇਰੇ ਉਤੇ ਕੋਈ ਮਾਨਸਿਕ ਦਬਾਅ ਬਣਦਾ ਹੈ ਤਾਂ ਗੁਰੂ ਕ੍ਰਿਪਾ ਨਾਲ ਮੈਨੂੰ ਕੋਈ ਨਾ ਕੋਈ ਅਜਿਹਾ ਟੋਟਕਾ ਜਾਂ ਫੁਰਨਾ ਫੁਰਦਾ ਹੈ, ਜੋ ਕਿ ਉਸ ਮਾਨਸਿਕ ਪ੍ਰੇਸ਼ਾਨੀ ਦਾ ਤੋੜ ਤੇ ਹੱਲ ਬਣ ਜਾਂਦਾ ਹੈ।

ਉਸ ਦੀ ਵਿਅੰਗਾਤਮਿਕ ਸ਼ੈਲੀ ਉਸ ਦੀ 'ਸੁਭ ਕਰਮਨ' ਦੀ ਦਿਲੀ ਭਾਹਿਸ਼

ਪ੍ਰਗਟਾਉਂਦੀ ਹੈ। ਕੁਲਬੀਰ ਦਾ ਵਿਅੰਗ ਇੰਨਾ ਸਿਹਤਮੰਦ ਹੈ ਕਿ ਆਪਣੇ ਆਪ ਨੂੰ ਤੇ ਆਪਣੇ ਵਰਗੇ ਹੋਰ ਸਰਕਾਰੀ ਅਹੁਦੇਦਾਰਾਂ ਨੂੰ ਵੀ 'ਜਨਾਬੀ ਨੇ ਗਾਲਿਬ ਨਿਕੰਮਾ ਕਰ ਦੀਆ' ਅਤੇ 'ਦਫ਼ਤਰੀ ਸਭਿਆਚਾਰ ਦੇ ਰੰਗ-ਤਮਾਸੇ' ਵਿਚ ਨਹੀਂ ਬਖਸ਼ਦਾ। ਸਪਸ਼ਟ ਹੈ ਕਿ ਉਹ ਆਪਣੇ ਆਪ ਉਤੇ ਵੀ ਹੱਸਣਾ ਜਾਣਦਾ ਹੈ ਤੇ ਦੂਜਿਆਂ ਨੂੰ ਹਸਾਉਣਾ ਵੀ ਜਾਣਦਾ ਹੈ। ਪਰ ਉਸ ਦੇ ਮਨ ਵਿਚ ਕਿਸੇ ਲਈ ਵਿਰੋਧ ਭਾਵ ਨਹੀਂ ਹੈ, ਸਗੋਂ ਆਪਣੇ ਲੋਕਾਂ ਲਈ ਪਿਆਰ ਹੀ ਪਿਆਰ ਹੈ।

'ਸ਼ਬਦਾਂ ਦੇ ਕਾਫ਼ਲੇ' ਵਿਚ ਪੰਜਾਬੀ ਸਭਿਆਚਾਰ ਦੇ ਅਤੀਤ ਅਤੇ ਭਵਿੱਖ ਦੇ ਭਰਪੂਰ ਝਲਕਾਰੇ ਮੌਜੂਦ ਹਨ। ਪਰ ਇਸ ਦਾ ਬਹੁਤਾ ਸਰੋਕਾਰ ਵਰਤਮਾਨ ਨਾਲ ਹੈ। ਵਰਤਮਾਨ ਦੀ ਹਰ ਘਟਨਾ, ਖਬਰ, ਦ੍ਰਿਸ਼ ਲੇਖਕ ਦੇ ਮਨ ਵਿਚ ਕਿੰਨਾ ਕੁੱਝ ਉਜਾਲਾ ਕਰ ਜਾਂਦਾ ਹੈ। ਇਹ ਤੱਥ ਗਵਾਹ ਹੈ ਕਿ ਕੁਲਬੀਰ ਸਿੰਘ ਸਿੱਧੂ ਦਾ ਮਨ ਸਿਰਫ ਸੰਵੇਦਨਸ਼ੀਲ ਹੀ ਨਹੀਂ ਬਹੁਤ ਕਲਪਨਸ਼ੀਲ ਅਤੇ ਸਿਰਜਣਾਤਮਕ ਵੀ ਹੈ। ਉਸ ਦੀ ਨਜ਼ਰ ਹਰ ਘਟਨਾ ਦੀਆਂ ਜੜ੍ਹਾਂ ਤੱਕ ਹੀ ਨਹੀਂ ਉਸ ਦੇ ਫਲਾਂ ਤੱਕ ਵੀ ਜਾਂਦੀ ਹੈ। ਉਹ ਹਰ ਪਲ ਨੂੰ ਅਨੇਕ ਬੀਤੇ ਅਤੇ ਆਉਣ ਵਾਲੇ ਪਲਾਂ ਵਿਚ ਪਰੋ ਕੇ ਦੇਖਦਾ ਹੈ।

ਅਸਲ ਵਿਚ ਕੁਲਬੀਰ ਸਿੰਘ ਹਰ ਪਲ-ਹਰ ਛਿਣ ਇਤਿਹਾਸ ਜਿਉਂਦਾ ਹੈ। ਇਸ ਲਈ ਇਸ ਪੁਸਤਕ ਵਿਚ ਉਹ ਅਨੇਕ ਵਿਅਕਤੀਆਂ, ਮੰਜ਼ਰਾਂ, ਝਾਕੀਆਂ, ਮਾਨਸਿਕ ਅਵਸਥਾਵਾਂ 'ਚੋਂ ਲੰਘਦਾ ਹੋਇਆ ਆਪਣੀ ਇਸ ਪੁਸਤਕ ਦਾ ਅੰਤ ਇਤਿਹਾਸਕ ਪਿਛੋਕੜ ਵਾਲੇ ਲੇਖਾਂ ਨਾਲ ਕਰਦਾ ਹੈ। ਇਸ ਪ੍ਰਸੰਗ ਵਿਚ ਆਪਣੇ ਮਸੀਹੇ ਭੁਲਣ ਵਾਲਿਓ, ਗਿਆਨ ਗੋਸ਼ਟੀਆਂ ਦਾ ਕੀ ਫਾਇਦਾ, ਸ਼ਹੀਦੀ ਜੋੜ ਮੇਲੇ ਰੰਗ-ਤਮਾਸੇ ਨਹੀਂ ਹਨ, ਸਰਹਿੰਦ ਫਤਹਿ ਦੀ ਤ੍ਰੈਸ਼ਟਾਬਦੀ ਵੀ ਲੰਘ ਗਈ, ਉਸ ਦੇ ਇਕ ਤੋਂ ਵੱਧ ਇਕ ਲੇਖ ਕੌਮ ਦੇ ਸ਼ਹੀਦਾਂ ਪ੍ਰਤੀ ਛੁੱਧੀ ਸੰਵੇਦਨਾ ਤੇ ਜਾਗਰੂਕਤਾ ਦੇ ਲਖਾਇਕ ਹਨ। ਉਹ ਆਪਣੀ ਪੁਸਤਕ ਨੂੰ ਭਾਵਨਾ ਭਰਪੂਰ ਕੌਮੀ ਸ਼ਰਧਾਂਜਲੀ ਵਜੋਂ ਲਿਖੇ 'ਪ੍ਰਣਾਮ ਸ਼ਹੀਦਾਂ ਨੂੰ' ਵਾਲੇ ਲੇਖ ਨਾਲ ਸੰਪੰਨ ਕਰਦਾ ਹੈ।

ਕੁਲਬੀਰ ਸਿੰਘ ਸਿੱਧੂ ਹਰ ਛਿਣ ਆਪਣੇ-ਆਪ ਨੂੰ ਤੇ ਆਪਣੇ ਆਪ ਜਿਹਿਆਂ ਨੂੰ ਆਪਣੀ ਇਤਿਹਾਸਕ ਜ਼ਿੰਮੇਵਾਰੀ ਦੇ ਰੂ-ਬ-ਰੂ ਕਰਦਾ ਹੈ। ਉਹ ਕਿਸੇ ਪਲ ਗਾਫ਼ਲ ਨਹੀਂ ਹੋਣਾ ਚਾਹੁੰਦਾ। ਉਹ ਇਸ ਸੂਫੀ ਵਾਕ ਦਾ ਵਿੰਨ੍ਹਿਆ ਹੋਇਆ ਹੈ : 'ਜੋ ਦਮ ਗਾਫ਼ਲ, ਸੋ ਦਮ ਕਾਫ਼ਰ।' ਉਹ ਹਰ ਘੜੀ ਯਾਦ ਰੱਖਦਾ ਤੇ ਸਾਨੂੰ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਅਸੀਂ ਜਿਸ ਮਹਾਨ ਇਤਿਹਾਸ ਦੇ ਵਾਰਸ ਹਾਂ, ਸਾਡਾ ਕਿਰਦਾਰ ਉਸ ਨਾਲ ਬਰ ਮੇਚਣ ਦੇ ਯੋਗ ਕਿਉਂ ਨਹੀਂ?

‘ਸ਼ਬਦਾਂ ਦੇ ਕਾਫਲੇ’ ਕਈ ਪੱਖਾਂ ਤੋਂ ਇਕ ਭਰਪੂਰ ਪੁਸਤਕ ਹੈ। ਇਹ ਇਕ ਹੱਸਾਸ ਦਾ ਨਸ਼ਵਰ ਦੇ ਮਨ ਵਿਚ ਸਮੇਂ-ਸਮੇਂ ਉਠੀਆਂ ਤਰੰਗਾਂ ਦੀ ਸ਼ਬਦੀ ਤਸਵੀਰ ਹੈ। ਇਹ ਸੋਚਾਂ ਦਾ ਚੰਬਾ ਹੈ, ਅਹਿਸਾਸਾਂ ਦਾ ਝੁਰਮਟ ਹੈ ਤੇ ਦਿਲ ਵਿਚ ਉਠਦੀਆਂ ਛੱਲਾਂ ਦਾ ਅਨੁਵਾਦ ਹੈ। ਇਸ ਵਿਚ ਆਪਣੇ ਪੁਰਖਿਆਂ, ਆਪਣੇ ਸਮਕਾਲੀਆਂ ਅਤੇ ਆਪਣੇ ਵਾਰਸਾਂ ਨਾਲ ਇਕ ਸੂਖਮ ਗੁਫਤਗੂ ਹੈ। ਇਸ ਵਿਚ ਇਤਿਹਾਸ ਦੇ ਸਨਮੁਖ ਕੀਤਾ ਗਿਆ ਆਤਮ-ਚਿੰਨ ਹੈ।

ਇਹ ‘ਸ਼ਬਦਾਂ ਦੇ ਕਾਫਲੇ’ ਦਰਅਸਲ ਉਨ੍ਹਾਂ ਦਰਿਆਵਾਂ ਜਿਹੇ ਹਨ; ਜਿਹੜੇ ਪੂਰਨ ਸਿੰਘ ਦੇ ਸੁਫਨਿਆਂ ਵਿਚ ਖਾੜ-ਖਾੜ ਵੱਜਦੇ ਹਨ। ਇਹ ਸਦਾ ਜਾਗਦੇ ਹਨ, ਹਰ ਪਲ ਸਫਰ ਵਿਚ ਹਨ, ਇਨ੍ਹਾਂ ਦੇ ਸੀਨੇ ਪਈ ਖਿੱਚ ਕਦਮ-ਕਦਮ ਇਨ੍ਹਾਂ ਨੂੰ ਵਸਲ ਵੱਲ ਲਈ ਜਾਂਦੀ ਹੈ। ਇਹੀ ਤਾਂ ਜੀਵਨ ਆਦਰਸ਼ ਹੈ। ਪੂਰਨ ਸਿੰਘ ਹੋਰਾਂ ਦੇ ਹੀ ਲਫਜ਼ਾਂ ਵਿਚ :

‘ਦਰਿਆ ਹੋ ਰਹਿਣਾ

ਦਰਿਆ ਹੋ ਜੀਣਾ

ਇਹੀ ਸਾਡੇ ਸਤਿਗੁਰਾਂ ਦਾ ਸਾਨੂੰ ਆਦੇਸ਼ ਹੈ।’



ਸੁਰਜੀਤ ਪਾਤਰ

ਸਾਹਿਤ ਅਕੈਡਮੀ ਐਵਾਰਡ

ਤੇ

ਗਿਆਨ ਪੀਠ ਐਵਾਰਡ

(ੴ)

ਪੰਜਾਬੀ ਸੱਥ ਦੇ ਦੋ ਭਰਾਵਾਂ ਵਲੋਂ

“ਦੋ ਸ਼ਬਦ”

ਆਸ ਦੀ ਕਿਰਨ- ਸ੍ਰੁਤੀ: ਕੁਲਬੀਰ ਸਿੰਘ ਸਿੱਧੂ ਆਈ.ਏ.ਐਸ.

‘ਸ਼ਬਦਾਂ ਦੇ ਕਾਫਲੇ’ ਬਾਈ ਜੀ ਸ੍ਰੁਤੀ: ਕੁਲਬੀਰ ਸਿੰਘ ਸਿੱਧੂ ਆਈ.ਏ.ਐਸ. ਦੁਆਰਾ ਲਿਖੀ ਗਈ ਬੇਹਤਰੀਨ ਪੁਸਤਕ ਹੈ। ਲੇਖਕ ਪੰਜਾਬੀ ਸਭਿਆਚਾਰ ਨੂੰ ਪ੍ਰਣਾਇਆ ਹੋਇਆ ਹੈ, ਧੂਰ ਅੰਦਰੋਂ ਜੁਡਿਆ ਹੋਇਆ, ਆਪਣੇ ਵਿਰਸੇ ਨਾਲ ਹਕੀਕੀ ਮੌਹ ਕਰਨ ਵਾਲਾ ਵਿਦਵਾਨ ਹੈ। ਉਸ ਕੋਲ ਬਹੁਤ ਲੰਮਾ ਪ੍ਰਸ਼ਾਸਕੀ ਤਜਰਬਾ ਹੈ ਕਿਉਂਕਿ ਉਹ ਕਈ ਜ਼ਿਲ੍ਹਿਆਂ ਅਤੇ ਡਵੀਜ਼ਨਾਂ ਦਾ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਰਹਿ ਚੁੱਕਾ ਹੈ। ਉਸ ਦਾ ਵੱਖ-ਵੱਖ ਕਿਸਮ ਦੇ ਰਾਜਨੀਤਿਕ ਲੋਕਾਂ, ਦਫ਼ਤਰੀ ਬਾਬੂਆਂ ਅਤੇ ਆਮ ਲੋਕਾਂ ਨਾਲ ਵਾਹ ਪੈਂਦਾ ਰਿਹਾ ਹੈ। ਸਭ ਦੇ ਕਿਰਦਾਰ ਤੋਂ ਉਹ ਭਲੀ ਭਾਂਤ ਵਾਕਫ਼ ਹੈ। ਦਫ਼ਤਰਾਂ ਵਿਚ ਫੈਲੇ ਭ੍ਰਿਸਟਾਚਾਰ ਤੋਂ ਉਹ ਦੁਖੀ ਹੈ। ਉਹ ਕੁਝ ਅਮਲੀ ਰੂਪ ਵਿਚ ਕਰਨਾ ਚਾਹੁੰਦਾ ਹੈ। ਉਸ ਦੇ ਸੁਝਾਅ ਕਾਬਲੇ ਗੌਰ ਹਨ।

ਅਸੀਂ ਦੇਖ ਰਹੇ ਹਾਂ ਕਿ ਕੌਮੀ ਚਰਿਤਰ ਵਿਚ ਗਿਰਾਵਟ ਆ ਗਈ ਹੈ। ਨੌਜਵਾਨ ਨਸ਼ਿਆਂ ਵੱਲ ਲੱਗ ਗਏ ਹਨ। ਦਾਜ਼-ਦਹੇਜ਼, ਜਾਤ-ਪਾਤ, ਭਰੁਣ ਹੱਤਿਆ, ਸੋਸੇ ਬਾਜ਼ੀ, ਦਿਖਾਵੇਬਾਜ਼ੀ, ਭਾਈ ਭਤੀਜਾਵਾਦ, ਭ੍ਰਿਸਟਾਚਾਰ, ਬੇਰੁਜਗਾਰੀ ਆਦਿ ਅਲਾਮਤਾਂ ਨੇ ਸਮਾਜ ਨੂੰ ਬੁਰੀ ਤਰ੍ਹਾਂ ਜਕੜ ਲਿਆ ਹੈ। ਜੇ ਅਸੀਂ ਇਸ ਤੋਂ ਨਿਯਾਤ ਪਾ ਕੇ, ਸਭਿਅਕ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਪਹਿਲ ਕਦਮੀ ਕਰਨੀ ਪਵੇਗੀ। ਮਾਂ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ। ਛੋਟੀ ਉਮਰ ਤੋਂ ਹੀ ਬੱਚੇ ਨੂੰ ਦਿੱਤੀ ਗਈ ਸਿੰਖਿਆ ਉਸ ਦੇ ਅੰਤਿਮ ਸਾਹਾਂ ਤੱਕ ਨਾਲ ਜਾਂਦੀ ਹੈ। ਮਾਤਾ-ਪਿਤਾ ਦੋਵਾਂ ਨੂੰ ਹੀ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ।

ਸਾਡੇ ਵਿਦਿਆਕ ਅਦਾਰਿਆਂ ਦਾ ਰੋਲ ਵੀ ਬੜਾ ਮਹੱਤਵਪੂਰਨ ਹੈ। ਅਧਿਆਪਕ ਕੌਮ ਦਾ ਉਸਰੱਈਆ ਹੈ; ਉਹ ਵਿਦਿਆਰਥੀ ਨੂੰ ਦੇਸ਼ ਪ੍ਰੇਮੀ ਬਣਾ ਸਕਦਾ ਹੈ। ਜੇਕਰ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਆਪਣੇ ਗੈਰਵਸ਼ਾਲੀ ਸਭਿਆਚਾਰ ਦੀ ਜਾਣਕਾਰੀ ਦਿੱਤੀ ਜਾਵੇ ਤੇ ਆਪਣੇ ਸ਼ਹੀਦਾਂ ਅਤੇ ਦੇਸ਼ ਭਗਤਾਂ ਦੇ ਜੀਵਨ ਤੋਂ ਜਾਣੂੰ ਕਰਵਾਇਆ ਜਾਵੇ ਤਾਂ ਨਿਰਸੰਦੇਹ ਹੀ ਬੱਚਾ ਵੱਡਾ ਹੋ ਕੇ ਇਮਾਨਦਾਰੀ ਨਾਲ ਜੀਵਨ ਬਤੀਤ ਕਰੇਗਾ, ਦੇਸ਼ ਅਤੇ ਕੌਮ ਦਾ ਸੱਚਾ ਸੇਵਕ ਬਣ ਕੇ ਨਿਤਰੇਗਾ।

ਸ੍ਰੁਤੀ: ਕੁਲਬੀਰ ਸਿੰਘ ਸਿੱਧੂ ਆਪ ਇਸ ਦੀ ਮਿਸਾਲ ਹਨ। ਮਾਤਾ-ਪਿਤਾ ਤੇ

ਅਧਿਆਪਕਾਂ ਤੋਂ ਚੰਗੇ ਗੁਣ ਗ੍ਰਹਿਣ ਕਰਕੇ ਉਨ੍ਹਾਂ ਨੇ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ 'ਤੇ ਮਾਣ ਨਾਲ ਸਿਰ ਝੁਕਦਾ ਹੈ। ਇਸ ਸਭ ਦਾ ਜ਼ਿਕਰ ਇਸ ਪੁਸਤਕ ਵਿਚ ਹੈ, ਇਸ ਲਈ ਇਹ ਲਜ਼ਵਾਬ ਪੁਸਤਕ ਹੈ।

ਜੇ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਇਸ ਪੁਸਤਕ ਦਾ ਗਹੁ ਨਾਲ ਪਾਠ ਕਰਨਾ ਪਵੇਗਾ। ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦੇ ਅਸੂਲਾਂ 'ਤੇ ਪਹਿਰਾ ਦੇਣਾ ਹੋਵੇਗਾ। ਵਿਦਿਆ ਪ੍ਰਣਾਲੀ ਵਿਚ ਸੁਧਾਰ ਕਰਨੇ ਪੈਣਗੇ, ਸਾਡੇ ਵੱਡੇ-ਵੱਡੇਰਿਆਂ, ਸ਼ਹੀਦਾਂ ਦੀਆਂ ਜੀਵਨੀਆਂ ਨੂੰ ਪਾਠਕਮ ਦਾ ਹਿੱਸਾ ਬਣਾਉਣਾ ਹੋਵੇਗਾ ਤੇ ਆਪਣੇ ਸਭਿਆਚਾਰ ਦੀਆਂ ਸਿਹਤਮੰਦ ਪ੍ਰਵਿਰਤੀਆਂ ਨੂੰ ਉਜਾਗਰ ਕਰਨਾ ਪਵੇਗਾ। ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰੀ ਕੰਮਾਂ ਤੋਂ ਇਲਾਵਾ ਆਪਣੇ ਸਭਿਆਚਾਰ ਲਈ ਵੀ ਕੁਝ ਸਮਾਂ ਕੱਢਣਾ ਪਵੇਗਾ। ਨਹੀਂ ਤਾਂ 'ਬਾਬਾ ਨਜ਼ਮੀ' ਬੋਲ ਉਠੇਗਾ:

ਹੇਠ ਸਦਾ ਨਹੀਂ ਰਹਿਣਾ ਮੰਜਾ ਚੌਧਰ ਦਾ।

ਰੱਜਵੀਂ ਲੱਭੀ, ਜਰ ਕੇ ਖਾਹ, ਓਏ ਸ਼ੀਦੇ ਸ਼ਾਹ।

ਪੁਸਤਕ ਵਿਚ ਪੰਜਾਬੀ ਜੀਵਨ ਸੈਲੀ ਤੇ ਸਭਿਆਚਾਰ ਦਾ ਚਿੜ੍ਹਣ ਹੈ। ਗੁਰੂ ਸਾਹਿਬਾਨ ਦੁਆਰਾ ਦਿੱਤੀ ਗਈ ਜੀਵਨ ਜਾਚ ਦਾ ਵਰਨਣ ਹੈ। ਹੱਸਣ-ਖੇਡਣ ਦੀਆਂ ਸਾਰਬਿਕ ਗੱਲਾਂ ਹਨ, ਮਨੁੱਖੀ ਰਿਸ਼ਤਿਆਂ ਬਾਬਤ ਜਾਣਕਾਰੀ ਹੈ, ਸਾਡੀ ਵਿਦਿਆ ਪ੍ਰਣਾਲੀ ਦੇ ਕੁਝ ਕੁ ਚਮਤਕਾਰੇ ਹਨ ਤੇ ਵੱਡੇ ਵੱਡੇਰਿਆਂ ਅਤੇ ਮਾਤਾ-ਪਿਤਾ ਦੀਆਂ ਦਿੱਤੀਆਂ ਗਈਆਂ ਅਸੀਸਾਂ ਹਨ। ਸ਼ਹੀਦਾਂ ਪ੍ਰਤੀ ਸਾਡੇ ਫਰਜ਼ਾਂ ਨੂੰ ਚੇਤੇ ਕਰਾਇਆ ਗਿਆ ਹੈ, ਗਿਆਨ ਗੋਸ਼ਟੀਆਂ ਅਤੇ ਸ਼ਹੀਦੀ ਜੋੜ ਮੇਲੇ ਕਿਸ ਤਰ੍ਹਾਂ ਮਨਾਏ ਜਾਣ? ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਕਿਵੇਂ ਦੇਈਏ? ਇਸ ਬਾਰੇ ਸੰਜੀਦਾ ਜ਼ਿਕਰ ਹੈ।

ਸੁ: ਕੁਲਬੀਰ ਸਿੰਘ ਸਿੱਧੂ ਸਾਡੇ ਲਈ ਰੋਲ ਮਾਡਲ ਹਨ। ਉਹ ਵਰਤਮਾਨ ਸਮੇਂ ਵਿਚ ਇਕ ਆਸ ਦੀ ਕਿਰਨ ਹਨ। ਜਦੋਂ ਅਜੋਕੇ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਆ ਗਈ ਹੈ ਤਾਂ ਸਿੱਧੂ ਸਾਹਿਬ ਵਰਗੇ ਵਿਅਕਤੀ ਸਾਡੇ ਲਈ ਪ੍ਰੇਰਣਾ ਸ੍ਰੋਤ ਹਨ। ਉਹ ਪੰਜਾਬੀ ਦੇ ਮੁੜੱਈ ਹਨ ਅਤੇ ਆਪਣੇ ਸਭਿਆਚਾਰ ਨੂੰ ਬੁਲੰਦੀ 'ਤੇ ਲੈ ਜਾਣ ਦੇ ਚਾਹਵਾਨ ਹਨ। ਉਨ੍ਹਾਂ ਨੇ ਅਜੇ ਤੱਕ ਵੀ ਜੱਟਾਂ ਵਾਲਾ ਦਲੇਰੀ, ਅਣਖ ਅਤੇ ਖੁੱਲ੍ਹੇ ਦਿਲੀ ਵਾਲਾ ਸੁਭਾਅ ਕਾਇਮ ਰੱਖਾ ਹੋਇਆ ਹੈ। ਅਕਾਲ ਪੁਰਖ ਉਨ੍ਹਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ ਤਾਂ ਜੋ ਉਹ ਇਸੇ ਤਰ੍ਹਾਂ ਦੇਸ਼, ਕੌਮ ਅਤੇ ਸਭਿਆਚਾਰ ਦੀ ਸੇਵਾ ਕਰਦੇ ਰਹਿਣ।

ਅਸੀਂ ਮੰਜਕੀ ਪੰਜਾਬੀ ਸੱਥ ਭੰਗਾਲਾ ਅਤੇ ਯੂਰਪੀ ਪੰਜਾਬੀ ਸੱਥ ਵਾਲਸਲ ਵੱਲੋਂ ਇਸ ਪੁਸਤਕ ਦੀ ਪ੍ਰਕਾਸ਼ਨਾ 'ਤੇ ਵਧਾਈ ਦਿੰਦੇ ਹਾਂ। ਅਜਿਹੀਆਂ ਉਸਾਰੂ ਪੁਸਤਕਾਂ ਨੂੰ ਸੰਸਾਰ ਪੱਧਰ 'ਤੇ ਪਹੁੰਚਾਉਣ ਲਈ ਅਸੀਂ ਵਚਨਬੱਧ ਹਾਂ। ਇਹ ਪੁਸਤਕ ਸਕੂਲ, ਕਾਲਜ ਅਤੇ

ਮੁਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਵਾਨਾਂ ਲਈ ਅਤੇ ਆਮ ਲੋਕਾਂ ਲਈ ਵੀ ਵਰਦਾਨ ਸਾਬਿਤ ਹੋਵੇਗੀ। ਆਉ ਸਾਰੇ ਰਲ ਕੇ ਆਪਣੇ ਸਭਿਆਚਾਰ, ਦੇਸ਼ ਅਤੇ ਕੌਮ ਦੀ ਤਰੱਕੀ ਲਈ ਯਤਨ ਕਰੀਏ।

ਅੱਖਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।  
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।

ਸ਼ੈਰ! ਪਾਠਕਾਂ ਨੂੰ ਬੇਨਤੀ ਹੈ ਕਿ ਪੁਸਤਕ ਸਬੰਧੀ ਆਪਣੇ ਅਨਮੋਲ ਵਿਚਾਰ ਜ਼ਰੂਰ ਲਿਖ ਭੇਜਣ।

### ਉਡੀਕ ਵਿਚ।

ਆਪ ਜੀ ਦੇ ਪੰਜਾਬੀ ਭਰਾ

Mota Singh Sarai

ਕੁਲਵਿੰਦਰ ਸਿੰਘ ਸਰਾਏ

11 Queens Road

ਮੰਜਕੀ ਪੰਜਾਬੀ ਸੱਥ ਭੰਗਲਾ

WALSALL, West Midlands

ਤਹਿ. ਫਿਲੋਰ, ਜ਼ਿਲ੍ਹਾ ਜਲੰਧਰ,

WS5 3NF

ਚੜ੍ਹਦਾ ਪੰਜਾਬ, ਭਾਰਤ।

UK.

Email: [singh\\_m\\_sarai@hotmail.com](mailto:singh_m_sarai@hotmail.com)

Email : [kssarai@gmail.com](mailto:kssarai@gmail.com) Mobile : 00447850750109,

ਮੋਬਾਈਲ 98141-60642

00441922636478



(੯)

## ਮੁੱਖ ਬੰਦ

### ਖਿਆਲਾਂ ਦਾ ਚਿੜਚੋਲਾ

“ਛੂੰਡਤਾ ਫਿਰਤਾ ਹੂੰ ਐ ਇਕਬਾਲ ਅਪਨੇ ਆਪ ਕੋ।  
ਆਪ ਹੀ ਗੋਯਾ ਮੁਸਾਫਿਰ ਆਪ ਹੀ ਮੰਜ਼ਿਲ ਹੂੰ ਸੈਂ।”

‘ਸ਼ਬਦਾਂ ਦੇ ਕਾਫਲੇ’ ਪੁਸਤਕ ਦੇ ਪਿਛੋਕੜ ਵਿਚ ਮੇਰੇ ਮਨ ਦੇ ਫੁਰਨਿਆਂ ਤੇ ਵਲਵਲਿਆਂ ਦੇ ਚਿੜਚੋਲੇ ਦਾ ਇਕ ਸੰਸਾਰ ਹੈ। ਸੋ ਇਹ ਸਿਰਫ਼ ਮੇਰਾ ਮੌਜੂਦਾ ਜੀਵਨ ਸੈਲੀ ਤੇ ਸਭਿਆਚਾਰ ਸੰਬੰਧੀ ਲੇਖਾਂ ਦਾ ਸੰਗ੍ਰਹਿ ਹੀ ਨਹੀਂ ਹੈ। ਸਗੋਂ ਇਹ ਪੰਜਾਬ ਦੇ ਸ਼ਾਨਾਮਤੋਂ ਕਦਰਾਂ-ਕੀਮਤਾਂ ਵਾਲੇ ਸਭਿਆਚਾਰ ਪ੍ਰਤੀ ਮੇਰੇ ਸੰਸਕਾਰਾਂ ਸਦਕਾ ਮੇਰੇ ਮੋਹ-ਪਿਆਰ ਦਾ ਦਿਲਾਂ-ਮਨੋਂ ਪ੍ਰਗਟਾਵਾ ਵੀ ਹੈ। ਇਸ ਤੋਂ ਵੀ ਵਧ੍ਯ ਇਹ ਮੇਰਾ ਅਜੋਕੇ ਸਭਿਆਚਾਰ ਦੀ ਅਖੋਤੀ ਪ੍ਰਗਤੀਵਾਦੀ ‘ਮਿਸ-ਮਾਇਆ’ ਦੇ ਕਾਰਨ ਸਮਾਜਿਕ ਸਾਂਝਾ ਤੇ ਰਿਸ਼ਤਿਆਂ ਦੀਆਂ ਚਿਰ ਕਾਲ ਤੋਂ ਪ੍ਰਵਾਣਿਤ ਨੈਤਿਕ ਕਦਰਾਂ-ਕੀਮਤਾਂ ਨੂੰ ਤੋੜਨ ਵਾਲੇ ਮਾਦਾਪ੍ਰਸਤੀ ਜਲਵਿਆਂ ਦੇ ਖਿਲਾਫ਼ ਮੇਰੇ ਰੋਸ ਤੇ ਪ੍ਰਤੀਕਰਮ ਦਾ ਤਰਬੋਲਾ ਵੀ ਹੈ।

ਇਸ ਦਾ ਇਕ ਮੁੱਖ ਕਾਰਨ ਇਹ ਹੈ ਕਿ ਬੰਦੇ ਦੀ ਹੋਏ ਬਾਰੇ ਵਿਦਵਾਨਾਂ ਨੇ ਨਿਰਣਾਇਕ ਤੇ ਪ੍ਰਵਾਣਿਤ ਸੱਚਾਈ ਦੱਸੀ ਹੈ ਕਿ ਕਿਸੇ ਇਨਸਾਨ ਦੇ ਵਿਅਕਤੀਤਵ ਨੂੰ ਉਸ ਦੀ ਹੈਰੀਡਿਟੀ ਭਾਵ ਉਸ ਦੀ ਜਿਨਸੀ ਵਿਰਾਸਤ ਤੇ ਉਸ ਦਾ ਮਾਹੌਲ ਨਿਰਧਾਰਿਤ ਕਰਦਾ ਹੈ। ਇਕ ਖਾਨਦਾਨ ਵਿਚ ਉਸ ਨੂੰ ਜੋ ਸੰਸਕਾਰ ਮਿਲਦੇ ਹਨ ਉਹ ਪਤਾ ਨਹੀਂ ਉਸ ਨੂੰ ਪਰਿਵਾਰ ਦੀਆਂ ਪੁਰਾਣੀਆਂ ਪੀੜ੍ਹੀਆਂ ਵਿਚੋਂ ਕਿਹੜੇ-ਕਿਹੜੇ ਜੀਆਂ ਤੋਂ ਮਿਲੇ ਹੁੰਦੇ ਹਨ। ਇਸ ਤਰ੍ਹਾਂ ਹੀ ਆਸ-ਪਾਸ ਦਾ ਮਾਹੌਲ ਹਰ ਬੰਦੇ ਨੂੰ ਹਰ ਸੂਰਤ ਵਿਚ ਪ੍ਰਭਾਵਿਤ ਕਰਦਾ ਹੈ। ਸੰਸਕਾਰਾਂ ਤੋਂ ਚੰਗੇ ਭਾਗੀਂ ਕਿਸੇ ਵਿਅਕਤੀ ਨੂੰ ਸੰਵੇਦਨਾ ਤੇ ਮਨੁੱਖੀ ਦਰਦ ਦੀ ਸੂਝ-ਬੂਝ ਮਿਲਦੀ ਹੈ, ਜੋ ਕਿ ਇਨਸਾਨੀਅਤ ਦੀ ਬਹੁਤ ਵੱਡੀ ਪੂੰਜੀ ਹੁੰਦੀ ਹੈ।

ਮਨੁੱਖ ਦਾ ਮਨ ਜਾਗਇਆਂ-ਸੁਉਤਿਆਂ ਸੁਚੇਤ-ਅਚੇਤ ਖਿਆਲਾਂ ਦਾ ਤਾਣਾ-ਬਾਣਾ ਬੁਣਦਾ ਰਹਿੰਦਾ ਹੈ। ਕੋਈ ਵੀ ਘਟਨਾ ਭਾਵੇਂ ਉਹ ਮਨੁੱਖ ਦੇ ਦੁਆਲੇ ਦੇ ਸਮਾਜਿਕ ਵਾਤਾਵਰਣ ਵਿਚ ਉਸ ਨੂੰ ਸਿੱਧੇ-ਅਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀ ਹੋਵੇ ਜਾਂ ਆਪਣੇ ਭਾਈਚਾਰਕ ਸਮਾਜ ਦੀ ਕੋਈ ਪ੍ਰਭਾਵੀ ਘਟਨਾ ਹੋਵੇ। ਉਸ ਬਾਰੇ ਮਨੁੱਖੀ ਮਨ ਨੇ ਪ੍ਰਭਾਵਿਤ ਹੋ ਕੇ ਆਪੋ-ਆਪਣੀ ਸੰਵੇਦਨਾ ਦੀ ਨਿਸਬਤ ਵਿਚ ਚੰਗਾ-ਮਾੜਾ ਅਸਰ ਕਬੂਲਣਾ ਹੁੰਦਾ ਹੈ।

ਮਨੁੱਖੀ ਮਨ ਨੂੰ ਸਮਾਜ ਸ਼ਾਸਤਰੀਆਂ ਤੋਂ ਲੈ ਕੇ ਸਾਇੰਸਦਾਨਾਂ ਤੱਕ ਨੇ ਅਤਿ ਗਤੀਸੀਲ ਤੇ ਚੰਚਲ ਕਿਹਾ ਹੈ। ਇਸ ਲਈ ਹੀ ਤਾਂ ਮਨ ਨੂੰ ਆਪਣੇ ਘੋੜੇ ਬਿਨਾਂ ਵਜੂਦਾ ਤੋਂ ਭਜਾਉਣ ਤੋਂ ਹੋੜਨ ਲਈ ਰਿਸ਼ੀਆਂ-ਮੁਨੀਆਂ ਤੋਂ ਲੈ ਕੇ ਗੁਰੂਆਂ, ਪੀਰਾਂ ਤੇ ਸਾਧਾਂ-ਸੰਤਾਂ ਨੇ ਤਰਕੀਬਾਂ

ਦੱਸੀਆਂ ਹਨ। ਮਾਨਵਤਾ ਨੂੰ ਮਹਾਤਮਾ ਬੁਧ ਤੋਂ ਬਾਬਾ ਨਾਨਕ ਤੱਕ ਨੇ ਸਿਰੇ ਦੀ ਸਿਆਣਪ ਬਖਸ਼ੀ ਹੈ ਕਿ ਮਨਿ ਜੀਤੇ ਜਗੁ ਜੀਤੁ। ਪਰ ਆਦਮੀ ਦਾ ਬਿਬੇਕ ਬੁੱਧੀ ਹੋਣਾ ਜਾਂ ਬ੍ਰਹਮ ਗਿਆਨੀ ਬਣਨਾ ਤਾਂ ਦੂਰ ਦੀ ਗੱਲ ਹੈ; ਉਹ ਤਾਂ ਹਜ਼ਾਰਾਂ ਸਾਲ ਬਾਅਦ ਇਨਸਾਨ ਵੀ ਨਹੀਂ ਬਣ ਸਕਿਆ। ਮਹਾਨ ਸ਼ਾਇਰ ਬਾਬਾ ਗਾਲਿਬ ਦਾ ਇਸ ਪ੍ਰਭਾਏ ਸੁਖਨ ਸੌਂ ਫੀਸਦੀ ਸੱਚਾ ਹੈ ਕਿ

ਬਸ ਕਿ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ।  
ਆਦਮੀ ਕੋ ਭੀ ਮਯੱਸਰ ਨਹੀਂ ਇਨਸਾਂ ਹੋਨਾ।

ਇਹ ਰਚਨਾ 'ਸਬਦਾ' ਦੇ ਕਾਛਲੇ' ਵੀ ਇਕ ਜਗਿਆਸੂ ਰੂਹ ਦੀ ਜਨਮ-ਜਨਮਾਂਤਰਾਂ ਤੋਂ ਕੁੱਝ ਜਾਣਣ ਦੀ ਖਾਹਿਸ਼ ਤੇ ਵੇਦਨਾ ਨੂੰ ਉਡਾਂ-ਬਾਈ ਜਿਹੀ ਭਾਸ਼ਾ ਵਿਚ ਬਿਆਨਣ ਦੀ ਕੋਸ਼ਿਸ਼ ਹੈ। ਜਿਵੇਂ ਰੱਬ ਤਾਂ ਕਿਸੇ ਨੇ ਦੇਖਿਆ ਨਹੀਂ, ਪਰ ਰੱਬ ਦੇ ਜਲਵੇ ਹੀ ਰੱਬ ਦਾ ਸਾਕਾਰ ਰੂਪ ਹਨ ਤੇ ਇਨ੍ਹਾਂ ਜਲਵੇ-ਜਲੋਆਂ ਤੋਂ ਹੀ ਰੱਬ ਸਾਖਸ਼ਾਤ ਪ੍ਰਗਟ ਹੁੰਦਾ ਹੈ। ਉਸੇ ਹੀ ਤਰ੍ਹਾਂ ਪਿਛਲੇ ਜਨਮਾਂ ਦੀ ਸੋਝੀ ਤਾਂ ਕਿਸੇ ਨੂੰ ਵੀ ਨਹੀਂ ਹੁੰਦੀ, ਪਰ ਇਸ ਜਨਮ ਵਿਚ ਇਕ ਹੀ ਮਾਂ-ਪਿਛ ਦੇ ਜਾਏ ਇਕੋ ਜਿਹੇ ਵਾਤਾਵਰਣ ਵਿਚ ਪਲੇ ਜੀਵਾਂ ਦੀ ਕਰਮ-ਕਿਸਮਤ ਦੇ ਫਰਕ ਰਾਹੀਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਤੇ ਕਰਮਾਂ ਬਾਰੇ ਝਲਕ ਮਾਤਰ ਸੋਝੀ ਜ਼ਰੂਰ ਪੈਂਦੀ ਹੈ।

ਪੈਰ! ਗੱਲ ਚੱਲ ਰਹੀ ਸੀ ਕਿ ਚੰਗੀ ਕਿਸਮਤ ਤੇ ਚੰਗੇ ਸੰਸਕਾਰਾਂ ਸਦਕਾ ਜਦੋਂ ਕਿਸੇ ਬੰਦੇ ਵਿਚ ਮਨੁੱਖੀ ਦਰਦ ਤੇ ਸੰਵੇਦਨਾ ਉਪਜਦੀ ਹੈ ਤਾਂ ਉਸ ਦੇ ਮਨ ਵਿਚ ਕੀ ਤੋਂ ਕੀ ਹੋ ਗਿਆ ਵਰਗੇ ਖਿਆਲਾਂ ਦਾ ਖਲਲ ਇਕ ਘਮਸਾਨ ਜਿਹੀ ਸਥਿਤੀ ਪੈਦਾ ਕਰ ਦਿੱਦੇ ਹਨ। ਬੰਦਾ ਸੋਚਦਾ ਹੈ ਕਿ ਸਾਡੇ ਨੇਕ ਪੁਰਖਿਆਂ ਦੀ ਇਨਸਾਨੀ ਕਦਰਾਂ-ਕੀਝਾਂ ਦੀ ਬੁਲੰਦੀ ਕੀ ਸੀ ਅਤੇ ਸਾਡੇ ਵਧਾਰੀ ਤੇ ਬਜ਼ਾਰੀ ਜਿਹੇ ਸਮਾਜਿਕ ਮਾਪਦੰਡਾਂ ਤੇ ਕੀਮਤਾਂ ਦੀ ਰਸਾਤਲ ਕਿਥੋਂ ਪਹੁੰਚ ਚੁੱਕੀ ਹੈ? ਕਿਥੇ ਮੋਹ-ਪਿਆਰ ਦੀ ਸਾਝੀਆਂ ਸਾਹ-ਰਾਹਾਂ ਸਨ ਤੇ ਕਿਥੇ ਹੁਣ ਸਾਡੀਆਂ ਨਿਰੋਲ ਈਰਖਾ ਤੇ ਸੁਆਰਥ ਦੀਆਂ ਬੇਵੰਗੀਆਂ ਲੂੰਬੜੀ ਚਾਲਾਂ ਵਰਗੀਆਂ ਆਪੋ-ਆਪਣੀਆਂ ਚੋਰ ਪਗਢੰਡੀਆਂ ਹਨ।

ਬੇਸ਼ੱਕ ਦੁਨਿਆਵੀ ਖੇਤਰ ਵਿਚ ਪ੍ਰਚੱਲਿਤ ਤੇ ਮਨਜ਼ੂਰ ਸੁਦਾ ਮਾਦਾਪ੍ਰਸਤੀ ਦੀ ਦੌੜ ਵਿਚ ਨੇਕ ਬੰਦੇ ਨੂੰ ਵੀ ਦੁਨੀਆਂਦਾਰੀ ਦੇ ਪੱਖਾਂ ਇਨਸਾਨੀ ਕਦਰਾਂ-ਕੀਮਤਾਂ ਦਾ ਇਹ ਸਰਮਾਇਆ ਕਦੇ-ਕਦੇ ਬੇਮਾਇਨਾ ਜਿਹਾ ਲੱਗਣ ਲੱਗਦਾ ਹੈ। ਦੁਨੀਆਂ ਉਸ ਨੂੰ ਕਬੀਲਦਾਰੀ ਦੇ ਪੱਖਾਂ ਨਾਕਾਮ ਤੇ ਨਾਕਾਮਯਾਬ ਜਿਹਾ ਗਰਦਾਨਦੀ ਹੈ। ਸਮਾਜਿਕ ਲੜਾਈ-ਝਗੜਿਆਂ ਵਿਚ ਜੋ ਬੰਦਾ ਇਹ ਕਹਿੰਦਾ ਹੈ ਕਿ ਮੈਂ ਤਾਂ ਲਾਜ-ਸ਼ਰਮ ਦੇ ਮਾਰੇ ਅੰਦਰ ਵੜਿਆ ਹਾਂ। ਉਸ ਦਾ ਭਾਈਚਾਰਾ ਉਸ ਨੂੰ ਡਰਿਆ ਤੇ ਡਰਪੋਕ ਸਮਝਦਾ ਹੈ। ਘਰ-ਪਰਿਵਾਰ ਤੋਂ ਲੈ ਕੇ ਸਮਾਜਿਕ ਦਾਇਰੇ ਵਿਚ ਤਾਂ ਸਜਣ ਲੋਕ ਮੂਰਖ ਘੋਗੇ ਹੀ ਸਮਝੇ ਜਾਂਦੇ ਹਨ। ਇਹ ਵੀ

ਹੁਹਾਨੀਅਤ ਦੀ ਅਟਲਾਈ ਸੱਚਾਈ ਹੈ ਕਿ ਅਜਿਹੇ ਸੰਵੇਦਨਾਸ਼ੀਲ ਬੰਦੇ ਨੇਕ ਪੁਰਖਾਂ ਦੀ ਸੋਹਬਤ ਅਤੇ ਰੱਬ ਦੀ ਦਰਗਾਹਿ ਵਿਚ ਨਿਰਸੰਦੇਹ ਪ੍ਰਵਾਨ ਹੁੰਦੇ ਹਨ।

ਇਸ ਸੰਦਰਭ ਵਿਚ ਅਕਾਲ ਪੁਰਖ ਵੱਲੋਂ ਕਿਸੇ ਜਨਮ ਦੇ ਚੰਗੇ ਸੰਸਕਾਰਾਂ ਦੀ ਬਦੌਲਤ ਜਦੋਂ ਕਿਸੇ ਹਮਾਤੜ ਨੂੰ ਮਾੜੀ-ਮੋਟੀ ਸੰਵੇਦਨਾ ਸਦਕਾ ਕੁੱਝ ਕੁ ਸਿਰਜਣਾ ਦੀ ਰੱਬੀ ਦਾਤ ਮਿਲਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਬੰਦੇ ਦੀਆਂ ਭਾਵਨਾਵਾਂ ਇਕ ਹੜ੍ਹ ਵਾਂਗ ਸਹਿਜ ਸੁਭਾਅ ਹੀ ਉਭਰ ਆਉਂਦੀਆਂ ਹਨ। ਜਿਸ ਤਰ੍ਹਾਂ ਕਿ ਵਰਡਜ਼ਵਰਥ ਨੇ ਕਿਹਾ ਸੀ ਕਿ ਸਹਿਜ ਮਤੇ ਬਹੁਤ ਤਕੜੀਆਂ ਭਾਵਨਾਵਾਂ ਤੇ ਉਦਗਾਰਾਂ ਦੇ ਬਹੁਤ ਵੱਡੇ ਮਨੋਵੇਗ ਦਾ ਨਾਮ ਹੀ ਕਵਿਤਾ ਹੈ। ਇਸ ਵਿਚਾਰਧਾਰਾ ਦੀ ਕੇਮਾਂਤਰੀ ਪ੍ਰਸਿੱਧੀ ਪ੍ਰਾਪਤ ਅੱਖਾਂ ਦੇ ਮਾਹਿਰ ਡਾ. ਦਲਜੀਤ ਸਿੰਘ ਦੀ ਰਚਨਾ 'ਸਿਧਰੇ ਬੋਲ' ਦੀ ਇਕ ਕਵਿਤਾ 'ਹੱਸ' ਕਿਸੇ ਵੀ ਭਾਵੂਕ ਮਨ ਵਿਚ ਅਜਿਹੇ ਦਰਦ ਭਰੇ ਸਮਾਜਿਕ ਦੁਖਾਂਤ ਤੋਂ ਉਭਰੇ ਮਾਨਸਿਕ ਖਲਲ ਦੀ ਪ੍ਰੋਤੜਾ ਤੇ ਤਰਜਮਾਨੀ ਕਰਦੀ ਹੈ।

'ਕਵੀ ਡਾ. ਦਲਜੀਤ ਸਿੰਘ ਅਨੁਸਾਰ ਜ਼ਿੰਦਗੀ ਨਾਲ ਭਰੇ ਜ਼ਿੰਦਗੀ ਦੇ ਸਮੁੰਦਰ ਵਿਚ ਹੋਂਦ ਦਾ ਇਕ ਅਣਛੋਹਿਆ ਬੂਟਾ ਆਪਣੇ ਟੱਬਰ, ਯਾਰਾਂ ਦੋਸਤਾਂ ਤੇ ਬੇਅੰਤ ਲੋਕਾਈ ਦੇ ਸੰਗ ਢੁਨੀਆਂ ਦੀ ਨਾਟਕੀ ਸਟੇਜ ਦੇ ਉਤੇ ਵਿਚਰਦਾ ਹੈ। ਬੇਅੰਤ ਘਟਨਾਵਾਂ, ਜੱਦੋਂ-ਜਹਿਦਾਂ, ਧੋਖੇ -ਫੇਬ, ਦੁਸ਼ਮਣੀਆਂ, ਲਾਰੇ-ਲਪੈ, ਠੱਗੀਆਂ-ਠੋਰੀਆਂ ਦਾ ਖਲਲ ਮਨ ਵਿਚ ਵਿਸਫੋਟਕ ਖਿਆਲ ਪੈਦਾ ਕਰਦਾ ਹੈ। ਬੇਸ਼ਕ ਕਦੇ-ਕਦਾਈਂ ਵਛਾਦਾਰੀਆਂ ਵੀ ਨਿਭਦੀਆਂ ਹਨ। ਗੁੱਸ਼ਮ-ਗੁੱਸ਼ਾ ਖਿਆਲਾਂ ਦੇ ਭੁਚਾਲ ਚੰਗੀਆਂ-ਮਾੜੀਆਂ ਤਸਵੀਰਾਂ ਮਾਨਸਿਕ ਚਿਤਰਪੱਟ 'ਤੇ ਉਭਾਰਦੇ ਹਨ। ਕਦੇ ਖਿਆਲਾਂ ਤੋਂ ਉਪਜੇ ਵਿਚਾਰ ਕੈਨਵਸ ਜਾਂ ਕਾਗਜ਼ 'ਤੇ ਉਤੀਰ ਜਾਂਦੇ ਹਨ।

ਫਿਰ ਇਸ ਪ੍ਰਬਾਇ ਦਲਜੀਤ ਸਿੰਘ ਕਹਿੰਦੇ ਹਨ ਕਿ ਅਕਸਰ ਕਈ ਵਾਰ ਸਾਹਮਣੇ ਰੱਖਿਆ ਕਾਗਜ਼ ਕੋਰਾ ਹੀ ਰਹਿ ਜਾਂਦਾ ਹੈ। ਫਿਰ ਚੰਗੇ ਭਾਗੀਂ ਕਦੇ-ਕਦਾਈਂ ਇਹ ਵੀ ਹੁੰਦਾ ਹੈ ਕਿ ਕੋਈ ਅਸਮਾਨੀ ਜ਼ਿਲੀ ਦੇ ਡਾਂਟੇ ਵਰਗੀ ਪ੍ਰੇਰਨਾ ਬੰਦੇ ਨੂੰ ਖਿਆਲਾਂ ਤੇ ਸ਼ਬਦਾਂ ਦੇ ਹੜ੍ਹ ਵਿਚ ਠੇਲ ਦਿੰਦੀ ਹੈ। ਫਿਰ ਛੁੰਘੀ ਸੰਵੇਦਨਾ ਛੁਕਵੇਂ ਲਫਜ਼ਾਂ ਵਿਚ ਮੌਤੀਆਂ ਦੀਆਂ ਲੜੀਆਂ ਵਾਂਗ ਧੂਰ ਅੰਦਰ ਦੀਆਂ ਭਾਵਨਾਵਾਂ ਪਰੋਈਆਂ ਜਾਂਦੀਆਂ ਹਨ। ਫਿਰ ਮਾਲਕ ਦੀ ਰਹਿਮਤ ਸਦਕਾ ਧੂਰ ਅੰਦਰੋਂ ਸੁਕਰਨੇ ਦੀ ਅਵਾਜ਼ ਸੁਣਾਈ ਪੈਂਦੀ ਹੈ ਕਿ ਸੁਕਰ ਹੈ ਕਿ ਪੁਰਖਿਆਂ ਦਾ ਇਹ ਕਰਜ਼ਾ ਵੀ ਤੇਰੀ ਬਦੌਲਤ ਹੌਲਾ ਹੋ ਗਿਆ ਹੈ।

ਇਹ ਉਪਰੋਕਤ ਦਿਲੀ ਭਾਵਨਾ ਕਿਸੇ ਇਕ ਕੋਮਲ ਮਨ ਦੀ ਵਿਥਿਆ ਹੀ ਨਹੀਂ ਸਗੋਂ ਇਉਂ ਜਾਪਦਾ ਹੈ ਕਿ ਇਹ ਸਿਰਜਣਾ ਕਰਨ ਜੋਗੇ ਹਰ ਮਨ ਦੀ ਹੱਡਬੀਤੀ ਹੈ। ਮੈਂ ਇਸ ਰਚਨਾ ਨੂੰ ਪਹਿਲਾਂ ਹੁਣ ਵਾਲੇ ਮੁੱਖ ਬੰਦ 'ਸ਼ਬਦਾਂ ਦਾ ਚਿੜਚੋਲੁ' ਇਸ ਪੁਸਤਕ ਦੇ ਟਾਈਟਲ ਵਜੋਂ ਦੇਣਾ ਚਾਹੁੰਦਾ ਸੀ।

ਇਸ ਸੰਦਰਭ ਵਿਚ ਮੈਂ ਪੇਂਡੂ ਜੀਵਨ ਦੇ ਵਿਚ ਵਿਚਰਦਿਆਂ ਅਕਸਰ ਦੇਖਦੇ ਹੁੰਦੇ ਸੀ ਕਿ ਰੋਸ਼ਨਦਾਨਾਂ ਤੇ ਬਨੇਰਿਆਂ ਤੋਂ ਉਤਰ ਕੇ ਬੀਸੀਓਂ ਚਿੜੀਆਂ; ਮੁਟਿਆਰਾਂ ਦੇ ਗਿੱਧੇ ਦੇ ਵਾਂਗ ਘੁੰਮਣ-ਘੇਰੀਆਂ ਪਾਊਂਦੀਆਂ, ਚਿੜ੍ਹ-ਚਿੜ੍ਹ ਕਰਦੀਆਂ ਤੇ ਫਿਰ ਉਡ ਜਾਂਦੀਆਂ ਸਨ। ਬਿਲਕੁਲ ਇਸ ਤਰ੍ਹਾਂ ਹੀ ਮੈਨੂੰ ਵਿਚਾਰਾਂ ਤੇ ਖਿਆਲਾਂ ਦਾ ਚਿੜਚੋਲ੍ਹ ਅਕਸਰ ਘੇਰਦਾ ਰਿਹਾ ਹੈ। ਜਿਸ ਕਰਕੇ ਅਕਾਲ ਪੁਰਖ ਦੀ ਮਿਹਰ ਸਦਕਾ ਕਦੇ-ਕਦਾਈ ਸ਼ਬਦਾਂ ਦੇ ਵਹੀਰ ਕਾਫ਼ਲਿਆਂ ਦੇ ਰੂਪ ਵਿਚ ਤੁਰ ਪੈਦੇ ਹਨ। ਕਾਫ਼ਲਿਆਂ ਦਾ ਵਜੂਦ ਬੇਸ਼ੱਕ ਚਿੜਚੋਲ੍ਹਾਂ ਨਾਲੋਂ ਕਿਤੇ ਵੱਡੀ ਸੀਮਾ ਪ੍ਰਿਧੀ ਦਾ ਹੁੰਦਾ ਹੈ। ਇਸ ਲਈ ਹੁਣ ਇਹ ਰਚਨਾ ‘ਸ਼ਬਦਾਂ ਦੇ ਕਾਫ਼ਲੇ’ ਦੇ ਨਾਮ ਨਾਲ ਆਪ ਜੀ ਦੇ ਰੂ-ਬ-ਰੂ ਹੈ।

ਸੋ ਜਦੋਂ ਵੀ ਕਦੇ ਸ਼ੈਕਸਪੀਅਰ ਦੇ ਹੈਮਲੇਟ ਦਾ ਇਹ ਉਰ ਲਕ ਰਗ ਅਰਵ ਵਰ ਲਕ ਅਰਥਾਤ ਇਉਂ ਠੀਕ ਹੈ ਕਿ ਇਉਂ ਠੀਕ ਨਹੀਂ ਵਰਗਾ ਮਾਨਸਿਕ ਦਰੰਧ ਪੈਦਾ ਹੋਇਆ ਹੈ ਤਾਂ ਮੈਂ ਲੋਕਾਂ ਦੀ ਬੋਰੀਅਤ ਤੱਕ ਬੜ-ਬੜਾਉਣ ਲੱਗਾ। ਪਰ ਚੰਗਾ ਇਹ ਹੋਇਆ ਕਿ ਜਿਵੇਂ ਪਾਣੀ ਨਾਲ ਭਿੱਜ ਕੇ ਨਲਕੇ ਦੀ ਸੁੱਕੀ ਬੋਕੀ ਪਾਣੀ ਦੇਣ ਲੱਗਦੀ ਹੈ। ਬਿਲਕੁਲ ਉਸ ਤਰ੍ਹਾਂ ਹੀ ਕੋਈ ਵਿਦਵਤਾ ਜਾਂ ਮੇਰੇ ਕੋਲ ਪੁਸਤਕ ਲਿਖਣ ਦੀ ਵਿਧੀ-ਵਿਧਾਨ ਨਾ ਹੋਣ ਦੇ ਬਾਵਜੂਦ ਵੀ ਮੇਰੀ ਕਲਮ ਗਿੜ ਪਈ।

ਇਸ ਸੰਦਰਭ ਵਿਚ ਸੰਨ 2000 ਵਿਚ ਡੀ.ਸੀ. ਫਿਰੋਜ਼ਪੁਰ ਲੱਗਣ ਤੋਂ ਬਾਅਦ ਮੇਰੇ ਨਾਲ ਡਾ. ਆਤਮ ਹਮਰਾਹੀ ਨੇ ਕੁੱਝ ਕੁ ਅੰਗਰੇਜ਼ ਡਿਪਟੀ ਕਮਿਸ਼ਨਰਾਂ ਦੀ ਸਾਹਿਤ ਤੇ ਇਤਿਹਾਸ ਨੂੰ ਦੇਣ ਸਬੰਧੀ ਵਿਚਾਰ ਸਾਂਝੇ ਕੀਤੇ ਸਨ। ਉਨ੍ਹਾਂ ਨੇ ਮੈਨੂੰ ਪ੍ਰੇਰਣਾ ਦਿੱਤੀ ਕਿ ਜੇ ਅੰਗਰੇਜ਼ ਸਾਡੇ ਸਭਿਆਚਾਰ ਬਾਰੇ ਲਿਖ ਸਕਦੇ ਹਨ ਤਾਂ ਇਨ੍ਹਾਂ ਉਚੇ ਅਹੁਦਿਆਂ ਤੇ ਰਹਿੰਦੇ ਹੋਏ ਮੈਨੂੰ ਵੀ ਕੁੱਝ ਅਜਿਹੀ ਸਾਹਿਤਕ ਸੇਵਾ ਕਰਨੀ ਚਾਹੀਦੀ ਹੈ।

ਉਨ੍ਹਾਂ ਦੀ ਇਸ ਪ੍ਰੇਰਣਾ ਸਦਕਾ ਸਭਿਆਚਾਰਕ ਤਰਜ਼ ਦੀ ਪੁਸਤਕ ‘ਚਾਨਣ ਦਾ ਬਾਗ’ ਦੀ ਸ਼ਾਹ ਮੁਹੰਮਦ ਤੋਂ ਲੈ ਕੇ ਕਵੀਸ਼ਰ ਬਾਪੂ ਕਰਨੈਲ ਸਿੰਘ ਰਾਮੂਵਾਲੀਏ ਤੱਕ ਦੀ ਪੇਸ਼ਕਾਰੀ ਸਹਿਤ ਹੋਏ ਵਿਚ ਆਈ। ਇਸ ਵਿਚ ਫਿਰੋਜ਼ਪੁਰ ਤੇ ਬਠਿੰਡੇ ਦੇ ਚੋਣਵੇਂ ਕਿਸੇਕਾਰਾਂ ਦੀਆਂ ਰਚਨਾਵਾਂ ਦੀਆਂ ਸੰਖੇਪ ਵੰਨਗੀਆਂ ਦਿੱਤੀਆਂ ਗਈਆਂ ਸਨ। ਸੰਖੇਪ ਵੰਨਗੀਆਂ ਦੇਣ ਦਾ ਕਾਰਣ ਇਹ ਸੀ ਕਿ ਸਮਝਿਆ ਜਾਂਦਾ ਹੈ ਕਿ ਅੱਜ-ਕੱਲ੍ਹ ਲੋਕ ਪੁਰਾਣੇ ਸਭਿਆਚਾਰ ਬਾਰੇ ਕਿਤਾਬਾਂ ਘੱਟ ਹੀ ਪੜ੍ਹਦੇ ਹਨ। ਇਸ ਲਈ ਇਸ ਪੁਸਤਕ ਵਿਚ ਕਿੱਸਾ ਕਾਵਿ ਵੰਨਗੀ ਮਾਤਰ ਹੀ ਦਿੱਤੇ ਗਏ ਸਨ। ਇਹ ਕਿਤਾਬ ਬੱਸ ਇਸ ਤਰ੍ਹਾਂ ਹੀ ਬਣ ਕੇ ਰਹਿ ਗਈ ਕਿ

ਦੂਰ ਬੈਠੇ ਸਜਣਾ ਵਾਜ ਤੈਨੂੰ ਮਾਰ ਕੇ  
ਆਪੇ ਹੀ ਮੈਂ ਹੁੰਗਾਰਾ ਭਰ ਲਿਆ।

ਇਸ ਤੋਂ ਬਾਅਦ ਫੇਰ ਮੈਨੂੰ ਆਪਣੇ ਸ਼ਹੀਦਾਂ-ਮੁਰੀਦਾਂ ਅਤੇ ਪੰਜਾਬ ਦੇ ਸਭਿਆਚਾਰ

ਬਾਰੇ ਜਿਥੇ ਲਿਖਣ ਦੀ ਚੇਟਕ ਲੱਗੀ, ਉਥੇ ਇਸ ਦੇ ਨਾਲ ਹੀ ਜਿਨ੍ਹਾਂ ਜ਼ਿਲ੍ਹਿਆਂ ਵਿਚ ਸੇ ਵਾ ਦੀ ਮੋਹਲਤ ਤੇ ਸਮਰਥਾ ਮਿਲੀ; ਉਥੋਂ ਦੀਆਂ ਇਤਿਹਾਸਕ ਯਾਦਗਾਰਾਂ ਸੰਭਾਲਣ ਲਈ ਕੁਝ ਕੁ ਉਪਰਾਲੇ ਕੀਤੇ।

ਮੇਰਾ ਪੱਕਾ ਵਿਸ਼ਵਾਸ ਹੈ ਕਿ ਕਿਸੇ ਵੀ ਆਦਮੀ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਚੰਗੇ ਕੰਮ ਕਰਨ ਦੀ ਮੋਹਲਤ ਤੇ ਸਮਰਥਾ ਪ੍ਰਮਾਤਮਾ ਵੱਲੋਂ ਹੀ ਮਿਲਦੀ ਹੈ। ਕੁਝ ਇਹੋ ਜਿਹੇ ਵੀ ਨੇਕ ਇਨਸਾਨ ਹੁੰਦੇ ਹਨ; ਜਿਨ੍ਹਾਂ ਨੂੰ ਸਮਾਜ ਸੇਵਾ ਦੀ ਮੋਹਲਤ ਤੇ ਸਮਰਥਾ ਹੀ ਨਹੀਂ ਮਿਲਦੀ। ਕੁਝ ਕੁ ਅਜਿਹੇ ਸੱਜਣ ਹੁੰਦੇ ਹਨ; ਜਿਨ੍ਹਾਂ ਨੂੰ ਅਕਾਲ ਪੁਰਖ ਰੁਡਬਿਆ-ਮੁਰਤਬਿਆਂ ਦੀ ਮੋਹਲਤ ਤਾਂ ਦੇ ਦਿੰਦਾ ਹੈ। ਪਰ ਉਹ ਸਮਾਜ ਭਲਈ ਕਰਨ ਲਈ ਸੋਝੀ ਦੇ ਘਰ ਹੀ ਨਹੀਂ ਆਉਂਦੇ ਤੇ ਉਨ੍ਹਾਂ ਨੂੰ ਮਿਲੀ ਸਮਰਥਾ ਨੂੰ ਅਜਾਈਂ ਗਵਾ ਦਿੰਦੇ ਹਨ। ਮੈਂ ਅਪਣੇ ਆਪ ਨੂੰ ਇਸ ਪੱਖੋਂ ਵਡਾਗਾ ਸਮਝਦਾ ਰਿਹਾ ਹਾਂ ਕਿ ਮੈਂ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਦੀ ਯਥਾ ਸ਼ਕਤੀ ਸੰਭਾਲਣ ਲਈ ਕੁਝ ਨਾ ਕੁਝ ਆਪਣੀ ਸਰਵਿਸ ਦੇ ਦੌਰਾਨ ਇਸ ਭਾਵਨਾ ਨਾਲ ਕਰਦਾ ਰਿਹਾ ਹਾਂ ਕਿ -

ਕੁਛ ਤੋਂ ਨਿਸ਼ਾਨੀ ਛੋੜ ਜਾ, ਅਪਨੀ ਕਹਾਨੀ ਛੋੜ ਜਾ।  
ਕੌਨ ਕਰੇ ਕਲ ਇਸ ਓਰ, ਤੂ ਫਿਰ ਆਏ ਨਾ ਆਏ।

ਇਸ ਭਾਵਨਾ ਨਾਲ ਮੈਂ ਫਰੀਦਕੋਟ, ਰੂਪਨਗਰ, ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ ਜਾਂ ਗੁਰਦਾਸਪੁਰ ਭਾਵ ਜਿਥੇ ਵੀ ਰਿਹਾ; ਪ੍ਰਮਾਤਮਾ ਦੀ ਮਿਹਰ ਸਦਕਾ ਪੰਜਾਬ ਦੀ ਅਮੀਰ ਵਿਰਾਸਤ ਸਬੰਧੀ ਜਾਗਰੂਕਤਾ ਲਿਆਉਣ ਅਤੇ ਇਸ ਦੀ ਸੰਭਾਲ ਬਾਰੇ ਯਤਨਸ਼ੀਲ ਰਿਹਾ ਹਾਂ।

ਇਸ ਸੰਦਰਭ ਵਿਚ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਚੌਕਾਂ ਅਤੇ ਗੁਰਦਾਸਪੁਰ ਤੇ ਰੋਪੜ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਪੁਨਰ ਸੁਰਜੀਤ ਕਰਨ ਦਾ ਉਪਰਾਲਾ ਕੀਤਾ। ਮਿਸਾਲ ਵਜੋਂ ਇਸ ਤਰ੍ਹਾਂ ਮੈਂ ਹੁਸੈਨੀਵਾਲਾ ਬਾਰਡਰ 'ਤੇ ਸ਼ਾਨੇ-ਹਿੰਦ-ਗੇਟ ਦੀ ਤਜਵੀਜ਼ ਤੋਂ ਤਾਮੀਰ ਤੱਕ ਅਤੇ ਅੱਗੇ ਇਸ ਦਾ ਨਾਮਕਰਣ ਕਰਨ ਤੱਕ ਦੀ ਸੇਵਾ ਨਿਭਾਈ। ਉਪਰੰਤ ਇਸ ਤਰ੍ਹਾਂ ਹੀ ਗੁਰਦਾਸਪੁਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਾਰਕਨੁਮਾ ਯਾਦਗਾਰ ਬਣਵਾਈ।

ਫਿਰੋਜ਼ਪੁਰ ਵਿਖੇ ਹੀ ਜੀਰਾ ਚੌਕ ਵਿਚ ਐਗਲੇ ਸਿੱਖ ਵਾਰ ਦੇ ਸ਼ਹੀਦਾਂ, ਗੁਰਦੀ ਬਾਬਿਆਂ ਤੇ ਬਾਬਾ ਰਾਮ ਸਿੰਘ ਜੀ ਦੀ ਵਰੋਸਾਈ ਕੁਕਾ ਲਹਿਰ ਦੇ ਸੰਘਰਸ਼ੀ ਜੁਝਾਰੂਆਂ ਦੀ ਜੋਤੀ ਸਰੂਪ ਸ਼ਾਮਾ ਪ੍ਰਜਵਲਿਤ ਕੀਤੀ। ਹੁਣ ਉਹ ਮਸਾਲ ਪ੍ਰਸ਼ਾਸਨ ਵੱਲੋਂ ਸਾਰ-ਸਮਝਦੀ ਕਮੀ ਦੇ ਕਾਰਨ ਬੁਝ ਚੁੱਕੀ ਹੈ। ਪ੍ਰੈਰ! ਰੱਬ ਸਭ ਨੂੰ ਸੁਮੱਤ ਬਖਸ਼ੇ।

ਇਸ ਤੋਂ ਪਹਿਲਾਂ ਰੋਪੜ ਵਿਖੇ ਨਿਭਾਈ ਡਿਪਟੀ ਕਮਿਸ਼ਨਰ ਦੀ ਸੇਵਾ ਸਮੇਂ ਦਸਵੇ 'ਪਾਤਿਸ਼ਾਹ ਤੇ ਉਨ੍ਹਾਂ ਸ਼ਹੀਦਾਂ-ਮੁਰੀਦਾਂ ਦੀਆਂ ਪੈੜਾਂ ਨਿਹਾਰਦੇ ਵਕਤ ਜੋ ਮਨ ਵਿਚ ਦਰਦ

ਤੇ ਛੁੱਧੀ ਸੰਵੇਦਨਾ ਦੀ ਟੀਸ ਉਠਦੀ ਰਹੀ ਸੀ। ਉਸ ਸਦਕਾ ਮੈਂ ਇਕ ਪੁਸਤਕ ‘ਮਾਨਵਤਾ ਦਾ ਪ੍ਰਣਾਮ ਸਰਬੰਸਦਾਨੀ ਦੇ ਨਾਮ’ ਯੁਗ ਪੁਰਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਰ ਸਕਿਆ। ਇਹ ਪੁਸਤਕ ‘ਚਾਨਣ ਦਾ ਬਾਗ’ ਪੁਸਤਕ ਤੋਂ ਬਾਅਦ ਮੁਕੰਮਲ ਹੋਈ।

ਇਸ ਤੋਂ ਬਾਅਦ ਡੀ.ਸੀ. ਗੁਰਦਾਸਪੁਰ ਲੱਗਣ ਸਮੇਂ ਤੋਂ ਲੈ ਕੇ ਫਿਰ ਚੰਡੀਗੜ੍ਹ ਵਿਖੇ ਐਮ.ਡੀ. ਸ਼ੁਗਰਫੈਂਡ ਲੱਗਣ ਸਮੇਂ ਤੱਕ ਮੈਨੂੰ ਮਹਾਭਾਰਤ ਕਾਲ ਤੋਂ ਲੈ ਕੇ ਅਜੋਕੇ ਸਮਿਆਂ ਤੱਕ ਪੰਜਾਬ ਦੀ ਸਭਿਆਤਾ ਤੇ ਸਭਿਆਚਾਰ ਦੇ ਪਿਛੋਕੜ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਮੌਕਾ ਮਿਲਿਆ। ਖਾਸ ਤੌਰ 'ਤੇ ਜਦੋਂ ਸੰਨ 2004 ਵਿਚ ਮੇਰੀ ਡਿਊਟੀ ਬਤੌਰ ਇਲੈਕਸ਼ਨ ਅਬਜ਼ਰਵਰ ਰਾਜਸਥਾਨ ਦੇ ਜ਼ਿਲ੍ਹਾ ਝੁਨਝੁੰਦੀ ਵਿਖੇ ਲੱਗੀ ਤਾਂ ਮੈਨੂੰ ਉਥੋਂ ਦੇ ਡੀ. ਸੀ. ਸ੍ਰੀ ਕੁੰਜੀ ਲਾਲ ਮੀਣਾ ਦੇ ਸਹਿਯੋਗ ਸਦਕਾ ਰਾਜਸਥਾਨ ਦੇ ਇਤਿਹਾਸ ਸਬੰਧੀ ਪੁਸਤਕਾਂ ਤੇ ਸਰਸਵਤੀ ਨਦੀ ਦੇ ਅਲੋਪ ਹੋ ਚੁਕੇ ਵਹਿਣਾਂ ਦੇ ਹਮਰਾਹ ਕੁਝ ਕੁ ਫਾਸਲਾ ਤੈਆ ਕਰਨ ਦਾ ਮੌਕਾ ਮਿਲਿਆ।

ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੈਂ ਸੰਨ 2000-01 ਵਿਚ ਸ਼ਹੀਦਾਂ ਦੀ ਸਥਲੀ ਫਿਰੋਜ਼ਪੁਰ ਵਿਖੇ ਜਿਥੇ ਮੈਂ ਡੀ.ਸੀ. ਰਿਹਾ ਸੀ, ਉਥੇ ਹੀ ਮੈਨੂੰ ਮੇਰੇ ਵੱਡੇ ਭਾਗੀਂ ਕਰਮਿਸ਼ਨਰ ਲੱਗਣ ਦਾ ਸੰਨ 2005-06 ਵਿਚ ਫਿਰ ਮੌਕਾ ਮਿਲਿਆ। ਇਥੇ ਪਹਿਲਾਂ ਬਤੌਰ ਡੀ.ਸੀ. ਦੀ ਨਿਯੁਕਤੀ ਸਮੇਂ ‘ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ’ ਦੇ ਮੈਦਾਨਾਂ ਮੁੱਦਕੀ, ਫੇਰੂ ਸਹਿਰ, ਬਦੋਵਾਲ, ਅਲੀਵਾਲ ਤੇ ਸਭਤਾਉਂ ਵਿਚ ਪੰਜਾਬੀਆਂ ਦੀਆਂ ਮਾਰੀਆਂ ਤੇਗਾਂ ਦੀਆਂ ਸ਼ੁਕਰਾਂ ਤੇ ਤਿੱਖੀਆਂ ਧਾਰਾਂ ਦੇ ਜਲੋਆਂ ਨੇ ਮੈਨੂੰ ਝੰਜੋਤਿਆ ਸੀ।

ਹੁਣ ਦੁਬਾਰਾ ਉਥੇ ਹੀ ਕੌਮ ਦੇ ਸ਼ਹੀਦਾਂ ਦੀ ਦੇਸ਼ ਭਗਤੀ ਅਤੇ ਦੂਜੇ ਪਾਸੇ ਸਿੱਖ ਫੌਜ ਦੇ ਕੁਝ ਕੁ ਅਕ੍ਰਿਤਿਘਣ ਮੋਹਰੀ ਆਗੂਆਂ ਦੇ ਘਿਨਾਉਣੇ ਧੋਖੇ-ਫਰੇਬਾ ਨੇ ਮੇਰੇ ਮਾਨਸਿਕ ਚਿਤਰਪੱਟ 'ਤੇ ਫਿਰ ਇਕ ਅਜਿਹਾ ਖਾਕਾ ਉਲੀਕਿਆ ਅਤੇ ਮੈਨੂੰ ਇਉਂ ਜਾਪਿਆ ਕਿ ਜਿਵੇਂ ਮੇਰੇ ਖਿਆਲਾਂ ਨੂੰ ਪਲੀਤਾ ਹੀ ਲੱਗ ਗਿਆ ਹੋਵੇ।

ਇਸ ਤਰ੍ਹਾਂ ਆਪਣੀ ਸਰਵਿਸ ਦੇ ਦੌਰਾਨ ਮੈਂ ਸਮੁੱਚੀ ਪੰਜਾਬੀਅਤ ਦੇ ਸੰਗ ਸਿੰਘ ਘਾਟੀ ਦੀ ਸਭਿਆਤਾ ਤੋਂ ਵੀ ਪਹਿਲਾਂ ਮਹਿੰਜੇਦਾੜੇ ਤੇ ਹੜਪਾ ਕਾਲ ਤੋਂ ਲੈ ਕੇ ਮਹਾਭਾਰਤ ਕਾਲ ਦੀਆਂ ਸ਼ਾਹਰਾਹਾਂ 'ਤੇ ਤੁਰਿਆ। ਮੈਂ ਤਕਰੀਬਨ ਸਾਰਾ ਰਾਜਸਥਾਨ ਗਾਹ ਕੇ; ਅਣਵੰਡੇ ਪੰਜਾਬ ਤੇ ਪੰਜਾਬੀਆਂ ਦੇ ਇਤਿਹਾਸ ਤੇ ਵਿਕਾਸ ਦੀ ਗਾਥਾ ‘ਸਰਸਵਤੀ ਤੋਂ ਸਿੰਘ ਤੇ ਸਤਲੁਜ ਤੱਕ’ ਅਕਾਲ ਪੁਰਖ ਦੀ ਮਿਹਰ ਸਦਕਾ ਕਾਨੀਬੰਦ ਕੀਤੀ। ਉਸ ਸਮੇਂ ਰਿਟਾਇਰਮੈਂਟ ਨੇਤੇ ਸੀ। ਸੋ ਅਕਾਲ ਪੁਰਖ ਵਲੋਂ ਮਿਲੀ ਪ੍ਰਸ਼ਾਸਨ ਦੀ 34 ਸਾਲ ਦੀ ਲੋਕ ਸੇਵਾ ਦੀ ਮੋਹਲਤ ਤੇ ਸਮਰਥਾ ਨੂੰ ‘ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਬ’ ਵਾਲੀ ਲੋਕ ਸਿਆਣਪ ਨੂੰ ਮੱਦੇ ਨਜ਼ਰ ਰਖ ਕੇ ਖੁਬ ਵਾਹਿਆ ਤੇ ਬੀਜਿਆ।

ਸੋ ਇਥੇ ਹੀ ਅਜਾਦੀ ਦੇ ਸੰਘਰਸ਼ੀ ਯੋਧਿਆਂ ਤੇ ਸ਼ਹੀਦ-ਏ-ਆਜ਼ਮ ਸ੍ਰੂ ਭਗਤ ਸਿੰਘ

ਵਰਗਿਆਂ ਅਨੇਕਾਂ ਕੁਰਬਾਨੀ ਦੇ ਪੁੰਜਾਂ ਨੂੰ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ‘ਹੋਂ ਡਾਰਿਸ਼ਤੇ ਭੀ ਡਿੱਦਾ ਜਿਨ ਪਰ ਯੇ ਵੋਂਹ ਇਨਸਾਨ ਹੈ’ ਸਬੰਧੀ ਦੋ ਭਾਸ਼ਾਈ ਕਿਤਾਬਾਂ ‘ਸ਼ਹੀਦੀ ਦੀਆਂ ਸਰਹੱਦਾਂ ਤੋਂ ਵੀ ਅੱਗੇ ਨਿਤੀ ਜਿਗਰੀ ਯਾਰਾਂ ਦੀ ਯਾਰੀ’ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਸੱਬਲੀ ਨੂੰ ਉਨ੍ਹਾਂ ਦੀ 75 ਵੀਂ ਬਰਸੀ ’ਤੇ ਸਮਰਪਿਤ ਕੀਤੀ।

ਸ਼ਹੀਦ ਸ੍ਰੀ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਸਬੰਧੀ ਲਿਖੀ ਇਸ ਪੁਸਤਕ ਪਿਛੇ ਇਕੋ-ਇਕ ਵਲਵਲਾ ਤੇ ਅਕੀਦਤ ਇਹ ਸੀ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਸਾਡੀ ਮੌਜੂਦਾ ਹੋਂਦ ਹੈ। ਅਸੀਂ ਆਪਣੇ ਕੌਮੀ ਸ਼ਹੀਦਾਂ ਤੇ ਸੰਘਰਸ਼ੀ ਯੋਧਿਆਂ ਦੀ ਬਦੋਲਤ ਹੀ ਸ਼ਾਸਕ ਤੇ ਪ੍ਰਸ਼ਾਸਕ ਬਣੇ ਹਾਂ। ਨਹੀਂ ਤਾਂ ਨਿਰਸੰਦੇਹ ਸਾਡੀ ਐਕਾਤ ਵੀ ਅੰਗਰੇਜ਼ਾਂ ਦੇ ਦਫ਼ਤਰਾਂ ਵਿਚ ‘ਬਾਬੂ’ ਅਤੇ ਉਨ੍ਹਾਂ ਦੀਆਂ ਦੁਕਾਨਾਂ ਵਿਚ ਸੇਲਜ਼ਸੈਨ ਵਾਲੀ ਹੋਣੀ ਸੀ।

ਮੈਂ ਸਮਝਦਾ ਹਾਂ ਕਿ ਬੰਦੇ ਦੇ ਸਾਰੇ ਚਾਅ-ਵਲਵਲੇ ਕਦੇ ਪੂਰੇ ਨਹੀਂ ਹੁੰਦੇ। ਇਸ ਤਰ੍ਹਾਂ ਹੀ ਮੈਂ ਅੰਗਰੇਜ਼ਾਂ ਤੇ ਸਿੱਖਾਂ ਦੀ ਜੰਗ ਦੇ ਮੈਦਾਨਾਂ, ਸਾਰਾਗੜੀ ਦੇ ਸ਼ਹੀਦੀ ਸਮਾਰਕ ਤੇ ਹੁਸੈਨੀਵਾਲਾ ਦੀ ਸ਼ਹੀਦੀ ਮੈਮੋਰੀਅਲ ਨੂੰ ਨੈਸ਼ਨਲ ਮਾਨੂੰਮੈਟ ਘੋਸ਼ਿਤ ਕਰਵਾਉਣ ਦਾ ਬੇਸ਼ਕ ਪੰਧ ਤਕਰੀਬਨ-ਤਕਰੀਬਨ ਮੁਕਾ ਲਿਆ ਸੀ। ਪਰ ਉਹ ਸਾਰੀ ਕਾਰਗੁਜ਼ਾਰੀ ਮੇਰੀ ਰਿਟਾਇਰਮੈਂਟ ਤੋਂ ਬਾਅਦ ਇਉਂ ‘ਠੰਡੇ ਬਸਤੇ’ ਵਿਚ ਪੈ ਗਈ ਕਿ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਹੈ ਕਿ ‘ਜ਼ਮਾਨਾ ਤੋਂ ਸੁਣ ਰਹਾ ਥਾ ਬੜੇ ਸੌਂਕ ਸੇ ਤੁਮ ਹੀ ਸੋ ਗਏ ਦਾਸਤਾਂ ਕਹਿਤੇ-ਕਹਿਤੇ।’ ਖੈਰ! ਇਸ ਸਭ ਕੁਝ ਦੇ ਬਾਵਜੂਦ ਵੀ ਮੇਰਾ ਵਿਸ਼ਵਾਸ ਹੈ ਕਿ ਰੱਬ ਭਲਾ ਕਰੇ ! ਕੌਮ ਨੂੰ ਆਪਣੇ ਸ਼ਹੀਦਾਂ ਦੀ ਯਾਦ ਕਦੇ ਤਾਂ ਧੂਰ-ਆਤਮਾ ਤੋਂ ਜ਼ਰੂਰ ਆਵੇਗੀ।

ਸੋ ਅੱਜ ਫੇਰ ‘ਸ਼ਬਦਾਂ ਦੇ ਕਾਫ਼ਲੇ’ ਦਾ ਮੁੱਖ ਬੰਦ ਲਿਖਣ ਲੱਗੇ, ਮੈਂ ਮਨ ਦੇ ਕਾਫ਼ਲਿਆਂ ਨਾਲ ਹੀ ਹੋ ਤੁਰਿਆ ਹਾਂ। ਜਦੋਂ ਕਿਸੇ ਵੀ ਚੰਗੀ-ਮਾੜੀ ਸਭਿਆਚਾਰਕ ਤਬਦੀਲੀ ਜਾਂ ਖਾਸ ਕਰ ਕੇ ਵੱਡੀ ਘਟਨਾ ਉਪਰੰਤ ਮਨ ਕੋਈ ਪ੍ਰਤੀਕਰਮ ਦਿੰਦਾ ਹੈ ਤਾਂ ਉਦੋਂ ਪਹਿਲਾਂ ਫੁਰਨੇ ਮਾਤਰ ਖਿਆਲ ਤੇ ਫੇਰ ਉਹ ਹੀ ਖਿਆਲ ਸੰਜੀਦਾ ਵਿਚਾਰ ਬਣ ਕੇ ਸ਼ਬਦਾਂ ਦੇ ਰੂਪ ਵਿਚ ਕਾਫ਼ਲੇ ਬਣ ਤੁਰਦੇ ਹਨ। ਇਸ ਤਰ੍ਹਾਂ ਵੱਖ-ਵੱਖ ਸਮਿਆਂ ’ਤੇ ਮੇਰੇ ਮਾਨਸਿਕ ਚਿਤਰਪੱਤੇ ’ਤੇ ਉਭਰੇ ਪ੍ਰਸੰਗਾਂ ਨੂੰ ਮੈਂ ਸਮੇਂ-ਸਮੇਂ ਕਲਮਬੰਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ।

ਮੇਰੇ ਜਿਹਨ ਵਿਚ ਇਕ ਪਾਸੇ ਆਪਣੇ ਪੁਰਖਿਆਂ ਦੇ ਜੀਵਨ ਦੇ ਪੁਰਨੇ ਤੇ ਪੈੜ੍ਹਾਂ ਅਤੇ ਦੂਜੇ ਪਾਸੇ ਮੇਰੀ ਆਪਣੀ ਪੀੜ੍ਹੀ ਤੇ ਸਾਥੋਂ ਅਗਲੀ ਪੀੜ੍ਹੀ ਦੀਆਂ ਨਵੀਆਂ ਕਦਰਾਂ-ਕੀਮਤਾਂ ਇਕ ਕਸ਼ਮਕਸ਼ ਪੈਦਾ ਕਰਦੀਆਂ ਰਹਿੰਦੀਆਂ ਹਨ। ਮੈਂ ਸਮਝਦਾ ਹਾਂ ਕਿ ਸਾਡੀ ਪੀੜ੍ਹੀ ਭੁਤਕਾਲ ਤੇ ਭਵਿੱਖ ਦੀਆਂ ਦੋ ਪੀੜ੍ਹੀਆਂ ਦੇ ਵਿਚਕਾਰ ਸਰਹੱਦੀ ਲਈਨ ’ਤੇ ਖੜੋਤੀ ਹੈ। ਇਸ ਲਈ ਕਿਸੇ ਵੀ ਸੰਵੇਦਨਾਸੀਲ ਬਸਰ ਵਾਂਗ ਮੈਂ ਅਕਸਰ ਸੋਚਣ ’ਤੇ ਮਜ਼ਬੂਰ ਹੁੰਦਾ ਹਾਂ ਕਿ ਕਿਸ ਤਰ੍ਹਾਂ ਸਾਡੀ ਅਮੀਰ ਸੰਸਕ੍ਰਿਤੀ ਤੇ ਸਭਿਆਚਾਰ ਦੀਆਂ ਉੱਚੀਆਂ ਮਨੁੱਖੀ ਕਦਰਾਂ-

ਕੀਮਤਾ ਦਾ ਘਾਣ ਇਕ ਨਵੀਂ ਤਹਿਜ਼ੀਬ ਤੇ ਪ੍ਰਗਤੀ ਦੇ ਨਾਮ ਹੇਠ ਹੋ ਰਿਹਾ ਹੈ। ਮੇਰੇ ਖਿਆਲਾਂ ਦੀ ਇਸ ਕਸ਼ਮਕਸ਼ ਤੇ ਉਸ ਤੋਂ ਉਪਜੇ ਮੇਰੇ ਸ਼ਬਦਾਂ ਦੀ ਤਰਜਮਾਨੀ ਸਾਡੀ ਮਾ-ਬੋਲੀ ਪੰਜਾਬੀ ਦੇ ਸਾਡੇ ਸਮੇਂ ਦੇ ਬਹੁਤ ਹੀ ਮਕਬੂਲ ਕਦੀ ਸੁਰਜੀਤ ਪਾਤਰ ਦੀਆਂ ਹੇਠ ਲਿਖੀਆਂ ਸਤਰਾਂ ਕਰਦੀਆਂ ਹਨ।

ਮੇਰੇ ਅੰਦਰ ਵੀ ਚਲਦੀ ਹੈ ਇਕ ਗੁਫਤਗੂ

ਜਿਥੇ ਲਫਜ਼ਾਂ ਚਿ ਢਲਦਾ ਹੈ ਮੇਰਾ ਲਹੂ

ਜਿਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ

ਜਿਥੇ ਵਾਰਸ ਤੇ ਪੁਰਖੇ ਖੜ੍ਹੇ ਰੂ-ਬ-ਰੂ

ਸੋ ਮੈਂ ਅਕਸਰ ਹੀ ਆਪਣੇ ਵਲਵਲਿਆਂ ਨੂੰ ਇਨ੍ਹਾਂ ਲੇਖਾਂ ਦੁਆਰਾ ਕਿਤਾਬਾਂ, ਅਖਬਾਰਾਂ, ਟੈਲੀਵੀਜ਼ਨ ਅਤੇ ਖਾਸ ਤੌਰ 'ਤੇ ਸਹਿਤਕ ਸਭਾਵਾਂ ਵਿਚ ਆਪ ਸਭ ਦੇ ਨਾਲ ਸਾਂਝਾ ਕਰਦਾ ਰਿਹਾ ਹਾਂ। ਪ੍ਰੈਰ! ਕਿਸੇ ਨੇ ਸੁਣਿਆ ਜਾਂ ਨਾ ਸੁਣਿਆ, ਕਿਸੇ ਨੇ ਪੜ੍ਹਿਆ ਜਾਂ ਨਾ ਪੜ੍ਹਿਆ ਅਤੇ ਫਿਰ ਕੀ ਕਿਸੇ ਨੇ ਇਨ੍ਹਾਂ ‘ਮਨੋ-ਮਚਿੰਦੀਆਂ’ ਨੂੰ ਵਿਚਾਰਨ ਯੋਗ ਵੀ ਸਮਝਿਆ ਜਾਂ ਨਹੀਂ? ਇਸ ਬਾਰੇ ਮੇਰਾ ਕੋਈ ਵੱਡਾ ਦਾਅਵਾ ਨਹੀਂ ਹੈ। ਬੱਸ ਰੱਬ ਲਗਦੀ ਸੱਚਾਈ ਇੰਨੀ ਹੀ ਹੈ ਕਿ ਅਵਾਮ ਨੂੰ ਆਪਣੀ ਇਹ ਸੰਸਕਾਰਾਂ ਦੀ ਵਿਰਾਸਤ ਮੈਂ ਮੁੱਠੀਆਂ ਭਰ-ਭਰ ਵੰਡਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ।

ਸਿੱਖ ਇਤਿਹਾਸ ਦੇ ਪਿਤਾਮਾ ਚਿੱਤਰਕਾਰ ਸ੍ਰੂ: ਕ੍ਰਿਪਾਲ ਸਿੰਘ ਦੇ ਸਪੁੱਤਰ ਸ੍ਰੂ: ਜਰਨੈਲ ਸਿੰਘ, ਜੋ ਕਿ ਹੁਣ ਕੈਨੇਡਾ ਵਿਚ ਰਹਿ ਰਹੇ ਹਨ। ਬੋੜ੍ਹੇ ਦਿਨ ਹੋਏ ਮੇਰੇ ਕੋਲ ਆਏ ਤਾਂ ਮੈਂ ਉਨ੍ਹਾਂ ਨੂੰ ਦੋਸਤ ਹੋਣ ਦੇ ਨਾਤੇ ਆਪਣੀਆਂ ਲਿਖੀਆਂ ਜਾਂ ਰਹੀਆਂ ਤਿੰਨੋਂ ਪੁਸਤਕਾਂ 1. ਸ਼ਬਦਾਂ ਦਾ ਕਾਫਲੇ, 2. ਵਿਰਸਾ ਤੇ ਵਿਸਮਾਦ, 3. ਸ਼ਹੀਦਾਂ ਦੀ ਵਿਰਾਸਤ ਦੇ ਟਾਈਟਲ ਬਣਾਉਣ ਲਈ ਬੇਨਤੀ ਕੀਤੀ; ਜੋ ਉਨ੍ਹਾਂ ਨੇ ਸਿਰ-ਮੱਥੇ ਪ੍ਰਵਾਨ ਕਰਕੇ ਮੈਨੂੰ ਨਿਵਾਜਿਆ ਹੈ। ਮੈਂ ਉਹਨਾਂ ਦਾ ਰਿਣੀ ਹਾਂ।

ਮੈਂ ਉਨ੍ਹਾਂ ਨਾਲ ਇਸ ਸਬੰਧੀ ਆਪਣੇ ਮਨ ਦਾ ਇਕ ਤੋਖਲਾ ਸਾਂਝਾ ਕੀਤਾ ਸੀ। ਉਹ ਇਹ ਕਿ ਕਦੇ-ਕਦੇ ਮਨ ਇਹ ਘਤਿਤ ਜਿਹੀ ਕਰਦਾ ਹੈ ਕਿ ਇਹ ਕਿਤਾਬਾਂ ਤੇ ਲੇਖ ਲਿਖਣਾ ਪਰ੍ਹਾਂ ਛੱਡੀਏ ਕਿਉਂਕਿ ਅੱਜ ਦੇ ਯੁੱਗ ਵਿਚ ਸਾਡਾ ਸਮਾਜ ਪਹਿਲਾਂ ਹੀ ਆਪਣੇ ਆਪ ਨੂੰ ਸਿਆਣਾ ਸਮਾਜ ਕਹਾਉਂਦਾ ਹੈ। ਇਸ ਲਈ ਦੁਨੀਆਂ ਨੂੰ ਅਜਿਹੀਆਂ ਪੁਰਾਣੀਆਂ ਕਦਰਾਂ-ਕੀਮਤਾਂ ਦੇ ਬੇ-ਲੋੜੇ ਗਿਆਨ ਦਾ ਨਿੱਕ-ਸੁੱਕ ਪੇਸ਼ ਕਰਨਾ; ਗਰੀਬੀ ਦਾਅਵੇ ਦਾ ਸਸਤਾ ਜਿਹਾ ਉਪਹਾਰ ਦੇਣ ਦੇ ਬਰਾਬਰ ਹੈ, ਜਿਸ ਨੂੰ ਕਿ ਅਕਸਰ ਵੱਡੇ ਲੋਕ ਕਬਾੜ ਵਾਂਗ ਹੀ ਸਮਝਦੇ ਹਨ।

ਇਸ 'ਤੇ ਚਿੱਤਰਕਾਰ ਸ੍ਰੂ: ਜਰਨੈਲ ਸਿੰਘ ਨੇ ਖੁਦ ਬਹੁਤ ਹੀ ਤਨੋ-ਮਨੋ ਹੰਦਾਈ ਸੰਵੇਦਨਾ ਨੂੰ ਬੜੇ ਹੀ ਸਰਸਰੀ ਪਰ ਵੇਗਮਈ ਅੰਦਾਜ਼ ਵਿਚ ਮੇਰੇ ਨਾਲ ਇਕ ਸੱਚੀ-ਸੁੱਚੀ ਦਿਲਬਰੀ ਵਜੋਂ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਸੂਖਮ ਕਲਾ ਜਾਂ ਵਿਚਾਰਧਾਰਾ ਦੀ ਕੋਈ ਰੱਬੀ ਦਾਤ ਦੁਨੀਆਂ ਦੇ ਦ੍ਰਿਸ਼ਟੀ-ਗੋਚਰ ਕਰਦੇ ਹੋ ਤਾਂ ਇਹ ਤੁਹਾਡਾ ਇਕ ਦਯਾਪਰਮ ਤੇ ਪੁੰਨ ਵਰਗਾ ਕਰਮ ਹੁੰਦਾ ਹੈ। ਪਰ ਮੰਨ ਲਉ ਕਿ ਕੋਈ ਤੁਹਾਡੇ ਇਸ ਕਰਮ ਦੀ ਹਾਥ ਪਾਉਣ ਦੀ ਬਜਾਏ ਉਸ ਨੂੰ ਬੇਪ੍ਰਵਾਹੀ ਨਾਲ ਅਣਡਿੱਠ ਕਰ ਦਿੰਦਾ ਹੈ ਤਾਂ ਉਸ ਨਾਲ ਬਿਲਕੁਲ ਵਿਚਲਿਤ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਸ਼ਕ ਤੁਹਾਨੂੰ ਬਹੁਤੇ ਲੋਕ ਅਜਿਹੇ ਵੀ ਮਿਲਣਗੇ ਜੋ ਸਗੋਂ ਜਾਣ-ਬੁੱਝ ਕੇ ਤੁਹਾਨੂੰ ਕਲਾ ਤੇ ਸੋਹਜ ਦੇ ਨੇਕ ਰਸਤੇ ਤੋਂ ਇਸ ਲਈ ਮਹਿਜ਼ ਈਰਖਾ ਵੱਸ ਬਿੜਕਾਉਣਗੇ ਕਿ ਉਹ ਤੁਹਾਡੇ ਵਰਗੇ ਕਿਉਂ ਨਹੀਂ ਬਣ ਸਕੇ? ਉਨ੍ਹਾਂ ਨੇ ਫਿਰ ਨਿਰਣਾਇਕ ਜਿਹੇ ਲਹਿਜੇ ਵਿਚ ਗੱਲ ਮੁਕਾਬੀ ਕਿ ਕੁਝ ਵੀ ਹੋਵੇ ਕਿ ਸਿਰਜਣਾ ਵੀ ਤਾਂ ਆਪਣੇ-ਆਪ ਵਿਚ ਰੱਬ ਵਲੋਂ ਤੁਹਾਨੂੰ ਮਿਲਿਆ ਇਕ ਵੱਡਾ ਵਰਦਾਨ ਹੈ। ਤੁਸੀਂ ਇਸ ਰੱਬੀ ਰਹਿਮਤ ਤੇ ਬਖਿਸ਼ਸ਼ ਤੋਂ ਖੁਦ ਆਪ ਵੀ ਤਾਂ ਮੁਨਕਰ ਨਹੀਂ ਹੋ ਸਕਦੇ। ਇਸ ਲਈ ਲਿਖਣ-ਪੜ੍ਹਣ ਦੇ ਪ੍ਰਸੰਗ ਵਿਚ ਬੰਦੇ ਨੂੰ ਸਿਰ ਸੁੱਟ ਕੇ ਲੱਗ ਰਹਿਣਾ ਚਾਹੀਦਾ ਹੈ। ਬੰਦਾ ਆਪ ਖੁਦ ਨਾ ਸਹੀ ਪਰ ਉਸ ਦੀ ਚੰਗੀ ਸੋਚ ਤਾਂ ਕਦੇ ਲੋਕਾਂ ਦੇ ਕੰਮ ਆਉਂਦੀ ਹੀ ਹੈ। ਚਿੱਤਰਕਾਰ ਸ੍ਰੂ: ਜਰਨੈਲ ਸਿੰਘ ਦੀ ਇਹ ਹੌਸਲਾ-ਅਫ਼ਜ਼ਾਈ ਕਿਸੇ ਸ਼ਾਇਰ ਦੇ ਸ਼ਬਦਾਂ ਅਨੁਸਾਰ ਇਸ ਤਰ੍ਹਾਂ ਮੇਰੇ ਮਨ ਨੂੰ ਜਚੀ ਕਿ ਚਲੋ ਠੀਕ ਹੈ ਕਿ -

ਮੰਜ਼ਿਲ ਮਿਲੇ, ਮਿਲੇ ਨਾ ਮਿਲੇ, ਮੁਝੇ ਇਸ ਕਾ ਗ੍ਰਾਮ ਨਹੀਂ।

ਮੰਜ਼ਿਲ ਕੀ ਜੁਸਤਜੂ ਮੇਂ ਮੇਰਾ ਕਾਰਵਾਂ ਤੋ ਹੈ।

ਉਪਰੋਕਤ ਹੌਸਲਾ ਅਫ਼ਜ਼ਾਈ ਦੀ ਜਦੋਂ ਮੈਂ ਗੱਲ ਕਰ ਰਿਹਾ ਹਾਂ ਤਾਂ ਮੇਰੇ ਅਚੇਤ ਮਨ ਨੇ ਇਕ ਦਮ ਮੈਨੂੰ ਅੰਗਰੇਜ਼ੀ ਦੇ ਮਹਾਨ ਕਵੀ ਲੋਗਫਲੋਂ ਦੀਆਂ ਇਨ੍ਹਾਂ ਪੰਕਤੀਆਂ ਦੇ ਰੂ-ਬ-ਰੂ ਕਰ ਦਿੱਤਾ ਹੈ। ਅੰਗਰੇਜ਼ੀ ਦੇ ਪ੍ਰਸਿੱਧ ਕਵੀ ਹੈਨਰੀ ਵੈਡਜਵਰਬ ਲੋਗਫਲੋਂ ਨੇ ਕਿਹਾ ਸੀ:

Lives of great men all remind us.

We can make our lives sublime.

They while their companions slept,  
were toiling upward in the night.....

And departing leave behind

Footsteps on the sands of time.

ਇਸ ਨੇਕ ਨਸੀਹਤ ਦਾ ਪੰਜਾਬੀ ਰੂਪਾਂਤਰ ਕੁੱਝ ਇਸ ਤਰ੍ਹਾਂ ਬਣਦਾ ਹੈ ‘ਮਹਾ ਪੁਰਖਾਂ ਦੇ ਜੀਵਨ ਸਭ ਯਾਦ ਕਰਵਾਉਣ ਸਾਨੂੰ। ਕਰ ਸਕਨੇ ਹਾਂ ਅਸਾਂ ਭੀ ਜੀਵਨ ਨਿੱਜ ਉਚੇਰੋ। ਅਤੇ ਜਾਣ ਸਮੇਂ ਪਿੱਛੇ ਛੱਡ ਜਾਈਓ। ਪਿੱਛੇ ਸਮੇਂ ਦੀ ਰੇਤਾ ਉਪਰ ਆਪਣੇ ਪੈਰ ਚਿਤੇਰੋ।

ਉਸ ਮਹਾਨ ਕਵੀ ਦੀ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਣ ਦੀ ਮਾਨਵਤਾ ਨੂੰ ਇਹ ਇਕ ਬਹੁਮੁੱਲੀ ਨਸੀਹਤ ਹੈ ਕਿ ਆਪਣੇ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦੇ ਇਤਿਹਾਸ ਦਾ ਪਠਨ-ਪਾਠਨ ਵੀ; ਸਾਡੇ ਹੋ ਚੁਕੇ ਮਹਾਨ ਪੁਰਖਾਂ ਦੀ ਸੰਗਤ ਦੇ ਸਮਾਨ ਹੈ। ਇਸ ਲਈ ਮਾਨਵਤਾ ਲਈ ਉਨ੍ਹਾਂ ਦੇ ਜੀਵਨ-ਕਰਮ ਤੇ ਉਨ੍ਹਾਂ ਵੱਲੋਂ ਪਾਏ ਮਹਾਨ ਪੂਰਨੇ ਪੂਜਣ ਯੋਗ ਹਨ।

ਇਕ ਮਹਾਨ ਫਿਲਮਫਲਰ ਅਨੁਸਾਰ ਆਦਮੀ ਦਾ ਹਰ ਨੇਕ ਵਿਚਾਰ ਆਪਣੇ-ਆਪ ਵਿਚ ਅਰਦਾਸ-ਬੇਨਤੀ ਹੁੰਦਾ ਹੈ; ਜੋ ਕਿ ਅਕਾਲ ਪੁਰਖ ਦੇ ਦਰਿ-ਘਰਿ ਹਰ ਹਾਲਤ ਸੁਣਿਆ ਜਾਂਦਾ ਹੈ। ਹਰ ਅਜਿਹੀ ਉੱਚੀ ਸੋਚ ਤੇ ਕਰਮਸੀਲਤਾ ਆਪਣੇ ਦੁਆਲੇ ਤਰੰਗਾਂ ਪੈਦਾ ਕਰਕੇ ਕੁਦਰਤੀ ਤੌਰ ’ਤੇ ਹੀ ਸਰਵ ਵਿਆਪੀ ਪ੍ਰਮਾਤਮਾ ਤੇ ਉਸ ਦੀਆਂ ਸ਼ਕਤੀਆਂ ਤੱਕ ਪਹੁੰਚਦੀ ਹੈ। ਉਸ ਸਮੇਂ ਸਰਵ ਸ਼ਕਤੀਮਾਨ ਸਾਡੇ ਇਨ੍ਹਾਂ ਸਕਾਰਾਤਮਿਕ ਵਿਚਾਰਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਸੋ ਇਸ ਤਰ੍ਹਾਂ ਅਜਿਹੇ ਸਦਭਾਵਾਂ ਸਦਕਾ ਪ੍ਰਮਾਤਮਾ ਦੇ ਨਿਵਾਜੇ ਸਾਡੇ ਗੁਰੂ, ਪੀਰ ਤੇ ਸ਼ਹੀਦ-ਮੁਰੀਦ ਸਾਨੂੰ ਮਾਨਸਿਕ ਸੁਖ ਤੇ ਖੁਸ਼ੀਆਂ ਨਾਲ ਸਰੋਬਾਰ ਤੇ ਮਾਲੋ-ਮਾਲ ਕਰਦੇ ਹਨ।

ਬੈਰ! ਇਸ ਤਰ੍ਹਾਂ ਜਦੋਂ ਕੁਦਰਤ ਵੱਲੋਂ ਹੀ ਕੋਈ ਚੰਗੇ ਆਦਮੀਆਂ ਦੇ ਮਿਲਣ ਦਾ ਸੰਜੋਗ ਬਣਦਾ ਹੈ ਜਾਂ ਕੋਈ ਸਾਡੇ ਮਹਾਨ ਵਡੇਰਿਆਂ ਵੱਲੋਂ ਦਿੱਤੀ ਗਈ ਸੋਝੀ ਦਾ ਛੁਰਨਾ ਮਨ ਵਿਚ ਆਉਂਦਾ ਹੈ ਤਾਂ ਸਭ ਅਕੇਵਾਂ-ਬਕੇਵਾਂ ਭੁੱਲ ਕੇ ਫਿਰ ਕਲਮ ਦੀ ਰਾਹ ’ਤੇ ਤੁਰਨ ਨੂੰ ਜੀਅ ਕਰਦਾ ਹੈ। ਨਿਰਸੰਦੇਹ ਇਨਸਾਨੀ ਜ਼ਿੰਦਗੀ ਦੀਆਂ ਬੇਅੰਤ ਪ੍ਰਾਪਤੀਆਂ ਵਿਚੋਂ ਇਹ ਵੀ ਇਕ ਵੱਡੀ ਪ੍ਰਾਪਤੀ ਹੈ ਕਿ ਬੰਦਾ ਸਰਵ ਸ਼ਕਤੀਮਾਨ ਪ੍ਰਮਾਤਮਾ ਨੂੰ ਹਰ ਵਕਤ ਯਾਦ ਕਰਦਾ ਹੋਇਆ; ਆਪਣੀ ਹੋੰਦ ਤੇ ਆਪਣੇ ਨੇਕ ਵਿਚਾਰਾਂ ਸਹਿਤ ਆਪਣੇ ਮਹਾਨ ਬਜ਼ੁਰਗਾਂ ਪ੍ਰਤੀ ਇਕ ਛੁੰਘੀ ਅਕੀਦਤ ਸਹਿਤ ਸਾਰਪਿਤ ਰਹੇ। ਇਸ ਪ੍ਰਬਾਣਿ ਗੁਰਬਾਣੀ ਦਾ ਵੀ ਛੁਰਮਾਨ ਹੈ ਕਿ “ਬਾਬਾਣੀਆਂ ਕਹਾਣੀਆਂ ਪੁੱਤ ਸਾਪੁੱਤ ਕਰੇਨਿ”। ਕਿਸੇ ਸ਼ਾਇਰ ਨੇ ਵੀ ਇਸ ਮਹਾਨ ਛੁਰਮਾਨ ਦੀ ਤਰਜਮਾਨੀ ਇਸ ਤਰ੍ਹਾਂ ਕੀਤੀ ਹੈ ਕਿ-

ਬਸ ਇਤਨੀ ਸੀ ਹੈ ਦਾਸਤਾਨੇ ਹਯਾਤ।  
ਤੇਰੇ ਦਰ ਪੇ ਆਏ ਔਰ ਸਜਦਾ ਕਰ ਚਲੋ।

ਇਸ ਲਈ ਬੱਸ ਇਹ ਸਭ ਕੁੱਝ ‘ਸ਼ਬਦਾਂ ਦੇ ਕਾਫਲੇ’ ਦੇ ਰੂਪ ਵਿਚ ਮੇਰੇ ਵਿਚਾਰਾਂ ਤੇ ਪ੍ਰਤੀਕਰਮਾਂ ਦਾ ਵੱਡਾ-ਛੋਟਾ ਤੇ ਨਿੱਕ-ਸੁੱਕ ਜੋ ਵੀ ਤੁਸੀਂ ਸਮਝੋ; ਇਹ ਸਿਰਫ ਲੇਖਾਂ ਦਾ

ਸੰਗ੍ਰਹਿ ਹੀ ਨਹੀਂ ਹੈ। ਸਗੋਂ ਇਹ ਸਾਡੇ ਬਦਲ ਰਹੇ ਸਮਾਜ ਅਤੇ ਸਭਿਆਚਾਰ ਦੀ ਉਬਲ-ਪੁਬਲ ਦੀਆਂ ਗਰਮ ਤੇ ਮਾੜੀਆਂ ਹਵਾਵਾਂ ਪ੍ਰਤੀ ਮੇਰੇ ਸੰਵੇਦਨਸ਼ੀਲ ਅਹਿਸਾਸਾਂ ਦਾ ਮੁਜੱਸਮਾ ਹੈ। ਬੇਸ਼ਕ ਮੇਰੇ ਮਨ ਵਿਚ ਇਕ ਤੌਖਲਾ ਜਿਹਾ ਇਹ ਵੀ ਹੈ ਕਿ ਪਤਾ ਨਹੀਂ, ਇਨ੍ਹਾਂ ਖਿਆਲਾਂ ਤੇ ਵਿਚਾਰਾਂ ਨੂੰ ਕੌਣ ਪੜ੍ਹੇਗਾ ਤੇ ਕੌਣ ਗੁਣੇਗਾ। ਤੁਸੀਂ ਬੇਸ਼ਕ ਪੜ੍ਹਣਾ ਛੱਡ ਦਿੱਤਾ ਹੋਵੇ, ਪਰ ਮੈਂ ਲਿਖਣਾ ਨਹੀਂ ਛੱਡਿਆ। ਕਿਸੇ ਸ਼ਾਇਰ ਦੇ ਸ਼ਬਦਾਂ ਅਨੁਸਾਰ -

ਤੇਲਾਂ ਬਾਝ ਨਾ ਬਲਣ ਮਸ਼ਾਲਾਂ  
ਤੇ ਦਰਦਾਂ ਬਾਝ ਨਾ ਆਹੀਂ  
ਕੀ ਹੋਇਆ ਤੁਸਾਂ ਬੋਲਣ ਛੱਡਿਆ  
ਅਸਾਂ ਦੇਖਣਾ ਛੱਡਿਆ ਨਾਹੀਂ।

ਸੋ ਇਸ ਤਰ੍ਹਾਂ ਇਸ ਅਹਿਸਾਸ ਨਾਲ ਮੈਂ ਆਪਣੀ ਸੋਚ ਤੇ ਸੰਵੇਦਨਾ ਨੂੰ ਇਕ ਸਰਧਾ ਤੇ ਵੇਦਨਾ ਦੇ ਰੂਪ ਵਿਚ ‘ਸ਼ਬਦਾਂ ਦੇ ਕਾਫਲੇ’ ਵਜੋਂ ਆਪ ਸਭ ਦੀ ਨਜ਼ਰ ਕਰ ਰਿਹਾ ਹਾਂ। ਬੇਸ਼ਕ ਇਸ ਪੱਖਾਂ ਮੈਨੂੰ ਆਪਣੀਆਂ ਖਾਮੀਆਂ ਤੇ ਸਾਹਿਤਕ ਉਣਤਾਈਆਂ ਦਾ ਵੀ ਅਹਿਸਾਸ ਹੈ ਤੇ ਮੈਂ ਮੰਨਦਾ ਹਾਂ ਕਿ-

ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀਂ ਹੂੰ ਮੈਂ  
ਤੂ ਮੇਰਾ ਸੌਂਕ ਦੇਖ, ਮੇਰਾ ਇੰਡਜ਼ਾਰ ਦੇਖ।

ਮੈਨੂੰ ਇਸ ਚੀਜ਼ ਦਾ ਵੀ ਅਹਿਸਾਸ ਹੈ ਕਿ ਜਦੋਂ ਤੁਸੀਂ ਕੋਈ ਪ੍ਰਚਲਿਤ ਗਲਤ ਕਦਰਾਂ-ਕੀਮਤਾਂ ਦੀ ਵਿਚਾਰ ਮਾਤਰ ਹੀ ਆਲੋਚਨਾ ਕਰਦੇ ਹੋ ਤਾਂ ਸਮਾਜ ਤੇ ਖਾਸ ਤੌਰ 'ਤੇ ਸਮਾਜ ਦੇ ਅਖੋਤੀ ਅਲੰਬਰਦਾਰ ਕੋਈ ਨਾ ਕੋਈ ਵਾਵੇਲਾ ਖੜ੍ਹਾ ਕਰ ਦਿੰਦੇ ਹਨ। ਬੇਸ਼ਕ ਸਮਾਜਿਕ ਜੀਅ ਆਪਣੇ ਹੀ ਸਮਾਜ ਦੀ ਕਿਸੇ ਮਾੜੀ ਇੱਲਤ ਤੋਂ ਭਾਵੇਂ ਆਪ ਜਿੰਨਾ ਮਰਜ਼ੀ ਦੁਖੀ ਹੋਣ, ਪਰ ਉਨ੍ਹਾਂ ਨੂੰ ਸਮਝਾਉਣਾ ‘ਕੌਣ ਕਰੇ ਰਾਣੀਏਂ ਅੱਗ ਢੱਕ’ ਦੇ ਬਰਾਬਰ ਹੁੰਦਾ ਹੈ। ਬਹਿਰਹਾਲ, ਇਥੇ ਮੈਨੂੰ ਵੀਰ ਸ਼ਿਵ ਬਟਾਲਵੀ ਦੇ ਸੁਖਨ ਤੋਂ ਅਕਸਰ ਇਕ ਦਿਲਬਰੀ ਮਿਲਦੀ ਹੈ ਕਿ ਜਦੋਂ ਉਹ ਕਹਿੰਦਾ ਹੈ :-

ਮੈਂ ਦਾਨਸ਼ਵਰਾ ਸੁਣੰਦਿਆਂ ਸੰਗ ਕਈ ਵਾਰ ਉੱਚੀ ਬੋਲ ਪਿਆ।  
ਕੁਝ ਮਾਣ ਸੀ ਸਾਨੂੰ ਇਸ਼ਕੇ ਦਾ, ਕੁਝ ਦਾਵਾ ਵੀ ਸੀ ਪੀੜਾਂ ਦਾ।

ਬੈਰ! ਮੈਂ ਚੰਗਾ-ਮਾੜਾ ਜਿਹੋ ਜਿਹਾ ਵੀ ਹਾਂ, ਆਪਣੇ ਵੱਡੇਰਿਆਂ ਤੇ ਆਪ ਸਭ ਦੇ ਰੂ-ਬ-ਰੂ ਹਾਂ। ਮੈਂ ਦਿਲ ਦੀਆਂ ਛੂੰਘਾਈਆਂ ਤੋਂ ਇਹ ਮਹਿਸੂਸ ਕਰਦਾ ਹਾਂ ਕਿ ਮੇਰਾ ਵਜੂਦ ਤੇ ਸਭਿਆਚਾਰਕ ਵਜਦ-ਵਜੂਕਾ ਸਿਰਫ਼ ਰਹਿਮਤ-ਫਰਮਾਂ ਗੁਰੂਆਂ, ਪੀਰਾਂ, ਸੰਤਾਂ, ਆਪਣੇ ਵੱਡੇਰਿਆਂ ਤੇ ਸੱਜਣਾਂ-ਮਿੱਤਰਾਂ ਦੀ ਬਦੋਲਤ ਹੀ ਹੈ। ਇਸ ਲਈ ਹੀ ਤਾਂ ਆਪਣੇ ਗੁਰੂਆਂ ਤੇ ਪੁਰਖਿਆਂ ਦੀ ਰਹਿਮਤ ਅਤੇ ਸੱਜਣਾਂ ਦੀਆਂ ਦੁਆਵਾਂ ਸਦਕਾ ਮੇਰੇਇਹ 'ਸ਼ਬਦਾਂ ਦੇ ਕਾਫਲੇ' ਸੁੱਚੇ

ਸਨੇਹ ਤੇ ਪਿਆਰ ਸਹਿਤ ਆਪ ਸਭ ਨੂੰ ਸਮਰਪਿਤ ਹਨ।



ਚਿੜੀਆਂ ਦਾ ਚਿੜਚੋਲ੍ਹ

## ਪੰਜਾਬੀ ਜੀਵਨ ਸੈਲੀ ਦੇ ਬਦਲਦੇ ਰੰਗ

ਧਰਤੀ ਦੇ ਕਿਸੇ ਵੀ ਹੋਰ ਸੋਹਣੇ ਖਿਤੇ ਦੇ ਸਭਿਆਚਾਰ ਵਾਂਗ ਪੰਜਾਬੀ ਸਭਿਆਚਾਰ ਵੀ ਕਾਦਰ ਦੇ ਸਿਰਜੇ ਹੋਏ ਅਤਿਅੰਤ ਸੋਹਣੇ ਧਰਾਤਲ, ਸ਼ਾਨਦਾਰ ਵਾਤਾਵਰਣ ਤੇ ਜਲਵਾਯੂ ਨਾਲ ਸਹਸਾਰ ਪ੍ਰਭਾਵਿਤ ਹੈ। ਜਿਸ ਨੂੰ ਕਿ ਸਮੇਂ-ਸਮੇਂ ਬਾਬੇ ਆਦਮ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਮਹਾ ਪੁਰਖਾਂ ਤੇ ਧੁਰੰਧਰ ਵਿਦਵਾਨਾਂ ਨੇ ਵੇਦਾਂ ਤੇ ਗ੍ਰੰਥਾਂ ਵਿਚ ਬਿਆਨਿਆ ਹੈ। ਸਾਡੇ ਲਈ ਇਹ ਆਲੀਸ਼ਾਨ ਤੇ ਨਾਯਾਬ ਵਿਰਸਤ ਹੈ। ਪੰਜਾਬੀ ਸਭਿਆਚਾਰ ਸਦੀਆਂ ਤੋਂ ਸਾਡੇ ਵਡੇਰਿਆਂ ਤੋਂ ਚੱਲ ਕੇ ਹੁਣ ਤੱਕ ਦੀਆਂ ਸਾਡੀਆਂ ਪੀੜ੍ਹੀਆਂ ਦੀ ਧਾਰਮਿਕ, ਅਧਿਆਤਮਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਹਿਤਕ ਗੁਣਾਂ-ਔਗੁਣਾਂ ਸਮੇਤ ਜੀਵਨ ਜਾਚ ਤੇ ਜੀਵਨ ਸੈਲੀ ਦਾ ਮੁਜੱਸਮਾ ਹੈ।



ਇਸ ਤਰ੍ਹਾਂ ਪੰਜਾਬੀ ਸਭਿਆਚਾਰ ਦਾ ਦਾਇਰਾ ਰੋਟੀ-ਰੋਜ਼ੀ ਦੇ ਬੁਨਿਆਦੀ ਮਸਲਿਆਂ ਤੋਂ ਸ਼ੁਰੂ ਹੋ ਕੇ ਬੋਧਿਕ ਤੇ ਉਚੀਆਂ ਸੁਚੀਆਂ ਸਮਾਜਿਕ ਕਦਰਾਂ-ਕੀਮਤਾਂ ਦੀਆਂ ਕਦੇ ਬੁਲੰਦੀਆਂ ਛੁੱਹਦਾ ਹੈ ਅਤੇ ਫੇਰ ਕਿਤੇ ਪੰਜ ਕੂਤਕ ਸਰੀਰ ਦੀਆਂ ਕਮਜ਼ੋਰੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਨਿਘਾਰਾਂ ਵਿਚ ਉਲਝਦਾ ਹੈ। ਇਸ ਤਰ੍ਹਾਂ ਸਾਡਾ ਇਹ ਅਮੀਰ ਸਭਿਆਚਾਰ ਮਨੁੱਖੀ ਜੀਵਨ ਦੇ ਵਿਕਾਸ ਦੇ ਉਤਰਾਵਾਂ-ਚੜ੍ਹਾਵਾਂ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਕੁਲ ਮਿਲਾ ਕੇ ਅਕਾਲ ਪੁਰਖ ਦਾ ਸ਼ੁਕਰ ਹੈ ਕਿ ਇਸ ਖਿਤੇ ਵਿਚ ਦੇਵਤਾ ਪੁਰਖਾਂ ਦੀ ਨੇਕੀ ਅਤੇ ਬਦ-ਕੁਹਾਂ ਦੀ ਬਦੀ ਦੀ ਨਿਰੰਤਰ ਚਲ ਰਹੀ ਕਸ਼ਮਕਸ਼ ਦੇ ਬਾਵਜੂਦ ਵੀ ਸੰਸਾਰ ਭਰ ਵਿਚ ਪੰਜਾਬੀ ਸਭਿਆਚਾਰ ਦੀ ਸੁਚੇ ਗੁਲਾਬ ਵਾਂਗ ਆਪਣੀ ਖੂਬਸੂਰਤ ਤੇ ਵਿਲੱਖਣ ਪਛਾਣ ਹੈ।

ਬੇਸਕ ਅਸੀਂ ਸਮੇਂ ਦੀ ਤੇਜ਼ ਰਫ਼ਤਾਰੀ, ਮਾਦਾਪ੍ਰਸਤੀ ਤੇ ਪ੍ਰਗਤੀ ਦੇ ਨਵੇਂ ਦੌਰ ਦੇ ਨਵੇਂ -ਨਵੇਂ ਤੌਰ-ਤਰੀਕਿਆਂ ਦੇ ਅਸਰ ਤਹਿਤ ਕੁਝ ਖੋਬੈ-ਸੱਜੇ ਤੇ ਪੁੱਠੇ-ਸਿੱਧੇ ਵਹਿਣਾਂ ਦੇ ਵੱਲ ਵਹਿ ਤੁਰੇ ਹਾਂ। ਪਰ ਇਸ ਦੇ ਬਾਵਜੂਦ ਵੀ ਦੁਨੀਆਂ ਮੰਨਦੀ ਹੈ ਕਿ ਪੰਜਾਬੀ

ਸਭਿਆਚਾਰ ਸੰਸਾਰ ਦੇ ਵੱਖ-ਵੱਖ ਖਿੱਤਿਆਂ ਦੇ ਸਭਿਆਚਾਰਾਂ ਵਿਚੋਂ ਸਿਰਮੌਰ ਹੈ। ਪੰਜਾਬ ਦੀ ਅਜੀਮੋ-ਸ਼ਾਨ ਤੇ ਅਮੀਰ ਸਭਿਆਚਾਰਕ ਵਿਰਾਸਤ ਦੀ ਤਰਜਮਾਨੀ ਮੁਹੰਮਦ ਇਕਬਾਲ ਦਾ ਸੁਖਨ ਪੂਰਨ ਰੂਪ ਵਿਚ ਕਰਦਾ ਹੈ।

ਯੂਨਾਨ ਓ ਮਿਸਰ ਵਾ ਰੋਮਾ ਸਭ ਮਿਟ ਗਏ ਜਹਾਂ ਸੇ।

ਅਬ ਤਕ ਮਗਰ ਹੈ ਨਾਮੋ-ਨਿਸ਼ਾਂ ਹਮਾਰਾ।

ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹੈ ਜਹਾਂ ਸੇ।

ਸਦੀਓਂ ਰਹਾ ਹੈ ਦੁਸ਼ਮਨ ਦੋਰੇ ਜਮਾਂ ਹਮਾਰਾ।

ਭੂਗੋਲਿਕ ਪੱਖ ਤੋਂ ਪੰਜਾਬ ਦੀ ਤ੍ਰਿਵੈਣੀ ਸਭਿਆਤਾ ਦਾ ਭਾਰਤ ਦੀ ਪੱਛਮੀ ਸਰਹੱਦ ਤੇ ਵਿਕਾਸ ਤੇ ਪਸਾਰ ਹੋਇਆ। ਇਸ ਲਈ ਪੰਜਾਬੀ ਦਾ ਪ੍ਰਸਿੱਧ ਅਖਾਣ ‘ਕਾਬਲ ਦੇ ਜੰਮਿਆ ਨੂੰ ਨਿੱਤ ਮੁਹਿੰਮਾ’ ਪੰਜਾਬੀਆਂ ਦੇ ਜਰਵਾਣੇ ਅਤੇ ਸ਼ਾਹਜ਼ੋਰ ਵਿਅਕਤੀਤਵ ਦੀ ਤਰਜਮਾਨੀ ਕਰਦਾ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਪੰਜਾਬੀ ਅਣਖੀਲੇ ਸੂਰਬੀਰ ਹਰ ਰਣ-ਤੱਤੇ ਵਿਚ ਖੁਸ਼ੀ-ਖੁਸ਼ੀ ਛਾਲਾਂ ਮਾਰਦੇ ਤੇ ਮੌਤ ਨੂੰ ਮਖੌਲ ਕਰਦੇ ਅਗੇ ਵਧਣ ਲਈ ਮਸ਼ਹੂਰ ਹਨ। ਇਸ ਤਰ੍ਹਾਂ ਇਹ ਧਰਮ ਤੇ ਕੌਮ ਦੀ ਰੱਖਿਆ ਜਾਨ ਹੁਲ ਕੇ ਵੀ ਕਰਦੇ ਹਨ। ਪੰਜਾਬੀ ਇਥੋਂ ਦੇ ਦਰਿਆਵਾਂ ਵਾਂਗ ਸੂਕਦੇ ਤੇ ਇਥੋਂ ਦੀ ਉਪਜਾਉ ਧਰਤੀ ਵਾਂਗ ਖੁਲ੍ਹੇ-ਦਿਲੇ ਤੇ ਉਦਾਰਚਿਤ ਹਨ। ਨਾ ਇਹ ਬਹੁਤੇ ਵਲ-ਛਲ ਜਾਣਦੇ ਹਨ ਅਤੇ ਨਾ ਹੀ ਇਹ ਕਿਸੇ ਅਗੇ ਫੜ੍ਹੂਲ ਹੱਥ ਅੱਡੇ ਹਨ।

ਪੰਜਾਬੀ ਹਿੱਕ ਦੇ ਜ਼ੋਰ 'ਤੇ ਜਿਊਣਾ ਪਸੰਦ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਧਾੜਵੀਆਂ ਦਾ ਪੰਜਾਬ ਵੱਲ ਆਉਣਾ ਬੰਦ ਕਰ ਦਿੱਤਾ ਸੀ। ਅਜਿਹੇ ਸੰਘਰਸ਼ੀ ਦੌਰਾਂ ਵਿਚੋਂ ਗੁਜਰਦੇ ਹੋਏ ਸਰੀਰਕ ਪੱਖੋਂ ਪੰਜਾਬੀ ਲੋਕ ਹੁੰਦੜ ਹੇਲ ਤੇ ਬਲਵਾਨ ਜੁਸਿਆਂ ਦੇ ਮਾਲਕ ਬਣੇ। ਇਨ੍ਹਾਂ ਦਾ ਰਹਿਣ-ਸਹਿਣ ਸਾਦਾ ਤੇ ਖਾਣ-ਪੀਣ ਖੁੱਲ੍ਹਾ-ਛੁੱਲਾ ਅਤੇ ਪੋਸ਼ਟਿਕ ਹੁੰਦਾ ਸੀ। ਪੁਰਾਣੇ ਬਜ਼ੁਰਗ ਛੰਨਿਆਂ ਨਾਲ ਹੀ ਦੁੱਧ, ਪਿਓ ਤੇ ਲੱਸੀ ਛਕਦੇ ਸਨ ਅਤੇ ਉਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਹਲ ਜੇੜਦੇ ਤਾਂ ਕਿੱਲਾ-ਕਿੱਲਾ ਜਮੀਨ ਵਾਹ ਛੱਡਦੇ। ਮਿਹਨਤ ਕਰਨਾ, ਭਾਰ ਚੁੱਕਣਾ ਤੇ ਜ਼ੋਰ ਅਜ਼ਮਾਈ ਕਰਨਾ ਇਨ੍ਹਾਂ ਦੀ ਆਤਮਾ ਵਿਚ ਸ਼ਾਮਿਲ ਸੀ।

ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਜੱਟ ਜਾਂ ਤਾਂ ਬਹੁਤਾ ਖਾ ਕੇ ਮਰਦਾ ਹੈ ਜਾਂ ਬਹੁਤਾ ਭਾਰ ਚੁੱਕ ਕੇ ਮਰਦਾ ਹੈ ਭਾਵ ਪੰਜਾਬੀ ਲੋਕ ਸਿਰੜੀ ਅਤੇ ਸਿਰੇ ਦੇ ਮਿਹਨਤਕਸ਼ਾਂ ਵਜੋਂ ਸੰਸਾਰ ਭਰ ਵਿਚ ਆਪਣਾ ਨਿਵੇਕਲਾ ਸਥਾਨ ਰੱਖਦੇ ਹਨ। ਸਾਡੀ ਸਭਿਆਤਾ ਤੇ ਸੰਸਕ੍ਰਿਤੀ ਦੇ ਹਾਸਿਲ ਵਜੋਂ ਪੰਜਾਬੀਆਂ ਦੀ ਧਰਮ ਵਿਚ ਆਸਥਾ, ਕੁਦਰਤੀ ਸ਼ਕਤੀਆਂ 'ਤੇ ਨਿਰਭਰਤਾ, ਸਾਡੇ ਤਿੱਬ-ਤਿਉਹਾਰਾਂ ਤੇ ਮੇਲੇ, ਪੰਜਾਬੀਆਂ ਦੀ ਬੋਲੀ ਤੇ ਉਪ ਭਾਸ਼ਾਵਾਂ, ਲੋਕ ਗੀਤ, ਅਖਾਣ, ਲੋਕ ਸਿਆਣਪਾਂ, ਰਹਿਣ-ਸਹਿਣ, ਖਾਣ-ਪੀਣ, ਰਸਮੇ-ਰਿਵਾਜ਼, ਵਹਿਮ-ਭਰਮ, ਖੇਡਣ- ਮਲਣ ਤੋਂ ਇਲਾਵਾ ਮਨੋਰੰਜਨ ਤੇ ਦਿਲ ਪ੍ਰਚਾਵੇ ਵਾਲੀ ਸਾਮੁੱਚੀ ਜੀਵਨ ਜਾਚ

ਤੇ ਜੀਵਨ ਸੈਲੀ ਨੂੰ ਪੰਜਾਬੀ ਸਭਿਆਚਾਰ ਦਾ ਨਾਮ ਦਿੱਤਾ ਜਾ ਸਕਦਾ ਹੈ।

ਮਾਝੇ ਤੇ ਦੁਆਥੇ ਦੇ ਵਸਨੀਕਾਂ ਦਾ ਰਹਿਣ-ਸਹਿਣ ਤੇ ਖਾਣ-ਪੀਣ ਮਾਲਵੇ ਨਾਲੋਂ ਵਧੀਆ ਰਿਹਾ ਹੈ ਕਿਉਂਕਿ ਮਾਲਵੇ ਵਿਚ ਪਾਣੀ ਦੀ ਘਾਟ ਹੋਣ ਕਰਕੇ ਜ਼ਮੀਨੀ ਪੈਦਾਵਾਰ ਤੇ ਖੁਸ਼ਹਾਲੀ ਘਟ ਰਹੀ ਹੈ। ਬੇਸ਼ਕ ਹੁਣ ਬਾਅਦ ਵਿਚ ਨਹਿਰਾਂ ਦੇ ਬਣਨ ਨਾਲ ਪਾਣੀ ਦੀ ਘਾਟ ਪੂਰੀ ਹੋਣ ਕਰਕੇ ਫਸਲਾਂ ਹੋਣ ਲੱਗੀਆਂ ਹਨ। ਲੋਕ ਖੁਸ਼ਹਾਲ ਹੋਏ ਹਨ ਅਤੇ ਖਾਣ-ਪੀਣ ਵਿਚ ਵੀ ਸੁਧਾਰ ਹੋਇਆ ਹੈ। ਨਹੀਂ ਤਾਂ; ਮਾਲਵੇ ਵਿਚ ਤਾਂ ਟੀਡੇ ਅਤੇ ਕੁੱਦੂ ਹੀ ਪ੍ਰਧਾਨ ਸਨ। ਮਲਵਈ ਤਾਂ ਆਮ ਤੌਰ 'ਤੇ ਆਲੂਆਂ ਦੀ ਸਬਜ਼ੀ ਨੂੰ ਵੀ ਦਾਲ ਹੀ ਕਹਿੰਦੇ ਰਹੇ ਹਨ। ਹਾਂ, ਦੁੱਧ ਘਿਓ ਦੀ ਵਰਤੋਂ ਖੁੱਲ੍ਹ ਕੇ ਹੁੰਦੀ ਰਹੀ ਹੈ। ਲੋਕ ਰੱਬ ਤੋਂ ਦੁੱਧ ਅਤੇ ਪੁੱਤ ਦੀਆਂ ਦੋ ਹੀ ਦਾਤਾਂ ਮੰਗਦੇ ਸਨ। ਮਾਵਾਂ ਆਪਣੇ ਪੁੱਤਾਂ ਨੂੰ ਸਿਆਲਾਂ ਵਿਚ ਵੀਹ ਤੋਂ ਪੱਚੀ ਸੇਰ ਘਿਓ ਖੁਆ ਦਿੰਦੀਆਂ ਸਨ। ਘਿਓ ਨਾਲ ਤਰੋ-ਤਰ ਸੇਵੀਆਂ ਜਾਂ ਕੜਾਹ ਬਣਾਉਣਾ ਅਤੇ ਘਿਓ ਸ਼ੱਕਰ ਪਾਉਣਾ ਪ੍ਰਹੱਣਚਾਰੀ ਦਾ ਜ਼ਰੂਰੀ ਅੰਗ ਸੀ। ਭੋਜਨ ਵਿਚ ਘਿਓ ਹੀ ਪ੍ਰਧਾਨ ਸੀ; ਜਿਵੇਂ ਕਿ ਪੰਜਾਬੀ ਅਖਾਣ ਹੈ ਕਿ 'ਘਿਓ ਬਣਾਏ ਤੋਰੀਆਂ, ਵੱਡੀ ਬਹੂ ਦਾ ਨਾਂ।'

ਪੁਰਾਣੇ ਸਮਿਆਂ ਵਿਚ ਜਾਧੇ ਤੋਂ ਬਾਅਦ ਆਮ ਔਰਤਾਂ ਘਿਓ ਦੀ ਦਸ-ਪੰਦਰਾਂ ਸੇਰ ਪੰਜੀਰੀ ਆਮ ਹੀ ਖਾ ਜਾਂਦੀਆਂ ਸਨ। ਉਸ ਜ਼ਮਾਨੇ ਦੇ ਪੰਜਾਬ ਦੀ ਜਦ ਗੱਲ ਕਰਦੇ ਹਾਂ ਤਾਂ ਇਹ ਦੱਸਣਾ ਉਚਿਤ ਹੋਵੇਗਾ ਕਿ ਸਵੇਰ ਵੇਲੇ ਦੋ-ਚਾਰ ਵੇਸਣ ਜਾਂ ਮੱਕੀ ਦੀਆਂ ਰੋਟੀਆਂ ਦੇ ਉਪਰ ਪਾਈਆ ਭਰ ਮੱਖਣ ਰੱਖ ਕੇ ਖਾ ਲੈਣਾ ਤੇ ਨਾਲ ਲੱਸੀ ਦਾ ਕੰਗਣੀ ਵਾਲਾ ਵੱਡਾ ਗਲਾਸ ਇਕੋ ਸਾਹ ਵਿਚ ਖਿੱਚ ਜਾਣਾ; ਪੰਜਾਬੀਆਂ ਦੇ ਦਿਨ ਦੀ ਛਾਹ ਵੇਲੇ ਵਜੋਂ ਸ਼ੁਰੂਆਤ ਹੁੰਦੀ ਸੀ। ਫੇਰ ਦੁਪਹਿਰ ਸਮੇਂ ਮੌਸਮ ਅਨੁਸਾਰ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਦਿ ਮਨ ਭਾਉਂਦਾ ਖਾਜਾ ਸੀ। ਫੇਰ ਕੀ ਗੱਲ ਦੱਸੀਏ ਕਿ ਪੰਜਾਬੀ ਖਾਸ ਤੌਰ 'ਤੇ ਮਲਵਈ ਸ਼ੱਕਰ ਵਿਚ ਘਿਓ ਪਾ ਕੇ ਰੋਟੀ ਖਾਣ ਦੇ ਇੰਨ੍ਹੇ ਸ਼ੁਕੀਨ ਹਨ ਕਿ ਜਦੋਂ ਸ਼ੱਕਰ ਘਿਓ ਦੀ ਭਰੀ ਕੌਲੀ ਸਾਹਮਣੇ ਆ ਜਾਏ ਤਾਂ ਉਸ ਵਕਤ ਪੂਰਾ ਰੱਜ ਜਾਣ ਦੇ ਬਾਵਜੂਦ ਵੀ ਇਕ ਦੋ ਰੋਟੀਆਂ ਹੋਰ ਛਕ ਜਾਂਦੇ ਹਨ।

ਇਹ ਰਿਵਾਜ ਪਿੰਡਾਂ ਵਿਚ ਤਾਂ ਹਾਲੇ ਵੀ ਕਾਇਮ ਹੈ। ਪਰ ਸਹਿਰਾਂ ਵਿਚ ਇਹ ਲਗਭਗ ਖਤਮ ਹੋ ਚੁੱਕਾ ਹੈ। ਪੁਰਾਣੇ ਬਜ਼ੁਰਗ ਪਾਈਆ ਗੁੜ ਜਾਂ ਦਸ ਕੁ ਜੋੜੇ ਲੱਡੂਆਂ ਦੇ ਆਮ ਹੀ ਖਾ ਜਾਂਦੇ ਸਨ। ਸਾਡੇ ਪਿੰਡ ਦੇ ਬਾਬਾ ਜੀ ਬਖਤੌਰ ਪੰਜ ਸੱਤ ਸੇਰ ਦੁੱਧ ਇਕੋ-ਡੀਕ ਪੀਣ ਕਰਕੇ ਮਸ਼ਹੂਰ ਸਨ।

ਹੁਣ ਦੀ ਪੀੜ੍ਹੀ ਨੂੰ ਜੇ ਇਹ ਗੱਲਾਂ ਦੱਸੀਏ ਤਾਂ ਉਹ ਝੂਠ ਹੀ ਮੰਨਣਗੇ ਕਿਉਂਕਿ ਉਹ ਤਾਂ ਬਰਗਰਾਂ ਅਤੇ ਨੂਡਲਾਂ ਨੂੰ ਹੀ ਖੁਰਾਕ ਦਾ ਅਹਿਮ ਅੰਗ ਸਮਝੀ ਬੈਠੇ ਹਨ। ਦੁੱਧ 'ਤੇ ਭੋਜ ਮਲਾਈ ਆ ਜਾਵੇ ਤਾਂ ਦੁੱਧ ਨਹੀਂ ਪੀਦੇ। ਘਿਓ ਖਾਣਾ ਤਾਂ ਉਨ੍ਹਾਂ ਨੂੰ ਚੰਗਾ ਹੀ ਨਹੀਂ ਲਗਦਾ। ਇਨ੍ਹਾਂ ਭਲੇ ਮਾਣਸਾਂ ਨੂੰ ਖੱਟੀ ਲੱਸੀ ਵਰਗੀ ਗੁਣਕਾਰੀ ਖੁਰਾਕ ਦੇ ਅਸੀਂ ਕਦੇ ਦਰਸ਼ਨ ਹੀ

ਨਹੀਂ ਕਰਾਉਂਦੇ। ਕਦੇ ਦੁੱਧ ਤੋਂ ਬਾਅਦ ਦੇਸੀ ਘਿਓ ਹੀ ਤਾਕਤ ਵਰਧਕ ਖੁਰਾਕ ਸਮਝੀ ਜਾਂਦੀ ਸੀ। ਡਾਲਡੇ ਘਿਓ ਨੂੰ ਇੰਨਾ ਮਾੜਾ ਸਮਝਿਆ ਜਾਂਦਾ ਸੀ ਕਿ ਇਹ ਘਰਾਂ ਵਿਚ ਲਿਆਂਦਾ ਹੀ ਨਹੀਂ ਜਾਂਦਾ ਸੀ।

ਬੈਰ! ਜਦੋਂ ਉਨੀ ਸੌਂ ਸੱਠਵਿਆਂ ਤੋਂ ਬਾਅਦ ਡਾਲਡੇ ਦਾ ਪ੍ਰਚਲਣ ਹੋਇਆ ਤਾਂ ਇਸ ਨੂੰ ਗਰੀਬ ਸੀਰੀਆਂ-ਪਾਲੀਆਂ ਦੀਆਂ ਰੋਟੀਆਂ ਚੋਪੜਨ ਲਈ ਵਰਤਿਆ ਜਾਂਦਾ ਸੀ। ਹੁਣ ਡਾਲਡੇ ਘਿਓ ਤੇ ਤੇਲਾਂ ਦੀ ਵਰਤੋਂ ਸਬੰਧੀ ਕੌਮੀ ਪੱਧਰ 'ਤੇ ਮੁਨਾਦੀ ਦੇ ਰੂਪ ਵਿਚ ਕੀਤੀ ਜਾ ਰਹੀ ਹੈ। ਸਾਡੇ ਪੋਸਟ ਕਾਰਡਾਂ 'ਤੇ ਅਸੀਂ ਇਸ ਨੂੰ ਕੌਮੀ ਤਰਾਨੇ ਵਜੋਂ ਇਉਂ ਲਿਖਿਆ ਪੜ੍ਹੇ ਹਾਂ ‘ਖਾਓ ਗਾਗਨ ਰਹੋ ਮਗਨ’। ਪਰ ਅੱਜ ਰੱਬ ਨਾ ਕਰੋ; ਜੇ ਅਜੋਕਾ ਨੌਜ਼ਾਨ ਸਮਾਜ ਸੁੱਧ ਤੇ ਪੋਸ਼ਟਿਕ ਖੁਰਾਕ ਦੇ ਪੱਖੋਂ ਇਸੇ ਤਰ੍ਹਾਂ ਅਵੇਸਲਾ ਰਿਹਾ ਤਾਂ ਕੋਈ ਵੱਡੀ ਗੱਲ ਨਹੀਂ ਕਿ ਅਗਲੀ ਪੀੜ੍ਹੀ ਨੂੰ ਬਤਾਉਂ ਵੀ ਪੌੜੀ ਲਾ ਕੇ ਤੋੜਨੇ ਪੈਣੇ ਹਨ।

ਜੇ ਬਦਲਦੇ ਮਾਹੌਲ ਦੀ ਫਾਸਟ ਫੂਡ ਦੀ ਗੱਲ ਕਰੀਏ ਤਾਂ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਇਹ ਖਾਣਾ ਬਹੁਤ ਜਲਦੀ ਬਣਾਇਆ ਗਿਆ ਅਤੇ ਚਟਪਟਾ ਤੇ ਮਸਾਲੇਦਾਰ ਹੁੰਦਾ ਹੈ। ਪਰ ਜਦ ਅਸੀਂ ਪੁਰਾਣੇ ਸਮੇਂ ਦੇ ਖਾਣੇ ਦੀ ਗੱਲ ਕਰਦੇ ਹਾਂ ਤਾਂ ਇਹ ਖਾਣਾ ਬੜੇ ਸਹਿਜ ਨਾਲ ਮੱਠੀ-ਮੱਠੀ ਅੱਗ 'ਤੇ ਤਿਆਰ ਕੀਤਾ ਜਾਂਦਾ ਸੀ। ਇਕ ਮਸ਼ਹੂਰ ਕਹਾਵਤ ਹੈ ਕਿ ਜਿਸ ਤਰ੍ਹਾਂ ਦੇ ਮਨ ਅਤੇ ਵਿਚਾਰਾਂ ਨਾਲ ਘਰ ਦੀ ਸੁਆਣੀ ਖਾਣਾ ਬਣਾਵੇਗੀ, ਉਸ ਤਰ੍ਹਾਂ ਦੇ ਹੀ ਵਿਚਾਰ ਖਾਣ ਵਾਲਿਆਂ ਦੇ ਮਨਾਂ ਵਿਚ ਆਉਣਗੇ। ਤਾਂਹੀਓ ਤਾਂ, ਅੱਜ ਦੇ ਫਾਸਟ ਯੁੱਗ ਵਿਚ ਫਾਸਟ ਫੂਡ ਨੇ ਸਾਡੀ ਨਵੀਂ ਪਨੀਰੀ ਨੂੰ ਫਾਸਟ ਕਰ ਦਿੱਤਾ ਹੈ ਅਤੇ ਇਨ੍ਹਾਂ ਵਿਚ ਸਹਿਜ ਅਵਸਥਾ ਤੇ ਸੁਭਾ ਦੇ ਪੱਧੋਂ ਗੁਣਾਂ ਦੀ ਕਮੀ ਆ ਗਈ ਹੈ। ਜਿਸ ਕਰਕੇ ਅਜੋਕੇ ਨੌਜ਼ਾਨਾਂ ਵਿਚ ਮਾਨਵੀ ਭਾਵਨਾਵਾਂ ਦੀ ਘਾਟ ਦਿਸਣ ਲਗ ਪਈ ਹੈ।

ਇਥੇ ਜਿਹੜੀ ਬੀਤੇ ਸਮੇਂ ਦੇ 50-60 ਸਾਲ ਤੋਂ ਪਹਿਲਾਂ ਦੀ ਗੱਲ ਚਲ ਰਹੀ ਹੈ; ਉਦੋਂ ਪਿੰਡ ਵਿਚ ਹਰ ਜਾਤ ਦੇ ਲੋਕ ਵਸਦੇ ਸਨ। ਪਿੰਡ ਵਿਚ ਹੀ ਲੁਹਾਰਾ-ਤਰਖਾਣਾਂ ਕੰਮ ਹੋ ਜਾਂਦਾ ਸੀ ਅਤੇ ਪਿੰਡ ਵਿਚ ਹੀ ਜੁਲਾਹੇ-ਯੂਮਿਆਰ ਪੇਂਡੂ ਲੋੜਾਂ ਦਾ ਬੁੱਤਾ ਸਾਰ ਦਿੰਦੇ ਸਨ। ਹਰ ਪਿੰਡ ਵਿਚ ਬਾਣੀਏ ਦੀ ਹੱਟੀ ਮੁੱਢ-ਕਦੀਮ ਤੋਂ ਹੀ ਰਹੀ ਹੈ। ਜਿਥੇ ਸਾਰੀ ਪੇਂਡੂ ਵਸੋਂ ਦਾ ਲੂਣ, ਤੇਲ ਤੇ ਮਿਰਚਾਂ; ਗੱਲ ਕੀ ਨਿੱਕੀ ਮੌਟੀ ਵਰਤੋਂ ਦਾ ਹਰ ਸਮਾਨ ਮਿਲ ਜਾਂਦਾ ਸੀ। ਦੇਰ ਗਈ ਰਾਤ ਤੱਕ ਬਾਣੀਏਂ ਦੀ ਹੱਟੀ ਤੇ ਦੋ-ਚਾਰ ਬੰਦੇ ਗੱਪ-ਸੱਪ ਕਰਦੇ ਰਹਿੰਦੇ ਸਨ। ਸ਼ਾਇਦ ਇਸ ਲਈ ਹੀ ਮਿਰਜ਼ਾ-ਸਾਹਿਬਾਂ ਦੇ ਕਰਤਾ 'ਪੀਲੂ' ਨੂੰ ਆਸ਼ਕਾਂ ਦੀ ਵੇਦਨਾ ਦੱਸਣ ਲਈ ਲਿਖਣਾ ਪਿਆ ਕਿ ਹੱਟੀ ਸੜੇ ਕਰਾੜ ਦੀ ਜਿਥੇ ਦੀਵਾਂ ਨਿੱਤ ਬਲੇ। ਪਰ ਇਹ ਵੀ ਰੱਬ-ਲਗਦੀ ਸੱਚਾਈ ਹੈ ਕਿ ਬਾਣੀਏਂ ਤੋਂ ਬਿਨਾਂ ਨਾ ਤਾਂ ਲੂਣ-ਤੇਲ ਮਿਲਦਾ ਸੀ ਅਤੇ ਨਾ ਹੀ ਉਸ ਦੇ ਸਿਵਾ ਕੋਈ ਹੋਰ ਸਿਆਣਾ ਸੀਰੀਆਂ-ਸਾਂਝੀਆਂ ਦਾ ਹਿਸਾਬ ਲਿਖਣ-ਪੜਨ੍ਹ ਵਾਲਾ ਹੁੰਦਾ ਸੀ।

ਖਾਣ-ਪੀਣ ਦੀ ਚਰਚਾ ਤੋਂ ਬਾਅਦ ਹੁਣ ਪੁਰਾਣੇ ਪੰਜਾਬੀਆਂ ਦੇ ਪਹਿਰਾਵੇ ਦੀ ਗੱਲ ਕਰੀਏ ਜੋ ਕਿ ਬਹੁਤ ਸਾਦਾ ਹੁੰਦਾ ਸੀ। ਜੱਟ ਕੜ੍ਹੇ ਤੇ ਚਾਦਰੇ ਪਹਿਨਦੇ ਸਨ ਅਤੇ ਸਿਰ ਤੇ ਪੱਗ ਬੰਨ੍ਹਦੇ ਸਨ। ਬਾਣੀਏਂ ਲੋਕ ਧੋਤੀ ਤੇ ਪੱਗ ਬੰਨ੍ਹਦੇ ਸਨ। ਇਹ ਧੋਤੀ ਦੱਖਣੀ ਭਾਰਤ ਦੇ ਲੋਕਾਂ ਦੀ ਲੂੰਗੀ ਦੇ ਨਾਲ ਮੇਲ ਖਾਂਦੀ ਸੀ। ਹਰਿਆਣੀਂ ਲੋਕ ਲਾਗੜ ਵਾਲੀ ਧੋਤੀ ਪਹਿਨਦੇ ਸਨ। ਪੰਜਾਬੀ ਇਕ ਮਿਹਨਤੀ ਕ੍ਰਿਸਾਣ ਵਜੋਂ ਜਾਣਿਆ ਜਾਂਦਾ ਹੈ ਜਿਹੜਾ ਸਾਰੇ ਕੰਮ ਆਪਣੇ ਹੱਥੀਂ ਆਪ ਕਰਕੇ ਹੀ ਖੁਸ਼ ਹੁੰਦਾ ਹੈ। ਪੰਜਾਬੀਆਂ ਦਾ ਪਹਿਰਾਵਾ ਸੂਡੀ ਖੱਦਰ ਜਾਂ ਮਲਮਲ ਦਾ ਵੇਖਣ ਵਿਚ ਆਉਂਦਾ ਹੈ। ਪਰ ਜੇ ਅਸੀਂ ਅਜੋਕੇ ਯੁੱਗ ਦੀ ਟਾਈਟ ਫਿਟਿੰਗ ਵਾਲੀ ਪੈਂਟ ਜਾਂ ਜੀਨ ਜਾਂ ਰੋਡੀਮੇਡ ਪਜ਼ਾਮਾ ਕੁੜਤਾ; ਉਸ ਪਹਿਰਾਵੇ ਨਾਲ ਰੱਖ ਕੇ ਦੇਖੀਏ ਤਾਂ ਪਤਾ ਚਲਦਾ ਹੈ ਕਿ ਅੱਜ ਦੀ ਪੀੜ੍ਹੀ ਅਜੋਕੇ ਕਪੜੇ ਪਾ ਕੇ ਕਿਉਂ ਕੰਮ ਕਰਨਾ ਪਸੰਦ ਨਹੀਂ ਕਰਦੀ। ਉਹ ਸ਼ਾਇਦ ਇਸ ਲਈ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇ ਥੋੜ੍ਹਾ ਜਿਹਾ ਵੀ ਝੁਕੇ ਤਾਂ ਪਤਲੂਨ ਫਟ ਜਾਏਗੀ।

ਇਸ ਤਰ੍ਹਾਂ ਹੀ ਜੇਕਰ ਪੁਰਾਣੀਆਂ ਔਰਤਾਂ ਦੇ ਪਹਿਰਾਵੇ ਨੂੰ ਦੇਖਿਆ ਜਾਵੇ ਤਾਂ ਉਦੋਂ ਉਹ ਆਪਣੇ ਸਿਰ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢੰਨੀ ਤੇ ਪੂਰੀਆਂ ਬਾਹਵਾਂ ਵਾਲੇ ਪਹਿਰਾਵੇ ਨਾਲ ਢਕ ਕੇ ਰੱਖਦੀਆਂ ਸਨ। ਪਹਿਰਾਵੇ ਵਿਚ ਅਸਲੀਲਤਾ ਵੇਖਣ ਲਈ ਤਾਂ ਕੀ ਸੋਚਣ ਲਈ ਵੀ ਨਹੀਂ ਸੀ ਮਿਲਦੀ। ਪ੍ਰੰਤੂ ਅੱਜ ਦੀ ਔਰਤ ਨੇ ਸਿਰ ਢਕਣਾ ਬੰਦ ਕਰ ਦਿੱਤਾ ਹੈ। ਸੂਟ ਦਾ ਆਕਾਰ ਛੋਟਾ ਹੋ ਗਿਆ ਹੈ ਪਰ ਇਸ ਦੇ ਗਲੇ ਦਾ ਅਕਾਰ ਵੱਡਾ ਹੋ ਗਿਆ ਹੈ ਅਤੇ ਬਾਹਵਾਂ ਗਾਇਬ ਹੋ ਰਹੀਆਂ ਹਨ। ਮਹਿੰਗਾਈ ਤੇ ਫੈਸ਼ਨ ਦੇ ਦੌਰ ਵਿਚ ਇਹ ਕੁੱਝ ਕਪੜੇ ਦੀ ਬੱਚਤ ਤਾਂ ਅਣਚਾਹੇ ਤੌਰ 'ਤੇ ਕਹੀ ਜਾ ਸਕਦੀ ਹੈ। ਪਰ ਇਸ ਨਾਲ ਇੱਜਤ ਦਾ ਜਨਜ਼ਾ ਸਪਸ਼ਟ ਤੌਰ 'ਤੇ ਨਿਕਲ ਰਿਹਾ ਹੈ।

ਪਿਛਲੀਆਂ ਸਦੀਆਂ ਵਿਚ ਪਹਿਰਾਵੇ ਵਿਚ ਸਭ ਤੋਂ ਵੱਧ ਸ਼ਾਨ ਦਸਤਾਰ ਦੀ ਮੰਨੀ ਜਾਂਦੀ ਸੀ। ਇਸ ਤਰ੍ਹਾਂ ਹੀ ਔਰਤਾਂ ਲਈ ਦੁਪੱਟਾ ਇੱਜਤ-ਾਬਾਰੂ ਦਾ ਪ੍ਰਤੀਕ ਹੁੰਦਾ ਸੀ। ਹੁਣ ਇਨ੍ਹਾਂ ਦੋਨਾਂ ਦੀ ਨਵੀਂ ਤਹਿਜ਼ੀਬ ਦੇ ਰੰਗਾਂ-ਫੰਗਾਂ ਤਹਿਤ ਅਹਿਮੀਅਤ ਘਟਦੀ-ਘਟਦੀ ਨਾਂਹ ਦੇ ਬਰਾਬਰ ਹੋ ਗਈ ਹੈ। ਬਹੁਤ ਲੰਬੇ-ਚੌੜੇ ਵਿਸਥਾਰ ਦੀ ਥਾਂ 'ਤੇ ਜੇ ਇਕ ਨਿੱਕਾ ਜਿਹਾ ਵਿਚਾਰ ਹੀ ਸਾਂਝਾ ਕਰ ਲਿਆ ਜਾਵੇ ਤਾਂ ਉਹ ਇਸ ਸਾਰੀ ਸਥਿਤੀ ਨੂੰ ਸਵੈ-ਸਪਸ਼ਟ ਕਰ ਦਿੰਦਾ ਹੈ। ਉਹ ਇਹ ਹੈ ਕਿ ਸਿੱਖ ਪਰਿਵਾਰਾਂ ਦੇ ਬੱਚੇ ਜਦੋਂ ਹੁਣ ਸਰਦਾਰ ਦੀ ਥਾਂ 'ਤੇ 'ਸਰਡ' ਹੋ ਗਏ ਹਨ ਭਾਵ ਜਾਂ ਤਾਂ ਕਲੀਨ ਸ਼ੇਵਨ ਹੋ ਗਏ ਹਨ ਅਤੇ ਜਾਂ ਉਨ੍ਹਾਂ ਨੇ ਵਾਲ ਤੇ ਦਾੜ੍ਹੀਆਂ ਵੀ ਕਟਵਾ ਲਈਆਂ ਹਨ। ਉਨ੍ਹਾਂ ਨੂੰ ਸਮਾਜ ਨੇ ਸਰਦਾਰ ਜੀ ਦੀ ਥਾਂ 'ਤੇ ਬਾਬੂ ਜੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਬਾਬੂ ਸਮਾਜ ਦਾ ਬੇਸ਼ੱਕ ਇੱਜਤ ਵਾਲਾ ਲਕਬ ਹੈ। ਪਰ ਸਰਦਾਰਾਂ ਨੂੰ ਇਹ ਰਸ ਨਹੀਂ ਆਉਂਦਾ। ਪਰ ਇਸ ਵਿਚ ਸਮਾਜ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਸਿੱਖ ਸਰਦਾਰਾਂ ਨੇ ਆਪਣੀ ਪਛਾਣ ਆਪ ਹੀ ਗਵਾ ਲਈ ਹੈ। ਅੱਜ ਦੀ ਫੈਸ਼ਨ

ਪ੍ਰਸਤੀ ਹੇਠ ਹਰ ਸ਼ੈਅ ਭਾਵੇਂ ਉਹ ਬੰਦੇ ਦਾ ਰੰਗ ਰੂਪ ਹੈ ਜਾਂ ਕੋਈ ਹੋਰ ਵਸਤ ਹੈ। ਇਹ ਸਭ ਕੁਝ ਹਰਿ ਚੰਦਉਰੀ ਭਾਵ ਬਨਾਵਟੀ ਜਿਹੀ ਬਣ ਗਈ ਹੈ।

ਹੁਣ ਤਾਂ ਮੁੰਡੇ ਅਨੰਦ ਕਾਰਜ ਦੀ ਰਸਮ ਨਿਭਾਉਣ ਖਾਤਰ ਐਥੇ-ਸੌਥੇ ਕਈ ਦਿਨ ਦਾੜੀ ਵਧਾਉਂਦੇ ਰਹਿੰਦੇ ਹਨ। ਜਦੋਂ ਅਨੰਦ ਕਾਰਜ ਹੋ ਹਟਦੇ ਹਨ ਤਾਂ ਕੁੜੀ ਤੇ ਮੁੰਡੇ ਦੇ ਰਿਸਤੇਦਾਰ ਤਾਂ ਸੁਭਾਗ ਜੋੜੀ ਨੂੰ ਸ਼ਗਨ ਸਲਾਮੀਆਂ ਦੇਣ ਲਈ ਇੰਤਜ਼ਾਰ ਕਰ ਹੁੰਦੇ ਹਨ। ਉਦੋਂ ਪਤਾ ਲਗਦਾ ਹੈ ਕਿ ਕਾਕਾ ਜੀ ਕਿਸੇ ਪਾਰਲਰ 'ਤੇ ਗਏ ਹਨ। ਉਥੋਂ ਮੁੜਦਿਆਂ ਦੀ ਦਸਤਾਰ ਤੇ ਦਾੜੀ ਦੋਨੋਂ ਗਾਇਬ ਹੁੰਦੀਆਂ ਹਨ ਤੇ ਕਾਕਾ ਜੀ ਬੇਪਛਾਣ ਜਿਹੇ ਹੋਏ ਆਪਣੀ ਨਵ-ਵਿਆਹੁਤਾ ਦੇ ਨਾਲ ਮੰਚ 'ਤੇ ਆ ਬੈਠਦੇ ਹਨ।

ਦੂਜੇ ਪਾਸੇ ਦੁਪਟੋ ਦੀ ਆਣ ਇਹ ਹੁੰਦੀ ਸੀ ਕਿ ਕੁੜੀਆਂ ਦਾ ਦੁਪਟੋ ਤੋਂ ਬਿਨਾਂ ਹੋਣਾ ਤਾਂ ਇਕ ਪਾਸੇ ਰਿਹਾ; ਸਗੋਂ ਉਹ ਸਿਰ ਤੋਂ ਦੁਪਟਾ ਵੀ ਨਹੀਂ ਸੀ ਲਹਿਣ ਦਿੰਦੀਆਂ। ਹੁਣ ਹੋਰ ਵੀ ਮਾੜੀ ਗੱਲ ਇਹ ਹੋ ਗਈ ਹੈ ਕਿ ਪਹਿਲਾਂ ਤਾਂ ਸਾਡੀ ਸੰਸਕ੍ਰਿਤੀ ਦੇ ਅਨੁਸਾਰ ਵਿਧਵਾ ਔਰਤਾਂ ਨੂੰ ਮਜ਼ਬੂਰਨ ਇਕ ਵਾਰੀ ਵਾਲ ਕਟਵਾਉਣੇ ਪੈਂਦੇ ਸਨ। ਪਰ ਹੁਣ ਤਾਂ ਸੁਹਗਣਾਂ ਨੇ ਫੈਸ਼ਨ ਵਜੋਂ ਹੀ ਵਾਲ ਕਟਾਉਣੇ ਸ਼ੁਰੂ ਕਰ ਦਿੱਤੇ ਹਨ। ਸੋ ਹੁਣ ਦੁਪਟੋ ਦੀ ਲੋੜ ਹੀ ਨਹੀਂ ਰਹਿ ਗਈ ਅਤੇ ਇਸ ਨਾਲ ਸ਼ਰਮ-ਹਯਾ ਦਾ ਪਰਦਾ ਆਪਣੇ-ਆਪ ਹੀ ਉਠ ਗਿਆ ਹੈ।

ਪਹਿਲੇ ਸਮਿਆਂ ਵਿਚ ਪਿੰਡਾਂ ਵਿਚ ਲੋਕ ਧੋੜੀ ਦੀ ਜੁੱਤੀ ਪਹਿਨਦੇ ਸਨ ਜੋ ਕਿ ਪਿੰਡ ਦੇ ਹੀ ਮੌਚੀ ਵਲੋਂ ਤਿਆਰ ਕਰ ਦਿੱਤੀ ਜਾਂਦੀ ਸੀ। ਪਿੰਡਾਂ ਦੇ ਆਮ ਲੋਕ ਆਪਣੀ ਮਾਲੀ ਹਾਲਤ ਦੇ ਪੱਥੋਂ ਬਹੁਤ ਘੱਟ ਕੱਪੜੇ ਪਹਿਨਦੇ ਸਨ। ਮਿਸਾਲ ਵਜੋਂ ਉਹ ਲੋਕ ਕੁੜਤੇ ਤੇ ਕੱਢ ਨਾਲ ਹੀ ਡੰਗ ਟਪਾ ਲੈਂਦੇ ਸਨ। ਗਰੀਬਾਂ ਲਈ ਜੁੱਤੀ ਦਾ ਪਹਿਨਣਾ ਬੱਸ ਇਉਂ ਸੀ ਕਿ ਜੇ ਜੁੱਤੀ ਮਿਲ ਗਈ ਤਾਂ ਪਾ ਲਈ; ਨਹੀਂ ਤਾਂ, ਉਹ ਜੁੱਤੀ ਤੋਂ ਬਹੁਰ ਹੀ ਸਾਰ ਲੈਂਦੇ ਸਨ। ਵਿਆਹ-ਸ਼ਾਦੀ ਜਾਂ ਬਾਹਰ-ਅੰਦਰ ਜਾਣ ਲਈ ਸਾਲ-ਦੋ ਸਾਲ ਵਿਚ ਕਿਤੇ ਇਕ ਵਾਰ ਜੁੱਤੀ ਬਣਵਾਉਂਦੇ ਸਨ। ਜਿਸ ਨੂੰ ਉਹ ਸੰਦੂਕ ਵਿਚ ਸਾਂਭ ਕੇ ਰੱਖਦੇ ਸਨ। ਥੋੜੇ ਜਿਹੇ ਮਾਇਕ ਪੱਥੋਂ ਸਹਿੰਦੇ ਲੋਕ ਵਿਆਹ-ਸ਼ਾਦੀ ਨੂੰ ਥੋੜ੍ਹੀ ਕੱਢਵੀਂ ਜੁੱਤੀ ਤਿਆਰ ਕਰਵਾ ਲੈਂਦੇ ਸਨ। ਔਰਤਾਂ ਘੱਗਰੇ ਪਾਉਂਦੀਆਂ ਅਤੇ ਸਿਰ 'ਤੇ ਸੁੱਭਰ ਲੈਂਦੀਆਂ ਸਨ। ਆਮ ਤੌਰ 'ਤੇ ਔਰਤਾਂ ਘਰ ਦੇ ਖੱਦਰ ਨੂੰ ਰੰਗ ਦੇ ਕੇ ਅਤੇ ਹੱਥ ਨਾਲ ਸਿਉਂ ਕੇ ਗਲ ਪਾ ਲੈਂਦੀਆਂ ਸਨ। ਹਰ ਵਿਆਹੀ ਔਰਤ ਆਪਣੇ ਸੌਹਰੇ ਜਾਂ ਜੇਠ ਤੋਂ ਘੁੰਡ ਜ਼ਰੂਰ ਕੱਢਦੀ ਸੀ।

ਰਿਸ਼ਤੇ ਵਿਚ ਆਪਣੇ ਤੋਂ ਵੱਡੀ ਥਾਂ ਲੱਗਦੇ ਬੰਦੇ ਖੰਘੂਰਾ ਮਾਰ ਕੇ ਘਰ ਵੜਦੇ ਸਨ। ਜਿਸ ਦਾ ਭਾਵ ਇਹ ਹੁੰਦਾ ਸੀ ਕਿ ਨੂੰਹ ਘੁੰਡ ਕੱਢ ਲਵੇ। ਜੋ ਕੋਈ ਘਿੜਿੱਤੀ ਕਿਸਮ ਦਾ ਬੰਦਾ ਚੁਪ-ਚਾਪ ਘਰ ਵੜਨ ਦੀ ਵਹਿਵਤ ਕਰਦਾ ਤਾਂ ਨੂੰਹਾਂ ਆਪਸ ਵਿਚ ਗੁਰਮਤੇ ਤੇ

ਸਲਾਹਾਂ ਕਰਦੀਆਂ ਸਨ ਕਿ ‘ਘਰ ਵੜਦਾ ਸਾਰੇ ਨਹੀਂ ਕਰਦਾ, ਬਾਬੇ ਦੇ ਗਲ ਟੱਲ ਪਾ ਦਿਓ।’

ਅੰਗਰੇਜ਼ਾਂ ਦੇ ਆਉਣ ਨਾਲ ਪੰਜਾਬ ਵਿਚ ਪੜ੍ਹਾਈ ਹੋਣ ਲੱਗੀ ਅਤੇ ਪੜ੍ਹੇ-ਲਿਖੇ ਕਹਾਉਂਦੇ ਬੰਦੇ ਕੁੜਤੇ-ਚਾਦਰੇ ਦਾ ਤਿਆਗ ਕਰਕੇ ਕੁੜਤੇ-ਪਜਾਮੇ ਪਾਉਣ ਲੱਗੇ। ਦੇਸੀ ਜੁੱਤੀ ਦੀ ਥਾਂ ਗੁਰਗਾਬੀ ਨੇ ਲੈ ਲਈ। ਪੱਗ ਬਿਨ੍ਹਾ ਲੜ੍ਹ ਤੋਂ ਪੋਚ ਕੇ ਬੰਨ੍ਹਣ ਲੱਗੇ। ਫਿਰਉਹ ਅੰਗਰੇ ਜਾਂ ਦੀ ਰੀਸੋ-ਰੀਸੀ ਉਨ੍ਹਾਂ ਵਾਂਗ ਹੀ ਪੈਟ-ਕਮੀਜ਼ ਪਾਉਣ ਲੱਗ ਪਏ। ਹੁਣ ਤਾਂ ਸਾਰੀ ਜਨਤਾ ਪੈਟ-ਕਮੀਜ਼ ਤੋਂ ਬਿਨਾਂ ਸਾਹ ਨਹੀਂ ਲੈਂਦੀ। ਅੰਗਰੇਜ਼ੀ ਪ੍ਰਭਾਵ ਹੇਠ ਬੀਬੀਆਂ ਵੀ ਬੋੜ੍ਹਾ-ਬਹੁਤਾ ਫੈਸ਼ਨਦਾਰ ਕੱਪੜੇ ਪਾਉਣ ਲੱਗ ਪਈਆਂ ਸਨ। ਪਰ ਇਨ੍ਹਾਂ ਦੀ ਗਿਣਤੀ ਬੋੜ੍ਹੀ ਹੀ ਸੀ, ਜੋ ਕਿ ਪੜ੍ਹੇ-ਲਿਖੇ ਪਰਿਵਾਰਾਂ ਤੱਕ ਹੀ ਸੀਮਤ ਸੀ।

ਹੁਣ ਦਾ ਸਮਾਜ ਪੱਛਮੀ ਸਮਾਜ ਦੇ ਪਹਿਰਾਵੇ ਦੀ ਨਕਲ ਇਸ ਸਿੱਦਤ ਨਾਲ ਕਰ ਰਿਹਾ ਹੈ ਕਿ ਹੁਣ ਪੜ੍ਹੇ-ਲਿਖੇ ਫੈਸ਼ਨ ਪ੍ਰਸਤ ਬੰਦੇ ਤਾਂ ਪੂਰੀ ਗਰਮੀ ਦੇ ਮੌਸਮ ਵਿਚ ਵੀ ਬੂਟ ਤੇ ਸੁਰਾਬਾਂ ਨਹੀਂ ਲੁਉਂਦੇ ਅਤੇ ਪ੍ਰੋਫੈਸ਼ਨਲ ਕਹਾਉਂਦੇ ਬੰਦੇ ਤਾਂ ਟਾਈ ਵੀ ਜ਼ਰੂਰ ਲਾਉਂਦੇ ਹਨ ਭਾਵੇਂ ਗਰਮੀ ਨਾਲ ਕਿੰਨਾ ਵੀ ਬੁਰਾ ਹਾਲ ਕਿਉਂ ਨਾ ਹੋ ਜਾਵੇ। ਜੀਨ ਹਰ ਨੌਜਵਾਨ ਨੱਢਾ-ਨੱਢੀ ਤੇ ਬੁੱਢਾ-ਬੁੱਢੀ ਪਾਉਣ ਲੱਗ ਪਏ ਹਨ। ਕੁੜੀਆਂ ਅਤੇ ਮੁੰਡਿਆਂ ਦੀ ਪੁਸ਼ਾਕ ਵਿਚ ਜੀਨ ਦੀ ਵਰਤੋਂ ‘ਯੂਨੀ-ਵੀਅਰ ’ ਦੇ ਨਾਮ 'ਤੇ ਆਮ ਹੋ ਗਈ ਹੈ।

ਦਸਤਾਰ ਭਾਵ ਪਗੜੀ ਨੂੰ ਪੰਜਾਬੀਆਂ ਨੇ ਸਦਾ ਹੀ ਅਹਿਮੀਅਤ ਦਿੱਤੀ ਹੈ। ਭਾਵੇਂ ਉਹ ਸਿੱਖ, ਹਿੰਦੂ ਜਾਂ ਮੁਸਲਮਾਨ ਸਨ। ਪੱਗ ਨੂੰ ਹਿੰਦੂ ਪਿੱਛੇ ਲੰਮਾ ਲੜ ਛੱਡ ਕੇ ਬੰਨ੍ਹਦੇ ਸਨ ਅਤੇ ਮੁਸਲਮਾਨ ਕੁਲੋਂ ਵਾਲੀ ਪੱਗ ਬੰਨ੍ਹਦੇ ਸਨ। ਗੁਰੂ ਗੋਬਿੰਦ ਸਿੰਘ ਜੀ ਵਲੋਂ ਜਦੋਂ ਕੇਸਾਂ ਨੂੰ ਸਿੱਖਾਂ ਦੀ ਰਹਿਤ-ਬਹਿਤ ਦਾ ਇਕ ਜ਼ਰੂਰੀ ਅੰਗ ਬਣਾ ਦਿੱਤਾ ਗਿਆ ਤਾਂ ਦਸਤਾਰ ਹਰ ਸਿੱਖ ਵਾਸਤੇ ਜ਼ਰੂਰੀ ਹੋ ਗਈ। ਇਸ ਤਰ੍ਹਾਂ ਵੱਡੇ-ਛੋਟੇ ਲੋਕ ਦਿਨ-ਤਿਉਹਾਰਾਂ ਤੇ ਜਾਂ ਮੇਲਿਆਂ ਵਿਚ ਬੜੇ ਚਾਅ ਨਾਲ ਮਾਵੇ ਵਾਲੀਆਂ ਪੱਗਾਂ ਬੰਨ੍ਹਦੇ ਸਨ।

ਹੁਣ ਨਵੇਂ ਮੁੰਡੇ ਤਾਂ ਪੱਗ ਦਾ ਖਹਿੜਾ ਹੀ ਛੱਡ ਗਏ ਹਨ। ਉਨ੍ਹਾਂ ਨੂੰ ਇਸ ਦਾ ਭਾਰ ਮਹਿਸੂਸ ਹੁੰਦਾ ਹੈ ਅਤੇ ਨਿੱਤ ਨਵੇਂ ਫੈਸ਼ਨ ਦੇ ਵਾਲ ਕਟਵਾਉਂਦੇ ਹਨ। ਇਥੇ ਮੈਨੂੰ ਇਕ ਨਿੱਹਾਂ ਸਿੰਘ ਦੀ ਸਦਾ ਯਾਦ ਆਈ ਹੈ। ਮੈਂ ਉਸ ਦੇ ਬਹੁਤ ਹੀ ਵੱਡੇ ਭਾਰੇ ਬੰਨ੍ਹੇ ਦੁਮਾਲੇ ਦਾ ਭਾਰ ਪੁਛ ਬੈਠਾ। ਜੋ ਕਿ ਸਟੀਲ ਦੇ ਚੱਕਰਾਂ ਸਮੇਤ ਤਕਰੀਬਾਨ **10-15** ਸੇਵਤਾਰਾ ਸੀ। ਪਰ ਮੈਨੂੰ ਉਸ ਦੇ ਜੁਆਬ 'ਤੇ ਸ਼ਰਮਿੰਦਾ ਹੋਣਾ ਪਿਆ ਕਿਉਂਕਿ ਉਸ ਦਾ ਜੁਆਬ ਸੀ ਕਿ ਮੇਰੇ ਦੁਮਾਲੇ ਦਾ ਭਾਰ ਗੁਲਾਬ ਦੇ ਛੁੱਲ ਜਿੰਨਾ ਹੈ।

ਹੁਣ ਲੜਕੀਆਂ ਵੀ ਅਜਿਹੇ ਪਹਿਰਾਵੇ ਪਹਿਨਣ ਲੱਗ ਪਈਆਂ ਹਨ ਕਿ ਕਈ ਵਾਰ ਤਾਂ ਮੁੰਡੇ ਅਤੇ ਕੁੜੀ ਦੀ ਪਛਾਣ ਕਰਨ ਵਿਚ ਵੀ ਭੁਲੇਖਾ ਲੱਗ ਜਾਂਦਾ ਹੈ। ਅੱਜ ਦੇ ਮੁੰਡੇ-

ਕੁੜੀਆਂ ਤਾਂ ਟੀ.ਵੀ. ਚੈਨਲਾਂ ਦੇ ਪਿਛੋਂ ਲੱਗ ਕੇ ਪੰਜਾਬੀ ਵਿਰਸੇ ਵਿਚ ਮਿਲੀ ਪੁਸ਼ਟਾਕ ਨੂੰ ਤਾਂ ਬਿਲਕੁਲ ਹੀ ਵਿਸਾਰ ਬੈਠੇ ਹਨ।

ਸ਼ਾਇਰ ਦਿਵਾਕਰ ਰਾਹੀਂ ਨਵੀਂ ਤਹਿਜ਼ੀਬ ਦੇ ਅਸਰ ਹੇਠ ਮਾਨਸਿਕ ਹਨ੍ਹੇ ਨੂੰ ਬਹੁਤ ਹੀ ਢੁਕਵੇਂ ਅੰਦਾਜ਼ ਵਿਚ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ-

ਇਸ ਦੌਰਿ ਤਰੱਕੀ ਕੇ, ਅੰਦਾਜ਼ ਨਿਰਾਲੇ ਹੈ,  
ਜਿਹਨੋਂ ਮੇਂ ਅੰਧੇਰੇ ਹੈਂ, ਸੜਕੋਂ ਪੇ ਉਜਾਲੇ ਹੈਂ।

ਪੱਛਮੀ ਸਭਿਆਤਾ ਦਾ ਪੰਜਾਬੀ ਸਭਿਆਚਾਰ 'ਤੇ ਇੰਨਾ ਗਲਬਾ ਪੈ ਚੁੱਕਾ ਹੈ ਕਿ ਹੁਣ ਪੰਜਾਬੀ ਗੀਤ-ਸੰਗੀਤ ਵੀ ਅੰਗਰੇਜ਼ੀ ਸੰਗੀਤ ਹੀ ਬਣ ਕੇ ਰਹਿ ਗਿਆ ਹੈ। ਹੁਣ ਇਹ ਸਬਿਤੀ 'ਨਯਾ ਦੌਰ' ਫਿਲਮ ਦੇ ਇਕ ਗਾਣੇ ਵਰਗੀ ਬਣ ਗਈ ਹੈ; ਜਿਸ ਦੇ ਬੋਲ ਸਨ 'ਮੈਂ ਬੰਬਈ ਕਾ ਬਾਬੂ, ਨਾਮ ਮੇਰਾ ਮਸਤਾਨਾ ਇੰਗਲਿਸ ਧੁੰਨ ਮੈਂ ਗਾਊਂ ਮੈਂ ਹਿੰਦੇਸਤਾਨੀ ਗਾਨਾ।' ਸੋ ਬਿਲਕੁਲ ਇਸ ਤਰ੍ਹਾਂ ਨਵੇਂ ਦੌਰ ਵਿਚ ਸਾਡੇ ਪੰਜਾਬੀ ਸਭਿਆਚਾਰ ਦਾ ਪੁਰਾਣਾ ਗੀਤ-ਸੰਗੀਤ ਪੱਛਮੀ ਕਲਚਰ ਦੀ ਗ੍ਰਿਫਤ ਵਿਚ ਆ ਚੁੱਕਾ ਹੈ। ਸਾਡੇ ਗੀਤਕਾਰ ਤੇ ਗਾਇਕ ਵੀ ਪੱਛਮ ਦੇ ਨਵੇਂ ਪੱਪ ਸਭਿਆਚਾਰ ਤੋਂ ਬੇਅੰਤ ਪ੍ਰਭਾਵਿਤ ਹਨ ਅਤੇ ਇਹ ਸਭ ਕੁਝ ਅੱਜ ਟੀ.ਵੀ. ਚੈਨਲਾਂ 'ਤੇ ਸਾਮਰਤਖ ਹਾਵੀ ਹੈ।

ਟੀ.ਵੀ. ਚੈਨਲਾਂ ਉਤੇ ਨਿਰੋਲ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਕਹਾਉਂਦੇ ਨਿਰਮਾਤਾ ਤੇ ਨਿਰਦੇਸ਼ਕ ਸੱਜਣਾਂ ਵਲੋਂ ਜੋ ਗੀਤ-ਸੰਗੀਤ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਉਹ ਪੰਜਾਬੀ ਸਭਿਆਚਾਰ ਤੋਂ ਕਿਤੇ ਦੁਰ ਦੀ ਕਹਾਣੀ ਜਾਪਦੇ ਹਨ। ਬੇਸ਼ੱਕ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਫੁਲਕਾਰੀਆਂ ਤੇ ਘੱਗਰਿਆਂ ਬਾਰੇ ਗੀਤ ਵਿਖਾਏ ਜਾਂਦੇ ਹਨ। ਪਰ ਬੈਕਗਰਾਊਂਡ ਵਿਚ ਜੋ ਕੁੜੀਆਂ ਨੇ ਨੰਗੇਜਵਾਦੀ ਪੁਸ਼ਟਾਕਾਂ ਪਹਿਨੀਆਂ ਹੁੰਦੀਆਂ ਹਨ; ਉਸ ਨੂੰ ਪੰਜਾਬੀ ਸਭਿਆਚਾਰ ਨਾਲ ਇਕ ਬਹੁਤ ਹੀ ਘਟੀਆ ਮਜ਼ਾਕ ਕਿਹਾ ਜਾ ਸਕਦਾ ਹੈ।

ਇਸ ਤਰ੍ਹਾਂ ਹੀ ਸਾਡੇ ਸਮਾਜਿਕ ਸਿਸ਼ਟਾਚਾਰ ਦੇ ਖਲੂਸ ਦਾ ਜਲੂਸ-ਜਨਾਜ਼ਾ ਨਿਕਲ ਰਿਹਾ ਹੈ। ਮਿਸਾਲ ਵਜੋਂ ਅਬਾਦੀ ਦੇ ਵਿਰੁੱਧ ਮੁਨਾਦੀ ਦੀ ਗੱਲ ਹੀ ਲੈ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਹਰ ਚੈਨਲ ਤੋਂ ਵਾਰ-ਵਾਰ ਨਿਰੋਧ ਵਰਗੇ ਹੋਰ ਗਰਭ ਰੋਕੂ ਸਾਧਨਾਂ ਤੇ ਅੱਗੜਾਂ ਦੇ ਅੰਦਰੂਨੀ ਵਸਤਰਾਂ ਦਾ ਇੰਨਾ ਪ੍ਰਚਾਰ ਹੋ ਰਿਹਾ ਹੈ ਕਿ ਇਸ ਨੂੰ ਤਹਿਜ਼ੀਬ ਦੇ ਨਾ 'ਤੇ ਬੇਹਜ਼ਾਈ ਦਾ ਨੰਗਾ ਨਾਚ ਕਿਹਾ ਜਾ ਸਕਦਾ ਹੈ।

ਬੇਸ਼ੱਕ ਇਹ ਸਭ ਕੁਝ ਸਿੱਖਿਆ ਦੇ ਪੱਥੋਂ ਬਹੁਤ ਜ਼ਰੂਰੀ ਸਮਝਿਆ ਜਾ ਸਕਦਾ ਹੈ। ਜਿਸ ਲਈ ਕਿ ਇਹ ਵੀ ਕੀਤਾ ਜਾ ਸਕਦਾ ਹੈ ਕਿ ਇਨ੍ਹਾਂ ਵਸਤਾਂ ਦੀ ਮੁਨਾਦੀ ਨੂੰ ਅਮਦਨ ਦਾ ਸਾਧਨ ਨਾ ਬਣਾਇਆ ਜਾਵੇ ਤੇ ਅਜਿਹੇ ਪ੍ਰੋਗਰਾਮ ਚੈਨਲਾਂ ਤੋਂ ਮਿਥੇ ਸਮੇਂ 'ਤੇ ਲੋੜੀਂਦੀ ਜਾਣਕਾਰੀ ਲਈ ਦਿਖਾਏ ਜਾਣ। ਇਸ ਤਰ੍ਹਾਂ ਪਰਿਵਾਰਕ ਤੌਰ 'ਤੇ ਇਕੱਠੇ ਟੀ.ਵੀ. ਦੇਖਣ

ਸਮੇਂ ਸਦਾਚਾਰ ਤੇ ਸਿਸ਼ਟਾਚਾਰ ਦੇ ਪੱਖੋਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਸ ਪ੍ਰਸੰਗ ਵਿਚ ਪੁਰਾਣੇ ਸੱਭਿਆਚਾਰ ਤੇ ਕਦਰਾਂ-ਕੀਮਤਾਂ ਦੀ ਲੋੜ ਬੜੀ ਭਖਵੀਂ ਬਹਿਸ ਦਾ ਵਿਸ਼ਾ ਬਣਦਾ ਹੈ ਕਿ ਸਮਾਜ ਤਾਂ ਗਤੀਸੀਲ ਹੈ ਅਤੇ ਇਸ ਦੀ ਹਰ ਪੀੜ੍ਹੀ ਦੀ ਜੀਵਨ ਸੈਲੀ ਤੇ ਸੱਭਿਆਚਾਰ, ਉਸ ਪੀੜ੍ਹੀ ਦੇ ਸਮੇਂ ਤੇ ਹਾਲਾਤਾਂ ਦੇ ਅਨੁਸਾਰ ਢਲਦੇ ਰਹਿੰਦੇ ਹਨ। ਇਸ ਪ੍ਰਬਾਣਿ ਦਲੀਲ ਦਿੱਤੀ ਜਾਂਦੀ ਹੈ ਕਿ ਅੱਜ ਅਸੀਂ ਸੁਹਾਗੇ ਤੇ ਗੱਡੇ ਤੋਂ ਕਾਰਾਂ ਅਤੇ ਹਵਾਈ ਜਹਜ਼ਾਂ 'ਤੇ ਆ ਗਏ ਹਾਂ। ਸੋ ਹੁਣ ਪੁਰਾਣੀ ਜੀਵਨ ਜਾਚ ਭਾਵ ਚੁਲ੍ਹੇ-ਚੌਕੇ, ਮਧਾਣੀਆਂ, ਰਿੜਕਣਿਆਂ, ਛੰਨਿਆਂ-ਬਾਟੀਆਂ ਤੇ ਕਾੜ੍ਹਣੀਆਂ ਜਾਂ ਫਿਰ ਛੋਪਾਂ ਤ੍ਰਿੰਝਣਾ, ਫੁਲਕਾਰੀਆਂ ਤੇ ਬਾਗਾਂ ਦੀ ਕਢਾਈ ਦੀਆਂ ਬਾਤਾਂ ਪਾਉਣਾ ਕਿਹੜੀ ਅਕਲਮੰਦੀ ਹੈ?

ਇਸ ਤਰ੍ਹਾਂ ਹੀ ਹੁਣ ਬਲਦਾ ਦੀ ਖੇਤੀ ਤੇ ਖੇਤੀਬਾੜੀ ਦੇ ਸੰਦਾਂ ਹਲ-ਪੰਜਾਲੀਆਂ, ਦਾਤਰੀਆਂ, ਕਹੀਆਂ ਤੇ ਕੁਹਾੜੀਆਂ ਦੀ ਮੁਹਾਰਨੀ ਪੜ੍ਹਨੀ ਕੀ ਹਰੀ ਕ੍ਰਾਂਤੀ ਲਿਆਉਣ ਵਾਲੇ ਟਰੈਕਟਰ-ਟਰਾਲੀਆਂ ਤੇ ਕੰਬਾਈਨਾਂ ਦੀ ਕਾਢ ਦੇ ਸਨਮੁੱਖ ਸਾਡਾ ਮੁਰਖਤਾ ਭਰਿਆ ਝੋਰਾ ਨਹੀਂ ਹੈ? ਕੀ ਹੁਣ ਪੁਰਾਣੀਆਂ ਫੁਲਕਾਰੀਆਂ ਤੇ ਬਾਗਾਂ ਦੀ ਕਢਾਈ ਲਈ ਦੀਦੇ ਗਾਲ ਕੇ ਸਾਡੀਆਂ ਨਾਨੀਆਂ-ਦਾਦੀਆਂ ਵੱਲੋਂ ਕੀਤੀ ਬੇਲੋੜੀ ਮਹੀਨਿਆਂ ਤੇ ਸਾਲਾਂ ਬੱਧੀ ਮਿਹਨਤ ਦੀ ਕੋਈ ਲੋੜ ਹੈ? ਜਦੋਂ ਕਿ ਪਟਿਆਲੇ ਵਾਲੇ ਬਰਖਾ ਰਾਮ ਦੀ ਦੁਕਾਨ ਤੋਂ ਅਤੇ ਪਤਾ ਨਹੀਂ ਹੋਰ ਕਿੰਨੀਆਂ ਦੁਕਾਨਾਂ ਤੋਂ ਕਢਾਈਦਾਰ ਦੁਪਟੋ ਤੇ ਫੁਲਕਾਰੀਆਂ ਰਾਤੋ-ਰਾਤ ਹੀ ਮਿਲ ਜਾਂਦੀਆਂ ਹਨ।

ਨਵੀਂ ਤਹਿਜ਼ੀਬ ਦੇ ਹੱਕ ਵਿਚ ਸਾਡੀਆਂ ਨਵੀਆਂ ਪੀੜ੍ਹੀਆਂ ਇਕ ਦਲੀਲ ਇਹ ਵੀ ਦਿੰਦੀਆਂ ਹਨ ਕਿ ਸਮਾਜਿਕ ਬਦਲਾਓ ਕੁਦਰਤੀ ਹੈ। ਇਸ ਲਈ ਅਜੋਕੇ ਸਮੇਂ ਦੇ ਬਦਲਦੇ ਸੱਭਿਆਚਾਰ ਬਚੇ ਫਿਕਰ ਦੀ ਕੀ ਲੋੜ ਹੈ? ਇਸ ਸਬੰਧੀ ਦਲੀਲ ਦੇਣ ਵਾਲੇ ਕਹਿੰਦੇ ਹਨ ਕਿ ਹੁਣ ਪਹਿਨਣ ਵਾਲੇ ਕੱਪੜਿਆਂ ਤੇ ਦਰੀਆਂ-ਖੇਸਾਂ ਨੂੰ ਪਹਿਲਾਂ ਵਾਂਗ ਘਰਾਂ ਵਿਚ ਬੁਨਣ ਦੀ ਕੋਈ ਲੋੜ ਨਹੀਂ ਰਹੀ। ਹੁਣ ਸਾਡੇ ਪਹਿਰਾਵੇ ਤੇ ਸਾਡੇ ਵਿਛਾਉਣੇ ਬਹੁਤ ਵਧੀਆ ਮਸ਼ੀਨਾਂ ਨਾਲ ਬਣਨ ਲੱਗ ਪਏ ਹਨ। ਬੇਸ਼ੱਕ ਇਸ ਪਹਿਰਾਵੇ ਵਿਚ ਇਤਰਜ਼ ਵਾਲੀ ਗੱਲ ਇਹ ਬਣ ਗਈ ਹੈ ਕਿ ਸਾਨੂੰ ਸ਼ਰਮ-ਹਯਾ ਵਾਲਾ ਪਹਿਰਾਵਾ ਹੁਣ ਬੋਲ ਲੱਗਣ ਲੱਗ ਪਿਆ ਹੈ ਅਤੇ ਤਨ ਢਕਣ ਲਈ ਤੜਾਗੀ ਵਰਗੀ ਬੂਬਨੇ ਸਾਧ ਦੀ ਲੰਗੋਟੀ ਵਰਗੇ ਹੀ ਸਾਡੇ ਕੱਪੜੇ-ਲੱਤੇ ਹੋ ਗਏ ਹਨ।

ਨਵੀਂ ਤਰਜ਼ੇ ਜ਼ਿੰਦਗੀ ਤੇ ਨਵੀਂ ਤਹਿਜ਼ੀਬ ਦੇ ਨਾਮ ਹੇਠ ਪੱਛਮੀ ਤਹਿਜ਼ੀਬ ਸਾਡੀ ਸੋਚ ਤੇ ਜੀਵਨ ਸੈਲੀ ਉਤੇ ਪੂਰਨ ਤੌਰ 'ਤੇ ਛਾ ਗਈ ਹੈ। ਪੁਰਾਣੀਆਂ ਕਦਰਾਂ-ਕੀਮਤਾਂ ਦੇ ਅਲੰਬਰਦਾਰ ਤਾਂ ਹੁਣ ਆਪਣੇ ਮਨ ਦੀ ਭੜਾਸ ਆਪਣੇ ਅੰਦਰ ਹੀ ਸਮੇਣ ਲਈ ਮਜ਼ਬੂਰ ਹਨ। ਦੂਜੇ ਪਾਸੇ ਨਵੀਂ ਤਹਿਜ਼ੀਬ ਦੇ ਚੌਧਰੀ ਉਬਲੇ ਆਂਡਿਆਂ ਵਿਚੋਂ ਚੁਚੇ ਪੈਦਾ ਕਰਨ ਦੀਆਂ

ਖਾਮ-ਖਿਆਲੀਆਂ ਪਾਲ ਰਹੇ ਹਨ।

ਮਨੁੱਖ ਐਡਾ ਨਕਲ-ਪਸੰਦ ਹੋ ਗਿਆ ਹੈ ਕਿ ਇਹ ਅਸਲ ਗੁਣਾਂ ਨੂੰ ਭੁੱਲ ਕੇ ਨਕਲ ਦੀ ਛੋਕੀ ਬਲੋ-ਬਲੋ ਦੇ ਮਗਰ ਤੁਰ ਪਿਆ ਹੈ। ਅੱਜ ਦਾ ਜੁਆਨ ਚੜੀ ਛਾਤੀ ਤੇ ਭਰਵੇ 'ਡਾਲਿਆਂ ਦੀ ਅਸਲੀਅਤ ਨੂੰ ਵਿਸਾਰ ਕੇ ਕੋਟ ਕਮੀਜ਼ਾਂ ਤੇ ਨਕਲੀ ਪੱਛਾਂ ਤੇ ਪਾਊਡਰ ਨਾਲ ਸਰੀਰ ਸਿੰਗਾਰਦਾ ਹੈ। ਸਿਹਤ ਦੇ ਬਖਸ਼ੇ ਜੀਵਨ ਸੁੱਖਾਂ ਨੂੰ ਅੱਖੋਂ ਓਹਲੇ ਕਰਕੇ ਨਕਲੀ ਰਸਾ-ਕਸਾਂ ਦੇ ਮਗਰ ਲੱਗ ਤੁਰਿਆ ਹੈ। ਗਜ਼ਬ ਸਾਈਂ ਦਾ ਹੀਰੇ ਤੇ ਲਾਲ ਗੁਆ ਕੇ ਕਵਾਡੀਆਂ-ਘੋਗਿਆਂ ਨਾਲ ਜੀਅ ਪਰਚਾਵੇ ਕਰੀ ਜਾਂਦਾ ਹੈ।

ਪਰ ਰੱਬਾ ਤੇਰੇ ਰੰਗ ਤੇ ਤੇਰੇ ਉੱਤਰਾ-ਚੜ੍ਹਾ; ਬਸ ਤੇਰੀਆਂ ਤੂੰ ਹੀ ਜਾਣੇ! ਲੋਕ ਕਾਵਿ ਵਾਲੇ ਕਿੰਨਾਂ ਢੁਕਵਾਂ ਫਿਕਰਾ ਕਹਿ ਗਏ ਹਨ ਕਿ 'ਨੁਗਦੀ ਜਲੇਬੀ ਵੀਹੀਏਂ ਰੁਲਦੀ ਗੰਢੇ ਨਾ ਸਿਉਦੇ ਭਾਲੇ'। ਇਉਂ ਜਾਪਦਾ ਹੈ ਕਿ ਹੁਣ ਲੋਕਾਂ ਨੂੰ ਉੱਤਮ ਪਦਾਰਥ ਖੀਰ, ਪਰਸਾਦ, ਚੂਰੀ, ਅੱਧਰਿੜਕ, ਮੱਖਣੀ, ਮਲਾਈ, ਤਿਉੜ ਤੇ ਖੰਡ-ਘਿਉ ਨਹੀਂ ਚੰਗੇ ਲਗਦੇ। ਸਗੋਂ ਲੋਕਾਂ ਵਿਚ ਮਿਰਚ-ਮਸਾਲਿਆਂ ਵਾਲੇ ਤਲੇ ਹੋਏ ਗੰਢਿਆਂ ਤੇ ਬੈਂਗਣਾ ਦੇ ਪਤੌੜਾਂ ਅਤੇ ਦਹੀ-ਭੋਲਿਆਂ ਵਾਸਤੇ ਜੀਭ ਰਸ ਵਧ ਗਿਆ ਹੈ। ਇਹ ਹੀ ਨਹੀਂ, ਸਗੋਂ ਸੁਖਮ ਸੋਹਡ-ਸਵਾਦ ਤੇ ਕੰਨ ਰਸ ਕਿੰਨੇ ਨੀਵੇਂ ਤੇ ਕਮਜ਼ੋਰ ਹੋ ਗਏ ਹਨ ਕਿ ਲੋਕਾਂ ਨੂੰ ਕੋਮਲ ਕਲ ਦੀ ਸੁੰਹ ਹੀ ਨਹੀਂ ਰਹੀ। ਇਹ ਸਭ ਕੁੱਝ ਸਭਿਆਚਾਰਕ ਪੱਖੋਂ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਵਾਲੀ ਗੱਲ ਹੈ।

ਜਦੋਂ ਖੇਤੀਬਾੜੀ ਦਾ ਮਸ਼ੀਨੀਕਰਣ ਨਹੀਂ ਸੀ ਹੋਇਆ ਅਤੇ ਬਲਦਾਂ ਤੇ ਉਠਾਂ ਦੇ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ; ਉਸ ਵਕਤ ਕਿਰਸਾਣ ਦਾ ਮਿਹਨਤਕਸ ਸੁਭਾਅ ਤੇ ਉਸ ਦੀ ਜਨਮ ਜਾਤ ਸਬਰ-ਸਬੂਰੀ ਹੀ ਉਸ ਦੀ ਸ਼ਖਸੀਅਤੀ ਜ਼ਿੰਦਗੀ ਦਾ ਧੁਰਾ ਹੁੰਦੇ ਸਨ। ਇਸ ਤਰ੍ਹਾਂ ਹੀ ਮਾਵਾਂ ਤੇ ਨਾਨੀਆਂ-ਦਾਦੀਆਂ ਦੀਆਂ ਕੱਢੀਆਂ ਫੁਲਕਾਰੀਆਂ ਤੇ ਬੁਣੀਆਂ ਦਰੀਆਂ ਦੇ ਪਿੱਛੇ ਆਪਣੀ ਧੀ ਨੂੰ ਘਰ-ਗੁਹਿਸਬੀ ਵਿਚ ਸੁਘੜ-ਸੁਜਾਨ ਬਣਨ ਦੀ ਜ਼ਰੂਰੀ ਸਿੱਖਿਆ ਤੇ ਉਨ੍ਹਾਂ ਦੀ ਮਮਤਾ ਸਪਸ਼ਟ ਦਿਸਦੀ ਸੀ।

ਅੱਜ ਉਪਰੋਕਤ ਕਦਰਾਂ-ਕੀਮਤਾਂ ਦੀ ਅਣਹੋਂਦ ਵਿਚ ਸਾਡੇ ਨੌਜਵਾਨ ਮੁੰਡੇ ਤੇ ਅਸੀਂ ਖੁੱਦ ਵੀ ਭੁੱਲ ਚੁੱਕੇ ਹਾਂ ਕਿ ਜ਼ਿੰਦਗੀ ਵਿਚ ਸਬਰ ਤੇ ਮਿਹਨਤ ਦੀ ਕੀ ਅਹਿਮੀਅਤ ਹੈ? ਇਸ ਤਰ੍ਹਾਂ ਹੀ ਸਾਡੀਆਂ ਔਰਤਾਂ ਤੇ ਲੜਕੀਆਂ ਦੀ ਜੇ ਗੱਲ ਕਰੀਏ ਤਾਂ ਮਾਂ ਨੂੰ ਅੱਜ ਅਸੀਸ ਦੇਣੀ ਨਹੀਂ ਆਉਂਦੀ ਅਤੇ ਉਸ ਦੀ ਲੜਕੀ ਨੂੰ ਵੱਡਿਆਂ ਤੋਂ ਅਸੀਸ ਲੈਣੀ ਹੀ ਨਹੀਂ ਆਉਂਦੀ। ਹੈਲੋ-ਹਾਏ ਨਾਲ ਹੀ ਮਾਂ-ਪਿਉ ਕੀ ਸੱਸ-ਸਹੁਰੇ ਦਾ ਵੀ ਮੱਥਾ ਡੰਮ ਦਿੱਤਾ ਜਾਂਦਾ ਹੈ।

ਬੈਰ! ਮੇਰੇ ਵਿਚਾਰ ਵਿਚ ਤਾਂ ਜਿੱਥੋਂ ਇਹ ਗੱਲ ਸੁਰੂ ਹੋਈ ਹੈ ਕਿ ਅਸੀਂ ਕਿਹੜੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਤੇ ਇਸ ਦੀ ਕੀ ਲੋੜ ਹੈ? ਇਸ ਬਾਰੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਆਪਣੇ ਘਰ ਲਈ ਹਰ ਬੰਦਾ ਸਿਆਣਾ ਹੁੰਦਾ ਹੈ। ਉਹ ਵਿਚਾਰ ਕੇ ਦੇ

ਖ ਲਵੇ ਕਿ ਸਾਡੀਆਂ ਪਹਿਲੀਆਂ ਪੀੜ੍ਹੀਆਂ ਦਾ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ 'ਤੇ ਆਧਾਰਿਤ ਪੰਜਾਬੀ ਸੱਭਿਆਚਾਰ ਕੀ ਸੀ ਅਤੇ ਹੁਣ ਇਸ ਦਾ ਕੀ ਹਸ਼ਰ ਹੋ ਰਿਹਾ ਹੈ?

ਅੱਜ ਦੇ ਸਮੇਂ ਵਿਚ ਜੇ ਕੋਈ ਵਕਤੀ ਤੋਂ 'ਤੇ ਸੱਭਿਆਚਾਰ ਦੀ ਗੱਲ ਕਰਦਾ ਵੀ ਹੈ ਤਾਂ ਉਸ ਦਾ ਇਸ ਪ੍ਰਤੀ ਨਜ਼ਰੀਆ ਕੁੱਝ ਅਜਿਹਾ ਹੁੰਦਾ ਹੈ ਕਿ ਜਿਵੇਂ ਸਦਾਚਾਰ ਤੇ ਸੱਭਿਆਚਾਰ ਗਵਾਂਦੀਆਂ ਦਾ ਕੋਈ ਮਸਲਾ ਹੋਵੇ।

ਸਾਡੀਆਂ ਪੀੜ੍ਹੀਆਂ ਦਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾਚਾਰਕ ਅਤੇ ਸੱਭਿਆਚਾਰਕ ਸਿੱਖਿਆ ਨਾ ਦੇਣਾ ਸਾਡੀ ਨਾਲਾਇਕੀ ਹੈ। ਕਿਸੇ ਕਵੀ ਨੇ ਇਸ ਬਾਰੇ ਕਿੰਨਾ ਠੀਕ ਕਿਹਾ ਹੈ ਕਿ -

ਤਿਛਲ ਸੇ ਬੂ ਕਿਆ ਆਏ ਮਾਂ ਬਾਪ ਕੇ ਕਿਰਦਾਰ ਕੀ  
ਦੂਧ ਤੋਂ ਡੱਬੇ ਕਾ ਹੈ ਔਰ ਤਾਲੀਮ ਹੈ ਸਰਕਾਰ ਕੀ।

ਇਸ ਲਈ ਸਾਡੀਆਂ ਪੀੜ੍ਹੀਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਸੱਭਿਆਚਾਰ ਦੀਆਂ ਵਧੀਆ ਕਦਰਾਂ-ਕੀਮਤਾਂ ਦੇ ਖੁਦ ਧਾਰਨੀ ਬਣਨਾ ਚਾਹੀਦਾ ਹੈ। ਸਾਡੀ ਪੀੜ੍ਹੀ ਦੇ ਵਡੇਰਿਆਂ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਨੈਤਿਕ ਰਹਿਤ-ਬਹਿਤ 'ਤੇ ਆਧਾਰਿਤ ਆਪਣੀ ਜੀਵਨ ਸੈਲੀ ਦੀ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਪੰਜਾਬੀ ਸੱਭਿਆਚਾਰ ਦੇ ਖਾਸੀਅਤਾਂ ਭਰੇ ਲਹੂ-ਮਾਸ ਦੇ ਰਿਸ਼ਤਿਆਂ ਜਿਵੇਂ ਕਿ ਮਾਂ-ਪਿਓ, ਤਾਏ-ਤਾਈਆਂ, ਚਾਚੇ-ਚਾਚੀਆਂ, ਮਾਮੇ-ਮਾਮੀਆਂ, ਮਾਸੀਆਂ-ਮਾਸੜ, ਭੂਆ-ਭੁਫੜ, ਭੈਣ-ਭਰਾਵਾਂ ਤੇ ਭਾਬੀਆਂ ਦੀ ਨਿੱਧੀ ਤੇ ਮੌਹ ਭਰੀ ਸਾਂਝ ਨਹੀਂ ਛੱਡਣੀ ਚਾਹੀਦੀ।

ਕੀ ਹੁਣ ਸਾਡੇ ਸੱਭਿਆਚਾਰ ਵਿਚ ਨੇਕ ਜੀਵਨ ਜਾਚ ਤੇ ਕਦਰਾਂ-ਕੀਮਤਾਂ ਦੀ ਕੋਈ ਲੋੜ ਹੈ ਜਾਂ ਨਹੀਂ? ਇਸ ਦਾ ਜੁਆਬ ਇਹ ਹੀ ਬਣਦਾ ਹੈ ਕਿ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਵੀ ਜ਼ਮਾਨੇ ਦੇ ਨਾਲ ਬਦਲੀਏ। ਅਸੀਂ ਤਰੱਕੀ ਦੀਆਂ ਮੰਜ਼ਿਲਾਂ ਜ਼ਰੂਰ ਤੈਅ ਕਰੀਏ ਤੇ ਖੁਸ਼ਹਾਲੀਆਂ ਮਾਣੀਏ। ਪਰ ਆਪਣੀ ਕੌਮੀਅਤ ਤੇ ਦੇਸ਼ ਪਿਆਰ ਦੀ ਭਾਵਨਾ ਨੂੰ ਪੂਰੇ ਸਵੈਮਾਣ ਸਹਿਤ ਬਰਕਰਾਰ ਰੱਖੀਏ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਇਹ ਸਮਝਣ ਦੀ ਬੇਹੱਦ ਲੋੜ ਹੈ ਕਿ ਅਸੀਂ ਬੇਸ਼ਕ ਸੱਤ ਸਮੁੰਦਰਾਂ ਦੇ ਤਾਰੂ ਬਣੀਏ ਤੇ ਉਚੇ ਅਕਾਸ਼ਾਂ ਦੇ ਉਡਾਨੂ ਹੋਈਏ; ਪਰ ਆਪਣੇ ਵਤਨ ਤੇ ਕੌਮ ਦੀ ਮਿੱਟੀ ਦਾ ਮੋਹ ਨਾ ਛੱਡੀਏ।

ਪੰਜਾਬੀ ਸੱਭਿਆਚਾਰ ਪੁਰਾਤਨ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਵੱਖ-ਵੱਖ ਖਿੱਤਿਆਂ ਵਿਚ ਵਿਚਰਦੇ ਜਨ-ਜੀਵਨ ਦੀ ਜ਼ਿਉਣ ਤਾਂਘ ਨੂੰ ਮੱਘਦੇ ਅੰਗਿਆਰਿਆਂ ਵਾਂਗ ਭਖਾਉਂਦਾ ਹੋਇਆ, ਸਾਡੀ ਸੰਸਕ੍ਰਿਤੀ ਦਾ ਸਿਰਮੌਰ ਅੰਗ ਰਿਹਾ ਹੈ। ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਵਿਚੋਂ ਸ਼ੋਮਣੀ ਵੰਨਗੀ ਹਾਸਾ-ਖੇੜਾ, ਇਸ ਦਾ ਅੰਤਰੀਵ ਹਿੱਸਾ ਰਿਹਾ ਹੈ। ਗੁਰਬਾਣੀ ਦਾ ਛੁਰਮਾਨ “ਨੱਚਣ-ਕੁੱਦਣ ਮਨ ਕਾ ਚਾਉ” ਇਸ ਗੱਲ ਦਾ ਪ੍ਰਤੀਕ ਹੈ ਕਿ

ਮਨੁੱਖ ਦੀ ਮਾਨਸਿਕਤਾ ਲਈ ਖੁਸ਼ੀ ਬਹੁਤ ਜ਼ਰੂਰੀ ਹੈ। ਪੰਜਾਬ ਦੇ ਲੋਕ ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਦੁਨੀਆਂ ਦੇ ਬਹੁਤ ਹੀ ਖੁਸ਼ਦਿਲ ਤੇ ਖੁਸ਼ੀਆਂ-ਖੇੜੇ ਵੰਡਣ ਵਾਲੇ ਹਾਸੇ-ਮਖੌਲਾਂ ਦੇ ਵਣਜਾਰੇ ਰਹੇ ਹਨ।

ਪਰ ਇਹ ਵੀ ਕੁਸੈਲੀ ਸੱਚਾਈ ਹੈ ਕਿ ਸਾਡਾ ਸਭਿਆਚਾਰ ਹੁਣ ਇਸ ਪੱਖੋਂ ਭੋਤਿਕ ਵਿਕਾਸ ਅਤੇ ਪ੍ਰਗਤੀ ਦੀ ਤੇਜ਼ ਹਨੇਰੀ ਵਿਚ ਇਕ ਬੇਚਿਰਾਗ ਪਿੰਡ ਵਾਂਗ ਹੁੰਦਾ ਜਾ ਰਿਹਾ ਹੈ। ਅਜੇਕੀ ਪੀੜ੍ਹੀ ਨੇ ਸਾਡੇ ਸਭਿਆਚਾਰਕ ਵਿਰਸੇ ਦਾ ਧੁਰਾ ਹਾਸਾ-ਠੱਠਾ, ਜ਼ਮਾਨੇ ਦੇ ਨਵੇਂ-ਨਵੇਂ ਅਦਬੋ-ਅਦਾਬ ਅਤੇ ਨਵੇਂ ਜ਼ਮਾਨੇ ਦੀ ਨਵੀਂ ਤਹਿਜ਼ੀਬ ਦੇ ਬਨਾਵਟੀ ਅਤੇ ਵਿਖਾਵੇ ਦੀ ਸੁੰ-ਕੂੰ ਅਤੇ ਫੈਲ-ਸੂਫ਼ੀਆਂ ਦੇ ਬਦਲੇ ਕੁਰਬਾਨ ਕਰ ਦਿੱਤੀ ਹੈ।

ਮਨੁੱਖ ਆਪਣਾ ਹਾਸਾ ਗੁਆ ਬੈਠਾ ਹੈ। ਹਾਸਾ ਹੀ ਨਹੀਂ, ਸਗੋਂ ਹੱਸਣ-ਕੁੱਦਣ ਦੀ ਪ੍ਰਵਿਰਤੀ ਤੋਂ ਵੀ ਮਨੁੱਖ ਵਾਂਝਾ ਹੁੰਦਾ ਜਾ ਰਿਹਾ ਹੈ। ਜੇ ਕਿਤੇ ਉਹ ਕੁਦਰਤ ਦੇ ਇਸ ਨਾਯਾਬ ਵਰਦਾਨ ਦੀ ਵਰਤੋਂ ਕਰਨ ਦੀ ਸੋਚਦਾ ਵੀ ਹੈ ਤਾਂ ਨਵੀਂ ਤਹਿਜ਼ੀਬ ਉਸ ਨੂੰ ਖੁੱਲ੍ਹ ਕੇ ਹੱਸਣ ਤੋਂ ਹੋੜਦੀ ਹੈ। ਇਥੋਂ ਤੱਕ ਕਿ ਅੱਜ ਦੇ ਫੈਸ਼ਨਪ੍ਰਸ਼ਤ ਸਮਾਜ ਦੀ ਮਾਨਤਾ ਹੈ ਕਿ ਜਿਵੇਂ ਦੁੱਧ ਪਿਲਾਉਣ ਨਾਲ ਮਾਂ ਦੀ ਜਿਸਮਾਨੀ ਸੁਰਤ ਵਿਚ ਕੋਹੜ ਆ ਜਾਂਦਾ ਹੈ। ਉਸ ਤਰ੍ਹਾਂ ਹੀ ਹੱਸਣਾ ਤਾਂ ਢੂਰ ਦੀ ਗੱਲ ਹੈ, ਸਗੋਂ ਸੰਕਾ ਕੀਤਾ ਜਾਂਦਾ ਹੈ ਕਿ ਖੁੱਲ੍ਹ ਕੇ ਹੱਸਣ ਨਾਲ ਚਿਹਰੇ ਦਾ ਜ਼ਾਵੀਆ ਬਦਲ ਜਾਂਦਾ ਹੈ। ਇਸ ਲਈ ਪਹਿਲੀ ਗੱਲ ਤਾਂ ਦੁਨੀਆਂ ਵਿਚ ਕੋਈ ਵਿਰਲਾ-ਟਾਵਾਂ ਹੀ ਖਿੜ੍ਹੁ-ਖਿੜ੍ਹੁ ਕੇ ਹੱਸਦਾ ਹੈ ਤੇ ਜੇ ਕੋਈ ਹਸਦਾ ਹੈ ਤਾਂ ਉਸ ਨੂੰ ਕਮਲਾ-ਰਮਲਾ ਤੇ ਦੀਵਾਨਾ ਸਮਝਿਆ ਜਾਂਦਾ ਹੈ। ਕਿਸੇ ਸਾਇਰ ਨੇ ਕਿਹਾ ਹੈ ਕਿ ਹੁਣ ਤਾਂ ਹਾਲਤ ਇਹ ਬਣੀ ਹੋਈ ਹੈ ਕਿ :

ਯਾ ਤੋ ਦੀਵਾਨਾ ਹਸੇ ਯਾ ਜਿਸੇ ਤੂ ਤੌਫੀਕ ਦੇ  
ਵਰਨਾ ਤੇਰੀ ਦੁਨੀਆਂ ਮੇਂ ਯਾ ਰਬ ਮੁਸਕਰਾ ਸਕਤਾ ਹੈ ਕੌਨ

ਆਪਣੇ ਸੋਹਣੇ ਪੰਜਾਬ ਦੀਆਂ ਮੁੱਢ ਕਦੀਮੀ ਪੀੜ੍ਹੀਆਂ ਦੇ ਵਡੇਰਿਆਂ ਅਤੇ ਬਜ਼ੁਰਗਾਂ ਦੀਆਂ ਪੈੜਾਂ ਨਿਹਾਰਨ ਦਾ ਮੈਂ ਯਤਨ ਕਰਦਾ ਰਿਹਾ ਹਾਂ। ਬਾਬੇ ਨਾਨਕ ਦੇ ਛੁਰਮਾਨ “ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ” ਵਿਚ ਇਕ ਡੂੰਘੀ ਆਸਥਾ ਸਦਕਾ ਸਤਿਗੁਰਾਂ ਦੇ ਇਸ ਪ੍ਰਸ਼ਾਸ਼ਿ ਉਪਦੇਸ਼ “ਪਿਓ ਦਾਦੇ ਦਾ ਖੋਲ ਫਿਠਾ ਖਜਾਨਾ ਤਾਂ ਮੇਰੇ ਮਨਿ ਭਇਆ ਨਿਧਾਨ” ਤੋਂ ਮੈਨੂੰ ਆਪਣੇ ਧੁਰ-ਅੰਤੀਵ ਤੋਂ ਦਿਲੀ ਸਕੂਨ ਹਾਸਲ ਹੁੰਦਾ ਰਿਹਾ ਹੈ।

ਅੱਜ ਇਕ ਵਾਰ ਫਿਰ ਬਾਬਾ ਵਾਰਿਸ ਸ਼ਾਹ ਦੇ ਕਲਾਮ; “ਬੁਝੀ ਇਸ਼ਕ ਦੀ ਅੱਗ ਨੂੰ ਵਾ ਲੱਗੀ, ਸਮਾਂ ਆਇਆ ਸੂ ਸੌਕ ਜਗਾਵਣੇ ਦਾ” ਅਨੁਸਾਰ ਪੰਜਾਬ ਦੇ ਸੁਹੱਪਣ ਤੇ ਇਸ ਦੇ ਸੋਹਣੇ ਵਿਰਸੇ-ਵਿਰਾਸਤ ਦੀ ਸਿਫ਼ਤ ਕਰਨ ਅਤੇ ਆਪਣੀਆਂ ਬੀਤ ਚੁੱਕੀਆਂ ਪੀੜ੍ਹੀਆਂ ਦੇ ਸਭਿਆਚਾਰ ਦੀਆਂ ਮਾਣਮਤੀਆਂ ਯਾਦਾਂ ਤਾਜ਼ੀਆਂ ਕਰਨ ਦਾ ਮੌਕਾ ਮਿਲਿਆ ਹੈ। ਇਸ

ਲਈ ਮੈਂ ਬੀਤੇ ਸਮੇਂ ਨੂੰ ਅਲਾਮਾ ਇਕਬਾਲ ਦੇ ਸ਼ਬਦਾਂ ਵਿਚ ਬੇਨਤੀ ਕਰਦਾ ਹਾਂ ਕਿ “ਦੌੜ  
ਪੀਛੇ ਕੋ ਐ ਗਰਦਸ਼ੇ ਅਯਾਮ ਤੂ। ਫਿਰ ਦਿਖਾ ਵੋਹ ਹੀ ਸੁਭਾ-ਸ਼ਾਮ ਤੂ।”

ਪੰਜਾਬੀਆਂ ਦੀ ਸੋਹਣੀ ਜੀਵਨ ਸੈਲੀ, ਦਮਦਾਰ ਹੁਸਨੋ-ਇਖਲਾਕ, ਆਸ਼ਕ  
ਮਿਜਾਜ਼ੀ ਤੇ ਹਾਸੇ-ਖੇਡੇ ਵੰਡਦੀ ਖੁੱਲ੍ਹੀ-ਛੁੱਲ੍ਹੀ ਸੋਚ ਦੀ ਵਿਰਾਸਤੀ ਦੌਲਤ ਸਦਕਾ  
ਹਰ ਪੰਜਾਬੀ ‘ਜ਼ਿੰਦਗੀ ਦਾ ਆਸ਼ਕ’ ਕਹਾਉਣ ਦਾ ਹੱਕ ਰਖਦਾ ਹੈ। ਇਸ ਅਮੀਰ  
ਵਿਰਾਸਤੀ ਦੌਲਤ ਦੀ ਸਿਫ਼ਤ ਸ਼ਬਦਾਂ ਦੀ ਪਕੜ ਵਿਚ ਆ ਹੀ ਨਹੀਂ ਸਕਦੀ  
ਕਿਉਂਕਿ ਇਹ ਸਤਿਆਮ-ਸ਼ਿਵਮ-ਸੁੰਦਰਮ ਨੂੰ ਪਾਉਣ ਦੇ ਬਰਾਬਰ ਹੈ।

ਪੰਜਾਬ ਕਾਦਰ ਦੀ ਕੁਦਰਤ ਦੇ ਖੂਬਸੂਰਤ ਖਿਤਿਆਂ ਵਿਚ ਮਹਿਕਦੇ ਛੁੱਲਾਂ ਦੀ  
ਖੂਬਸੂਰਤ ਫੁਲਵਾੜੀ ਦੇ ਵਿਚ ਇਕ ਸੁੱਚੇ ਗੁਲਾਬ ਦੇ ਵਾਂਗ ਹੈ। ਇਸ ਤਰ੍ਹਾਂ ਹੀ ਪੰਜਾਬੀ  
ਸਭਿਆਚਾਰ ਨੂੰ ਹੁੰਦਹੇਲ, ਨਹੋਏ ਤੇ ਨਿੱਗਰ ਸਮਾਜ ਦੀ ਜੀਵਨ ਜਾਚ ਤੇ ਜੀਵਨ ਸੈਲੀ  
ਦਾ ਨਾਮ ਦਿੱਤਾ ਜਾ ਸਕਦਾ ਹੈ। ਜੇ ਪੰਜਾਬੀਆਂ ਦੇ ਵਿਅਕਤੀਤਵ ਦਾ ਕੁਲ ਮਿਲਾ ਕੇ  
ਮੁਲਾਂਕਣ ਕਰਨਾ ਹੋਵੇ ਤਾਂ ਪੰਜਾਬੀਆਂ ਦੇ ਗਾਡੀ ਰਾਹ ਦੀ ਇਬਤਦਾ ਹੱਸ ਦੰਦਾਂ ਦੀ ਪ੍ਰੀਤ  
ਤੋਂ ਹੁੰਦੀ ਹੈ ਤੇ ਇਸ ਦੀ ਇੰਡਹਾ ਵੀ ਜ਼ਿੰਦਗੀ ਦੇ ਇਕ ਦਿਲਦਾਰ ਆਸ਼ਕ ਦੇ ਰੂਪ ਵਿਚ  
ਦਿਸਦੀ ਹੈ।

ਪੰਜਾਬੀ ਹਸਦੀ-ਖੇਡਦੀ ਰੁਹ ਦਾ ਮਾਲਕ ਹੋਣ ਵਜੋਂ ਦੁਨੀਆਂ ਨੂੰ “ਕੁੱਝ ਹੱਸ ਵੇ ਮਨਾਂ;  
ਕੁੱਝ ਖੇਡ ਵੇ ਮਨਾਂ” ਦਾ ਖੁਸ਼ੀਆਂ-ਖੇਡਿਆਂ ਭਰਪੂਰ ਸੁਨੇਹਾ ਦਿੰਦਾ ਹੈ। ਜੇ ਕਿਸੇ ਪੰਜਾਬੀ ਦੇ  
ਧੁਰ ਅੰਝੀਵ ਦੇ ਦਰਸ਼ਨ ਕਰਨੇ ਹੋਣ ਤਾਂ ਜ਼ਿੰਦਗੀ ਦੇ ਕੁੱਲ ਹਾਸਲ ਵਜੋਂ ਇਹ ਜਨਮ-  
ਜਨਮਾਂਤਰਾਂ ਤੋਂ ਆਪਣੇ ਹੱਡਾਂ ਵਿਚ ਇਸ਼ਕ ਰਚਾਕੇ; ਹਰੀ ਹਰਿ ਕਰਦਾ ਫਿਰਦਾ ਹੈ। ਇਸ  
ਪ੍ਰਥਾਇ ਹੀ ਪ੍ਰੋ: ਪੂਰਨ ਸਿੰਘ ਨੇ ਪੰਜਾਬੀਆਂ ਬਾਰੇ ਅਟਲਾਧਾ ਕਥਨ ਕੀਤਾ ਹੈ “ਪੰਜਾਬ  
ਜਿਊਂਦਾ ਹੈ ਗੁਰਾਂ ਦੇ ਨਾਮ ਤੇ”।

ਬਾਬਾ ਵਾਰਿਸ ਸ਼ਾਹ ਸਦੀਆਂ ਪਹਿਲਾਂ ਪੰਜਾਬੀਆਂ ਦੀ ਪਿਆਰ ਵਿਚ ਗੜ੍ਹੰਦ ਇਸ  
ਖਾਸ ਸਿਫ਼ਤ ਦੀ ਜੜ੍ਹ ਤੱਕ ਪਹੁੰਚ ਕੇ ਮਨੁੱਖੀ ਆਤਮਾ ਦੇ ਪਿਉ ਪਰਮਾਤਮਾ ਬਾਰੇ ਵੀ  
ਅਪਣੀ ਬਿਬੇਕੀ ਦਲੀਲ ਦੀ ਕੀਲ ਕਰਦੇ ਹੋਏ ਕਹਿੰਦਾ ਹੈ “ਅਵਲ ਹਮਦ ਖੁਦਾਇ ਦਾ  
ਵਿਰਦ ਕੀਚੈ, ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ। ਪਹਿਲਾਂ ਆਪ ਰੱਬ ਹੈ ਨੇ ਇਸ਼ਕ  
ਕੀਤਾ, ਮਾਸੂਕ ਹੈ ਨਈ ਰਸੂਲ ਮੀਆਂ।

ਵਾਰਿਸ ਬਾਬਾ ਫਿਰ ਅਗੋਕਹਿੰਦਾ ਹੈ ਕਿ “ਇਸ਼ਕ ਪੀਰ ਫਕੀਰ ਦਾ ਮਰਤਬਾ ਹੈ,  
ਮਰਦ ਇਸ਼ਕ ਦਾ ਭਲਾ ਰਜੂਲ ਮੀਆਂ। ਖਿਲੇ ਤਿਨਾਂ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ  
ਹੈ ਇਸ਼ਕ ਕਬੂਲ ਮੀਆਂ।” ਇਸ ਤਰ੍ਹਾਂ ਬਕੋਲ ਵਾਰਿਸ ਸ਼ਾਹ ਪੰਜਾਬੀ ਸਮਾਜ ਲਈ

‘ਇਸ਼ਕ ਹੀ ਹਰਫੇ ਅੱਵਲ ਹੈ ਤੇ ਇਸ਼ਕ ਹੀ ਹਰਫੇ ਆਮਿਖਰ ਹੈ।’ ਕਿਸੇ ਵਿਦਵਾਨ ਸ਼ਾਇਰ ਦੇ ਮੁਡਾਬਿਕ ਸੱਚ ਤਾਂ ਇਹ ਹੈ ਕਿ “ਜਜ਼ਬਾ-ਏ-ਉਲਫਤ ਕਾ ਬਸ ਇਤਨਾ ਤੋਂ ਅਫਸਾਨਾ ਹੈ। ਸਿਮਟੇ ਤੋਂ ਦਿਲੇ ਆਸਿਕ, ਫੈਲੇ ਤੋਂ ਜਮਾਨਾ ਹੈ।”

ਇਹ ਕੋਈ ਜ਼ਿਆਦਾ ਲੰਬੇ ਸਮੇਂ ਦੀ ਗੱਲ ਨਹੀਂ ਹੈ ਕਿ ਰੱਬ ਦੇ ਬਖਸ਼ੇ ਪੰਜਾਬੀਆਂ ਦੀ ‘ਜੀਵਨ ਜਾਚ ਤੇ ਜੀਵਨ ਸ਼ੈਲੀ’ ਕੁਲ ਮਿਲਾ ਕੇ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਹੁੰਦੀ ਸੀ। ਉਦੋਂ ਪੰਜਾਬੀ ਸਭਿਆਚਾਰ ਵੀ ਅਕਾਸ਼ ਵਿਚ ਦਿਸਦੀ ਮਾਈ ਬੁੱਢੀ ਦੀ ਸਤਰੰਗੀ ਪੀਘ ਵਾਂਗ ਸੋਹਣਾ ਤੇ ਵਿਸ਼ਾਲ ਦਿਸਦਾ ਸੀ। ਪਰ ਹੁਣ ਇਹ ਰੱਬ ਦੇ ਹੀ ਰੰਗ ਹਨ ਕਿ ਸਾਡੀਆਂ ਕਰਤੂਤਾਂ ਕਰਕੇ ਸਭ ਕੁੱਝ ਬਦਰੰਗ ਜਿਹਾ ਹੋ ਕੇ ਸ਼੍ਰੀਸ਼ਟਮਾਨ ਹੋ ਰਿਹਾ ਹੈ।

ਮੈਂ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਪ੍ਰੋ: ਕਰਮ ਸਿੰਘ ਨਾਲ ਦਿਲੋ-ਮਨੋ ਸਹਿਮਤ ਹਾਂ ਕਿ ਹੁਣ ਕਿਸੇ ਨੂੰ ਕੋਈ ਵਾਤਸਲ ਰਸ ਦੀ ਸਮਝ ਨਹੀਂ। ਮਨੁੱਖੀ ਉਚੇ ਗੁਣਾਂ ਤੋਂ ਉਪਜੇ ਭਗਤੀ ਭਾਵਨਾ ਵਾਲੇ ਰਸ ਤੇ ਬੀਰ ਰਸੀ ਵਾਰਾਂ ਜੋ ਕਿ ਮਨੁੱਖ ਨੂੰ ਅਣਖ ਨਾਲ ਜਿਉਣਾ ਸਿਖਾਉਂਦੀਆਂ ਸਨ। ਇਨ੍ਹਾਂ ਵਿਚ ਰਾਠ<sup>7</sup>ਰਾਂ, ਦੁੱਲਿਆਂ ਤੇ ਰਾਂਝਿਆਂ ਦੀਆਂ ਵਾਰਾਂ, ਪੂਰਨ ਭਗਤ ਵਰਗਿਆਂ ਦੀ ਤਿਆਗ-ਤਪਸਿਆ ਹੁੰਦੀ ਸੀ। ਹੁਣ ਸੋਹਣੀ, ਸੱਸੀ ਤੇ ਹੀਰ ਵਿਚੋਂ ਉਪਜਿਆ ਸਿੰਗਾਰ ਰਸ, ਵਛਾ ਤੇ ਠੇਠ-ਪੰਜਾਬੀ ਮਾਂ ਬੋਲੀ ਦੀ ਸੂਝ ਹੀ ਨਹੀਂ ਰਹੀ। ਲੋਕਾਂ ਨੂੰ ਸ਼ੁਧ ਤਾਕਤਵਰ ਭੋਜਨਾਂ ਦਾ ਰਸ ਭੁਲ ਗਿਆ ਹੈ ਤੇ ਸੁਕੇ ਕਾਗਜ਼ਾਂ ਵਰਗੇ ਬਿਸਕੁਟਾਂ, ਆਲੂਆਂ ਦੇ ਮਸਾਲੇਦਾਰ ਪੱਤੇ ਚੱਟਣ ਦਾ ਗਲਤ ਸੁਆਦ ਵੱਧ ਗਿਆ ਹੈ। ਪਰ ਰੱਬਾ ਤੇਰੇ ਰੰਗ; ਤੇਰੇ ਉਤਰਾ-ਚੜ੍ਹਾ? ਤੇਰੀਆਂ ਤੂੰ ਹੀ ਜਾਣੋਂ। ਪਤਾ ਨਹੀਂ ਅੱਜ ਅਸੀਂ ਇਹ ਕਿਉਂ ਨਹੀਂ ਸਮਝ ਰਹੇ ਕਿ-

ਜੱਸ ਜਿਉਣਾ ਅਪਜੱਸ ਮਰਨਾ, ਜੱਗ ਤੇ ਗਲਾਂ ਦੋ।  
ਰਾਵਣ ਕੀ ਜੱਗ ਚੋਂ ਲੈ ਗਿਆ, ਕਰਣ ਗਿਆ ਕੀ ਖੋ॥

ਮੈਂ ਤੇਰਾ ਬੰਦਾ ਦੁਆਵਾਂ ਅਰਦਾਸਾਂ ਕਰਦਾ ਹਾਂ ਕਿ ਰੱਬਾ! ਭੇਜ ਕੋਈ ਮਰਦੇ ਕਾਮਿਲ ਜਿਸ ਨੂੰ ਸਾਡੇ ਜੀਵਨ ਦੀਆਂ ਜੜ੍ਹਾਂ ਦਾ ਗਿਆਨ ਹੋਵੇ। ਸਾਡੇ ਮੂਲ ਗੁਣਾਂ, ਸੁਭਾਵਾਂ, ਗੌਣਾਂ, ਅਖਾਡਿਆਂ, ਮੇਲਾਂ-ਗੇਲਾਂ, ਜੰਨਾਂ-ਜਮਾਤਾਂ, ਨਾਨਕੇ ਮੇਲਾਂ, ਦਿਉਰਾਂ, ਭਰਜਾਈਆਂ, ਜੀਜੇ ਤੇ ਸਾਲੀਆਂ ਦੇ ਮੇਲ-ਮਿਲਾਪਾਂ ਵਿਚ ਸੁਚੇ ਸਨੇਹ ਦੀ ਰਮਜ਼ ਹੋਵੇ ਤਾਂ ਕਿ ਸਾਡਾ ਸੋਹਣਾ ਪੰਜਾਬ ਫਿਰ ਜਿਉਂ ਉਠੇ ਗੁਰਾਂ ਦੇ ਨਾਮ ’ਤੇ।

ਰਾਜ ਭਾਗ ਤੇ ਪਰਜਾ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਦੋਵੇਂ ਹੀ ਬੜੇ ਨੀਵੇਂ ਪੱਧਰ ’ਤੇ ਉਤਰ ਆਏ ਹਨ। ਝੇਪ-ਸੰਗ ਕੁੱਝ ਘਟ ਗਈ ਹੈ। ਕਮਲੀ, ਕੱਚੀ, ਫੋਕੀ ਫੱਨੈ-ਖਾਈ

ਦਾ ਬੋਲ ਬਾਲਾ ਹੈ। 'ਜੇਹੋ ਜਿਹੀ ਨੰਦੇ ਬਾਹਮਣੀ, ਉਹੋ ਜਿਹਾ ਘੁੱਦੂ ਜੇਠ' ਵਾਲੀ ਗੱਲ ਬਣੀ ਹੋਈ ਹੈ। ਉਹ ਸਾਂਝਾ ਨਹੀਂ। ਨਾ ਕੋਈ ਗੁਰੂਆਂ-ਪੀਰਾਂ ਤੇ ਭਗਤਾਂ ਦੀ ਕਥਾ ਵਾਰਤਾ ਹੁੰਦੀ ਹੈ ਤੇ ਨਾ ਹੀ ਕੋਈ ਤੱਤ ਤਿਆਗ ਦੀ ਗੱਲ-ਕਥਾ ਕਰਦਾ ਹੈ। ਬੱਸ ਮਾਇਆ ਦੀ ਭੁਖ ਲੋੜੋਂ ਵੱਧ ਗਈ ਹੈ ਅਤੇ 'ਮੈਂ ਹਾਂ ਬੱਸ ਮੈਂ ਹੀ ਹਾਂ' ਦੇ ਦਮਗਜੇ ਹੀ ਵਜਦੇ ਹਨ। ਮੁੱਕਦੀ ਗੱਲ ਇਹ ਹੈ ਕਿ ਅੰਨ੍ਹੇ ਨੂੰ ਬੋਲ੍ਹਾ ਘੜੀਸੀ ਫਿਰਦਾ ਹੈ।

ਪ੍ਰਮਾਤਮਾ ਮੋੜਾ ਪਾਵੇ! ਸੰਤਾਂ, ਭਗਤਾਂ ਤੇ ਸੁਰਿਆਂ ਦੀਆਂ ਵਾਰਾਂ ਗਾਈਆਂ ਜਾਣ ਤੇ ਵਾਰਤਾ-ਕਹਾਣੀਆਂ ਸੁਣਾਈਆਂ ਜਾਣ ਤਾਂ ਕਿ ਪਿਆਰ ਅਤੇ ਵਛਾ ਦੇ ਰੰਗ ਗੂੜ੍ਹੇ ਹੋ ਜਾਣ। ਮੇਰਾ ਵਿਸ਼ਵਾਸ ਹੈ ਕਿ ਇਹ ਜ਼ਰੂਰ ਹੋਣਗੇ। ਬੇਸ਼ਕ ਘਾਟਾ ਤੇ ਵਾਧਾ ਰੱਬੀ ਹੁਕਮ ਹੈ। ਪਰ ਆਸਾਂ-ਉਮੀਦਾਂ ਨੂੰ ਫਲ ਲੱਗਣੇ ਹੀ ਹਨ।

ਰੱਬਾ! ਇਸ ਲਈ ਮੈਂ ਤੇਰਾ ਬੰਦਾ ਅਰਦਾਸਾਂ-ਅਰਜੋਈਆਂ ਕਰਦਾ ਹਾਂ ਕਿ ਭੇਜ ਕੋਈ ਮਰਦ-ਏ-ਕਾਮਿਲ, ਜਿਸ ਨੂੰ ਕਿ ਸਾਡੇ ਪੰਜਾਬੀ ਜੀਵਨ ਦੀਆਂ ਜੜ੍ਹਾਂ ਦਾ ਗਿਆਨ ਹੋਵੇ ਤੇ ਜੋ ਫਿਰ ਤੋਂ ਸਾਡੇ ਸ਼ਾਨਾਮਤੌਰ ਸਭਿਆਚਾਰ ਤੇ ਸਵੈਮਾਣ ਦੀ ਜੋਤ ਸਾਡੇ ਦਿਲਾਂ ਤੇ ਮਨਾਂ ਵਿਚ ਜਗਾ ਦੇਵੇ।



---

45 - ਸ਼ਬਦਾਂ ਦੇ ਕਾਫਲੇ

2.

## ਇੰਗਲੈਂਡ ਵਿੱਚ ਮੋਟਰ-ਵੇਅ 'ਤੇ ਭੱਜੀ ਫਿਰਦੀ ਜ਼ਿੰਦਗੀ



ਅਜੋਕੇ ਯੁੱਗ ਵਿਚ ਪੈਸੇ ਦੀ ਦੌੜ ਤੇ ਤਕਨੀਕੀ ਕਾਢਾਂ ਨੇ ਬੰਦੇ ਦੀ ਜ਼ਿੰਦਗੀ ਨੂੰ ਜੈਂਤ ਸਪੀਡ ਬਣਾ ਕੇ ਰੱਖ ਦਿੱਤਾ ਹੈ। ਇਸ ਕਰਕੇ ਹਰ ਮੁਲਕ ਵਿਚ ਜ਼ਿੰਦਗੀ ਨੇ ਰਫ਼ਤਾਰ ਫੜੀ ਹੈ। ਇਥੋਂ ਤੱਕ ਕਿ ਰਬਦ ਦੀ ਰਜ਼ਾ ਵਿਚ ਸਬਰ-ਸਬੂਰੀ ਤੇ ਗੱਡੇ ਦੀ ਰਫ਼ਤਾਰ ਨਾਲ ਚੱਲਣ ਵਾਲੇ ਮੁਲਕਾਂ ਦੇ ਬੰਦੇ ਵੀ ਹੁਣ ਹਾਈ ਸਪੀਡ ਬਣਦੇ ਜਾ ਰਹੇ ਹਨ। ਬੇਸ਼ੱਕ ਇਹ ਵੀ ਠੀਕ ਹੈ ਕਿ ਪੰਜਾਬੀ ਹੱਡ ਭੰਨਵੀਂ ਮਿਹਨਤ ਤੇ ਮੁਸ਼ਕਲ ਸਦਕਾ ਸੰਸਾਰ ਭਰ ਵਿਚ ਪ੍ਰਸਿੱਧ ਹਨ। ਪਰ ਹਾਲੇ ਵੀ ਜੇ ਜੀਵਨ ਦੀ ਰਫ਼ਤਾਰ ਦੇ ਪੱਥੋਂ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਦੁਨੀਆਂ ਦੀ ਤੇਜ਼ ਰਫ਼ਤਾਰੀ ਦੀ ਨਿਸ਼ਬਤ ਵਿਚ ਪੰਜਾਬੀ ਜ਼ਿੰਦੜੀ ਦੀ ਗਤੀ ਬਸ ਆਲਸੀ ਤੇ ਢੀਚਕ ਚਾਲ ਜਿਹੀ ਹੀ ਹੈ।

ਪ੍ਰੈਰ! ਵਲੈਤ ਜਾ ਕੇ ਪੰਜਾਬੀਆਂ ਦੇ ਜੀਵਨ ਬਾਰੇ ਇਕ ਨਵੀਂ ਹੀ ਸ਼ੈਅ ਵੇਖਣ ਨੂੰ ਮਿਲੀ। ਉਹ ਇਹ ਕਿ ਉਥੋਂ ਦੀ ਜ਼ਿੰਦਗੀ ਕਦੇ ਸੌ ਮੀਲ ਅਤੇ ਕਦੇ ਇਕ ਸੌ ਦਾਹ ਮੀਲ 'ਤੇ ਭੱਜੀ ਫਿਰਦੀ ਹੈ। ਇਸ ਦੇ ਨਾਲ ਹੀ ਉਥੇ ਰਹਿੰਦੇ ਪੰਜਾਬੀਆਂ ਦੀ ਜੀਵਨ-ਗੇੜੀ ਸਕਿੰਟਾ ਵਾਲੀ ਸੂਈ ਵਾਂਗ ਹੀ ਘੁੰਮਣ ਘੇਰੀ ਵਿਚ ਪਈ ਹੋਈ ਹੈ। ਇਸ ਪ੍ਰਸੰਗ ਵਿਚ ਇਕ ਗੱਲ ਜ਼ਿਹਨ ਵਿਚ ਆ ਰਹੀ ਹੈ ਕਿ 20-25 ਸਾਲ ਹੋਏ ਜਦੋਂ ਅੰਬੈਸਡਰ ਤੇ ਫੀਐਟ ਕਾਰਾਂ ਦੀ ਥਾਂ ਮਾਰੂਤੀ ਤੇ ਫੋਰਡ ਕਾਰਾਂ ਆਈਆਂ। ਜਾਹਿਰ ਹੈ ਕਿ ਪੰਜਾਬੀਆਂ ਦੀ ਅਮੀਰ ਸ਼੍ਰੇਣੀ ਭਾਪਾ ਭਾਈਚਾਰੇ ਨੇ ਸਭ ਤੋਂ ਪਹਿਲਾਂ ਇਨ੍ਹਾਂ ਕਾਰਾਂ ਦਾ ਆਨੰਦ ਮਾਣਿਆ।

ਉਸ ਸਮੇਂ ਇਕ ਆਮ ਗੱਲ ਪ੍ਰਚੱਲਿਤ ਹੋਈ ਸੀ ਕਿ ਕੋਈ ਭਾਪਾ ਜੀ ਆਪਣੀ ਕਾਰ ਦੀ ਸਪੀਡ ਤੇ ਆਪਣੇ ਮੁੰਡੇ ਦੀ ਤੇਜ਼ ਡਰਾਈਵਿੰਗ ਦਾ ਜ਼ਿਕਰ ਬੜਾ ਹੁੱਬ ਕੇ ਕਰ ਰਹੇ ਸਨ।

ਭਾਪਾ ਜੀ ਕਹਿ ਰਹੇ ਸਨ ਕਿ ਕੀ ਪੁੱਛਦੇ ਓ! ਸਾਡਾ ਟੋਨੀ ਤੇ ਗੱਡੀ ਨੂੰ ਕਦੇ ਇਕ ਸੌ, ਕਦੇ ਇਕ ਸੌ ਦਾਹ ਤੇ ਬੱਲੇ-ਬੱਲੇ ਕਦੇ 120 ਕਿਲੋਮੀਟਰ 'ਤੇ ਭਜਾਈ ਫਿਰਦਾ ਏ। ਉਦੋਂ ਬੜੀ ਹੈਰਾਨੀ ਹੁੰਦੀ ਸੀ ਕਿ ਪੰਜਾਬ ਵਿਚ 70-80 ਕਿਲੋਮੀਟਰ 'ਤੇ ਚੱਲਣ ਵਾਲੀਆਂ ਅੰਬੈਸਡਰ ਤੇ ਫੀਐਟ ਕਾਰਾਂ ਦੀ ਥਾਂ ਹੁਣ 100 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਨਾਲ ਚੱਲਣ ਵਾਲੀਆਂ ਮੋਟਰਾਂ ਵੀ ਆ ਗਈਆਂ ਸਨ।

ਪਰ ਇੰਗਲੈਂਡ ਵਿਚ ਜਾ ਕੇ ਦੇਖਿਆ ਕਿ ਰੱਬ ਭਲਾ ਕਰੇ ਉਥੇ ਮੋਟਰ ਵੇਅ 'ਤੇ 70 ਮੀਲ ਭਾਵ 112 ਕਿਲੋਮੀਟਰ ਤੋਂ ਸ਼ੁਰੂ ਹੋ ਕੇ ਹੁਣ ਸਾਡੇ ਪੰਜਾਬੀ ਵੀਰ ਵੀ 200 ਮੀਲ ਤੱਕ ਅਰਥਾਤ 320 ਕਿਲੋਮੀਟਰ ਦੀ ਸਪੀਡ 'ਤੇ ਅੰਗਰੇਜ਼ਾਂ ਦੇ ਬਰਾਬਰ ਕਾਰਾਂ ਉਡਾਈ ਫਿਰਦੇ ਹਨ। ਉਥੇ ਸੜਕਾਂ ਦੀ ਮਿਣਤੀ ਕਿਲੋਮੀਟਰਾਂ ਵਿਚ ਨਹੀਂ ਸਗੋਂ ਮੀਲਾਂ ਵਿਚ ਹੈ ਅਤੇ ਕਾਰਾਂ ਦੇ ਸਪੀਡੋਂ ਮੀਟਰ ਵੀ ਮੀਲਾਂ ਵਿਚ ਹੀ ਰਫਤਾਰ ਦਰਸਾਉਂਦੇ ਹਨ। ਸੋ ਹੁਣ ਭਾਪਾ ਜੀ ਦੀ 20-25 ਸਾਲ ਪਹਿਲਾਂ ਦੀ ਗੱਲ ਹੁਣ ਬਿਲਕੁਲ ਵੀ ਅਤਿਕਥਨੀ ਨਹੀਂ ਜਾਪਦੀ।

ਪਰ ਸੰਜੀਦਗੀ ਨਾਲ ਵਿਚਾਰਨ ਵਾਲੀ ਗੱਲ ਇਹ ਹੈ ਕਿ ਬੰਦੇ ਦੀ ਜਿੰਦੜੀ ਦੀ ਇਸ ਰਫਤਾਰ ਨੇ ਉਸ ਤੋਂ ਰਹਿੰਦਾ-ਖੂੰਹਦਾ ਸਬਰ-ਸੰਤੋਖ ਵੀ ਖੋਹ ਲਿਆ ਹੈ। ਵੈਸੇ ਤਾਂ ਸੁਣਿਆ ਹੈ ਕਿ ਸਾਰੇ ਯੂਰਪ ਤੇ ਅਮਰੀਕਾ-ਕੈਨੇਡਾ ਤੱਕ ਹਰ ਥਾਂ ਜ਼ਿੰਦਗੀ ਦੀ ਰਫਤਾਰ ਦੇ ਪੱਖੋਂ ਚੱਲ ਸੋ ਚੱਲ ਦੀ ਕਹਾਣੀ ਹੈ। ਪਰ ਇੰਗਲੈਂਡ ਵਿਚ ਸਾਡੇ ਪ੍ਰਵਾਸੀ ਵੀਰਾਂ ਦੀ ਜ਼ਿੰਦਗੀ ਦੀ ਰਫਤਾਰ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਪੰਜਾਬੀ ਵੀਰਾਂ ਦੀ ਜ਼ਿੰਦਗੀ ਵੀ ਬਿਲਕੁਲ ਮੋਟਰ ਵੇਅ ਵਰਗੀ ਹੋ ਗਈ ਹੈ। ਮੋਟਰ ਵੇਅ ਦੇ ਉਪਰ ਸੈਕੜੇ ਮੀਲ ਲੰਬੇ ਤੇ ਅਤਿ ਸਹੂਲਤ ਭਰਪੂਰਸਫਰ ਵਿਚ ਵੱਧ ਸਪੀਡ ਦੀ ਤਾਂ ਸ਼ਾਇਦ ਕੋਈ ਸੀਮਾ ਨਹੀਂ ਹੈ, ਪਰ ਘੱਟ ਰਫਤਾਰ ਦੀ ਇਕ ਲਿਮਟ ਜ਼ਰੂਰ ਹੈ ਕਿ ਜਿਸ ਤੋਂ ਕਿ ਘੱਟ ਤੁਸੀਂ ਮੋਟਰ-ਵੇਅ 'ਤੇ ਗੱਡੀ ਨਹੀਂ ਚਲਾ ਸਕਦੇ। ਜੇ ਤੁਸੀਂ ਘੱਟ ਰਫਤਾਰ 'ਤੇ ਜਾ ਰਹੇ ਹੋ ਤਾਂ ਜ਼ਰੂਰ ਹੀ ਕੋਈ ਪੁਲਿਸ ਅਧਿਕਾਰੀ ਆ ਕੇ ਤੁਹਾਨੂੰ ਪੁੱਛੇਗਾ ਕਿ ਤੁਹਾਨੂੰ ਕੋਈ ਤਕਲੀਫ਼ ਤਾਂ ਨਹੀਂ?

ਮੋਟਰ-ਵੇਅ 'ਤੇ ਜ਼ਿੰਦੜੀ ਦੇ ਸਫਰ ਵਿਚ ਪੰਜਾਬੀ ਜ਼ਿੰਦਗੀ ਦੀ ਖਾਸ ਆਦਤ ਅਨੁਸਾਰ ਤੁਹਾਡੀ ਕਿਸੇ ਸਰੀਕ ਨਾਲ ਆਹਮੋ-ਸਾਹਮਣੇ ਦੀ ਟੱਕਰ ਦੀ ਤਾਂ ਗੁੰਜਾਇਸ਼ ਬਿਲਕੁਲ ਹੀ ਨਹੀਂ ਹੈ। ਹਾਂ, ਜੇ ਕਿਸੇ ਸਰੀਕ ਨੇ ਤੁਹਾਡੇ ਨਾਲ ਇੱਟ-ਖਿੜਕਾ ਲੈਣਾ ਹੀ ਹੋਵੇ ਤਾਂ ਉਹ ਤੁਹਾਡੀ ਤੇਜ਼ ਰਫਤਾਰ ਜ਼ਿੰਦਗੀ ਅੱਗੇ ਢੀਚਕ ਚਾਲ ਜਿਹੀ ਕੋਈ ਢੁੱਚਰ ਢਾਹ ਸਕਦਾ ਹੈ। ਇਸ ਤਰ੍ਹਾਂ ਉਸ ਦਾ ਭਾਵੇਂ ਅਪਣਾ ਮਲੀਦਾ ਹੀ ਬਣ ਜਾਵੇ। ਪਰ ਉਹ ਘੱਟੋਂ ਘੱਟ 5-7 ਤੇਜ਼ ਰਫਤਾਰ ਕਾਰਾਂ ਨੂੰ ਤਾਂ ਜ਼ਰਬ ਲਾ ਹੀ ਦਿੰਦਾ ਹੈ। ਬੈਰ! ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਵੀ ਉਥੇ ਪੰਜਾਬੀਆਂ ਨੂੰ ਇਸ ਪੱਖੋਂ ਹੁਣ ਲੜਣ-ਮਰਨ ਦੀ ਨੋਬਤ ਨਹੀਂ

ਆਉਂਦੀ। ਹਾਂ, ਗਲ੍ਹ-ਮੰਦਾ ਕਰਨ ਤੋਂ ਤਾਂ ਇਨ੍ਹਾਂ ਨੂੰ ਤ੍ਰਿਲੋਕੀ ਨਾਥ ਸ਼ਿਵ ਸੰਕਰ ਵੀ ਨਹੀਂ ਸਨ ਹਟਾ ਸਕੇ। ਪੰਜਾਬੀਆਂ ਦੇ ਲੜਣ-ਮਰਨ ਦਾ ਇਹ 'ਸੁਨਹਿਰੀ ਮੌਕਾ' ਉਥੋਂ ਦੀਆਂ ਬੀਮਾ ਕੰਪਨੀਆਂ ਨੇ ਖਤਮ ਕਰ ਦਿੱਤਾ ਹੈ ਕਿਉਂਕਿ ਕਰ ਦੇ ਪੈਚਰ ਹੋਣ ਤੋਂ ਲੈ ਕੇ ਕਾਰਦੇ ਫੀਡਾ-ਫੀਡਾ ਹੋਣ ਤੱਕ ਸਾਰਾ ਹਰਜਾਨਾ ਬੀਮਾ ਕੰਪਨੀਆਂ ਨੇ ਤੁਹਾਡੇ ਘਰ ਪਹੁੰਚਾ ਦੇਣਾ ਹੁੰਦਾ ਹੈ। ਇਸ ਲਈ ਪੰਜਾਬੀਆਂ ਦਾ ਧੋਲ-ਮੁੱਕੀ ਹੋਣ ਦਾ ਚਾਅ ਅਧੂਰਾ ਹੀ ਰਹਿ ਜਾਂਦਾ ਹੈ।

ਬੈਰ! ਲੜਾਈ ਦੀ ਇਸ ਚਾਅ-ਪੂਰਤੀ ਦਾ ਮੁਕਾਮ ਹੁਣ ਪਹਿਲੇ ਨੰਬਰ 'ਤੇ ਉਥੇ ਗੁਰਦੁਆਰਿਆਂ ਵਿਚ ਸੁਣਨ ਤੇ ਦੇਖਣ ਵਿਚ ਆਉਂਦਾ ਹੈ। ਦੂਜੇ ਨੰਬਰ 'ਤੇ ਪ੍ਰਵਾਸੀ ਪੰਜਾਬੀਆਂ ਨੇ ਲੜਾਈ-ਝਗੜੇ ਵਿਚ ਢਾਈ ਫੱਟ ਕਰਨ ਦੀ ਆਪਣੀ ਵਿਸ਼ੇਸ਼ਤਾ ਨੂੰ ਬਹੁਤ ਹੀ ਉਸਾਰੂ ਢੰਗ ਨਾਲ ਅਪਣਾ ਲਿਆ ਹੈ। ਉਥੇ ਪੰਜਾਬੀ ਵੀਰਾਂ ਨੇ ਪੰਜਾਬ ਦੀ ਮੁੱਢ ਕਦੀਮੀ ਖੇਡ ਕਬਣੀ ਨੂੰ ਇੰਗਲੈਡ ਵਾਲਿਆਂ ਦੇ ਜਗਤ ਪ੍ਰਸਿੱਧ ਫੱਟਬਾਲ ਖੇਡਣ ਦੇ ਸੋਕ ਜਿੰਨਾ ਹੀ ਪ੍ਰਚੱਲਿਤ ਕਰ ਰੱਖਿਆ ਹੈ।

ਨਿਰਸੰਦੇਹ ਪੰਜਾਬੀ ਵੀਰ ਆਪਣੀ ਜੰਗਾਂ-ਯੁਧਾਂ ਤੇ ਖਾਣ-ਪੀਣ ਦੀਆਂ ਖਸਲਤਾਂ ਨੂੰ ਬਰਕਰਾਰ ਰੱਖਣ ਲਈ ਹਮੇਸ਼ਾਂ ਹੀ ਪੱਥਾਂ ਹੋਏ ਰਹਿੰਦੇ ਹਨ। ਸ਼ਾਇਦ ਕੋਈ ਵਿਰਲਾ-ਵਾਂਝਪੰਜਾਬੀ ਹੀ ਹੋਵੇਗਾ ਕਿ ਜੋ ਪੰਜਾਬੀ ਜੀਵਨ ਦੀ ਮਸ਼ਹੂਰ ਇੱਲਤ ਦਾਰੂ-ਪਿਆਲੇ ਦਾ ਝੱਸ ਪੂਰਾ ਕਰਨ ਲਈ ਪੱਥ ਤੇ ਕਲੱਬ ਦਾ ਸ਼ੋਕੀਨ ਨਹੀਂ ਹੈ। ਪੁਰਾਣੀ ਪੇਣੂ ਰਵਾਇਤ ਅਨੁਸਾਰ ਜਦੋਂ ਪੰਜਾਬੀ ਭਰਾ ਦਾਰੂ ਪੀਦੇ ਸਨ ਤਾਂ ਉਦੋਂ ਉਨ੍ਹਾਂ ਨੂੰ ਦਾਰੂ ਦਾ ਹਾੜ੍ਹਾ ਭਾਵ ਪੈਂਗ ਚੁੱਕਣ ਵੇਲੇ 'ਚੀਅਰਜ' ਕਹਿਣ ਦੀ ਬਜਾਏ 'ਚੱਕੋ ਬਈ ਚੱਕੋ' ਕਹਿਣ ਦੀ ਸੋਝੀ ਸੀ। ਕੁਝ ਕੁ ਦਾਨੇ-ਸਿਆਣੇ ਬੰਦੇ ਅਕਾਲ ਪੁਰਖ ਨੂੰ ਯਾਦ ਕਰਨ ਵਜੋਂ ਹਾੜ੍ਹਾ ਗੱਟੋਣ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅਲਾਉਂਦੇ ਹਨ। ਇਸ ਤਰ੍ਹਾਂ ਪੰਜਾਬੀਆਂ ਬਰੇ ਮਸ਼ਹੂਰ ਹੈ ਕਿ ਪੰਜਾਬੀ ਰੱਬ ਨੂੰ ਭਾਵੇਂ ਪਲ ਦੋ ਪਲ ਹੀ ਯਾਦ ਕਰਨ। ਪਰ ਉਹ ਰੱਬ ਨੂੰ ਖਾਸ ਤੌਰ 'ਤੇ ਅੱਖੇ-ਸੱਖੇ ਵੇਲੇ ਕਦੇ ਨਹੀਂ ਭੁੱਲਦੇ। ਪੰਜਾਬੀ ਜੀਵਨ ਵਿਚ ਖੇਤੀ ਪ੍ਰਧਾਨ ਰਹੀ ਹੈ। ਉਨ੍ਹਾਂ ਸਮਿਆਂ ਵਿਚ ਇਹ ਅਕਸਰ ਦੇਖਣ ਨੂੰ ਮਿਲਦਾ ਸੀ ਕਿ ਜਟ ਪਲ ਦੋ ਪਲ ਲਈ ਹਲ ਚੁੱਕਣ ਤੋਂ ਪਹਿਲਾਂ ਤੇ ਫਿਰ ਸ਼ਾਮ ਨੂੰ ਦਾਰੂ ਦਾ ਪੈਂਗ ਚੁੱਕਣ ਤੋਂ ਪਹਿਲਾਂ ਰੱਬ ਨੂੰ ਜ਼ਰੂਰ ਧਿਆਉਂਦੇ ਸਨ।

ਇਸ ਪ੍ਰਸੰਗ ਵਿਚ ਪੰਜਾਬੀਆਂ ਵੱਲੋਂ ਰੱਬ ਨੂੰ ਯਾਦ ਕਰਨ ਸਬੰਧੀ ਇੰਗਲੈਡ ਵਿਚ ਵਾਪਰੀ ਹੋਣੀ ਦੀ ਖੇਡ ਵੇਖੋ ਕਿ ਸਾਉਬਹਾਲ ਵਿਚ ਸੰਸਾਰ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਹੈ। ਪਰ ਇਸ ਦੇ ਬਿਲਕੁਲ ਸਾਹਮਣੇ 'ਗਲਾਸੀ ਜੰਕਸ਼ਨ' ਹੈ। ਇਉਂ ਜਾਪਦਾ ਹੈ ਕਿ ਇਹ ਵੀ ਕੋਈ ਕੁਦਰਤ ਦੀ ਖੇਡ ਹੀ ਹੈ ਕਿ ਬੰਦਾ ਗਲਾਸੀ ਜੰਕਸ਼ਨ 'ਤੇ ਜਾਣ ਤੋਂ ਪਹਿਲਾਂ ਆਪਣੇ ਸਾਰੇ ਦਿਨ ਦੀਆਂ ਭੁੱਲਾਂ-ਚੁੱਕਾਂ ਗੁਰਦੁਆਰੇ ਵਿਚ ਜਾ ਕੇ ਬਖਸ਼ਾ ਲਵੇ। ਕਹਿੰਦੇ ਹਨ ਕਿ ਇਹ ਗਲਾਸੀ ਜੰਕਸ਼ਨ ਗੁਰਦੁਆਰੇ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਹੈ। ਸੋ ਉਥੇ ਗੁਰਦੁਆਰਾ

ਬਣਾਉਣ ਵਾਲਿਆਂ ਦਾ ਭਲਾ ਹੋਵੇ ਜਿਨ੍ਹਾਂ ਨੇ ਕਿ ਭੁੱਲਾ-ਚੁੱਕਾ ਲਈ ਨੇੜੇ ਹੀ ਰਹਿਮਤ ਦਾ ਘਰ ਬਣਾ ਦਿੱਤਾ ਹੈ। ਸ਼ੈਰ! ਇਸ 'ਗਲਾਸੀ ਜੰਕਸ਼ਨ' ਵਾਂਗ ਬਰਮਿੰਥਮ ਦੇ ਨਾਲ ਲਗਦੇ ਬਰੋਮਵਿਚ ਦੇ 'ਦੇਸੀ ਜੰਕਸ਼ਨ' ਤੇ ਪੱਥ ਇੱਕ-ਇੱਕ ਮੀਲ ਦੀ ਦੂਰੀ 'ਤੇ ਪਤਾ ਨਹੀਂ ਹੋਰ ਸਾਰੇ ਸ਼ਹਿਰਾਂ ਵਿਚ ਕਿੰਨੇ ਕੁ ਹਨ। ਜਿਸ ਦੀ ਕਿ ਸ਼ਾਇਦ ਕੋਈ ਗਿਣਤੀ ਹੀ ਨਹੀਂ।

ਪੰਜਾਬ ਵਿਚ ਸ਼ਰਾਬ ਪੀਣ ਤੇ ਪੈਂਗ ਲਾਉਣ ਦੀ ਗੱਲਬਾਤ ਬਿਨਾਂ ਕੋਈ ਵੀ ਸਮਾਜਿਕ ਗੱਲਬਾਤ ਅਧੂਰੀ ਹੈ। ਇੰਗਲੈਂਡ ਵਿਚ ਮੈਂ ਇਸ ਪ੍ਰਥਾਏ 'ਦਾਰੂ ਤੇ ਪੈਂਗ ਲਾਉਣ ਦੀ' ਗੱਲਬਾਤ ਦੇ ਮੁਹਾਵਰੇ ਦੀ ਥਾਂ 'ਤੇ ਤਕਰੀਬਨ ਹਰ ਪੰਜਾਬੀ ਨੂੰ ਇਹ ਕਹਿੰਦੇ ਸੁਣਿਆ ਹੈ ਕਿ 'ਆ ਜੋ! ਗਲਾਸੀ ਲਾ ਲਈਏ। ਗਲਾਸੀ ਲਾਉਣਾ ਤੇ ਲਵਾਉਣਾ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਲਈ ਵੀ ਸ਼ਾਨ ਤੇ ਮੇਜ਼ਬਾਨੀ ਦਾ ਪ੍ਰਤੀਕ ਹੈ।

ਪਰ ਖੁਬਸੂਰਤੀ ਦੀ ਗੱਲ ਇਹ ਹੈ ਕਿ ਅੰਗਰੇਜ਼ਾਂ ਨੇ ਉਥੋਂ ਦੀ ਜ਼ਿੰਦਗੀ ਨੂੰ ਇੰਨੀ ਤੇ ਜ਼ ਰਫਤਾਰ ਐਕਸਕਲੇਟਰ ਤੇ ਕਨਵੇਅਰ ਬੈਲਟਾ 'ਤੇ ਚੜ੍ਹਾ ਰੱਖਿਆ ਹੈ ਕਿ ਕੰਮ 'ਤੇ ਹੁੰਦੇ ਹੋਏ ਕਿਸੇ ਵੱਲੋਂ ਸ਼ਰਾਬ ਪੀਣਾ ਸੋਚਿਆ ਵੀ ਨਹੀਂ ਜਾ ਸਕਦਾ। ਇਥੋਂ ਤੱਕ ਕਿ ਜੇ ਇਕ ਘੁੱਟ ਵੀ ਸ਼ਰਾਬ ਪੀਤੀ ਹੋਵੇ ਤਾਂ ਕੋਈ ਵੀ ਬੰਦਾ ਗੱਡੀ ਚਲਾਉਣ ਦੀ ਜੁਰੋਂਤ ਨਹੀਂ ਕਰਦਾ। ਭਾਵੇਂ ਅੱਧੀ ਰਾਤ ਨੂੰ ਆਪਣੇ ਗੁਆਂਫ ਵਿਚ ਨਿਜੀ ਦੋਸਤਾਂ-ਮਿੱਤਰਾਂ ਦੇ ਘਰ ਹੀ ਸ਼ਰਾਬ ਪੀਤੀ ਹੋਵੇ। ਪਰ ਘਰ ਜਾਣ ਵੇਲੇ ਮੈਂ ਵੱਡੇ-ਵੱਡੇ ਜਾਬਾਜ਼ ਮਰਦਾਂ ਨੂੰ ਕਾਰ ਚਲਾਉਣ ਲਈ ਆਪਣੀ ਸਰੀਰੇ ਹਯਾਤ ਦੀਆਂ ਮਿੰਨਤਾ ਕੱਢਦੇ ਦੇਖਿਆ ਹੈ। ਇਹ ਗੱਲ ਵੱਖਰੀ ਹੈ ਕਿ ਪੰਜਾਬ ਤੋਂ ਇੰਗਲੈਂਡ ਤੱਕ ਪੰਜਾਬੀਆਂ ਨੇ ਅਤੇ ਖਾਸ ਤੌਰ 'ਤੇ ਸ਼ਰਾਬੀਆਂ ਨੇ ਘਰ ਵਾਲੀ ਦੀ ਟੈਂਅ ਮੰਨਣੀ ਤਾਂ ਇਕ ਪਾਸੇ ਰਹੀ, ਸਗੋਂ ਉਸ ਨੂੰ ਆਪਣੀ ਧੋਸ ਥੱਲੇ ਹੀ ਰੱਖਿਆ ਹੈ।

ਇਸ ਤਰ੍ਹਾਂ ਹੀ ਵੀਕ ਐਡ ਉਤੇ ਪੱਥੋਂ ਤੇ ਕਲੱਬਾਂ ਵਿਚ ਬਕੇਵਾਂ ਲਾਹੁਣ ਜਾਂਦੇ ਸਾਰੇ ਪੰਜਾਬੀ ਵੀਰ ਟੈਕਸੀ ਚਾਲਕਾਂ ਦੀ ਚਾਂਦੀ ਬਣਾ ਦਿੰਦੇ ਹਨ ਕਿਉਂਕਿ ਸ਼ਰਾਬ ਪੀ ਕੇ ਗੱਡੀ ਚਲਾਈ ਨਹੀਂ ਕਿ ਪੰਜ ਸਾਲ ਲਈ ਡਰਾਈਵਿੰਗ ਲਾਇਸੈਂਸ ਜ਼ਬਤ ਹੋਣ ਦੀ ਨੌਬਤ ਖੜ੍ਹੀ ਹੋ ਜਾਂਦੀ ਹੈ। ਫੇਰ ਭਾਵੇਂ ਟੁੰਡੀ ਲਾਟ ਦਾ ਸਾਲਾ ਹੀ ਹੋਵੇ; ਉਥੋਂ ਦੇ ਕਾਨੂੰਨ ਤੋਂ ਬਚ ਨਹੀਂ ਸਕਦਾ। ਸ਼ੈਰ! ਇਹ ਵੀ ਦੇਖਣ ਵਿਚ ਆਇਆ ਹੈ ਕਿ ਨਾ ਉਥੇ ਕਿਸੇ ਨੇਕ ਪੁਰਸ਼ ਦੀ ਪੁਲਿਸ ਵੱਲੋਂ ਬਿਨਾਂ ਮਤਲਬ ਧਰ-ਪਕੜ ਹੈ ਤੇ ਨਾ ਹੀ ਪੁਲਿਸ ਵੱਲੋਂ ਕਿਸੇ ਨੂੰ ਵੀ ਤੰਗ ਕਰਨ ਦੀ ਗਰਜ਼ ਹੈ। ਸਗੋਂ ਅਚਨਚੇਤੀ ਆਈ ਮੁਸ਼ੀਬਤ ਵਿਚ ਸੜਕ ਦੇਸਫਰ ਤੋਂ ਲੈ ਕੇ ਘਰ ਦੀ ਜ਼ਿੰਦਗੀ ਤੱਕ ਪੁਲਿਸ ਤੁਹਾਡੀ ਸਹਾਇਕ ਬਣ ਕੇ ਹੀ ਵਿਚਰਦੀ ਦਿਸਦੀ ਹੈ।

ਪੈਸੇ ਕਮਾਉਣ ਲਈ ਇੰਗਲੈਂਡ ਵਿਚ ਭੱਜੀ-ਫਿਰਦੀ ਜ਼ਿੰਦਗੀ ਵਿਚ ਮੋਟਰ ਵੇਅ ਦੇ ਜੰਕਸ਼ਨਾਂ ਵਾਂਗ ਜੰਕਸ਼ਨ ਤਾਂ ਅਨੇਕ ਆਉਂਦੇ ਹਨ। ਪਰ ਜੰਕਸ਼ਨਾਂ ਤੋਂ ਬਾਹਰ ਨਿਕਲਣ ਦੇ

ਐਗਜਿਟ ਤੋਂ ਸੜਕ 'ਤੇ ਪੈਣ ਤੋਂ ਬਾਅਦ ਫੇਰ ਸੜਕ ਦੇ ਸਫਰ ਵਾਂਗ੍ਰੀ ਹੀ ਭੱਜਾ-ਭਜਾਈ ਤੇ ਚੱਲ ਸੋ ਚੱਲ ਦੀ ਜ਼ਿੰਦਗੀ ਆਪਣੀ ਅਤਿ ਤੇਜ਼ ਰਫਤਾਰ ਫੜ ਲੈਂਦੀ ਹੈ। ਰਸਤੇ ਵਿਚ ਬੋੜ੍ਹੇ-ਬੋੜ੍ਹੇ ਵਕਫੇ ਤੋਂ ਬਾਅਦ ਸਰਵਿਸ ਸਟੇਸ਼ਨ ਆਉਂਦੇ ਹਨ, ਜਿਨ੍ਹਾਂ 'ਤੇ ਲਿਖਿਆ ਹੁੰਦਾ ਹੈ ਕਿ “ਬਕੇਵਾਂ ਹਾਦਸੇ ਦਾ ਕਾਰਨ ਬਣਦਾ ਹੈ। ਸੋ ਬਕੇਵਾਂ ਲਾਹ ਲਈ।” ਪਰ ਸੜਕ ਦੇ ਸਫਰ ਵਿਚ ਤੇ ਜ਼ਿੰਦਗੀ ਦੇ ਸਫਰ ਵਿਚ ਪੰਜਾਬੀਆਂ ਨੂੰ ਬਕੇਵਾਂ ਲਾਹੁਣ ਦੀ ਆਦਤ ਘੱਟ ਹੀ ਪਈ ਹੈ।

ਪੰਜਾਬੀ ਲੋਕ ਸੁਭਾਅ ਦੇ ਪਖੋਂ ਅਖੀਰਲੇ ਸਿਰੇ ਦੀ ਗੱਲ ਕਰਨ ਵਾਲੇ ਹਨ। ਇਨ੍ਹਾਂ ਬਾਰੇ ਮਸ਼ਹੂਰ ਹੈ ਕਿ ਜੱਟ ਜਾਂ ਤਾਂ ਖਾ-ਮਰੇ ਤੇ ਜਾਂ ਭਾਰ-ਚਾ ਮਰੇ ਭਾਵ ਜੇ ਇਹ ਖਣ 'ਤੇ ਆਉਂਦਾ ਹੈ ਤਾਂ ਹਾਬੀ ਜਿਨਾ ਰਾਸ਼ਨ ਛਕ ਜਾਂਦਾ ਹੈ ਅਤੇ ਜੇ ਕੰਮ ਕਰਨ ਤੇ ਆ ਜਾਵੇ ਤਾਂ ਧਰਤੀ-ਧਕੇਲ ਬਣ ਜਾਂਦਾ ਹੈ। ਪਰ ਪੰਜਾਬੀ ਕਦੋਂ ਕੰਮ ਸ਼ੁਰੂ ਕਰੇਗਾ ਤੇ ਕਦੋਂ ਕੰਮ ਕਰਨੋਂ ਹਟੇ ਗਾ, ਇਹ ਬੱਸ ਲੋਕੋ-ਇੰਜਣ ਵਾਂਗ ਹੀ ਹੈ। ਜਿਵੇਂ ਭਾਫ ਵਾਲਾ ਇੰਜਣ ਸਿਰਫ ਉਦੇਂ ਹੀ ਤੁਰਦਾ ਹੈ ਜਦੋਂ ਭਾਫ ਪੂਰੀ ਬਣ ਜਾਂਦੀ ਹੈ ਅਤੇ ਫਿਰ ਭਾਵੇਂ ਇੰਜਣ ਨੂੰ ਅਮ੍ਰਿਤਸਰ ਤੋਂ ਮਾਨਚੈਸਟਰ ਨੂੰ ਤੋਰ ਲਵੇ। ਪੈਰ ਪੰਜਾਬੀਆਂ ਦੀ ਵੀ ਕੰਮ ਕਰਨ ਦੀ ਅਜਿਹੀ ਹੀ ਖਸਲਤ ਹੈ। ਬਸ ਜਦੋਂ ਕੰਮ ਲਈ ਤੁਰ ਪਏ ਉਦੋਂ ਕੰਮ 'ਤੇ ਜਾਂਦੇ ਤੇ ਜਾਂ ਕੰਮ ਤੋਂ ਆਉਂਦੇ ਭਜਦੇ -ਭਜਾਉਂਦੇ ਹੀ ਪੀਜ਼ਾ-ਬਰਗਰ ਛਕ ਲੈਂਦੇ ਹਨ।

ਇਥੇ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਵੁਲਵਰਹੈਮਟਨ ਵਰਗੇ ਸ਼ਹਿਰਾਂ ਵਿਚ ਦੇਸੀ ਮਠਿਆਈ ਦੇ ਰਸੇ ਲੱਡੂ ਤੇ ਜਲੇਬੀ ਰਾਣੀਆਂ ਨਿਰੋਲ ਪੇੜ੍ਹੂ ਰੂਪ ਵਿਚ ਮਿਲਦੀਆਂ ਹਨ। ਸਾਉਬਾਲ ਵਿਚ ਤਾਂ ਤੰਦੂਰੀ ਰੋਟੀ ਤੋਂ ਲੈ ਕੇ ਦੇਸੀ ਮੁਰਗਾ ਤੇ ਦੇਸੀ ਦਾਰੂ ਵੀ ਪਰਗਟ ਕੀਤੀ ਜਾ ਸਕਦੀ ਹੈ।

ਇਸ ਤਰਾਂ ਹੀ ਅੰਬਰਸਰੀਏ ਬਲਦੇਵ ਗਿੱਲ ਦੇ ਵੁਲਵਰਹੈਮਟਨ ਵਿਚ ਸ਼ੇਰੇ ਪੰਜਾਬ ਹੋਟਲ ਤੋਂ ਭਾਵੇਂ ਚਿੜੀਆਂ ਦਾ ਦੁੱਧ ਮੰਗ ਲਵੇ। ਉਹ ਪੰਜਾਬੀ ਵੀਰ ਪਿਆਰ ਵਿਚ ਭਿਜਿਆ ਚਿੜੀਆਂ ਦਾ ਦੁੱਧ ਵੀ ਤੁਹਾਡੀ ਨਜ਼ਰ ਕਰ ਦੇਵੇਗਾ। ਪਰ ਉਥੇ ਇਹ ਵੀ ਕੌੜੀ ਸੱਚਾਈ ਸਾਹਮਣੇ ਆਉਂਦੀ ਹੈ ਕਿ ਪੰਜਾਬੀਅਤ ਦੇ ਅਲੰਬਰਦਾਰ ਭਲੇ ਘਰਾਂ ਵਿਚ ਕਿਤੇ-ਕਿਤੇ ਹੀ ਪੰਜਾਬੀ ਰਸੋਈ ਦੀ ਝਲਕ ਮਿਲਦੀ ਹੈ। ਬੱਸ ਲੰਚ-ਡਿਨਰ ਲਈ ਪੀਜ਼ਾ-ਬਰਗਰ ਤੇ ਬਰੇਕ ਫਾਸਟ ਲਈ ਹੈਮ ਤੇ ਸੌਸਜਿਜ਼ ਹੀ ਸਰੀਰਕ ਪੈਟਰੋਲ ਤੇ ਮੋਬਲ-ਆਇਲ ਹੈ। ਬੱਸ ਕਾਰ ਦੇ ਚੱਕ ਵਾਂਗ ਬੇਤਹਾਸ਼ਾ ਸਪੀਡ ਨਾਲ ਪੈਸੇ ਦੀ ਦੌੜ ਵਿਚ ਭੱਜੀ ਜਾਂਦੀ ਜ਼ਿੰਦਗੀ ਹੀ ਪ੍ਰਵਾਸੀ ਵੀਰਾਂ ਦੀ ਜ਼ਿੰਦਗੀ ਹੈ।

ਇਹ ਠੀਕ ਹੈ ਕਿ ਅੰਗਰੇਜ਼ਾਂ ਦੀ ਇਕਲਾਕੀ ਦਿਆਨਤਦਾਰੀ, ਮਾਨਸਿਕ ਇਮਾਨਦਾਰੀ ਤੇ ਅਨੁਸਾਸਨ ਨੇ ਪੰਜਾਬੀ ਪ੍ਰਵਾਸੀਆਂ ਨੂੰ ਵੀ ਰਾਹੇ-ਰਾਸਤ ਪਾਇਆ ਹੋਇਆ ਹੈ। ਉਥੇ ਸਾਡੇ

ਵੀਰਾਂ ਨੂੰ ਉਸ ਮੁਲਕ ਦੇ ਡਿਸਪਲਿਨ ਤੇ ਜਾਬਤੇ ਨੇ ਸਾਡੇ ਵਾਂਗ੍ਰੀ ਅਜਾਦੀ ਦੇ ਗਲਤ ਅਰਥ ਕੱਢਣ ਤੋਂ ਹੋਤਿਆ ਹੈ ਤੇ ਉਨ੍ਹਾਂ ਨੂੰ ਅਨੁਸਾਸਨਬੰਦੀ ਦੇ ਚੰਗੇ ਸਬਕ ਸਿਖਾਏ ਹਨ। ਸੜਕਾਂ ਉਤੇ ਉਥੇ ਲੁੱਟ-ਖੋਹ ਜਾ ਤੀਵੀ-ਮਾਨੀ ਨੂੰ ਹੱਥ ਪਾਉਣ ਦਾ ਬਿਲਕੁਲ ਕੋਈ ਮਾਹੌਲ ਨਹੀਂ ਹੈ। ਉਥੇ ਔਰਤ ਤੇ ਮਰਦ ਵਿਚ ਬਹੁਤ ਥੋੜ੍ਹਾ ਫਰਕ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਹੀ ਉਥੇ ਦਿਨ ਤੇ ਰਾਤ ਦਾ ਫਰਕ ਵੀ ਬਹੁਤ ਘੱਟ ਸਮਝਿਆ ਜਾਂਦਾ ਹੈ। ਇਸ ਲਈ ਅੱਧੀ ਰਾਤ ਵੀ ਕੋਈ ਸੜਕ ਸੁੰਨ-ਸਾਨ ਨਹੀਂ ਹੁੰਦੀ ਤੇ ਅਕਸਰ ਤੁਹਾਨੂੰ ਇਕੱਲੀਆਂ-ਦੁਕੱਲੀਆਂ ਕੜੀਆਂ ਰਾਤ ਨੂੰ ਵੀ ਲੰਬੇ ਸਫਰ ਤੈਆ ਕਰਦੀਆਂ ਮਿਲਣਗੀਆਂ।

ਇਕ ਹੋਰ ਵੱਡੀ ਹੈਰਾਨੀ ਦੀ ਗੱਲ ਹੈ ਕਿ ਜੇ ਕਿਤੇ ਅੱਗੇ-ਪਿਛੇ ਕੋਈ ਦੇਖਣ ਵਾਲਾ ਨਾ ਵੀ ਹੋਵੇ ਤਾਂ ਵੀ ਸਾਡੇ ਵਾਂਗ੍ਰੀ ਕਾਨੂੰਨ ਤੋੜਣ ਦੀ ਆਦਤ ਤੋਂ ਮਜ਼ਬੂਰ ਉਧਰ ਪੰਜਾਬੀ ਵੀਰ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ। ਇਥੋਂ ਤੱਕ ਕਿ ਬਿਲਕੁਲ ਸਾਡੇ ਭਰਾ ਹੋਣ ਦੇ ਬਾਵਜੂਦ ਵੀ ਉਹ ਨਾ ਤਾਂ ਬੀਅਰ ਪੀ ਕੇ ਸਾਡੇ ਵਾਂਗ੍ਰੀ ਹਰ ਪੰਜਵੇਂ-ਸੱਤਵੇਂ ਮੀਲ 'ਤੇ ਖਲੋ ਕੇ ਸਰੂ ਮਾਰਦੇ ਹਨ ਤੇ ਨਾ ਹੀ ਸੜਕ 'ਤੇ ਖਲੋ ਕੇ ਆਉਦੇ-ਜਾਦੇ ਮਿੱਤਰਾਂ ਦੀ ਸੁੱਖ-ਸਾਂਦ ਪੁੱਛਣ ਲਈ ਮੀਟਿੰਗਾਂ ਕਰਦੇ ਹਨ। ਮੋਟਰ-ਵੇਅ 'ਤੇ ਖਲੋਣ ਦਾ ਉਥੇ ਪ੍ਰਚਲਣ ਹੀ ਨਹੀਂ ਹੈ। ਸਗੋਂ ਬਿਨਾਂ ਮਤਲਬ ਸੜਕ ਦੇ ਵਿਚ-ਵਿਚਕਾਰ ਜਾਂ ਨਿਸ਼ਚਿਤ ਪਾਰਕਿੰਗ ਵਿਚ ਨਾ ਖੜ੍ਹੇ ਹੋਣਾ ਉਥੇ ਇਕ ਵੱਡਾ ਅਪਰਾਧ ਹੈ। ਜੇ ਕਿਤੇ ਕਿਸੇ ਤਕਨੀਕੀ ਕਾਰਨ ਰੁਕਣਾ ਪੈਂਦਾ ਹੈ ਤਾਂ ਸਮਝੋ ਬਾਜ਼-ਝਪਟ ਵਾਂਗ ਪੁਲਿਸ ਵੀ ਆ ਉਤਰਦੀ ਹੈ। ਪਹਿਲਾਂ ਉਹ ਤੁਹਾਡੀ ਮਦਦ ਕਰਨ ਖਾਤਰ ਤੁਹਾਡੇ ਕੋਲੋਂ ਤਕਲੀਫ ਪੁੱਛੇਗੀ। ਪਰ ਜੇ ਤੁਸੀਂ ਬਿਨਾਂ ਮਤਲਬ ਟ੍ਰੈਫਿਕ ਵਿਚ ਅੰਡਿੱਕਾ ਬਣੇ ਹੋਏ ਹੋ ਤਾਂ ਉਥੋਂ ਦੀ ਪੁਲਿਸ ਤੁਹਾਨੂੰ ਅਜਿਹਾ ਜੁਰਮਾਨਾ ਕਰਦੀ ਹੈ ਕਿ ਤੁਸੀਂ ਅੱਗੇ ਤੋਂ ਕਾਰ ਚਲਾਉਣ ਜੋਗੇ ਨਹੀਂ ਰਹਿੰਦੇ।

ਪਰ ਇਸ ਦੇ ਉਲਟ ਅਸੀਂ ਭਾਰਤ ਵਿਚ ਅਜਾਦੀ ਦੇ ਨਾਂ 'ਤੇ ਦਿਨ-ਦੀਵੀਂ ਟਰੈਫਿਕ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਦੇ ਫਿਰਦੇ ਹਾਂ। ਜਿਵੇਂ ਕਿ ਇਧਰ ਅਸੀਂ ਜਿਥੇ ਸਾਡੀ ਮਰਜ਼ੀ ਸਰੂ-ਬਜ਼ਾਰ ਖੜ੍ਹੇ ਕੇ ਪਿਸ਼ਾਬ ਕਰਨ ਨੂੰ ਮੁਢਲੇ ਮਨੁੱਖੀ ਅਧਿਕਾਰਾਂ ਵਿਚ ਗਿਣਦੇ ਹਾਂ।

ਅੰਗਰੇਜ਼ਾਂ ਤੋਂ ਕੁਝ ਕੁ ਹੋਰ ਵੀ ਸਿੱਖਣ ਵਾਲੀਆਂ ਵਧੀਆ ਆਦਤਾਂ ਹਨ। ਅੰਗਰੇਜ਼ ਕੋਮ ਵਿਚ ਦੇਸ਼ ਭਗਤੀ ਤੇ ਦੇਸ਼ ਪ੍ਰਸਤੀ ਦੀ ਭਾਵਨਾ ਕੁਟ-ਕੁਟ ਕੇ ਭਰੀ ਹੋਈ ਹੈ, ਜਿਸ ਸਦਕਾ ਉਨ੍ਹਾਂ ਨੇ ਤਕਰੀਬਨ ਸਾਰੀ ਦੁਨੀਆਂ 'ਤੇ ਰਾਜ ਕੀਤਾ ਹੈ। ਅੰਗਰੇਜ਼ਾਂ ਦੀ ਦੇਸ਼ ਭਗਤੀ, ਆਪਣੇ ਵਡੇਰਿਆਂ ਤੇ ਖਾਸ ਕਰਕੇ ਆਪਣੇ ਸ਼ਹੀਦ ਫੌਜੀਆਂ ਪ੍ਰਤੀ ਸ਼ਰਧਾ-ਸਨਮਾਨ ਹੋਰ ਕੌਮਾਂ ਵਾਸਤੇ ਚਾਨਣ ਮੁਨਾਰੇ ਵਾਂਗ ਹਨ। ਉਨ੍ਹਾਂ ਦੇ ਹਰ ਸ਼ਹਿਰ ਤੇ ਨਗਰ ਵਿਚ ਤੁਹਾਨੂੰ ਉਥੋਂ ਦੇ ਸਮਾਜ ਸੇਵੀ, ਸਾਹਿਤਕਾਰ ਤੇ ਸ਼ਹੀਦ ਫੌਜੀਆਂ ਦੀਆਂ ਯਾਦਗਾਰਾਂ ਉਨ੍ਹਾਂ ਦੇ ਇਤਿਹਾਸ

ਸਮੇਤ ਮਿਲਦੀਆਂ ਹਨ। ਇਸ ਪੱਖੋਂ ਅਸੀਂ ਬਹੁਤ ਪਿਛੇ ਹਾਂ। ਅਸੀਂ ਤਾਂ ਬੁੱਡਾ ਸਾਰਨ ਲਈ ਆਪਣੇ ਦੇਸ਼ ਭਗਤਾਂ, ਸਾਹਿਤਕਾਰਾਂ ਜਾਂ ਸ਼ਹੀਦ ਫੌਜੀਆਂ ਨੂੰ ਮਰਨ ਉਪਰੰਤ ਹੀ ਇਕ-ਅੱਧੀ ਵਾਰ ਯਾਦ ਕਰਦੇ ਹਾਂ ਅਤੇ ਅਕਸਰ ਇਹ ਕਹ ਕੇ ਸੱਚੀ-ਝੂਠੀ ਜਿਹੀ ਸ਼ਰਧਾਂਜਲੀ ਦੇ ਦਿੰਦੇ ਹਾਂ ਕਿ ਸਮਾਜ ਨੂੰ ਕਿਸੇ ਕੌਮੀ ਸਪੂਤ ਦੇ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।

ਅੰਗਰੇਜ਼ਾਂ ਦੀ ਸੋਚ ਵਿਚ ਦਿਆਨਤਦਾਰੀ ਤੇ ਇਮਾਨਦਾਰੀ ਜਨਮਜ਼ਾਤ ਹੀ ਹੈ। ਉਥੇ ਦਿਆਨਤਦਾਰੀ ਦੀ ਇੰਤਹਾ ਇਹ ਹੈ ਕਿ ਉਹ ਹਰ ਕੰਮ ਬਹੁਤ ਮਿਆਰੀ ਗੁਣਵੱਤਾ ਦੇ ਅਧਾਰ 'ਤੇ ਕਰਦੇ ਹਨ। ਜੇ ਇੰਗਲੈਂਡ ਵਿਚ ਕੋਈ ਵੀ ਪਹਿਨਣ-ਖਾਣ ਦੀ ਚੀਜ਼ ਨੂੰ ਤੁਸੀਂ ਖਰੀਦਣ ਤੋਂ ਬਾਅਦ ਨਿਸਚਿਤ ਸਮੇਂ ਤੱਕ ਵਾਪਸ ਕਰ ਸਕਦੇ ਹੋ। ਕੋਈ ਸੂਟ ਜਾਂ ਬੂਟ ਤੁਸੀਂ ਸਿਰਫ ਇਸ ਲਈ ਵਾਪਸ ਕਰ ਸਕਦੇ ਹੋ ਕਿ ਉਸ ਦੀ ਫਿਟਿੰਗ ਤੁਹਾਡੇ ਲਈ ਬੋੜੀ ਅਣਸੁਖਾਵੀਂ ਹੈ। ਉਥੇ ਦੇਖਣ-ਸੁਣਨ ਵਿਚ ਆਇਆ ਕਿ ਇੱਧੋਂ ਗਏ ਹਮਾਤੜ ਸਾਬੀ ਵਿਆਹ-ਸਾਦੀ ਲਈ ਸੂਟ-ਬੂਟ ਖਰੀਦਣ ਤੋਂ ਬਾਅਦ ਆਪਣਾ ਡੰਗ ਟਪਾ ਕੇ ਵਾਪਸ ਕਰ ਦਿੰਦੇ ਰਹੇ ਹਨ। ਪਰ ਹੁਣ ਦਸਦੇ ਹਨ ਕਿ ਅੰਗਰੇਜ਼ਾਂ ਨੂੰ ਸਾਡੇ ਲੋਕਾਂ ਦੀ ਇਹ ਦਿਆਨਤਦਾਰ ਸੋਚ ਦੀ ਵਾਹਵਾ ਸਮਝ ਆਉਣ ਲੱਗ ਪਈ ਹੈ।

ਅੰਗਰੇਜ਼ਾਂ ਵਿਚ ਇਮਾਨਦਾਰੀ ਦਾ ਵੱਡਾ ਕਾਰਨ ਇਹ ਹੈ ਕਿ ਉਥੇ ਬੰਦੇ ਦੇ ਜੰਮਣ ਤੋਂ ਲੈ ਕੇ ਕਬਰਾਂ ਤੱਕ ਉਸ ਦੀ ਸਿਹਤ, ਵਿਦਿਆ ਤੇ ਰੁਜ਼ਗਾਰ ਦੀ ਜ਼ਿੰਮੇਵਾਰੀ ਸਰਕਾਰ ਤੇ ਸਮਾਜ ਦੀ ਹੈ। ਇਸ ਲਈ ਉਥੇ ਲੋਕ ਜੀਵਨ ਨਿਰਭਾਅ ਲਈ ਬੇਮਤਲਬ ਕਰਣ-ਪਲਾਹ, ਪਰੰਚ ਤੇ ਔਹੜ-ਪੋਹੜ ਨਹੀਂ ਕਰਦੇ। ਦੋ ਨੰਬਰ ਦੀ ਕਮਾਈ ਲਈ ਹੱਥ-ਪੈਰ ਮਾਰਨਾ ਸਾਡੇ ਮੁਲਕਾਂ ਦਾ ਹੀ ਰਿਵਾਜ ਹੈ। ਇਸ ਪੱਖੋਂ ਇਹ ਸਾਡੀ ਜੀਵਨ ਜਾਚ ਦੀ ਇਸ ਭੈੜੀ ਮਨਪਲੀ ਭਾਵ ਅਜਾਇਦਾਰੀ ਦੀ ਝੱਡੀ ਸੰਸਾਰ ਪ੍ਰਸਿੱਧ ਹੈ। ਅੰਗਰੇਜ਼ ਅਜਾਦ ਹੀ ਜੰਮੇ ਹਨ ਤੇ ਉਨ੍ਹਾਂ ਦੀ ਸੋਚ ਵਿਚ ਗੁਲਮਾਂ ਵਰਗੀ ਘਟੀਆ ਸੋਚ ਦੀ ਗੁੰਜਾਇਸ਼ ਹੀ ਨਹੀਂ ਹੈ। ਕਾਸ਼! ਅਸੀਂ ਵੀ ਆਪਣੀ ਸਦੀਆਂ ਪੁਰਾਣੀ ਮਰਿਆਦਾ ਤੇ ਵਧੀਆ ਕਦਰਾਂ-ਕੀਮਤਾਂ ਦੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖ ਸਕਦੇ।

ਪੱਛਮ ਦੇ ਤਕਰੀਬਨ ਸਾਰੇ ਮੁਲਕਾਂ ਵਿਚ ਇਮਾਨਦਾਰੀ ਨਾਲ ਮਿਹਨਤ ਕਰਨ ਤੇ ਕੰਮ ਕਰਨ ਦੀ ਲਗਨ ਇਕ ਤੋਂ ਵੱਧ ਇਕ ਕੋਮ ਵਿਚ ਹੈ। ਹੱਥੀਂ ਕੰਮ ਕਰਨਾ ਉਨ੍ਹਾਂ ਦੇ ਖੂਨ ਵਿਚ ਰਚਿਆ-ਮਿਚਿਆ ਹੋਇਆ ਹੈ। ਉਨ੍ਹਾਂ ਲਈ ਕੋਈ ਕੰਮ ਛੋਟਾ ਨਹੀਂ ਤੇ ਕੋਈ ਕੰਮ ਵੱਡਾ ਨਹੀਂ। ਹਰ ਕੰਮ ਨੂੰ ਉਹ ਬੜੇ ਸਵੈਮਾਣ ਤੇ ਭਰੋਸੇ ਨਾਲ ਕਰਦੇ ਹਨ। ਮੈਨੂੰ ਉਥੇ ਮੀਸ਼ਮ ਸ਼ਹਿਰ ਦੇ ਇਕ ਨੌਜਵਾਨ ਜੋਨ ਸਮਿੱਖ ਬਾਰੇ ਪਤਾ ਲੱਗਿਆ ਕਿ ਉਹ ਕਾਫ਼ੀ ਅਮੀਰ ਹੋਣ ਦੇ ਬਾਵਜੂਦ ਵੀ ਆਪਣੇ ਫਾਰਮ 'ਤੇ ਖੁਦ ਲੇਬਰ ਕਰਦਾ ਹੈ। ਕਿਸੇ ਨੇ ਉਸ ਨੂੰ ਪੁੱਛਿਆ ਕਿ

ਉਸ ਨੂੰ ਖੇਤੀ ਕਰਨ ਤੇ ਮਿੱਟੀ ਨਾਲ ਮਿੱਟੀ ਹੋਣ ਦੀ ਕੀ ਲੋੜ ਹੈ ਤਾਂ ਉਸ ਨੇ ਉਸ ਦਾ ਬੁਰਾ ਮਨਾਇਆ ਕਿਉਂਕਿ ਉਸ ਦਾ ਮੰਨਣਾ ਹੈ ਕਿ ਇਹ ਉਸ ਦਾ ਪਿਤਾ ਪੁਰਖੀ ਕਿੱਤਾ ਹੈ। ਇਸ ਲਈ ਉਹ ਆਪਣੇ ਪੁਰਖਿਆਂ ਤੋਂ ਮਿਲੀ ਵਿਰਾਸਤ ਦੀ ਕਦਰ ਕਰਨੀ ਜਾਣਦਾ ਹੈ। ਕਾਸ਼! ਅਸੀਂ ਵੀ ਕਦੇ ਆਪਣੇ ਪੁਰਖਿਆਂ ਤੋਂ ਮਿਲੀ ਅਮੀਰਤਰੀਨ ਵਿਰਾਸਤ ਦੀ ਇਸ ਤਰ੍ਹਾਂ ਕਦਰ ਕਰ ਸਕਦੇ।

ਹਾਂ! ਉਥੇ ਇਕ ਗੱਲ ਬਹੁਤ ਮਾੜੀ ਵੀ ਵੇਖਣ ਨੂੰ ਮਿਲੀ। ਉਹ ਇਹ ਕਿ ਪੱਛਮੀ ਸਮਾਜ ਦਾ ਨੌਜ਼ਾਨ ਵਰਗ ਵੱਡੀ ਗਿਣਤੀ ਵਿਚ ਨਸ਼ਿਆਂ ਦਾ ਗੁਲਾਮ ਹੋ ਰਿਹਾ ਹੈ। ਇਹ ਨਸੇਵੀ ਘਰਾਂ ਤੋਂ ਲੈ ਕੇ ਕਾਰਾਂ ਤਕ ਨਿਕੀ-ਮੋਟੀ ਚੋਰੀ-ਚਕਾਰੀ ਦੇ ਆਦੀ ਹੋ ਚੁਕੇ ਹਨ। ਬਸ ਛੋਟੀ-ਮੋਟੀ ਚੀਜ਼ ਆਪਣੇ ਨਸੇ-ਪੱਤੇ ਲਈ ਚੁਕੀ, ਚੁਗਾਈ ਤੇ ਵੇਚੀ; ਬਸ ਚੱਲ ਮੇਰੇ ਭਾਈ ਵਾਲੀ ਖੇਡ ਹਰ ਗਲੀ-ਮੁਹੱਲੇ ਵਿਚ ਚਲ ਰਹੀ ਹੈ। ਇੰਗਲੈਂਡ ਵਿਚ ਕਾਰਾਂ ਦੀ ਚੋਰੀ ਬਹੁਤ ਘੱਟ ਹੈ। ਇਸ ਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਉਥੇ ਬਾਂ-ਬਾਂ 'ਤੇ ਲੱਗੇ ਕੈਮਰਿਆਂ ਦੀ ਅੱਖ ਤੋਂ ਐਡੀ ਵੱਡੀ ਸ਼ੈਅ ਲਕੋਣੀ ਤੇ ਫਿਰ ਖੁਰਦ-ਬੁਰਦ ਕਰਨੀ ਅਸੰਭਵ ਹੈ। ਯਕੀਨ ਹੀ ਨਹੀਂ ਆਉਂਦਾ ਕਿ ਦੁਨੀਆਂ ਦੇ ਮੌਨ-ਪ੍ਰਮੱਨਿਏਂ ਤਹਿਜ਼ੀਬ ਯਾਫਤਾ ਲੋਕ ਨਸ਼ਿਆਂ ਵਿਚ ਗਲਤਾਨ ਹੋਈ ਆਪਣੀ ਨੌਜ਼ਾਨ ਪੀੜ੍ਹੀ ਨੂੰ ਸੜਕਾਂ ਉਤੇ ਲੰਮ-ਲੇਟ ਤੇ ਲੋਟ-ਪੋਟ ਹੋਏ ਕਿਵੇਂ ਵੇਖਦੇ ਹਨ? ਘਟੋ-ਘਟ ਇਹ ਗੱਲ ਮੰਨਣ ਵਿਚ ਨਹੀਂ ਆਉਂਦੀਂ ਕਿ ਆਪਣੀ ਕੋਮ ਦੀ ਇਸ ਵੱਡੀ ਸਮਾਜਿਕ ਤ੍ਰਾਸਦੀ ਦੇ ਮੁਕਾਬਲੇ ਵਿਚ ਅੰਗਰੇਜ਼ ਸਮਾਜ ਇਨ੍ਹਾਂ ਨੌਜ਼ਾਨਾਂ ਦੇ ਉਪਚਾਰ ਤੇ ਮੁੜ ਵਸੇਬੇ ਲਈ ਨਿਸਬਤਨ ਲੋੜੀਦੇ ਇੰਤਜ਼ਾਮ ਨਹੀਂ ਕਰ ਰਿਹਾ।

ਸਾਡੇ ਕੁਝ ਕੁ ਪੰਜਾਬੀ ਵੀਰਾਂ ਦੇ ਜੀਵਨ ਵਿਚ ਉਥੇ ਇਕ ਵੱਡਾ ਬਦਲਾਅ ਵੀ ਵੇਖਣ ਨੂੰ ਮਿਲਦਾ ਹੈ ਕਿ ਉਹ ਤੁਹਾਨੂੰ ਸਮਝਾਉਂਦੇ ਹਨ ਕਿ “ਬਾਈ ਜੀ, ਭੁੱਖੇ ਮਰਦਿਆਂ ਤੋਂ ਖਾਂਦੇ-ਪੀਂਦੇ ਤੇ ਸਰਦੇ-ਪੁੱਜਦੇ ਜੀਵਨ ਵਿਚ ਪੈਰ ਧਰਨਾ ਤਾਂ ਵਾਜਬ ਤੌਰ 'ਤੇ ਮਨੁੱਖੀ ਖਾਹਿਸ਼ ਹੈ। ਪਰ ਇਸ ਤੋਂ ਅਗੇ ਸਬਰ-ਸਬੂਰੀ ਤੇ ਸਿਦਕ-ਪਿਆਰ ਦੀ ਭਾਵਨਾ ਨੂੰ ਛੱਡ ਕੇ ਪੈਸੇ ਦੀ ਦੌੜ ਵਿਚ ਅੰਨ੍ਹੇਵਾਹ ਭੱਜਣਾ ਤਾਂ ਮੁਰਖਤਾ ਹੀ ਹੈ।” ਪਰ ਇਸ ਦੇ ਉਲਟ ਇਧਰ ਪੰਜਾਬ ਤਾਂ ਕੀ ਸਾਰੇ ਭਾਰਤ ਵਿਚ ਸਾਡੇ ਵੇਦਾਂ-ਗ੍ਰੰਥਾਂ ਦੀ ਨਿੱਤ ਦੀ ਸਿੱਖਿਆ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਲਈ ਹੀ ਜਿਊਣ ਤੇ ਰੁਪਈਏ ਕਮਾਉਣ ਨੂੰ ਜ਼ਿੰਦਗੀ ਦਾ ਇਕੋ-ਇਕ ਮੰਤਵ ਬਣਾਇਆ ਹੋਇਆ ਹੈ।

ਬੈਰ! ਰੱਬ ਭਲਾ ਕਰੇ ਕਿ ਇੰਗਲੈਂਡ ਵਿਚ ਕਿਤੇ ਮੋਤਾ ਸਿੰਘ ਸਰਾਏ ਤੇ ਹਰਜਿੰਦਰ ਸਿੰਘ ਸੰਧੂ ਵਰਗੇ ਜ਼ਿੰਦਗੀ ਦੇ ਸਿਰਫ 50ਵੇਂ ਸਾਲਾਂ ਨੂੰ ਪਹੁੰਚੇ ਨੌਜਵਾਨਾਂ ਨੇ ਪੰਜਾਬੀ ਸਾਹਿਤ ਤੇ ਇਤਿਹਾਸ ਦੀ ਨਿਸ਼ਕਾਮ ਸੇਵਾ ਖਾਤਰ ਸੱਚੀ-ਮੁੱਢੀ ਢਾਈ-ਤਿੰਨ ਕਰੋੜ ਰੁਪਏ ਖਰਚ ਕਰਕੇ ਪੰਜਾਬੀ ਸੱਥ ਕਾਇਮ ਕਰ ਰਹੀ ਹੈ ਅਤੇ ਕਿਤੇ ਕੁਲਵੰਡ ਸਿੰਘ ਧਾਲੀਵਾਲ ਵਾਂਗ ਭਰੂਣ ਹੋਤਿਆ, ਦਹੇਜ਼ ਪ੍ਰਸਾਦ ਦੀ ਬੁਰਾਈ ਨੂੰ ਰੋਕਣ ਤੇ ਕੈਸਰ ਰੋਕੂ ਵਰਗੀਆਂ ਮੁਹਿੰਮਾਂ ਨੂੰ

ਨੰਗੇ ਯੜ ਕੱਲਮ-ਇਕੱਲੇ ਸਿਰੇ ਚਾੜ੍ਹਣ ਲਈ ਕਰੋੜਾਂ ਰੁਪਏ ਆਪਣੇ ਪੰਜਾਬੀ ਸਮਾਜ ਲਈ ਖਰਚ ਕਰ ਦਿੱਤੇ ਹਨ। ਇਨ੍ਹਾਂ ਦੇ ਸਾਥੀ ਨਿਰਮਲ ਸਿੰਘ ਕੰਧਾਲਵੀ, ਲਾਬੜਾ ਦੇ ਡਾ. ਨਿਰਮਲ ਸਿੰਘ ਤੇ ਪਿੰਸੀਪਲ ਕੁਲਵਿੰਦਰ ਸਿੰਘ ਸਰਾਏ ਵੀ ਇਸ ਪੱਖੋਂ ਵਧਾਈ ਦੇ ਪਾਤਰ ਹਨ।

ਇਸ ਤਰ੍ਹਾਂ ਹੀ ਪੰਜਾਬੀ ਸਭਿਆਚਾਰ ਦੇ ਪ੍ਰਯਾਰ ਲਈ ‘ਪੰਜਾਬ ਰੇਡੀਓ’ ਦੇ ਸਮਸ਼ੇਰ ਸਿੰਘ ਰਾਏ, ਅਖਬਾਰ ‘ਪੰਜਾਬ ਟਾਈਮਜ਼’ ਡਰਬੀ ਦੇ ਰਜਿੰਦਰ ਸਿੰਘ ਪੁਰੇ ਵਾਲ ਤੇ ਹਰਜਿੰਦਰ ਸਿੰਘ ਮੰਡੇਰ, ਅਖਬਾਰ ‘ਦੇਸ ਪਰਦੇਸ’ ਦੇ ਸ਼੍ਰ. ਜੀ.ਐਸ. ਵਿਰਕ ਤੇ ‘ਮਨ-ਜਿੱਤ’ ਦੇ ਕਰਮ ਸਿੰਘ ਆਦਿ ਤਰਲੋ-ਮੱਛੀ ਹੋਏ ਫਿਰਦੇ ਹਨ। ਇਹਨਾਂ ਵਿਚ ਇਕ ਨੌਜਵਾਨ ਬਲਰਾਜ ਸਿੰਘ ਸਿੱਧੂ ਵੀ ਆਉਂਦਾ ਹੈ। ਜੋ ਕਿ ਉਥੋਂ ਦੀ ਪੱਤਰਕਾਰਤਾ ਦੀ ਦੁਨੀਆ ਵਿਚ ਇਕ ਹਸਤਾਖਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਹੀ ਉਥੇ ਮੇਰਾ ਸਿਰਨਾਵੀਆਂ ਸਾਂਝੂ ਵੀਰ ਕੁਲਬੀਰ ਸਿੰਘ ਬਰਾੜ ਪ੍ਰਹੋਣਚਾਰੀ ਦੀਆਂ ਨਵੀਆਂ ਹੱਦਾਂ ਬੰਨਦਾ ਹੈ। ਉਸ ਦਾ ਪੰਜਾਬੀ ਸਵੈਮਾਣ ਉਦੋਂ ਉਘੜ ਕੇ ਸਾਹਮਣੇ ਆਉਂਦਾ ਹੈ, ਜਦੋਂ ਉਹ ਸੈਂਟਰਲ ਲੰਦਨ ਵਿਚ ਬੈਠ ਕੇ ਤੁਹਾਨੂੰ ਬੀਅਰ ਪਿਆਉਣ ਵੇਲੇ ਕਹਿੰਦਾ ਹੈ ਕਿ ਲਓ ਬਾਈ ਜੀ! ਜਿਨ੍ਹਾਂ ਲੋਕਾਂ ਦੇ ਅਸੀਂ ਐਨੀ ਦੇਰ ਗੁਲਾਮ ਰਹੇ, ਉਨ੍ਹਾਂ ਦੀ ਹਿੱਕ ’ਤੇ ਬੈਠ ਕੇ ਅੱਜ ਆਪਾਂ ਪੰਜਾਬੀ ਉਨ੍ਹਾਂ ਦੇ ਬਹਿਰਿਆਂ ਤੋਂ ਸੇਵਾ ਕਰਵਾ ਰਹੇ ਹਾਂ। ਇਸ ਤਰ੍ਹਾਂ ਹੀ ਮੌਗੇ ਤੋਂ ਟੈਲਫੋਰਡ ਪਹੁੰਚਿਆ ਰਣਜੀਤ ਬਰਾੜ, ਗੁਰਦੇਵ ਮਾਨ, ਮਲਕੀਤ ਧਾਲੀਵਾਲ, ਬਾਬਾ ਅਜੀਤ ਸਿੰਘ ਯੋਰਕਸ਼ਾਇਰ, ਡਾ. ਜਰਨੈਲ ਸਿੰਘ, ਕਵੈਂਟਰੀ ਵਾਲੇ ਪਰਮਿੰਦਰ ਸਿੰਘ ਸਮਾਘ, ਬਲਰਾਜ ਸਿੰਘ ਸੰਧੂ ਤੇ ਬਰਮਿੰਘਮ ਵਾਲੇ ਪ੍ਰਿਤਪਾਲ ਸਿੰਘ ਮਾਨ ਕਹਿੰਦੇ ਕਹਾਉਂਦੇ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਹਨ।

ਬੈਰ! ਅਜਿਹੇ ਪੰਜਾਬ ਤੇ ਪੰਜਾਬੀਅਤ ਦੇ ਮੁਰੀਦ ਹੋਰ ਬਹੁਤ ਸਾਰੇ ਸੱਜਣਾਂ ਨੂੰ ਮਿਲਣ ਦੀ ਤਾਂਧ ਰੱਖਣ ਦੇ ਬਾਵਜੂਦ ਵੀ ਥੋੜੇ ਸਮੇਂ ਵਿਚ ਮਿਲਿਆ ਨਹੀਂ ਜਾ ਸਕਦਾ। ਪਰ ਉਥੇ ਇਹ ਗੱਲ ਆਮ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਪੰਜਾਬੀ ਵੀਰ ਪੰਜਾਬੀ ਸਮਾਜ ਦੀ ਚੜ੍ਹਤ ਲਈ ਕੋਈ ਨਾ ਕੋਈ ਲੋਕ ਸੇਵਾ ਦੇ ਕੰਮ ਕਰ ਰਹੇ ਹਨ। ਇਥੇ ਸਿਰਫ਼ ਇਸ਼ਾਰਾ ਮਾਤਰ ਇਹ ਗੱਲ ਵੀ ਕਰਨੀ ਬਣਦੀ ਹੈ ਕਿ ਇਹ ਲੋਕ ਆਪਣੀ ਮਾਤ ਭੂਮੀ ਪੰਜਾਬ ਵਿਚ ਵੀ ਸਨਅਤੀ ਵਿਕਾਸ ਤੋਂ ਲੈ ਕੇ ਸਮਾਜਿਕ ਤੇ ਸਾਹਿਤਕ ਵਿਕਾਸ ਦੇ ਕੰਮ ਕਰਨਾ ਚਾਹੁੰਦੇ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਡੇ ਵੱਲੋਂ ਕੀਤੇ ਜਾ ਰਹੇ ਸੋਸ਼ਣ ਤੇ ਭਿਸ਼ਟਾਚਾਰ ਸਬੰਧੀ ਬੋਅੰਤ ਸ਼ਿਕੇ ਹਨ ਅਤੇ ਉਹ ਇਸ ਪੱਖੋਂ ਸਾਥੋਂ ਡਰਦੇ ਬਸ ਹਰਿ-ਹਰਿ ਹੀ ਕਰੀ ਜਾਂਦੇ ਹਨ।

ਬੈਰ! ਜੇ ਪੰਜਾਬੀਆਂ ਦਾ ਇਹ ਹੀ ਸਮਾਜਿਕ ਤੇ ਰਾਜਨੀਤਿਕ ਚਲਣ ਇੱਧਰ ਦੇਖਣੇ ਹੋਵੇ ਤਾਂ ਇਕ ਸੱਚਾਈ ਪ੍ਰਤੱਖ ਸਾਹਮਣੇ ਆਉਂਦੀ ਹੈ ਕਿ ਅਸੀਂ ਭਾਰਤ ਵਿਚ ਅਜ਼ਾਦੀ ਨੂੰ

ਆਪਣੇ ਘਰ ਦੀ ਰਖੇਲ ਸਮਝਿਆ ਹੋਇਆ ਹੈ, ਜੋ ਕਿ ਸਾਨੂੰ ਦੁਨੀਆਂ ਦਾ ਹਰ ਸੁੱਖ-ਸੁਵਿਧਾ ਤਾਂ ਸਾਡੀ ਮੰਗ ਅਨੁਸਾਰ ਦੇਵੇ। ਪਰ ਇਸ ਦੇ ਨਾਲ ਹੀ ਸਾਨੂੰ ਦੇਸ਼ ਤੇ ਕੌਮ ਪ੍ਰਤੀ ਆਪਣਾ ਫਰਜ਼ ਸਦਾ-ਸਦਾ ਲਈ ਭੁਲਾਉਣ ਵਿਚ ਇਹ ਅਜ਼ਾਦੀ ਸਾਡੀ ਸਹਾਈ ਸਿੱਧ ਹੋਵੇ। ਇਸ ਪ੍ਰਸੰਗ ਵਿਚ ਇਹ ਦੇਖ-ਸੁਣ ਕੇ ਹੈਰਾਨੀ ਹੁੰਦੀ ਹੈ ਕਿ ਸੰਧੂ, ਸਰਾਏ ਤੇ ਧਾਲੀਵਾਲ ਵਰਗੇ ਜ਼ਿੰਦਗੀ ਦੇ ਅਧਵਾਟੇ ਹੀ ਪੈਸੇ ਦੀ ਦੌੜ 'ਚੋਂ ਬਾਹਰ ਨਿਕਲ ਕੇ ਪਰਸੁਆਰਬ ਤੇ ਨਿਸ਼ਕਾਮ ਸੇਵਾ ਵਿਚ ਰੁਝ ਗਏ ਹਨ।

ਪਰ ਅਸੀਂ ਇੱਧਰ ਪੰਜਾਬ ਵਿਚ 50 ਕੁ ਸਾਲਾਂ ਬਾਅਦ ਪੈਸੇ ਦੇ ਲਾਲਚ ਵਿਚ ਇੰਨੇ ਕੁ ਗਲਤਾਨ ਹੋ ਗਏ ਹਾਂ ਕਿ ਆਪਣੇ ਤੋਂ ਅੱਗੇ ਆਪਣੇ ਧੀ-ਪੁੱਤਰ ਤੇ ਉਸ ਤੋਂ ਅੱਗੇ ਪੋਤੇ -ਦੋਹਤਿਆਂ ਤੱਕ ਧਨ ਦੇ ਬਾਦਸ਼ਾਹ ਕਾਨੂੰ ਵਾਨੂੰ ਆਪਣੇ ਖਜ਼ਾਨੇ ਭਰਨ ਦੀ ਅਮੁੱਕ ਲਾਲਸਾ ਦੇ ਗੁਲਾਮ ਬਣ ਚੁਕੇ ਹਨ। ਪ੍ਰਮਾਤਮਾ ਦੀ ਕ੍ਰਿਪਾ ਨਾਲ ਕੀ ਰਾਜਾ ਤੇ ਕੀ ਰਾਜ ਅਧਿਕਾਰੀ ਜਿਹੜੇ ਵੀ ਸੱਜਣਾ ਨੂੰ ਲੋਕ ਸੇਵਾ ਵਰਗਾ ਇਲਾਹੀ ਵਰਦਾਨ ਮਿਲਦਾ ਹੈ, ਉਹ ਬੱਸ ਤਕਰੀਬਨ ਸਾਰੇ ਹੀ ਲੋਕਾਂ ਨੂੰ ਬੜੀ ਬੇਕਿਰਕੀ ਨਾਲ ਆਪਣੀ ਸੇਵਾ ਲਾ ਲੈਂਦੇ ਹਨ। ਉਹ ਸਮਝਦੇ ਹਨ ਕਿ ਇਹ ਤਾਂ ਰੱਬੀ ਕ੍ਰਿਪਾ ਹੀ ਹੈ ਕਿ ਉਨ੍ਹਾਂ ਨੂੰ ਅਜ਼ਾਦੀ ਦਾ ਕੜਾ ਬੜਾ ਸੂਤ ਆਇਆ ਹੈ। ਉਹ ਹੁਣ ਆਪਣੀ ਮਨ-ਮਰਜ਼ੀ ਨਾਲ ਜਿਵੇਂ ਜੀਅ ਚਾਹੇ ਕੌਮ ਤੇ ਸਮਾਜ ਦੀ ਲੁੱਟ-ਖਸੁੱਟ ਕਰਨ ਤੇ ਆਪਣੀਆਂ ਚੰਮ ਦੀਆਂ ਚਲਾਉਣ। ਬੱਸ ਉਹ ਅਜ਼ਾਦ ਹਨ ਤੇ ਅਜ਼ਾਦੀ ਦਾ ਮਤਲਬ ਸਾਡੇ ਲਈ ਹਰ ਪ੍ਰਕਾਰ ਦੀ ਖੁੱਲ੍ਹੀ ਛੁੱਟੀ ਹੈ।

ਪੈਰ! ਪੱਛਮੀ ਸਮਾਜ ਵਿਚ ਵੀ ਇਕ ਖੁੱਲ੍ਹੀ ਛੁੱਟੀ ਦਾ ਦ੍ਰਿਸ਼ਟਾਂਤ ਨਜ਼ਰ ਆਉਂਦਾ ਹੈ। ਉਹ ਵੰਨਗੀ ਮਾਤਰ ਇਹ ਕਿ ਤੁਹਾਨੂੰ ਉਠਦੇ-ਬਹਿੰਦੇ ਤਕਰੀਬਨ ਹਰ ਥਾਂ 'ਤੇ ਤੁਰਦੇ-ਫਿਰਦੇ ਤੇ ਖੜ੍ਹੇ-ਖਲੋਤੇ ਨਢੇ-ਨੱਢੀਆਂ ਅਤੇ ਇਥੋਂ ਤਕ ਕਿ ਬੁਢੇ-ਬੁੱਢੀਆਂ ਵੀ ਪ੍ਰੇਮ-ਕਲੋਲ ਕਰਦੇ ਮਿਲ ਜਾਣਗੇ। ਪਰ ਇਸ ਮਨੁੱਖੀ ਸੁਭਾਅ ਦੀ ਇਕ ਵੱਡੀ ਕਮਜ਼ੋਰੀ ਕਾਮਵਾਸਨਾ ਨੂੰ ਯੂਰਪੀਅਨ ਸਮਾਜ ਨੇ ਇਕ ਕੁਦਰਤੀ ਜਿਹਾ ਮੋਹ-ਪਿਆਰ ਦੇ ਪ੍ਰਗਟਾਵੇ ਦਾ ਰੂਪ ਦੇ ਕੇ ਅੱਖ-ਪਰੋਖੇ ਕਰ ਦਿੱਤਾ ਹੈ। ਇਸ ਲਈ ਯੂਰਪੀਅਨ ਸਮਾਜ ਵਿਚ ਔਰਤ-ਮਰਦ ਦੇ ਮਿਲਣ ਦੀ ਖੁੱਲ੍ਹੀ ਨੇ ਇਕ ਵੱਡੀ ਮਨੁੱਖੀ ਕਮਜ਼ੋਰੀ ਦੀ ਤਾਂ ਤਕਰੀਬਨ ਤ੍ਰਿਪਤੀ ਕਰ ਹੀ ਦਿੱਤੀ ਹੈ। ਜਿਸ ਕਰਕੇ ਉਥੋਂ ਦੇ ਸਮਾਜ ਨੇ ਇਸ ਦਾਵਾਨਲ ਤੋਂ ਪੈਦਾ ਹੋਈਆਂ ਸਥਿਤੀਆਂ ਅਤੇ ਉਨ੍ਹਾਂ ਨੂੰ ਰੋਕਣ ਲਈ ਕੌਮੀ ਚਿੰਤਾ ਅਤੇ ਹੋਣ ਵਾਲੀ ਸਮੇਂ ਦੀ ਬਰਬਾਦੀ ਤੋਂ ਤਕਰੀਬਨ-ਤਕਰੀਬਨ ਮੁਕਤੀ ਪਾ ਲਈ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਨਸਾਨੀ ਮੋਹ-ਪਿਆਰ ਦੇ ਇਕ ਬਹੁਤ ਹੀ ਵਧੀਆ ਜਜਬੇ ਦੀ ਝਲਕ ਤਕਰੀਬਨ ਹਰ ਇਕ ਪ੍ਰਵਾਸੀ ਵੀਰ ਵਿਚ ਆਪਣੇ ਘਰ ਸਬੰਧੀਆਂ ਤੋਂ ਲੈ ਕੇ ਵਤਨ ਤੱਕ ਦੀ ਇਮੋਸ਼ਨਲ ਸਟਾਰਵੇਸ਼ਨ ਭਾਵ ਭਾਵਨਾਤਮਕ ਭੁੱਖ ਦੇ

ਤੁਪ ਵਿਚ ਵੇਖੀ ਜਾ ਸਕਦੀ ਹੈ। ਇਸ ਨੁਕਤਾ-ਨਜ਼ਰ ਤੋਂ ਪ੍ਰਵਾਸੀ ਸਾਡੇ ਵਾਗੂੰ ਸੈਕਸ ਸਟਾਰਵਡ ਤਾਂ ਨਹੀਂ ਨਜ਼ਰ ਆਉਂਦੇ, ਪਰ ਕੁਦਰਤੀ ਇਨਸਾਨੀ ਭਾਵਨਾ ਦੇ ਭੁੱਖੇ ਜ਼ਰੂਰ ਹਨ। ਜਿਸ ਕਰਕੇ ਉਨ੍ਹਾਂ ਦੇ ਖੂਨ-ਪਸੀਨੇ ਨਾਲ ਵਲੈਤਾਂ ਭਾਵ ਬਾਹਰਲੀਆਂ ਧਰਤੀਆਂ 'ਤੇ ਕੀਤੀ ਕਮਾਈ ਦਾ ਉਨ੍ਹਾਂ ਦੇ ਇੱਧਰ ਰਹਿੰਦੇ ਸਾਕ-ਸਬੰਧੀ ਅਕਸਰ ਸੋਸ਼ਣ ਕਰਦੇ ਹਨ।

ਇਸ ਲਈ ਜਦੋਂ ਕੋਈ ਸੱਜਣ ਇੱਧਰੋਂ ਵਲੈਤ ਜਾਂਦਾ ਹੈ ਅਤੇ ਖਾਸ ਤੌਰ 'ਤੇ ਜੇ ਉਹ ਕੋਈ ਮਾੜੇ-ਮੋਟੇ ਰੁਤਬੇ-ਮੁਰਾਤਬੇ ਵਾਲਾ ਹੋਵੇ ਤਾਂ ਪ੍ਰਵਾਸੀਆਂ ਵਿਚ ਪਟਵਾਰੀ ਤੋਂ ਲੈ ਕੇ ਡੀ.ਸੀ. ਤੱਕ ਅਤੇ ਥਾਣੇਦਾਰ ਤੋਂ ਲੈ ਕੇ ਐਸ.ਐਸ.ਪੀ. ਤੱਕ ਗਰਜ਼ ਤੇ ਲੋੜ ਦੀ ਕਮਜ਼ੋਰੀ ਸਪਸ਼ਟ ਨਜ਼ਰ ਆਉਂਦੀ ਹੈ। ਇਸ ਲਈ ਇੱਧਰੋਂ ਜਾਣ ਵਾਲੇ ਸੱਜਣ ਆਪਣੀ ਸੈਰ-ਸਪਾਟੇ , ਸੋਪਿੰਗ ਤੇ ਪਬਿੰਗ-ਕਲੱਬਿੰਗ ਦੀ ਵੱਡੀ ਭੁੱਖ ਨੂੰ ਤ੍ਰਿਪਤ ਕਰਨ ਲੋਗੇ ਕਦੇ ਢਿੱਲ ਨਹੀਂ ਵਿਖਾਉਂਦੇ। ਇਸ ਵਾਸਤੇ ਪ੍ਰਵਾਸੀ ਵੀਰਾਂ ਵੱਲੋਂ ਸਾਡੀ ਪ੍ਰਹੋਣਚਾਰੀ ਲਈ ਉਪਰੋਕਤ ਸੇਵਾਵਾਂ ਦੇ ਵਿਅੰਜਣ ਸਾਡੀ ਲੋੜ ਤੋਂ ਕਿਤੇ ਵੱਡੀ ਅਨੁਪਾਤ ਵਿਚ ਪਰੋਸੇ ਜਾਂਦੇ ਹਨ। ਜਿਸ ਨਾਲ ਕਿ ਵਿਦੇਸ਼ ਜਾਣ ਵਾਲੇ ਸੱਜਣਾਂ ਦੀ ਆਤਮਾ ਵੀ ਖਿੜ੍ਹ ਜਾਂਦੀ ਹੈ ਤੇ ਉੱਧਰ ਵਾਲੇ ਵੀਰਾਂ ਦੀ ਸੋਟੀ-ਧਰਾਅ ਵਰਗੀ ਪਹੁੰਚ ਵੀ ਸਾਡੇ ਇੰਤਜ਼ਾਮੀਆਂ ਨਿਜ਼ਾਮ ਵਿਚ ਬਣ ਜਾਂਦੀ ਹੈ।

ਪਰ ਸਮਝਣ ਵਾਲੀ ਗੱਲ ਇਹ ਹੈ ਕਿ ਕੀ ਪੰਜਾਬੀਆਂ ਦੀ ਜਗਤ ਪ੍ਰਸਿੱਧ ਪ੍ਰਹੋਣਚਾਰੀ ਆਧੁਨਿਕ ਦੌਰ ਦੇ ਇਸ ਸਾਰੇ ਗਿਵ ਐਂਡ ਟੇਕ ਅਰਥਾਤ ਲੈਣ-ਦੇਣ ਦੇ ਚਲਣ ਨੂੰ ਹੀ ਕਹਿੰਦੇ ਹਨ? ਮੇਰੇ ਖਿਆਲ ਵਿਚ ਬਿਲਕੁਲ ਨਹੀਂ। ਸਗੋਂ ਕੁੱਲ ਮਿਲਾ ਕੇ ਉਚੀਆਂ ਕਦਰਾਂ-ਕੀਮਤਾਂ ਦੀ ਜ਼ਿੰਦਗੀ ਹੀ ਪੰਜਾਬੀ ਸਭਿਆਤਾ, ਸਭਿਆਚਾਰ ਤੇ ਪੰਜਾਬੀਅਤ ਦੀ ਵਿਲੱਖਣ ਪਛਾਣ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਪ੍ਰਵਾਸੀ ਪੰਜਾਬੀ ਪਰਿਵਾਰ ਸਾਡੇ ਜੱਗ ਜਾਹਿਰ ਪਿਆਰ ਤੇ ਸਨੇਹ ਦੀਆਂ ਵੱਡੀਆਂ ਪਿਰਤਾਂ ਨੂੰ ਬੇਗਰਜ਼ ਤੇ ਬੇਲੋਸ ਜਿਹੇ ਢੰਗ-ਤਰੀਕੇ ਨਾਲ ਜ਼ਰੂਰ ਨਿਭਾਉਣ, ਜਿਨ੍ਹਾਂ ਨਾਲ ਕਿ ਲੋੜਾਂ ਤੇ ਗਰਜ਼ਾਂ ਦੀ ਥਾਂ ਉਨ੍ਹਾਂ ਵੱਲੋਂ ਮਹਿਮਾਨਨਿਵਾਜ਼ੀ ਵਿਚ ਸੁਚੇ ਸਨੇਹ ਤੇ ਪਿਆਰ ਦੀ ਝਲਕ ਮਿਲੇ। ਪਰ ਉਸ ਤੋਂ ਵੀ ਕਿਤੇ ਜ਼ਰੂਰੀ ਹੈ ਕਿ ਪੰਜਾਬੀਅਤ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਕਾਇਮ-ਮੁਕਾਮ ਰੱਖਣ ਲਈ ਇੱਧਰੋਂ ਜਾਂਦੇ ਸੱਜਣ ਵੀ ਆਪਣੀਆਂ ਭੁੱਖੀਆਂ-ਹਾਬੜੀਆਂ ਭਾਹਿਸ਼ਾਂ ਨੂੰ ਇੱਧਰ ਹੀ ਛੱਡ ਜਾਣ। ਇਹ ਹੀ ਨਹੀਂ ਸਗੋਂ ਉਹ ਆਪਣੇ ਉੱਧਰ ਦੇ ਭੈਣ-ਭਰਾਵਾਂ ਤੇ ਸਾਕ-ਸਬੰਧੀਆਂ ਲਈ ਰੱਜੀਆਂ-ਪੁੱਜੀਆਂ ਰੂਹਾਂ ਵਾਂਗ ਕੋਈ ਪਿਆਰ-ਪ੍ਰਗਟਾਵੇ ਤੇ ਸੁੱਖ ਦੇ ਸੁਨੇਹੇ ਹੀ ਲੈ ਕੇ ਜਾਣ।

ਅੱਛਾ ਦੋਸਤੋ! ਖੁਸ਼ੀ ਆਏ, ਖੁਸ਼ੀ ਵੰਝੋ।

ਪਰ ਆਹ ਬਾਣੀ ਸਿਹੁੰ ਕੀ ਕਹਿੰਦੇ...?



## 300 ਸਾਲ ਗੁਰੂ ਦੇ ਨਾਲ!

ਇਸ ਵਿਚ ਕੋਈ ਅਤਿਕਬਨੀ ਨਹੀਂ ਕਿ ਗੋਬਿੰਦ ਵਿਸ਼ਵਾਸ ਦਾ ਨਾਮ ਹੈ। ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿਚ ਬੈਠੇ ਨਾਨਕ ਨਾਮ-ਲੇਵਾ ਪੰਜਾਬੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ ਗੁਰੂ ਸਾਹਿਬਾਨ, ਭਗਤਾਂ ਤੇ ਪੀਰਾਂ ਦਾ ਨਾਮ ਧਿਆਉਂਦੇ ਹਨ। ਪੰਜਾਬੀ ਦੇ ਸ਼੍ਰੋਮਣੀ ਫਿਲਮਾਫ਼ਰ ਕਵੀ ਪ੍ਰੋ: ਪੂਰਨ ਸਿੰਘ ਨੇ ਇਸ ਲਈ ਹੀ ਕਿਹਾ ਹੈ ‘ਪੰਜਾਬ ਜਿਉਂਦਾ ਹੈ ਗੁਰੂ ਦੇ ਨਾਂ ’ਤੇ।’



ਸੰਨ 1708 ਈਸਵੀ ਵਿਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਪ੍ਰਲੋਕ ਗਮਨ ਤੋਂ ਪਹਿਲਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੀ ਸੌਂਪਣਾ ਕੀਤੀ ਗਈ ਸੀ। ਇਸ ਪਾਵਨ ਗੁਰਗੱਦੀ ਦਿਵਸ ਦੇ 300 ਸਾਲ ਸੰਪੂਰਨ ਹੋਣ 'ਤੇ ਸਮੂਹ ਸੰਗਤਾਂ ਤੇ ਦੇਸ਼ ਵਾਸੀਆਂ ਵਲੋਂ ਟ੍ਰੈਸਤਾਬਦੀ ਸਮਾਗਮ ਮਨਾਉਣ ਦਾ ਜੋ ਸੰਕਲਪ ਕੀਤਾ ਗਿਆ ਹੈ; ਉਹ ਬੜਾ ਸੋਹਣਾ ਤੇ ਸ਼ਲਘਾਯੋਗ ਹੈ। ਇਸ ਸੰਦਰਭ ਵਿਚ ਗੁਰੂ ਸਹਿਬਾਨ ਤੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਦੇ ਜੀਵਨਾਂ ਤੇ ਫਲਸਫੇ ਬਾਰੇ ਸਾਡੀ ਮਾਨਸਿਕ ਦਿਆਨਤਦਾਰੀ ਤੇ ਬਹੁਤ ਕੁਝ ਨਿਰਭਰ ਕਰੇਗਾ ਕਿ ਅਸੀਂ ਆਪਣੇ ਗੁਰੂਆਂ ਪ੍ਰਤੀ ਕਿੰਨੇ ਕੁ ਇਮਾਨਦਾਰ ਤੇ ਵਢਾਦਾਰ ਹਾਂ।

ਇਸ ਤੋਂ ਪਹਿਲਾਂ ਵੀ ਅਸੀਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਸੰਨ 1966 ਤੋਂ ਹੁਣ ਤੱਕ 14 ਸਤਾਬਦੀਆਂ ਮਨਾ ਚੁੱਕੇ ਹਾਂ। ਪਰ ਕੁੱਲ ਮਿਲਾ ਕੇ ਸਿੱਟੋਂ ਵਜੋਂ ਆਪਣੇ ਸਾਹਿਤ ਜਾਂ ਇਤਿਹਾਸ ਵਿਚ ਲੋੜੀਂਦੀ ਸੋਧ ਨਹੀਂ ਕਰ ਸਕੇ। ਮਤਲਬ ਇਹ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਦੀਆਂ ਜੀਵਨੀਆਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਆਪਣੇ ਸਾਹਿਤ ਤੇ ਇਤਿਹਾਸ ਵਿਚ ਲੋੜੀਂਦਾ ਯੋਗ ਸਥਾਨ ਨਹੀਂ ਦੇ ਸਕੇ ਅਤੇ ਨਾ ਹੀ ਅਸੀਂ ਇਨ੍ਹਾਂ ਸਤਾਬਦੀਆਂ ਦੇ ਫਲਸਫੇ ਨੂੰ ਨਿਰੰਤਰ ਲਗਾਤਾਰਤਾ ਵਿਚ ਲੋਕਾਂ ਤੱਕ ਪਹੁੰਚਾ ਸਕੇ ਹਾਂ। ਇਸ ਸਬੰਧ ਵਿਚ ਸੱਚ ਕਿਹਾ ਤਾਂ ਹਨ੍ਹੇਰਾ ਜ਼ਰੋਗਾ ਕਿਵੇਂ, ਚੁੱਪ ਰਹੇ ਤਾਂ ਲੋਕ ਕੀ ਕਹਿਣਗੇ

ਵਾਲਾ ਸਵਾਲੀਆ ਨਿਸ਼ਾਨ ਅੱਜ ਕੌਮ ਦੇ ਸਾਹਮਣੇ ਹੈ। 300 ਸਾਲ ਗੁਰੂ ਦੇ ਨਾਲ ਬੇਸ਼ਟਕ ਅੱਜ ਸਾਡਾ ਇਕ ਹੋਰ ਦਾਅਵਾ-ਦਮਗਜ਼ਾ ਹੈ। ਅਜੋਕੀ ਪੀੜ੍ਹੀ ਦਾ ਯੁੱਗ ਦਿਮਾਗ ਵਾਲਿਆਂ ਦੀ ਪੀੜ੍ਹੀ ਦਾ ਯੁੱਗ ਹੈ। ਅੱਜ ਦਾ ਸਾਡਾ ਸਮਾਜ ਗੁਰੂਆਂ-ਪੀਰਾਂ ਦੇ ਦੱਸੇ ਸਚਿਆਰ ਤੇ ਸਭਿਆਚਾਰ ਤੋਂ ਦੁਰੇਡੇ ਹੈ। ਅਸੀਂ ਪਦਾਰਥਵਾਦੀ ਯੁੱਗ ਦੇ ਅਲੰਬਰਦਾਰ ਨਵੇਂ-ਨਵੇਂ ਜੈਕਾਰ-ਨਗਾਰੇ ਤੇ ਨਵੇਂ ਨਾਅਰੇ ਘੜਣ ਦੇ ਮਾਹਿਰ ਹਾਂ।

ਸੋ ਅੱਜ 300 ਸਾਲ ਗੁਰੂ ਦੇ ਨਾਲ ਵਾਲਾ ਵਲਵਲਾ ਇਕ ਬਹੁਤ ਵਧੀਆ ਤੇ ਅਹਿਮ ਸੁਆਲ ਪੈਦਾ ਕਰ ਰਿਹਾ ਹੈ ਕਿ ਕੀ ਅਸੀਂ ਵਾਕਿਆ ਹੀ ਗੁਰੂ ਵਾਲੇ ਹਾਂ ਵੀ ਜਾਂ ਨਹੀਂ? ਇਹ ਸੱਚਮੁਚ ਹੀ ਵਿਚਾਰਨਯੋਗ ਹੈ ਕਿ ਗੁਰੂ ਤਾਂ ਸਦਾ-ਸਦਾ ਤੋਂ ਹੀ ਸਾਡੇ ਅੰਗ-ਸੰਗ ਹੈ। ਪਰ ਅਸੀਂ ਕਦੋਂ, ਕਿਥੋਂ ਤੇ ਕਿਵੇਂ ਗੁਰੂ ਦੇ ਨਾਲ ਹੋਏ? ਜੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਸੀਂ ਹੁੰਦੇ ਤਾਂ ਸਾਡਾ ਇਤਿਹਾਸ ਉਦੋਂ ਤੋਂ ਹੀ ਅਜਾਦ ਕੌਮ ਦਾ ਇਤਿਹਾਸ ਹੋਣਾ ਸੀ। ਫਿਰ ਨਾ ਹੀ ਉਨ੍ਹਾਂ ਨੂੰ ਆਪਣੀ ਪਿਆਰੀ ਅਨੰਦਪੁਰੀ ਨੂੰ ਤਿਆਗਣਾ ਪੈਣਾ ਸੀ ਤੇ ਨਾ ਹੀ ਸਰਬਸਦਾਨ ਦੀ ਲੋੜ ਪੈਣੀ ਸੀ।

ਇਸ ਪ੍ਰਬਾਇ ਕਿਹਾ ਜਾ ਸਕਦਾ ਹੈ ਕਿ ਗੁਰੂ ਤਾਂ ਹਮੇਸ਼ਾਂ ਹੀ ਸਾਡੇ ਅੰਗ-ਸੰਗ ਹੈ। ਪਰ ਅਸੀਂ ਕਦੇ ਆਪ ਹੀ ਗੁਰੂ ਵਾਲੇ ਨਹੀਂ ਬਣੇ।

**‘300 ਸਾਲ ਗੁਰੂ ਦੇ ਨਾਲ’ ਕਹਿਣ ਵਾਲਿਓ!**

ਬਦਰੰਗ ਹੋ ਰਹੀ ਸਿੱਖੀ ਨੂੰ ਸਰਬਸਦਾਨੀ ਨੇ

ਇਕ ਸੁਆਲ ਹੈ ਪਾਇਆ

ਕਦੋਂ ਤੇ ਕਿਥੋਂ ਤੁਸੀਂ ਹੋਏ ਨਾਲ ਮੇਰੇ?

ਉੱਤਰ ਸਾਥੋਂ ਕਿਉਂ ਨਾ ਦੇਣ ਹੋਇਆ?

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਏਕੋ ਸਰਬਸਦਾਨੀ ਹਨ। ਜਿਨ੍ਹਾਂ ਨੇ ਦੇਸ਼ ਤੇ ਕੌਮ ਦੀ ਖਾਤਰ ਆਪਣਾ ਸਭ ਕੁਝ ਵਾਰਨ ਦੇ ਬਾਵਜੂਦ ਆਪਣੇ ਹੀ ਦੇਸ਼ ਵਾਸੀਆਂ ਵਲੋਂ ਦਿਖਾਏ ਅਕਿਤਘਣਤਾ ਦੇ ਵਤੀਰੇ ਪ੍ਰਤੀ ਕਿਸੇ ਨੂੰ ਮੰਦਾ ਨਹੀਂ ਕਿਹਾ ਤੇ ਰੱਬ ਦੀ ਰਜਾ ਨੂੰ ਖਿੜ੍ਹੇ-ਮੱਥੇ ਪ੍ਰਵਾਨ ਕੀਤਾ।

ਸਵਾਮੀ ਵਿਵੇਕਾਨੰਦ ਨੇ ਪੂਰਨ ਸਵਰਾਜ ਦੀ ਮੰਗ ਦਾ ਮਤਾ ਪਾਸ ਕਰਨ ਲਈ ਲਾਹੌਰ ਵਿਖੇ ਬੁਲਾਏ ਗਏ ਸੰਨ 1929 ਦੇ ਸੰਮੇਲਨ ਸਮੇਂ ਦੇਸ਼ ਵਾਸੀਆਂ ਦੇ ਸਾਹਮਣੇ ਪੁਰਜ਼ੋਰ ਸ਼ਬਦਾਂ ਵਿਚ ਇਸ ਮਹਾਨ ਤੱਥ ਨੂੰ ਰੱਖਿਆ, ਪਰ ਅਸੀਂ ਗੁਰੂ ਸਾਹਿਬ ਦੇ ਮਹਾਨ ਤਿਆਗ ਤੇ ਉਨ੍ਹਾਂ ਦੀ ਖਿਮਾ-ਮੂਰਤ ਨੂੰ ਅੱਖ-ਪ੍ਰੋਥੇ ਕਰ ਰਹੇ ਹਾਂ। ਸੋ ਵਰਤਮਾਨ ਸਮੇਂ ਦੀ ਇਹ ਸਭ

ਤੋਂ ਵੱਡੀ ਮੰਗ ਹੈ ਕਿ ਦੇਸ਼ ਤੇ ਕੌਮ ਲਈ ਆਪਾ-ਵਾਰਨ ਵਾਲੀ ਲਾਸਾਨੀ ਸਖ਼ਸ਼ੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਨ੍ਹਾਂ ਦੇ ਤਿਆਗ ਨੂੰ ਦੁਨੀਆਂ ਭਰ ਦੇ ਸਹਿਤ ਤੇ ਇਤਿਹਾਸ ਵਿਚ ਉਜਾਗਰ ਕਰੀਏ। ਜਿਸ ਲਈ ਅੰਗਰੇਜ਼ੀ ਤੋਂ ਇਲਵਾ ਮੁੱਖ ਅੰਤਰਰਾਸ਼ਟਰੀ, ਰਾਸ਼ਟਰੀ ਤੇ ਪ੍ਰਾਤਿਕ ਭਾਸ਼ਾਵਾਂ ਵਿਚ ਉਨ੍ਹਾਂ ਦੇ ਜੀਵਨ ਤੇ ਫਲਸਫੇ ਸਬੰਧੀ ਕਿਤਾਬਾਂ ਛਾਪੀਆਂ ਜਾਣੀਆਂ ਜ਼ਰੂਰੀ ਹਨ।

ਸੰਸਾਰ ਦੇ ਧਰਮ ਜਗਤ ਵਿਚ ‘ਸ਼ਬਦ ਗੁਰੂ’ ਨੂੰ ਜੋ ਦਸਵੇਂ ਪਾਂਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਾਸਾਨੀ ਤੇ ਲਾਫ਼ਾਨੀ ਮਾਣਤਾ ਦੀ ਨਯਾਬ ਦੇਣ ਦਿੱਤੀ ਹੈ। ਉਸ ਅਲੋਕਿਕ ਪ੍ਰੰਪਰਾ ਨੂੰ ਸੁਦ੍ਰਿੜ ਬਣਾਉਣ ਲਈ ਲਗਾਤਾਰਤਾ ਵਿਚ ਧਰਮ ਪ੍ਰਚਾਰ ਤੇ ਪ੍ਰਸਾਰ ਦੀ ਘਾਟ ਨੂੰ ਪੂਰਾ ਕੀਤੇ ਜਾਣ ਲਈ ਲੋੜੀਦੇ ਪ੍ਰੋਗਰਾਮ ਉਲੀਕੇ ਜਾਣ ਦੀ ਬੇਹੱਦ ਜ਼ਰੂਰਤ ਹੈ। ਅਜੋਕੇ ਸਮੇਂ ਵਿਚ ਕਰਮਕਾਂਡੀ ਕੁਰੀਤੀਆਂ ਅਤੇ ਸ਼ਰਧਾ ਦੇ ਨਾਮ 'ਤੇ ਬ੍ਰਾਹਮਣਵਾਦੀ ਰਸਮੋ-ਰਿਵਾਜ ਸਿੱਖ ਧਰਮ ਵਿਚ ਜੜ੍ਹਾਂ ਫੜ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਧਾਰਮਿਕ ਸੰਸਥਾਵਾਂ ਦੀ ਭਰਪੂਰ ਮਦਦ ਨਾਲ ਇਨ੍ਹਾਂ ਕਰਮਕਾਂਡਾ ਤੋਂ ਸਿੱਖ ਧਰਮ ਨੂੰ ਫਿਰ ਤੋਂ ਰਹਿਤ ਕਰਨ ਦੀ ਅਹਿਮੀਅਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਦੀ ਇੱਕ ਜੋਤ ਨੇ ਕਲਮ ਤੋਂ ਤਲਵਾਰ ਤੱਕ ਦਾ ਸਫਰ ਕੀਤਾ ਹੈ। ਗੁਰੂ ਘਰਿ ਦੀਆਂ ਕੁਰਬਾਨੀਆਂ ਉਪਰੰਤ ਲੱਖਾਂ ਹੀ ਗੁਰੂ ਘਰਿ ਦੇ ਸ਼ਹੀਦਾਂ-ਮੁਰੀਦਾਂ ਨੇ ਸਿੱਖ ਧਰਮ ਦੇ ਮੁਢਲੇ ਬੁਨਿਆਦੀ ਅਸੂਲਾਂ; ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ ਅਤੇ ਇਸ ਤੋਂ ਅਗੋ; ਮਨੁੱਖੀ ਅਜਾਦੀ, ਮਨੁੱਖੀ ਭਾਈਚਾਰੇ ਅਤੇ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੇ ਮਹਾਨ ਸਿਧਾਂਤਾਂ ਦੀ ਬਹਾਲੀ ਖਾਤਰ; ਸੰਘਰਸ਼ ਕੀਤਾ ਅਤੇ ਬੇਅੰਤ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਸਬੰਧੀ ਫਿਰ ਤੋਂ ਸਿੱਖ ਕੌਮ ਨੂੰ ਹੀ ਨਹੀਂ; ਸਗੋਂ ਸਾਰੀ ਦੁਨੀਆਂ ਨੂੰ ਜਾਣੂ ਕਰਵਾਉਣ ਦੀ ਅਹਿਮੀਅਤ ਨੂੰ ਸਮਝਦੇ ਹੋਏ ਰਾਜ ਪੱਧਰ, ਰਾਸ਼ਟਰੀ ਪੱਧਰ ਤੇ ਅੰਤਰ-ਰਾਸ਼ਟਰੀ ਪੱਧਰ ਤੇ ਧਾਰਮਿਕ, ਸਾਹਿਤਕ ਤੇ ਇਤਿਹਾਸਕ ਗੋਸ਼ਟੀਆਂ ਨਿਰੰਤਰ ਚਲਾਏ ਜਾਣ ਸਬੰਧੀ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਲੋੜ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੇ ‘ਖਾਲਸਾ ਸਿਰਜਣਾ’ ਦੇ ਸਿਧਾਂਤਕ ਫਲਸਫੇ ਬਾਰੇ ਵੀ ਦੁਨੀਆਂ ਨੂੰ ਜਾਣਕਾਰੀ ਦੇਣੀ ਅਤਿ ਲਾਜ਼ਮੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਡ੍ਰੈਸ਼ਤਾਬਦੀ ਦੇ ਮੌਕੇ 'ਤੇ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਵਲੋਂ ਮਾਨਵਤਾ ਨੂੰ ਦਿੱਤੇ ਗਏ ਮਾਰਗ ਦਰਸ਼ਨ ਸਬੰਧੀ ਵੀ ਬਹੁ-ਭਾਸ਼ਾਈ ਸਾਹਿਤ ਤੇ ਇਤਿਹਾਸ ਰਾਹੀਂ ਸੰਸਾਰ ਵਿਚ ਨਸਰ ਕਰਨ ਦੀ ਲੋੜ ਹੈ।

ਜਿਥੋਂ ਤੱਕ ਸਾਡੇ ਸਾਹਿਤ ਤੇ ਇਤਿਹਾਸ ਦਾ ਸਵਾਲ ਹੈ ਇਹ ਕਿਸੇ ਸਮੇਂ ਸਾਡੀ ਹੁਕਮਰਾਨ ਅੰਗਰੇਜ਼ ਕੌਮ ਨੇ ਸਾਨੂੰ ਗੁਲਮ ਕੌਮ ਵਜੋਂ ਦਿੱਤਾ ਸੀ। ਜੋ ਕਿ ਹੁਣ ਤੱਕ

ਮਤਵਾਤਰ ਚਲਿਆ ਆ ਰਿਹਾ ਹੈ। ਅਜ਼ਾਦੀ ਤੋਂ ਇੰਨੇ ਸਾਲ ਬਾਅਦ ਵੀ ਅਸੀਂ ਆਪਣੇ ਇਤਿਹਾਸ ਤੇ ਸਾਹਿਤ ਨੂੰ ਸਹੀ ਰੂਪ ਵਿਚ ਨਹੀਂ ਪੇਸ਼ ਕਰ ਸਕੇ। ਇਥੇ ਮੈਂ ਉਦਾਹਰਣ ਵਜੋਂ ਸਿਰਫ਼ ਇਕ ਹੀ ਮਿਸਾਲ ਲਵਾਂਗਾ। ਮਿਸਾਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੌਮ ਤੇ ਸਮਾਜ ਨੂੰ ਬਹੁਤ ਵੱਡੀਆਂ ਦੇਣਾਂ ਹਨ।

ਖਾਲਸਾ ਪੰਥ ਦੀ ਸਾਜਣਾ ਆਪਣੇ ਆਪ ਵਿਚ ਇਕ ਨਵੀਂ ਕੌਮ ਦੀ ਸਿਰਜਣਾ ਸੀ। ਇਸਦੇ ਪਿਛੇ ਫਲਸਫੇ ਦੇ ਮੁੱਖ ਸਿਧਾਂਤ ਮਨੁੱਖੀ ਅਜ਼ਾਦੀ, ਮਨੁੱਖੀ ਬਰਾਬਰੀ, ਮਨੁੱਖੀ ਭਾਈਚਾਰੇ ਅਤੇ ਜਾਤ-ਪਾਤ ਰਹਿਤ ਸਮਾਜ ਅਜੋਕੇ ਲੋਕਤੰਤਰ ਦੇ ਮੂਲ ਅਧਾਰ ਹਨ। ‘ਅਪੇ ਗੁਰ ਚੇਲ’ ਦੇ ਸਿਧਾਂਤ ਅਨੁਸਾਰ ਖਾਲਸਾ ਪੰਚਾਇਤ ਦੇ ਵਲੋਂ ਕੀਤੇ ਗਏ ਫੈਸਲੇ ਦੀ ਮਰਿਆਦਾ ਇਹ ਨਿਸ਼ਚਿਤ ਕੀਤੀ ਗਈ ਕਿ ਪੰਚਾਇਤੀ ਫੈਸਲਾ ਗੁਰੂ ਨੂੰ ਵੀ ਪ੍ਰਵਾਨ ਹੋਵੇਗਾ।

ਇਸ ਸਿਧਾਂਤ ਦੀ ਪਰਖ ਚਮਕੋਰ ਦੀ ਗੜ੍ਹੀ ਨੇ ‘ਖਾਲਸਾ ਪੰਚਾਇਤ’ ਦੇ ਪਹਿਲੇ ਗੁਰਮਤੇ ਦੇ ਰੂਪ ਵਿਚ ਪ੍ਰਤੱਖ ਦੇਖੀ। ਦਸਵੇਂ ਪਾਤਿਸ਼ਾਹ ਦੀਆਂ ਮਾਨਵਤਾ ਨੂੰ ਮਹਾਨ ਦੇਣਾਂ ਹਨ ਜਿਵੇਂ ਕਿ ਭਾਈ ਘਨੋਂਦੀਆ ਜੀ ਨੂੰ ਉਨ੍ਹਾਂ ਨੇ ਅਦੇਸ਼ ਦਿੱਤਾ ਕਿ ਜੰਗ ਦੇ ਜ਼ਖਮੀਆਂ ਨੂੰ ਪਾਣੀ ਪਿਆਉਣ ਤੋਂ ਇਲਾਵਾ ਉਨ੍ਹਾਂ ਦੀ ਮਲੁਮ ਪੱਟੀ ਵੀ ਕੀਤੀ ਜਾਵੇ। ਇਹ ਸੰਕਲਪ ਅਜੋਕੇ ਰੈਂਡ ਕਰਾਸ ਦਾ ਮੌਹਰੀ ਬਣਦਾ ਹੈ।

ਹੋਲੇ-ਮਹੱਲੇ ਦੀ ਸ਼ੁਰੂਆਤ ਅਜੋਕੀਆਂ ਓਲੰਪਿਕ ਖੇਡਾਂ ਦੀ ਅਗਰਗਾਮੀ ਹੈ। ਪਰ ਅਸੀਂ ਇਨ੍ਹਾਂ ਸਾਰੀਆਂ ਵਰਦਾਨ ਰੂਪੀ ਦਾਤਾਂ ਦਾ ਸਿਹਰਾ ਪੱਛਮੀ ਸਭਿਆਤਾ ਨੂੰ ਦਿੰਦੇ ਹਾਂ। ਸ਼ਬਦ ਗੁਰੂ ਨੂੰ ਗੁਰਿਆਈ ਦੇ ਕੇ ਦੇਹਧਾਰੀ ਗੁਰੂ ਦੀ ਚੱਲੀ ਆਉਦੀ ਰੀਤ ਨੂੰ ਹਮੇਸ਼ਾ ਲਈ ਖਤਮ ਕਰਨਾ ਵੀ ਗੁਰੂ ਸਾਹਿਬ ਦਾ ਕੌਮ ਨੂੰ ਵਰਦਾਨ ਹੈ।

ਦੂਜੇ ਪਾਸੇ ਸਾਸੂਚੇ ਤੌਰ 'ਤੇ ਫਲਸਫੇ ਦੇ ਪ੍ਰਸਾਰ ਤੇ ਪ੍ਰਸਾਰ ਦੇ ਪੱਖੋਂ ਸਾਡਾ ਅਧੂਰਾਪਣ ਸਪਸ਼ਟ ਤੌਰ 'ਤੇ ਸਾਡੇ ਸਾਹਮਣੇ ਹੈ। ਉਹ ਇਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੌਮ ਨੂੰ ਮਹਾਨ ਦਾਤਾਂ ਜਿਵੇਂ ਕਿ ਖਾਲਸਾ ਸਿਰਜਣਾ ਦੇ ਜ਼ਰੀਏ ਮਨੁੱਖੀ ਅਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਸਿਧਾਂਤ ਦੇ ਨਾਲ-ਨਾਲ ਜਾਤ-ਪਾਤ ਰਹਿਤ ਸਮਾਜ ਦੀ ਦੇਣ ਅਤੇ ਇਸ ਤੋਂ ਇਲਾਵਾ ਰੈਂਡ ਕਰਾਸ ਤੇ ਖੇਡ ਸੰਸਾਰ ਨੂੰ ਦਿੱਤੀ ਅਗਵਾਈ ਨੂੰ ਅਸੀਂ ਸੰਸਾਰ ਵਿਚ ਨਸਰ ਨਹੀਂ ਕਰ ਸਕੇ। ਸਾਡੇ ਵਿੰਦਿਅਕ ਕੋਰਸਾਂ ਵਿਚ ਲੋਕਤੰਤਰੀ ਸਿਧਾਂਤਾਂ ਨੂੰ ਪ੍ਰਗਟ ਕਰਨ ਦਾ ਸਿਹਰਾ ਫਰਾਸ ਦੀ ਕ੍ਰਾਂਤੀ ਨੂੰ ਦਿੱਤਾ ਜਾ ਰਿਹਾ ਹੈ ਜਾਂ ਰੈਂਡ ਕਰਾਸ ਦੀ ਸ਼ੁਰੂਆਤ ਕਰਨ ਦਾ ਸਿਹਰਾ ਹੈਨਰੀ ਡਿਊਨਾ ਨੂੰ ਮਿਲਦਾ ਹੈ। ਇਸ ਤਰ੍ਹਾਂ ਹੀ ਅਜੋਕੀਆਂ ਓਲੰਪਿਕ ਖੇਡਾਂ ਦਾ ਸਿਹਰਾ ਕੇਂਬਰਤਿਨ ਨੂੰ ਦਿੱਤਾ ਜਾਂਦਾ ਹੈ। ਪਾਰਲੀਮੈਂਟ ਵਿਚ ਪਹਿਲੇ ਰੈਜ਼ੋਲਿਊਸ਼ਨ ਦਾ ਮਾਣ ਬ੍ਰਿਟਿਸ਼ ਪਾਰਲੀਮੈਂਟ ਨੂੰ ਦਿੱਤਾ ਗਿਆ ਹੈ। ਜਦੋਂ ਕਿ ਇਨ੍ਹਾਂ ਸਭ ਪਹਿਲੂਆਂ ਸਬੰਧੀ ਗੁਰੂ ਗੋਬਿੰਦ ਸਿੰਘ ਸਾਹਿਬ ਮਨੁੱਖੀ ਸਮਾਜ ਦੇ ਸ਼ੋਮਣੀ ਰਹਿਨੁਮਾ ਬਣੇ।

ਪਰ ਅਫਸੋਸ ਇਹ ਹੈ ਕਿ ਗੁਰੂ ਸਾਹਿਬਾਨ ਦੀ ਲਾਸਾਨੀ ਸਿਰਜਣਾ ਤੇ ਕੌਮੀ ਦੇਣ ਬਾਰੇ ਇਕ ਮਤ ਹੋਣ ਦੇ ਬਾਵਜੂਦ ਵੀ ਅਸੀਂ ਸਾਰੇ ਮਾਨਸਿਕ ਤੇ ਸਿਧਾਂਤਕ ਤੌਰ 'ਤੇ ਆਪਸ ਵਿਚ ਇਕੱਠੇ ਨਹੀਂ ਹੋ ਸਕੇ। ਜੇ ਅਸੀਂ ਗੁਰੂ ਸਾਹਿਬ ਵੇਲੇ ਜਾਂ ਘਟੋ-ਘਟ ਅਜ਼ਾਦ ਹੋਣ ਤੋਂ ਬਾਅਦ ਹੁਣ ਹੀ ਗੁਰੂ ਦੇ ਨਾਲ ਹੁੰਦੇ ਤਾਂ ਸਾਡੀਆਂ ਪੀੜ੍ਹੀਆਂ ਗੁਰੂ ਸਾਹਿਬਾਨ ਤੇ ਸ਼ਹੀਦਾਂ-ਮੁਰੀਦਾਂ ਦੇ ਧਰਮੀ ਤੇ ਸਦਾਚਾਰਿਕ ਫਲਸਫੇ ਤੋਂ ਹੁਣ ਵਾਂਗ ਬੇਮੁੱਢ ਨਾ ਹੁੰਦੀਆਂ। ਭੈਰ! ਚੰਗਾ ਹੋਵੇ ਕਿ ਜੇ ਹੁਣ ਵੀ ਅਸੀਂ 'ਦੇਰ ਆਏ ਦਰਸਤ ਆਏ' ਦੀ ਪ੍ਰੰਪਰਾ ਨਿਭਾ ਦੇਈਏ।

ਅਕਸਰ ਹੀ ਇਹ ਹੋਇਆ ਹੈ ਕਿ ਜ਼ਰਵਾਣੀਆਂ ਕੌਮਾਂ ਇਤਿਹਾਸ ਸਿਰਜਦੀਆਂ ਤਾਂ ਹਨ ਪਰ ਲਿਖਦੀਆਂ ਨਹੀਂ। ਇਸ ਦਾ ਕਾਰਨ ਇਹ ਹੈ ਕਿ ਜੇ ਉਨ੍ਹਾਂ ਨੂੰ ਤਲਵਾਰ ਛੱਡਣ ਦਾ ਮੌਕਾ ਮਿਲੇ ਤਾਂਹੀਓਂ ਤਾਂ ਉਹ ਲਿਖਣ-ਪੜ੍ਹਣ ਦਾ ਕੰਮ ਕਰਨ। ਪਰ ਇਹ ਕਦੇ ਵੀ ਨਹੀਂ ਹੁੰਦਾ ਕਿਉਂਕਿ ਮਰਜ਼ੀਵੜੇ ਤਾਂ ਸ਼ਹੀਦੀਆਂ ਪਾ ਜਾਂਦੇ ਹਨ ਤੇ ਸੰਘਰਸ਼ੀ ਯੋਧਿਆਂ ਕੋਲ ਲਿਖਣ-ਪੜ੍ਹਣ ਦਾ ਕੋਈ ਸਮਾਂ ਹੀ ਨਹੀਂ ਹੁੰਦਾ।

ਭੈਰ! ਉਨ੍ਹਾਂ ਦੀਆਂ ਮਾਰੀਆਂ ਤੇਗਾਂ ਸਦਕਾ ਉਨ੍ਹਾਂ ਤੋਂ ਬਾਅਦ ਰਾਜ-ਭਾਗ ਦੇ ਫਲ-ਮੇਵੇ ਛਕਣ ਵਾਲੀਆਂ ਪੀੜ੍ਹੀਆਂ ਵਜੋਂ ਅਸੀਂ ਵੀ ਤਾਂ ਕਿਸੇ ਕਰਮ ਦੇ ਨਹੀਂ ਕਿ ਅਸੀਂ ਆਪਣੇ ਇਸ਼ਟ-ਗੁਰੂਆਂ ਤੇ ਸ਼ਹੀਦਾਂ-ਮੁਰੀਦਾਂ ਦਾ ਇਤਿਹਾਸ ਹੀ ਲਿਖ ਦੇਈਏ। ਉਨ੍ਹਾਂ ਦੀਆਂ ਜੀਵਨੀਆਂ ਤੇ ਕਾਰਨਾਮਿਆਂ ਬਾਰੇ ਲਿਖਣਾ ਤਾਂ ਦੂਰ ਦੀ ਗੱਲ ਹੈ। ਅਸੀਂ ਉਨ੍ਹਾਂ ਦੇ ਜੀਵਨ ਦੇ ਤੱਥਾਂ ਬਾਰੇ ਜਾਂ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਸਾਲਾਂ ਤੇ ਤਾਰੀਖਾਂ ਬਾਰੇ ਵੀ ਪ੍ਰੂਨ ਤੌਰ 'ਤੇ ਭੰਬਲਭੂਸੇ ਵਿਚ ਪਏ ਹੋਏ ਹਾਂ।

ਆਖਿਰਕਾਰ ਹੁਣ ਇਸ ਪੱਖੋਂ ਤੱਥਾਂ ਅਤੇ ਤਿੱਥਾਂ-ਤਾਰੀਖਾਂ ਦਾ ਧੁੰਦਲਕਾ ਇੰਨਾ ਵਧ ਗਿਆ ਹੈ ਕਿ ਬੰਦਾ ਇਹ ਸਭ ਕੁੱਝ ਪੜ੍ਹ-ਸੁਣ ਕੇ ਬੌਂਦਲ ਜਿਹਾ ਜਾਂਦਾ ਹੈ ਤੇ ਉਸ ਨੂੰ ਆਪਣਾ ਸਮੁੱਚਾ ਵਜੂਦ ਹੀ ਕਾਫ਼ਿਰ ਹੁੰਦਾ ਜਾਪਦਾ ਹੈ। ਪ੍ਰਮਾਤਮਾ ਨਾ ਕਰੇ ਜਿਵੇਂ ਸਾਡੇ ਗਿਆਨ ਵਿਹੁਣੇ ਸਮਾਜ ਨੇ ਰਮਾਇਣ ਤੇ ਮਹਾਂਭਾਰਤ ਨੂੰ ਮਿਥਿਹਾਸ ਬਣਾ ਦਿੱਤਾ ਹੈ। ਕਿਤੇ ਇਹ ਨਾ ਹੋਵੇ ਕਿ ਸਮੇਂ ਦੀ ਧੂੜ-ਮਿੱਟੀ ਬਲੇ ਅਸੀਂ ਆਪ ਹੀ ਦੱਬ ਜਾਈਏ। ਫਿਰ ਸਰੀਰਿਕ ਤੇ ਮਾਨਸਿਕ ਤੌਰ 'ਤੇ ਬੁਦ ਆਪ ਧੂੜ-ਮਿੱਟੀ ਬਣ ਕੇ ਆਪਣੇ ਜਿਊਦੇ-ਜਾਗਦੇ ਇਤਿਹਾਸ ਨੂੰ ਵੀ ਮਿਥਿਹਾਸ ਕਹਿਣ ਲੱਗ ਪਈਏ। ਜਿਸ ਸਬੰਧੀ ਇਕ ਵਡਾ ਖਦਸ਼ਾ ਹੈ ਕਿ ਇਸ ਤਰ੍ਹਾਂ ਅਸੀਂ ਸਾਰੇ ਕੌਮੀ ਤੌਰ 'ਤੇ 'ਮੰਨੋ-ਪ੍ਰਮੰਨੋ ਖਿਸਕੰਡੂ' ਕਹਾਉਣ ਜਿਹੀ ਨਮੋਸ਼ੀ ਨਾ ਖੱਟ ਲਈਏ।

ਦਸਵੇਂ ਪਾਤਿਸ਼ਾਹ ਦੇ ਜੀਵਨ ਦੇ ਘਟਨਾਕ੍ਰਮ ਦੇ ਸਾਲ, ਮਹੀਨਿਆਂ ਬਾਰੇ ਅਤੇ ਉਨ੍ਹਾਂ ਦੇ ਫਲਸਫੇ ਦੀ ਗੱਲਬਾਤ ਕਰਦੇ ਹੋਏ; ਅਸੀਂ ਵੇਦਾਂਤ ਤੇ ਸਿਧਾਂਤ ਬਾਰੇ ਲੋੜ ਤੋਂ ਵੱਧ ਪਸੀਨੋ-ਪਸੀਨੀ ਹੋਏ ਜਾਪਦੇ ਹਾਂ। ਖਾਸ ਤੌਰ 'ਤੇ ਗੁਰੂ ਸਾਹਿਬ ਵਲੋਂ ਆਪਣੀ ਪਿਆਰੀ ਅਨੰਦਪੁਰੀ ਨੂੰ ਅਲਵਿਦਾ ਕਹਿਣ ਦਾ ਸਾਲ ਤੇ ਤਾਰੀਖ ਨਿਸਚਿਤ ਕਰਨ ਦੀ ਲੋੜ ਹੈ ਕਿਉਂਕਿ ਜੇ ਇਹ

ਸਾਲ 1704 ਨਿਸਚਿਤ ਹੁੰਦਾ ਹੈ ਜਾਂ ਇਹ ਸੰਨ 1705 ਬਣਦਾ ਹੈ ਤਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਸੰਨ 1704 ਤੋਂ ਬਾਅਦ ਉਨ੍ਹਾਂ ਦੇ ਪ੍ਰਲੋਕ ਗਮਨ ਤਕ ਦਾ ਘਟਨਾਕ੍ਰਮ ਕਾਫੀ ਤਬਦੀਲ ਹੋ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਇਕ ਸਾਲ ਅੱਗੇ ਹੋ ਜਾਂਦੇ ਹਨ ਜਾਂ ਇਕ ਸਾਲ ਪਿੱਛੇ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਮੁਕਤਸਰ ਦੀ ਜੰਗ ਅਤੇ ਦਮਦਮਾ ਸਾਹਿਬ ਵਿਖੇ ਕਿਆਮ ਦਾ ਸਾਲ ਅਤੇ ਸਮਾਂ ਵੀ ਵਕਤ ਦੇ ਹੋਰ-ਫੇਰ ਵਿਚ ਆ ਜਾਂਦਾ ਹੈ। ਅਜਿਹੇ ਹੋਰ ਵੀ ਬੜੇ ਸੁਆਲ ਹੋ ਸਕਦੇ ਹਨ ਜੋ ਸਾਨੂੰ ਸਾਡੀ ਭਾਵਨਾ ਅਤੇ ਸਾਡੇ ਉਦਮ ਉਪਰਾਲਿਆਂ ਤੋਂ ਬਿਝਕਾ ਸਕਦੇ ਹਨ।

ਇਸ ਤਰ੍ਹਾਂ ਹੀ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਦਸਵੇਂ ਪਾਤਿਸ਼ਾਹ ਕਿਸ ਸਥਾਨ ਤੇ ਕਿੰਨਾ ਸਮਾਂ ਠਹਿਰੇ? ਕੀ ਗੁਰੂ ਸਾਹਿਬ ਕਿੜੀ ਅਫਗਾਨਾਂ ਗਏ? ਵਜ਼ੀਦਪੁਰ ਕਦੋਂ ਗਏ ਅਤੇ ਕਿਸ ਰਸਤੇ ਗਏ? ਮੁਕਤਸਰ ਦੀ ਜੰਗ ਦਾ ਸਮਾਂ ਤੇ 40 ਮੁਕਤਿਆਂ ਦੀ ਸ਼ਹੀਦੀ ਦਾ ਸਮਾਂ ਕਿਹੜਾ ਸੀ? ਲੰਮੇ ਜੱਟ ਪੁਰੇ ਕਿੰਨਾ ਚਿਰ ਰਹੇ? ਇਸ ਤਰ੍ਹਾਂ ਹੀ ਦਸਵੇਂ ਪਾਤਿਸ਼ਾਹ ਦੇ ਦੀਨਾਂ ਕਾਂਗੜ, ਲੱਖੀ ਜੰਗਲ, ਬਠਿੰਡੇ ਜਾਂ ਫਿਰ ਤਲਵੰਡੀ ਸਾਬੇ ਦੇ ਠਹਿਰਨ ਦੇ ਸਮੇਂ ਬਾਰੇ ਵੱਖੋ-ਵੱਖ ਕਿਆਸ ਅਗਈਆਂ ਹਨ। ਨਾਂਦੇੜ ਸਾਹਿਬ ਨੂੰ ਜਾਂਦੇ ਹੋਏ ਦਸਮੇਸ਼ ਪਿਤਾ ਨੇ ਜ਼ਿਆਦਾ ਰਸਤਾ ਰਾਜਸਥਾਨ ਦੇ ਰਾਹੀਂ ਤੈਆ ਕੀਤਾ।

ਇਸ ਰਸਤੇ ਬਾਰੇ ਵੀ ਆਪਣੀ ਸਰਧਾ ਤੇ ਸੁਝ ਅਨੁਸਾਰ ਵੱਖ-ਵੱਖ ਇਤਿਹਾਸਕਾਰਾਂ ਨੇ ਆਪਣੀ ਰਾਇ ਦੱਸੀ ਹੈ। ਖੋਜ ਦੇ ਪੱਖੋਂ ਅਤੇ ਇਤਿਹਾਸ ਨੂੰ ਠੀਕ ਪ੍ਰਸੰਗ ਵਿਚ ਪੇਸ਼ ਕਰਨ ਲਈ ਤਾਂ ਸ਼ਾਇਦ ਇਨ੍ਹਾਂ ਸੁਆਲਾਂ ਦੇ ਜੁਆਬ ਬਹੁਤ ਜ਼ਰੂਰੀ ਹਨ। ਪਰ ਇਨ੍ਹਾਂ ਸੁਆਲਾਂ ਦੇ ਜੁਆਬ ਵਜੋਂ ਕੋਈ ਵਾਦ-ਵਿਵਾਦੀ ਤੱਥ ਲਭ ਕੇ ਬਹਿਸ-ਮੁਬਾਸੇ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਤੇ ਉਨ੍ਹਾਂ ਦੇ ਸੇਵਕਾਂ ਵਲੋਂ ਕੀਤੀ ਘਲਣਾ ਤੇ ਕੁਰਬਾਨੀ ਪ੍ਰਤੀ ਸਾਡੀ ਸਰਧਾ ਤੇ ਸਤਿਕਾਰ ਭਾਵਨਾ ਵਿਚ ਇਨ੍ਹਾਂ ਸੁਆਲਾਂ ਜਾਂ ਜੁਆਬਾਂ ਨਾਲ ਫਰਕ ਨਹੀਂ ਪੈਣਾ ਚਾਹੀਦਾ।

ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੇ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਪੁਨਰ ਨਿਰਮਾਣ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ। ਪਰ ਅੱਗੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੇ ਤੋਂ ਅਧਿਚਲ ਨਗਰ, ਨਾਂਦੇੜ ਸਾਹਿਬ ਤੱਕ ਜਿਸ ਰਸਤੇ ਤੋਂ ਦਸਵੇਂ ਪਾਤਿਸ਼ਾਹ ਚਲ ਕੇ ਸੱਚਖੰਡ ਹਜੂਰ ਸਾਹਿਬ ਪਹੁੰਚੇ ਸਨ। ਇਸ ਮਾਰਗ ਦਾ ਵੀ ਨਾਮਕਰਣ 'ਗੋਬਿੰਦ ਮਾਰਗ' ਵਜੋਂ ਹੀ ਯਕੀਨੀ ਬਨਾਉਣਾ ਜ਼ਰੂਰੀ ਹੈ। ਇਥੇ ਦੱਸਣਾ ਯੋਗ ਹੋਵੇਗਾ ਕਿ ਇਸ ਮਾਰਗ ਨੂੰ ਸੁਨਿਸ਼ਚਿਤ ਕਰਨ ਦੀ ਵੀ ਜ਼ਰੂਰਤ ਹੈ। ਖਾਸ ਤੌਰ 'ਤੇ ਜਦੋਂ ਗੁਰੂ ਸਾਹਿਬ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਆਗਰੇ ਵਿਖੇ ਮਿਲੇ ਤਾਂ ਉਥੇ ਉਸ ਨੇ ਦਸਵੇਂ ਪਾਤਿਸ਼ਾਹ ਨੂੰ ਆਪਣੇ ਨਾਲ ਦੱਖਣ ਵੱਲ ਜਾਣ ਦੀ ਬੇਨਤੀ ਕੀਤੀ। ਇਸ ਸਮੇਂ ਦੇ ਦੌਰਾਨ ਗੁਰੂ ਸਾਹਿਬ ਆਗਰੇ ਦੇ ਆਸ-ਪਾਸ ਦੇ ਇਲਾਕਿਆਂ ਜਿਵੇਂ ਕਿ ਧੋਲਪੁਰ

ਤੋਂ ਲੈ ਕੇ ਰਾਜਸਥਾਨ ਦੇ ਜੈਪੁਰ ਖਿੱਤੇ ਤਕ ਭ੍ਰਮਣ ਕਰਦੇ ਰਹੇ।

ਇਸ ਤਰ੍ਹਾਂ ਹੀ ਬੁਰਗਾਨਪੁਰ ਤੋਂ ਅਗੇ ਨੰਦੇੜ ਤਕ ਗੁਰੂ ਸਾਹਿਬ ਦੇ ਵਲੋਂ ਅਪਣਾਏ ਗਏ ਮਾਰਗ ਸਬੰਧੀ ਵੀ ਵੱਖ-ਵੱਖ ਵਿਦਵਾਨਾਂ ਦੀਆਂ ਵੱਖ-ਵੱਖ ਦਲੀਲਾਂ ਹਨ। ਮੇਰੀ ਸਮਝ ਮੁਤਾਬਿਕ ਇਹ ਕੋਈ ਵਿਵਾਦ ਦਾ ਵਿਸ਼ਾ ਨਹੀਂ ਹੈ। ਗੁਰੂ ਸਾਹਿਬ ਵਲੋਂ ਅਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਦੇ ਮਾਰਗ ਸਬੰਧੀ ਵੀ ਅਜਿਹੇ ਅਲੱਗ-ਅਲੱਗ ਵਿਚਾਰ ਮਿਲਦੇ ਹਨ। ਸਿਰਫ਼ ਸਮਝਣ ਵਾਲੀ ਗੱਲ ਇਹ ਹੈ ਕਿ ਦਸਵੇਂ ਪਾਤਿਸ਼ਾਹ ਨੇ ਉਨ੍ਹਾਂ ਨੂੰ ਦਰਪੇਸ਼ ਹਾਲਤਾਂ ਦੇ ਮੱਦੇਨਜ਼ਰ ਇਕ ਸਥਾਨ ਤੋਂ ਦੂਜੇ ਸਥਾਨ ਤਕ ਦੇ ਪ੍ਰਚਲਿਤ ਮਾਰਗ ਨੂੰ ਨਹੀਂ ਅਪਣਾਇਆ। ਪਰ ਇਸ ਦੇ ਨਾਲ ਹੀ ਜਿਥੇ ਵੀ ਉਨ੍ਹਾਂ ਨੂੰ ਸੰਗਤਾਂ ਵਲੋਂ ਬੇਨਤੀ ਹੁੰਦੀ ਸੀ ਜਾਂ ਉਹ ਉਸ ਇਲਾਕੇ ਵਿਚ ਕੁਝ ਦਿਨ ਠਹਿਰਨਾ ਪਸੰਦ ਕਰਦੇ ਸਨ ਤਾਂ ਉਹ ਅਕਸਰ ਆਸ-ਪਾਸ ਦੇ ਨਗਰ-ਕਸਬਿਆਂ ਵਿਚ ਸੰਗਤਾਂ ਦੇ ਨਾਲ ਧਰਮ ਪ੍ਰਚਾਰ ਤੋਂ ਇਲਾਵਾ ਉਸ ਸਮੇਂ ਦੀ ਪ੍ਰਸ਼ਾਸ਼ਤੀ ਨੂੰ ਨਜ਼ਿਠਣ ਲਈ ਵਿਚਾਰ-ਵਟਾਂਦਰਾ ਕਰਨ ਹਿਤ ਭ੍ਰਮਣ ਕਰਦੇ ਸਨ।

ਇਸ ਲਈ ਇਨ੍ਹਾਂ ਸਾਰੇ ਤੱਥਾਂ ਨੂੰ ਸਤਿਕਾਰ ਪੂਰਵਕ ਵਿਚਾਰਦੇ ਹੋਏ; ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਅਪਣਾਏ ਗਏ ਮਾਰਗਾਂ ਅਤੇ ਆਸ-ਪਾਸ ਦੇ ਕਸਬਿਆਂ ਦੀ ਸਹੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਇਨ੍ਹਾਂ ਇਲਾਕਿਆਂ ਦੀਆਂ ਮੌਜੂਦਾ ਸੰਗਤਾਂ ਨੂੰ ਇਸ ਗੱਲ ਦੀ ਤਸੱਲੀ ਹੋਵੇਗੀ ਕਿ ਗੁਰੂ ਚਰਨਾਂ ਦੀ ਛੋਹ ਸਦਕਾ; ਉਨ੍ਹਾਂ ਦੇ ਕਸਬਿਆਂ ਤੇ ਨਗਰਾਂ ਦਾ ਨਾਮ ਵੀ ਸਿੱਖ ਇਤਿਹਾਸ ਦਾ ਹਿੱਸਾ ਬਣੇਗਾ।

ਸਭ ਤੋਂ ਵੱਡੀ ਤੇ ਅਹਿਮ ਗੱਲ ਜੋ ਪਹਿਲਾਂ ਕਿਸੇ ਵੀ ਸ਼ਤਾਬਦੀ ਸਮਾਰੋਹਾਂ ਵਿਚ ਨਹੀਂ ਹੋ ਸਕੀ; ਉਹ ਇਹ ਹੈ ਕਿ ਗੁਰੂ-ਪੀਰਾਂ-ਭਗਤਾਂ ਤੇ ਸ਼ਹੀਦਾਂ-ਮੁਰੀਦਾਂ ਦੀਆਂ ਜੀਵਨੀਆਂ ਤੇ ਫਲਸਫੇ ਦਾ ਨਿਰੰਤਰ-ਲਗਾਤਾਰਤਾ ਵਿਚ ਪ੍ਰਚਾਰ ਤੇ ਪ੍ਰਸਾਰ ਨਹੀਂ ਹੋ ਸਕਿਆ। ਬਸ ਜੁੱਮਾ-ਜੁੱਮਾ ਅੱਠ ਭਾਵ ਸ਼ੁੱਕਰਵਾਰ ਤੋਂ ਸ਼ੁੱਕਰਵਾਰ ਤੱਕ ਅੱਠ ਦਿਨ ਦੇ ਅਖਾਣ ਅਨੁਸਾਰ ਇਹ ਸਮਾਰੋਹ ਪਿੱਤਰਾਂ ਤੇ ਸ਼ਰਾਧਾਂ ਵਾਂਗ ਮਨਾਏ ਗਏ। ਜਿਵੇਂ ਸ਼ਰਾਧਾਂ ਸਮੇਂ ਸਿਰਫ਼ ਅਸੀਂ ਪਿੱਤਰਾਂ ਨੂੰ ਖੁਸ਼ ਕਰਨ ਲਈ ਹੀ ਪੁਜਾ-ਪਾਠ ਤੇ ਪੁੰਨ-ਦਾਨ ਕਰਦੇ ਹਾਂ। ਬਸ ਇਹ ਸ਼ਤਾਬਦੀਆਂ ਵੀ ਤਕਰੀਬਨ ਇੰਜ ਹੀ ਮਨਾਈਆਂ ਗਈਆਂ। ਸਾਰੀਆਂ ਸ਼ਤਾਬਦੀਆਂ ਦੇ ਸਮਾਗਮਾਂ ਦਾ ਮਹੱਤਵ ਬਾਦ ਵਿਚ ਚਾਰ ਦਿਨ ਦੀ ਚਾਂਦਨੀ, ਫਿਰ ਅੰਧੇਰੀ ਰਾਤ ਹੀ ਬਣਕੇ ਰਹਿ ਗਿਆ। ਜਿਸ ਕਾਰਨ ਬੇਅੰਤ ਜ਼ਰੂਰਤ ਦੇ ਬਾਵਜੂਦ ਵੀ ਅਸੀਂ ਧਾਰਮਿਕ, ਸਮਾਜਿਕ ਤੇ ਸਦਾਚਾਰਕ ਪੱਖੋਂ ਸਮਾਜ ਦੇ ਵਿਗੜਦੇ ਜਾ ਰਹੇ ਗਰਦਿਸੇ-ਹਾਲਤ ਨੂੰ ਮੋੜਨਾ ਤਾਂ ਕੀ ਸੀ; ਠੱਲ੍ਹ ਵੀ ਨਹੀਂ ਪਾ ਸਕੇ। ਹੁਣ ਇਨਸਾਨੀ ਕਦਰਾਂ-ਕੀਮਤਾਂ ਦੇ ਗਿਰਾਵਟੀ ਦੌਰੇ-ਦੌਰਾਂ ਨੂੰ ਨਵੀਂ ਸੇਧ ਦੇ ਕੇ ਕੌਮ ਨੂੰ ਗੁਰਬਾਣੀ ਦੇ ਆਸੇ ਅਨੁਸਾਰ ਢਾਲਣ ਦੀ ਅਤਿਅੰਤ ਜ਼ਰੂਰਤ ਹੈ।

ਸੋ ਅਰਦਾਸ ਬੇਨਤੀ ਹੈ ਕਿ 300 ਸਾਲ ਗੁਰੂ ਦੇ ਨਾਲ ਕਹਿਣ ਤੋਂ ਪਹਿਲਾਂ ਆਪਣੇ

ਮਨਾਂ ਨੂੰ ਰਹਾਉ ਦੇ ਕੇ ਵਿਚਾਰ ਕਰੀਏ ਕਿ ਸਿਰਫ 300 ਸਾਲ ਹੀ ਕਿਉਂ? ਗੁਰੂ ਸਾਡੇ ਨਾਲ ਗਣਿਤ ਦੇ ਹਿਸਾਬ ਨਾਲ 300 ਸਾਲ ਨਹੀਂ; ਸਗੋਂ ਬਾਬੇ ਨਾਨਕ ਦੇ ਸਮੇਂ ਤੋਂ 539 ਸਾਲ ਹੀ ਨਹੀਂ ਬਲਕਿ ਆਦਿ ਤੋਂ ਜੁਗਦਿ ਤੱਕ ਹੈ। ਸ਼ੇਰ! ਅਸੀਂ ਅੱਜ ਇਕ ਬਹੁਤ ਵੱਡੀ ਗਿਣਤੀ ਵਿਚ ਗੁਰੂ ਦੇ ਨਾਲ ਹੋਣ ਦੀ ਨਾਅਰੇਬਾਜ਼ੀ ਮਹਿਜ ਇਕ ਰਿਵਾਇਤ ਨਿਭਾਉਣ ਦੀ ਗਰਜ਼ ਨਾਲ ਕਰ ਰਹੇ ਹਾਂ। ਕਾਸ਼! ਅਸੀਂ ਸੱਚਮੁਚ ਹੀ ਗੁਰੂ ਵਾਲੇ ਬਣ ਸਕਦੇ ? ਸ਼ੇਰ! ਬੰਦਾ ਭੁੱਲਣਹਾਰ ਹੈ ਅਤੇ ਪਰਮ ਪਿਤਾ ਪਰਮਾਤਮਾ ਤੇ ਗੁਰੂ ਦੋਨੋਂ ਹੀ ਬਖ਼ਸ਼ਿੰਦ ਹਨ। ਸੋ ਰੱਬ ਦੇ ਦਰਿ-ਘਰਿ ਜੋਦੜੀ ਹੈ ਕਿ ਇਸ ਪਾਵਨ ਪੁਰਬ 'ਤੇ ਅਸੀਂ ਗੁਰੂ ਵਾਲੇ ਬਣ ਸਕੀਏ। ਰੱਬ ਮਿਹਰ ਕਰੇ।



## ਮਨਾਂ ਨੂੰ ਰਹਾਓ ਦੇਣ ਦੀ ਲੋੜ

ਅਕਾਲ ਪੁਰਖ ਦੇ ਦਰਿ 'ਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤੀ ਸਿੱਖ ਧਰਮ ਦੀ ਅਰਦਾਸ ਬੰਦਨਾ ... ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਸੰਸਾਰ ਭਰ ਵਿਚ ਲੋਕਾਈ ਵਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਵਿੱਚ ਇੱਕ ਵਿਲੱਖਣ ਅਰਜੋਈ ਹੈ। ਪਰਮ ਪਿਤਾ ਪ੍ਰਮਾਤਮਾ ਤੋਂ ਉਸ ਦੀ ਰਸ਼ਾ ਅਨੁਸਾਰ ਸਰਬੱਤ ਦਾ ਭਲਾ ਮੰਗਣ ਤੇ ਨਾਮ ਸਦਕਾ ਚੜ੍ਹਦੀ ਕਲਾ ਵਿਚ ਰਹਿਣ ਦੀ ਇਹ ਅਲੋਕਿਕ ਜੋਦੜੀ-ਅਰਜੋਈ ਮਨੁੱਖਤਾ ਦੇ ਅਧਿਆਤਮਿਕ ਤੇ ਸਮਾਜਿਕ ਇਤਿਹਾਸ ਵਿੱਚ ਬਿਲਕੁਲ ਨਿਵੇਕਲਾ ਸਥਾਨ ਰੱਖਦੀ ਹੈ। ਇਹ ਅਪਣੇ ਆਪ ਵਿੱਚ ਸਰਬ-ਸੰਪੰਨ ਤੇ ਸੰਪੂਰਨ ਅਰਦਾਸ ਬੇਨਤੀ ਹੈ। ਅਸੀਂ ਵਡਭਾਗੇ ਹਾਂ ਕਿ ਆਪਣੇ ਵੱਡ-ਵਡੇਰਿਆਂ ਤੋਂ ਅਜਿਹੀ ਅਰਦਾਸ ਰੂਪੀ ਇਲਾਹੀ ਪ੍ਰੇਰਨਾ ਤੇ ਜੀਵਨ ਸੇਧ ਮਿਲੀ ਹੈ ਕਿ ਜਿਸ ਵਿਚ ਬ੍ਰਹਮੰਡ ਦੀ 'ਏਕੋ' ਸਰਬ ਵਿਆਪਕ ਤੇ ਸਰਬ ਸ਼ਕਤੀਮਾਨ ਸ਼ਕਤੀ ਅਕਾਲ ਪੁਰਖ ਦੇ ਨਾਮ-ਸਿਮਰਨ ਦਾ ਆਦੇਸ਼ ਹੈ। ਫਿਰ ਇਸ ਤੋਂ ਅੱਗੇ 'ਧੁਰ ਕੀ ਬਾਣੀ ਦੇ ਬੋਹਿਸ਼' ਸਾਗਰੋ-ਰਤਨਾਗਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ... ਸ਼ਬਦ-ਗੁਰੂ' ਰੂਪ ਵਿਚ ਮੰਨਣ ਦਾ ਸੰਕਲਪ ਦਿੜ ਕਰਵਾਇਆ ਗਿਆ ਹੈ।



ਗੁਰਬਾਣੀ ਤੋਂ ਮਿਲੀ ਸੇਧ ਸਦਕਾ ਅਸੀਂ ਅਧਿਆਤਮਕ ਤੇ ਦੁਨਿਆਵੀ ਜਿੰਦਗੀ ਦੇ ਹਰ ਪਹਿਲੂ ਅਤੇ ਹਰ ਨੁਕਤਾ ਨਿਗਾਹ ਤੋਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਅਸੀਂ ਅਲੋਕਿਕ 'ਸ਼ਬਦ-ਗੁਰੂ' ਦੇ ਲੜ ਲੱਗੇ ਹਾਂ। ਜਿਸ ਸਦਕਾ ਸਾਡੀ ਕੌਮੀ ਤੌਰ 'ਤੇ ਸੰਸਾਰ ਵਿਚ ਇੱਕ ਬਹੁਤ ਹੀ ਨਿਵੇਕਲੀ ਤੇ ਸ਼ਾਨਮਤੀ ਵਿਰਾਸਤੀ ਪਛਾਣ ਹੈ। ਹੁਣ ਜਦੋਂ ਅਸੀਂ 'ਰਾਜ ਕਰੇਗਾ ਖਾਲਸਾ' ਦਾ ਬੁਲੰਦਤਰੀਨ ਵਿਸ਼ਵਾਸ ਆਪਣੇ ਦਿਲ-ਦਿਮਾਗ ਵਿਚ ਚਿਤਵਦੇ ਹਾਂ ਤਾਂ ਸਾਡੇ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ 'ਏਕ ਜੋਤ' ਗੁਰੂ

ਸਾਹਿਬਾਨ ਵੱਲੋਂ ਕਲਮ ਤੋਂ ਤਲਵਾਰ ਤੱਕ ਦਾ ਸਫਰ ਦ੍ਰਿਸ਼ਟਮਾਨ ਹੁੰਦਾ ਹੈ। ਇਸ ਦੇ ਨਾਲ ਹੀ ਸਾਡੇ ਗੁਰੂ ਸਾਹਿਬਾਨ ਦਾ ਜੀਵਨ ਤੇ ਉਨ੍ਹਾਂ ਦਾ ਜੀਵਨ ਸੰਗਰਾਮ ਸਾਨੂੰ ਸਪਸ਼ਟ ਦਰਸਾਉਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੁਨਿਆਵੀ ਰਾਜ ਦੀ ਨਹੀਂ ਸਗੋਂ ਸਾਨੂੰ ...ਮਨਿ ਜੀਤੇ ਜਗੁ ਜੀਤੁ' ਦੀ ਗੁੜ੍ਹਤੀ ਦਿੱਤੀ ਹੈ।

ਮਨੁੱਖ ਇਸ ਅਰਦਾਸ ਦੁਆਰਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਲਾ ਅਤੇ ਸਰਬ ਮਾਨਵ ਹਿੱਤਕਾਰੀ ਸੋਚ ਦਾ ਧਾਰਣੀ ਬਣਦਾ ਹੈ। ਇਸ ਤਰ੍ਹਾਂ ਦੁਨਿਆਵੀ ਬੰਦਾ ਵਾਹਿਗੁਰੂ ਦੀ ਕ੍ਰਿਪਾ ਦੁਆਰਾ ਆਦਮੀ ਤੋਂ ਇਨਸਾਨ ਬਣਨ ਲਈ ਲੋਕ ਭਲਾਈ ਹਿੱਤ ਕੀਤੇ ਕਿਰਤ-ਕਾਰਜਾਂ ਸਦਕਾ ਉਚੇਰੀਆਂ ਮਾਨਵੀ ਮੰਜ਼ਿਲਾਂ ਵੱਲ ਵੱਧਦਾ ਹੈ। ਇਸ ਤਰ੍ਹਾਂ ਪ੍ਰਾਣੀ ਆਪਣੀਆਂ ਗਿਰਾਵਟੀ ਮਾਨਸਿਕ ਬਿਰਤੀਆਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ 'ਤੇ ਗਲਬਾ ਪਾਉਂਦਾ ਹੈ। ਤੇ ਫਿਰ ਉਹ ਸੱਤ-ਸੰਤੋਖ ਤੇ ਸਰਮ-ਧਰਮ ਵਰਗੇ ਸਾਤਵਿਕ ਗੁਣਾਂ ਨੂੰ ਆਦਰਸ਼ ਜੀਵਨ ਦੇ ਸਿਧਾਂਤਾਂ ਵਜੋਂ ਗ੍ਰਾਹਿਣ ਕਰਦਾ ਹੈ। ਸਿਰਫ਼ ਇਸ ਜੁਗਤ-ਭੁਗਤ ਸਦਕਾ ਹੀ ਦੁਨਿਆਵੀ ਜੀਵ ਸਰਬਤ ਦਾ ਭਲਾ ਮੰਗਣ ਤੇ ਚੜ੍ਹਦੀ ਕਲਾ ਜਿਹੇ ਗੁਣ ਸੰਪੰਨ ਜੀਵਨ ਦਾ ਧਾਰਨੀ ਹੋ ਕੇ ਪਰਮ-ਪਿਤਾ ਪ੍ਰਮਾਤਮਾ ਦੇ ਨਜ਼ਦੀਕ ਹੋ ਕੇ ਮੁਕਤ ਹੋ ਸਕਦਾ ਹੈ।

ਸਿੱਖ ਮੱਤ ਅਨੁਸਾਰ ਇਹ ਰੂਹਾਨੀ ਅਰਦਾਸ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਮਨੁੱਖੀ ਆਤਮਾ ਆਪਣੇ ਆਪ ਨੂੰ ਸਰਬ ਸਕਤੀਮਾਨ ਪ੍ਰਮਾਤਮਾ ਨੂੰ ਪੁਰਨ ਤੌਰ 'ਤੇ ਸਮਰਪਿਤ ਕਰੇ। ਫਿਰ ਹਰ ਪਲ-ਹਰ ਘੜੀ ਆਪਣੇ ਦੁੱਖ-ਸੁੱਖ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਉਸ ਦੇ ਹੁਕਮ ਭਾਵ ਉਸ ਦੀ ਰਜਾ ਨੂੰ ਸਤਿ ਬਚਨ ਵਜੋਂ ਤਵ-ਪ੍ਰਸਾਦਿ ਦੇ ਰੂਪ ਵਿੱਚ ਤਨੋਂ-ਮਨੋਂ ਕਬੂਲ ਕਰੇ। ਮਨੁੱਧੀ ਆਤਮਾ ਕਿਉਂਕਿ ਉਸ ਪਰਮ-ਆਤਮਾ ਅਰਥਾਤ ਪ੍ਰਮਾਤਮਾ ਦਾ ਇੱਕ ਅਨਿੱਖੜਵਾਂ ਅੰਸ਼ ਹੈ; ਇਸ ਲਈ ਉਸ ਵਾਸਤੇ ਸਭ ਤੋਂ ਵੱਧ ਇਹ ਜ਼ਰੂਰੀ ਹੈ ਕਿ ਉਹ ਪਹਿਲਾਂ ਆਪ ਭੁਦ ਪ੍ਰਮਾਤਮਾ ਨਾਲ ਮਨ ਬੁੱਧੀ ਤੇ ਕਰਮ ਦੁਆਰਾ ਇੱਕਮਿੱਕ ਹੋਵੇ। ਫਿਰ ਉਹ ਪ੍ਰਭੂ ਦੇ ਦਰਿ-ਘਰਿ ਤੋਂ ਸਹਿਜ ਅਨੰਦ ਦੀ ਪ੍ਰਾਪਤੀ ਲਈ ਬੇਨਤੀ ਕਰੇ।

ਸਿੱਖ ਮੱਤ ਦੀ ਅਰਦਾਸ ਵਿੱਚ ਪ੍ਰਿਯਾਮ ਭਰੋਤੀ ਭਾਵ ਸਰਬ-ਵਿਆਪੀ ਬ੍ਰਹਮੰਡੀ ਸ਼ਕਤੀ ਨੂੰ ਸਿਸਰਨ ਤੋਂ ਬਾਅਦ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦਸਵੀਂ ਪਾਤਿਸ਼ਾਹੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਦੀ ਸ਼ਖਸੀਅਤੀ ਵਿਲੱਖਣਤਾ ਅਤੇ ਉਨ੍ਹਾਂ ਵਲੋਂ ਕੌਮ ਨੂੰ ਦਿੱਤੀਆਂ ਲਾਸਾਨੀ ਤੇ ਲਾਫਾਨੀ ਬਖਸ਼ਿਸ਼ਾਂ ਤੇ ਬਰਕਤਾਂ ਦਾ ਧਿਆਨ-ਸਿਸਰਨ ਹੈ।

ਇਸ ਉਪਰੰਤ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ, ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਛਤਹਿ ਸਿੰਘ ਜੀ, ਪੰਜ ਪਿਆਰੇ, ਚਾਲੀ ਮੁਕਤੇ, ਸ਼ਹੀਦਾਂ, ਮੁਰੀਦਾਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ

ਗੁਰਮੁੱਢ ਪਿਆਰਿਆਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਹੇਤੁ ਸੀਸ ਦਿਤੇ, ਆਰਿਆਂ ਨਾਲ ਚਿਰਵਾਏ ਗਏ, ਅੱਗ ਵਿਚ ਸਾੜੇ ਗਏ, ਦੇਗਾਂ ਵਿਚ ਉਬਾਲੇ ਗਏ, ਜਿਨ੍ਹਾਂ ਮਹਾਪੁਰਖਾਂ ਨੇ ਬੰਦ-ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਪੁੱਠੀਆਂ ਖੱਲ੍ਹਾਂ ਉਤਰਵਾਈਆਂ, ਚਰਖੜੀਆਂ 'ਤੇ ਚੜ੍ਹੇ; 'ਸੀਈ' ਤੱਕ ਨਹੀਂ ਕੀਤੀ। ਭਾਣਾ ਮਿੱਠਾ ਕਰਕੇ ਮੰਨਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਇਸ ਦੇ ਨਾਲ ਹੀ ਜਿਨ੍ਹਾਂ ਮਾਈਆਂ ਨੇ ਮੀਰ ਮੰਨ੍ਹ ਦੀ ਜੇਲ੍ਹ ਵਿਚ ਸਵਾ-ਸਵਾ ਮਣ ਪੀਸਣ ਪੀਸਿਆ, ਅੱਧੀ-ਅੱਧੀ ਰੋਟੀ ਤੇ ਪਿਆਲਾ-ਪਿਆਲਾ ਪਾਣੀ 'ਤੇ ਗੁਜ਼ਾਰਾ ਕੀਤਾ ਤੇ ਆਪਣੇ ਸ਼ੀਰ ਖੋਰ ਬੱਚਿਆਂ ਦੇ ਟੋਟੇ ਆਪਣੀਆਂ ਝੋਲੀਆਂ ਵਿਚ ਪਵਾਏ, ਤਿਨ੍ਹਾਂ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਨ ਦਾ ਸੰਕਲਪ ਦਿੜ੍ਹੁ ਕਰਵਾਇਆ ਗਿਆ ਹੈ।

ਫਿਰ ਅਰਦਾਸ ਵਿਚ ਜੁੜੀ ਸਮੂਹ ਸਾਧ ਸੰਗਤ ਨੂੰ ਆਦੇਸ਼ ਹੈ ਕਿ ਗੁਰਦੁਆਰਿਆਂ ਦੇ ਸੁਧਾਰ ਹਿਤ ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਅਸਹਿ ਤੇ ਅਕਹਿ ਕਸਟ ਸਹਾਰੇ, ਸ਼ਹੀਦੀਆਂ ਪ੍ਰਾਪਤ ਕੀਤੀਆਂ; ਤਿਨ੍ਹਾਂ ਸਿੰਘਾਂ-ਸਿੰਘਣੀਆਂ ਦੀ ਪਵਿਤਰ ਕਮਾਈ ਦਾ ਧਿਆਨ ਕਰਦੇ ਹੋਏ ਸ੍ਰੀ ਵਾਹਿਗੁਰੂ ਬੋਲਣ। ਫਿਰ ਪੰਜ ਤਖਤਾਂ, ਸਰਬਤ ਗੁਰਦੁਆਰਿਆਂ, ਤੀਰਥਾਂ, ਗੁਰਧਾਮਾਂ, ਝੰਡੇ-ਬੁੰਗਿਆਂ ਤੇ ਜਿਨ੍ਹਾਂ ਗੁਰਧਾਮਾਂ ਤੋਂ ਖਾਲਸਾ ਜੀ ਨੂੰ ਵਿਛੋਕਿਆ ਗਿਆ ਹੈ ਉਨ੍ਹਾਂ ਦੇ ਦਰਸ਼ਨ ਦੀਦਾਰ ਬਖਸ਼ਣ ਦੀ ਸੰਗਤ ਵਲੋਂ ਬੇਨਤੀ ਕੀਤੀ ਜਾਂਦੀ ਹੈ।

ਪ੍ਰਿਥਮੈ ਸਮੂਹ ਖਾਲਸੇ ਜੀ ਕੀ ਅਰਦਾਸ ਹੈ ਸਮੂਹ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੈ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਹਿ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਸਾਹਿਬ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ॥। ਸ੍ਰੀ ਵਾਹਿਗੁਰੂ॥। ਅਖੀਰ ਵਿਚ ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ ਦੀ ਅਰਦਾਸ ਬੇਨਤੀ ਹੈ।

ਸਮਾਜ ਦੀਆਂ ਪੀੜ੍ਹੀ-ਦਰ-ਪੀੜ੍ਹੀ ਨਸਲਾਂ ਦੇ ਚੰਗੇ ਵਰਤਮਾਨ ਅਤੇ ਵਧੀਆ ਭਵਿੱਖ ਵਾਸਤੇ ਕੁਰਬਾਨੀ ਦੇ ਪੁੰਜ ਗੁਰੂਆਂ ਅਤੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਦੀਆਂ ਸੇਵਾ-ਘਾਲਣਾ ਤੇ ਸਰਬੰਸਦਾਨ ਤਕ ਵਾਰ ਦੇਣ ਦੀ ਵੱਡੀ-ਵਡਿਆਈ ਤੇ ਅਹਿਸਾਨਾਂ ਨੂੰ ਕੌਮੀ ਸ਼ੁਕਰਾਨੇ ਵਜੋਂ ਹਰ ਪਲ ਮਨਾਂ ਵਿਚ ਵਸਾਉਣ ਦੀ ਪ੍ਰੇਰਣਾ ਹੈ। ਹੋਰ ਵੀ ਬੇਮਿਸਾਲ ਸਿਫਤ ਇਹ ਹੈ ਕਿ ਸਾਡੀ ਇਸ ਅਰਦਾਸ ਵਿਚ ਸਮੁੱਚੀ ਮਨੁੱਖਤਾ ਦੇ ਕਲਿਆਣ-ਮੰਗਲ ਹਿੱਤ 'ਤੇਰੇ ਭਾਣੇ ਸਰਬਤ ਦਾ ਭਲਾ' ਮੰਗਣ ਦਾ ਲਾਸਾਨੀ ਸੰਕਲਪ ਦਿੜ੍ਹਾਇਆ ਗਿਆ ਹੈ।

ਇਸ ਤਰ੍ਹਾਂ ਸਿੱਖ ਧਰਮ ਦੀ ਅਰਦਾਸ ਆਪਣੇ ਆਪ ਵਿਚ ਸੰਪੂਰਨ ਤੇ ਸਵੈ-ਸਪਸ਼ਟ ਹੈ। ਇਹ ਅਰਦਾਸ ਸਰਬਤ ਸ਼ਕਤੀਮਾਨ ਦੇ ਦਰਿ 'ਤੇ ਮਾਨਵਤਾ ਦੇ ਭਲੇ ਲਈ ਜੋਦੜੀ ਹੈ।

ਇਸ ਦੇ ਨਾਲ ਹੀ ਇਸ ਅਰਦਾਸ ਵਿਚ ਸਿੱਖ ਮੱਤ ਦਾ ਸੰਪੂਰਨ ਇਤਿਹਾਸ ਤੇ ਛਲਸਫ਼ਾ ਵੀ ਸਮੋਇਆ ਹੋਇਆ ਹੈ। ਇਹ ਅਰਦਾਸ ਸਮੁੱਚੀ ਮਾਨਵ ਸਮਾਜ ਵਲੋਂ ਅਕਾਲ ਪੁਰਖ ਦੀ ਬ੍ਰਾਹਮਿੰਡੀ ਲੀਲਾ ਅਨੁਸਾਰ ਮਾਨਵ-ਕਲਿਆਣ ਲਈ ਪ੍ਰਗਟੇ ਗੁਰੂਆਂ, ਪੀਰਾਂ, ਭਗਤਾਂ, ਸ਼ਹੀਦਾਂ-ਮੁਰੀਦਾਂ ਅਤੇ 'ਸ਼ਬਦ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ' ਦੀ ਉਪਮਾ-ਵਡਿਆਈ ਨੂੰ ਡੰਡਿਉਤ ਬੰਦਨਾ ਹੈ। ਇਸ ਦੇ ਨਾਲ ਹੀ ਇਸ ਅਰਦਾਸ ਵਿਚ ਦੇਸ਼ ਤੇ ਧਰਮ ਦੀ ਰੱਖਿਆ ਲਈ ਆਪਾ ਵਾਰਨ ਵਾਲੇ ਸ਼ਹੀਦਾਂ-ਮੁਰੀਦਾਂ ਦੀਆਂ ਕੁਰਬਾਨੀਆਂ ਦਾ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਗਿਆਨ-ਵਿਚਾਰ ਵੀ ਹੈ।

ਪਰ ਇਥੇ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਇਹ ਹੈ ਕਿ ਬੇਸ਼ਕ ਅਸੀਂ ਦਿਨ ਵਿਚ ਨਿਤਾ-ਪ੍ਰਤੀ ਦੀ ਅਰਦਾਸ ਵਿਚ ਸ਼ਾਮਿਲ ਹੋਣ ਸਮੇਂ ਅਰਦਾਸੀਏ ਸਿੰਘ ਵਲੋਂ ਧਿਆਨ ਧਰਨ ਦੇ ਆਦੇਸ਼ ਵਜੋਂ ਵਾਹਿਗੁਰੂ-ਵਾਹਿਗੁਰੂ ਤਾਂ ਕਹਿੰਦੇ ਹਾਂ, ਪਰ ਇਹ ਸਾਰਾ ਵਰਤਾਰਾ ਤਕਰੀਬਨ ਧਿਆਨ ਰਹਿਤ ਕਰਮਕਾਂਡੀ ਰੂਪ ਵਿਚ ਹੀ ਹੋ ਰਿਹਾ ਹੁੰਦਾ ਹੈ। ਸਾਡਾ ਮਨ ਅੰਤਰੀਵ ਤੋਂ ਅਰਦਾਸ ਦੇ ਸੁਨਹਿਰੇ ਸ਼ਬਦਾਂ ਦੇ ਪਿਛੇ ਸਾਡੇ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦੇ ਜੀਵਨ ਛਲਸਫ਼ੇ ਨਾਲ ਘੱਟ ਹੀ ਜੁੜਦਾ ਹੈ।

ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਨਾਲ ਜਨਮ-ਜਨਮਾਤਰਾਂ ਦੀ ਸੰਸਕਾਰਿਕ ਅਪਣੱਤ ਦੇ ਅਹਿਸਾਸ ਤੋਂ ਵਾਝੇ ਹਾਂ। ਇਸ ਲਈ ਅਸੀਂ ਉਨ੍ਹਾਂ ਨਾਲ ਜੁੜਣ ਤੋਂ ਅਸਮਰਥ ਰਹਿੰਦੇ ਹਾਂ। ਦੁਨਿਆਵੀ ਪੱਧਰ 'ਤੇ ਵੀ ਸਾਨੂੰ ਆਪਣੇ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਅਨਿੰਨ ਭਗਤਾਂ ਤੇ ਸੂਰਬੀਰਾਂ ਬਾਰੇ ਕੋਈ ਜ਼ਿਆਦਾ ਅਤਾ-ਪਤਾ ਹੀ ਨਹੀਂ ਹੈ ਕਿ ਕੁਰਬਾਨੀ ਦੇ ਇਹ ਪੁੰਜ ਕੌਣ ਸਨ ਜਾਂ ਇਹ ਕਿਸ ਨਗਰ ਖੜ੍ਹੇ ਦੇ ਰਹਿਣ ਵਾਲੇ ਸਨ? ਉਨ੍ਹਾਂ ਦੇ ਜੀਵਨ ਬਾਰੇ ਜਾਂ ਉਨ੍ਹਾਂ ਵਲੋਂ ਆਪਣੇ ਜੀਵਨਾਂ ਵਿਚ ਕੀਤੀ ਘਾਲ ਕਮਾਈ ਬਾਰੇ ਸਾਨੂੰ ਨਾਹ ਮਾਤਰ ਹੀ ਜਾਣਕਾਰੀ ਹੈ।

ਇਸ ਦਾ ਪ੍ਰਮਾਣ ਇਹ ਹੈ ਕਿ ਸਾਨੂੰ ਕਦੇ ਮਨ ਦੀਆਂ ਢੂੰਘਾਈਆਂ ਤੋਂ ਇਹ ਅਹਿਸਾਸ ਬਹੁਤ ਘੱਟ ਹੁੰਦਾ ਹੈ ਕਿ ਸਾਡੀ ਅਰਦਾਸ ਦੇ ਉਚਾਰਣ ਕਰਮ ਅਨੁਸਾਰ ਸਿੱਖ ਪੰਥ ਦੇ ਪੰਜ ਪਿਆਰੇ, ਚਾਲੀ ਮੁਕਤੇ, ਸ਼ਹੀਦ ਸਿੰਘ ਤੇ ਸਿੰਘਣੀਆਂ ਵੀ ਦੁਨਿਆਵੀ ਤੌਰ 'ਤੇ ਕਿਸੇ ਮਾਂ-ਬਾਪ ਦੇ ਧੀ-ਪੁੱਤਰ ਸਨ ਤੇ ਉਹ ਵੀ ਕਿਸੇਘਰ-ਪਰਿਵਾਰ ਲਈ ਖੁਦ ਮਾਂ-ਬਾਪ ਤੇ ਭਾਈ-ਭੈਣ ਸਨ। ਕੁੱਲ ਮਿਲਾ ਕੇ ਸਾਡੇ ਇਸ ਆਚਰਣ ਦਾ ਨਤੀਜਾ ਇਹ ਹੈ ਕਿ ਅਸੀਂ ਕੌਮੀ ਪੱਧਰ 'ਤੇ ਆਪਣੇ ਪਰਮ ਸਤਿਕਾਰਯੋਗ ਵਡੇਰਿਆਂ ਨਾਲੋਂ ਆਪ ਹੀ ਬੇਗਾਨੇ ਹੋ ਕੇ ਤਕਰੀਬਨ ਟੁੱਟ ਹੀ ਚੁਕੇ ਹਾਂ। ਅਸੀਂ ਆਪਣੀ ਇਸ ਅਹਿਸਾਨ ਛਰਮੋਸੀ ਤੇ ਅਕ੍ਰਿਤਘਣਤਾ ਦੀ ਝੂਠੀ ਸਫ਼ਾਈ ਦੇਣ ਵਜੋਂ ਅਕਸਰ ਦਲੀਲ ਦਿੰਦੇ ਹਾਂ ਕਿ ਸਿੱਖ ਇਤਿਹਾਸ ਤਾਂ ਸਿਰਜ ਸਕਦੇ ਹਨ ਪਰ ਇਹਨਾਂ ਕੋਲ ਲਿਖਣ-ਪੜ੍ਹਣ ਦਾ ਸਮਾਂ ਨਹੀਂ ਹੈ। ਅਸੀਂ ਹਾਰੇ ਜੁਆਰੀਏ ਵਾਂਗੂ ਇਹ ਵੀ ਪੱਤਾ ਖੇਡਦੇ ਹਾਂ ਕਿ ਇਹ ਸਭ ਕੁੱਝ ਸਾਡੀ ਗੁਲਮੀ ਦੇ ਕਾਰਨ ਹੋਇਆ ਹੈ। ਬੇਸ਼ਕ ਕਿਸੇ

ਹੱਦ ਤੱਕ ਤਾਂ ਇਸ ਨੂੰ ਠੀਕ ਸਮਝਿਆ ਜਾ ਸਕਦਾ ਹੈ।

ਪਰ ਜਦੋਂ ਅਸੀਂ ਆਪਣੀ ਇਤਿਹਾਸਕ ਵਿਰਾਸਤ ਨੂੰ ਸਾਂਭਣ ਤੇ ਉਜਾਗਰ ਕਰਨ ਪੱਖੋਂ ਅਜਾਦੀ ਦੇ ਬੀਤੇ ਤਕਰੀਬਨ 63 ਸਾਲਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਪਸ਼ਟ ਹੁੰਦਾ ਹੈ ਕਿ ਸਾਡਾ ਇਹ ਚਲਣ ਕੁੱਝ ਤਾਂ ਲੰਬੀ ਗੁਲਾਮੀ ਦੇ ਕਾਰਨ ਹੈ। ਪਰ ਇਸ ਤੋਂ ਵੀ ਵੱਧ ਇਹ ਗੁਲਾਮੀ ਦੇ ਨਤੀਜੇ ਵਜੋਂ ਸਾਡੀ ਗੁਲਾਮ ਜ਼ਹਿਨੀਅਤ ਤੇ ਅਣਗਹਿਲੀ ਦੇ ਕਾਰਨ ਹੈ। ਕੁੱਝ ਕੁ ਅਸੀਂ ਕੁਦਰਤੀ ਤੌਰ 'ਤੇ ਵੀ ਮੁੱਢ ਕਦੀਮ ਤੋਂ ਹੀ ਕੌਮੀਅਤ ਦੇ ਅਧਾਰ 'ਤੇ ਇਤਿਹਾਸ ਲਿਖਣ, ਪੜ੍ਹਨ-ਸਮਝਣ ਤੇ ਸੰਭਾਲਣ ਦੀ ਸਿਫ਼ਤ ਤੋਂ ਮਹਿਰੂਮ ਰਹੇ ਹਾਂ।

ਇਸ ਦਾ ਨਤੀਜਾ ਇਹ ਹੈ ਕਿ ਅਸੀਂ ਬੇਮਿਸਾਲ ਸੁਨਹਿਰੀ ਵਿਰਾਸਤ ਦੇ ਮਾਲਕ ਹੋ ਕੇ ਵੀ ਇਤਿਹਾਸਕ ਪੱਖੋਂ ਇੰਨੇ ਕੰਗਾਲ ਹਾਂ ਕਿ ਆਪਣੇ ਦੇਸ਼ ਤੇ ਕੌਮ ਦੇ ਧਾਰਮਿਕ, ਸਮਾਜਿਕ ਤੇ ਸਾਹਿਤਕ ਸਪੂਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਗੈਰ ਮੁਲਕੀ ਕੌਮਾਂ ਦੇ ਸੂਰਬੀਰਾਂ ਤੇ ਸਾਹਿਤਕਾਰਾਂ ਬਾਰੇ ਜਾਣਣ ਤੇ ਉਨ੍ਹਾਂ ਦੇ ਸੋਹਲੇ ਗਾਉਣ ਵਿਚ ਛਖਰ ਮਹਿਸੂਸ ਕਰਦੇ ਹਾਂ। ਇਸ ਸਬੰਧ ਵਿਚ ਸਾਡੀ ਸਥਿਤੀ 'ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧਾਂ' ਵਾਲੀ ਬਣ ਚੁੱਕੀ ਹੈ।

ਇਸ ਸੰਦਰਭ ਵਿਚ ਕੌਮੀ ਸਵੈਮਾਣ ਦੀ ਗੱਲ ਇਹ ਹੈ ਕਿ ਪਿਛਲੇ ਤਕਰੀਬਨ ਇਕ ਹਜ਼ਾਰ ਸਾਲ ਤੋਂ ਅਤੇ ਖਾਸ ਤੌਰ 'ਤੇ ਕੌਮ ਦੇ ਸ਼੍ਰੋਮਣੀ ਸ਼ਹੀਦ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਪਾਤਿਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੀ ਚੱਪਾ-ਚੱਪਾ ਧਰਤੀ 12 ਮਹੀਨੇ 30 ਦਿਨ ਅਕਸਰ ਦੇਸ਼, ਧਰਮ ਤੇ ਕੌਮ ਦੇ ਰਖਵਾਲੇ ਅਨੇਕਾਂ ਸ਼ਹੀਦਾਂ ਦੇ ਲਹੂ ਨਾਲ ਰੰਗੀ ਗਈ ਹੈ। ਇਸ ਤਰ੍ਹਾਂ ਹੀ ਹੁਣ ਤੱਕ ਪਤਾ ਨਹੀਂ ਕਿੰਨੀ ਵਾਰ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੇ ਆਪਣੇ-ਆਪ ਨੂੰ ਸ਼ਹੀਦਾਂ ਦੇ ਲਹੂ ਨਾਲ ਲਾਲ ਸੂਰੇ ਰੰਗ ਵਿਚ ਰੰਗਿਆ ਹੈ?

ਇਸ ਸਦਕਾ ਸੰਸਾਰ ਦੇ ਇਤਿਹਾਸ ਵਿਚ ਵਾਜ਼ਬ ਤੌਰ 'ਤੇ ਹੀ ਪੰਜਾਬ ਨੂੰ 'ਸ਼ਹਾਦਤਸਤਾਨ' ਭਾਵ ਸ਼ਹਾਦਤਾਂ ਦੀ ਧਰਤੀ ਅਤੇ ਪੰਜਾਬੀ ਕੌਮ ਨੂੰ ਸ਼ਹੀਦਾਂ ਦੀ ਸਿਰਮੌਰ ਟਕਸਾਲ ਕਿਹਾ ਜਾ ਸਕਦਾ ਹੈ। ਪਰ ਇਸ ਪੱਖੋਂ ਸੰਸਾਰ ਦੇ ਇਤਿਹਾਸ ਦੀ ਗੱਲ ਤਾਂ ਛੱਡੋਂ; ਭਾਰਤ ਦੇ ਇਤਿਹਾਸ ਵਿਚ ਵੀ ਹੁਣ ਤੱਕ ਪੰਜਾਬ ਨੂੰ ਯੋਗ ਸਬਾਨ ਨਹੀਂ ਮਿਲ ਸਕਿਆ। ਇਹ ਠੀਕ ਹੈ ਕਿ ਸਾਰੇ ਕੁਰਬਾਨੀ ਦੇ ਪੁੰਜ ਸ਼ਹੀਦਾਂ ਦੇ ਜੀਵਨ ਤੇ ਕਾਰਨਾਮੇ ਕਦੇ ਵੀ ਨਹੀਂ ਲਿਖੇ ਜਾ ਸਕਦੇ। ਖਾਸ ਤੌਰ 'ਤੇ ਜਦੋਂ ਦੇਸ਼ ਤੇ ਕੌਮ ਨੇ ਹਜ਼ਾਰਾਂ ਸਾਲ ਦੀ ਲਗਾਤਾਰ ਗੈਰ ਮੁਲਕੀ ਨਾਬਰਾਂ ਤੇ ਜਾਬਰਾਂ ਦੀ ਗੁਲਾਮੀ ਝੱਲੀ ਹੋਵੇ।

ਇਸ ਦੇ ਨਾਲ ਹੀ ਇਹ ਵੀ ਇਤਿਹਾਸਕ ਸੱਚਾਈ ਹੈ ਕਿ ਅਕਸਰ ਸ਼ਹੀਦ ਪੈਦਾ ਹੀ ਕੌਮ ਦੇ ਉਸ ਤਬਕੇ ਵਿਚੋਂ ਹੁੰਦੇ ਹਨ ਜਿਸ ਨੂੰ ਕੁਦਰਤ ਨੇ ਦੁਨਿਆਵੀ ਤੇ ਮਾਇਕ ਸੁੱਖ-

ਆਰਾਮ ਘੱਟ ਦਿਤੇ ਹੁੰਦੇ ਹਨ ਪਰ ਜਨਮ-ਜਨਮਾਂਤਰਾਂ ਦੇ ਸੰਸਕਾਰਾਂ ਦੀ ਪੂੰਜੀ ਨਾਲ ਨਿਵਾਜਿਆ ਹੁੰਦਾ ਹੈ। ਇਸ ਦੀ ਬਨਿਸਥਤ ਕੌਮ ਦੇ ਖੁਸ਼ਗਲ ਤੇ ਰੱਜੇ-ਪੁੰਜੀ ਤਬਕੇ ਦੇ ਲੋਕ ਜਾਂ ਤਾਂ ਨਿੱਜ ਸਵਾਰਬੀ ਜਿਹੇ ਬਣ ਕੇ ਆਪਣੇ ਘਰਾਂ ਵਿਚ ਹੀ ਅਨੰਦ-ਮੰਗਲ ਮਾਣਦੇ ਰਹੇ ਹਨ। ਹੋਰ ਵੀ ਜ਼ਿਆਦਾ ਅਮੀਰ ਲੋਕ ਆਪਣੀ ਦੌਲਤ ਤੇ ਸੁੱਖ-ਆਰਾਮ ਖੁੱਸ ਜਾਣ ਦੇ ਡਰ ਵਜੋਂ ਤਾਕਤਵਰ ਹਾਕਮਾਂ ਦੇ ਪਿੱਠੂ ਬਣਦੇ ਰਹੇ ਹਨ।

ਇਸ ਲਈ ਸ਼ਹੀਦਾਂ ਦੀ ਸ਼੍ਰੇਣੀ ਦਾ ਪਹਿਲਾਂ ਤਾਂ ਕੋਈ ਇਤਿਹਾਸ ਹੀ ਨਹੀਂ ਹੁੰਦਾ ਤੇ ਜਦੋਂ ਉਹ ਆਪਣੀ ਕੁਰਬਾਨੀ ਨਾਲ ਇਤਿਹਾਸ ਸਿਰਜਦੇ ਹਨ ਤਾਂ ਸ਼ਾਸਕ-ਪ੍ਰਸ਼ਾਸਕ ਉਸ ਨੂੰ ਦੇਸ਼ ਵਿਰੋਧੀ ਗਰਦਾਨ ਦਿੰਦੇ ਹਨ। ਫਿਰ ਸਮੇਂ ਦੀ ਧੂੜ-ਮਿੱਟੀ ਵਿਚ ਉਨ੍ਹਾਂ ਦੇ ਨਾਮ ਤੇ ਸਥਾਨ ਉਨ੍ਹਾਂ ਦੀਆਂ ਕੁਰਬਾਨੀਆਂ ਸਮੇਤ ਗੁੰਮਨਾਮ ਹੋ ਜਾਂਦੇ ਰਹੇ ਹਨ। ਇਹ ਵੀ ਸਮੇਂ ਦਾ ਸਿਤਮ ਹੈ ਕਿ ਸ਼ਹੀਦਾਂ ਦੀ ਅਜ਼ੀਮੇ-ਸ਼ਾਨ ਵਿਰਾਸਤ ਦੇ ਵਾਰਸ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਸ਼ਹੀਦਾਂ ਦਾ ਸਹੀ ਇਤਿਹਾਸ ਨਹੀਂ ਲਿਖਿਆ। ਸਹੀ ਇਤਿਹਾਸ ਲਿਖਣਾ ਤਾਂ ਦੂਰ ਦੀ ਗੱਲ ਹੈ, ਜੇ ਕਿਸੇ ਵਡਭਾਗੇ ਸੱਜਣ ਨੇ ਇਹ ਇਤਿਹਾਸ ਅਧੂਰਾ-ਸਹੂਰਾ ਲਿਖਿਆ ਵੀ ਹੈ ਤਾਂ ਅਸੀਂ ਉਸ ਨੂੰ ਪੜ੍ਹਦੇ ਹੀ ਨਹੀਂ। ਬਹਿਰਹਾਲ ਹੁਣ ਤੱਕ ਦੇ ਲੇਖਕਾਂ ਨੇ ਇਕ ਵੱਡੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਪਿਛਲੇ ਢਾਈ ਸੌ ਸਾਲ ਤੋਂ ਉਪਰ ਸਮੇਂ ਵਿਚ ਅਨੇਕਾਂ ਇਤਿਹਾਸ-ਲੇਖਕਾਂ ਅਤੇ ਸਾਹਿਤਕਾਰਾਂ ਦੀ ਅਗਵਾਈ ਕੀਤੀ ਹੈ ਅਤੇ ਜੋ ਅਗੇ ਵੀ ਆਪਣੀ ਲੋਅ ਨਾਲ ਆਉਣ ਵਾਲੀਆਂ ਨਸਲਾਂ ਨੂੰ ਰਾਹ ਦਿਵਾਉਂਦੀ ਰਹੇਗੀ।

ਇਹ ਵੀ ਕੁਦਰਤ ਦੀ ਵਿਡੰਬਣਾ ਹੈ ਕਿ ਸਿੱਖ ਅਰਦਾਸ ਵਿਚ ਇਨ੍ਹਾਂ ਮਹਾਨ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਹਰ ਰੋਜ਼ ਉਚਾਰਿਆ ਜਾਂਦਾ ਹੈ। ਪਰ ਇਨ੍ਹਾਂ ਅਮਰ ਸ਼ਹੀਦਾਂ ਦੇ ਜੀਵਨ ਛਲਸ਼ਦੇ ਅਤੇ ਜਿਸ ਕਾਰਜ ਸਿੱਧੀ ਲਈ ਉਨ੍ਹਾਂ ਨੇ ਅਕਹਿ ਤੇ ਅਸਹਿ ਘਾਲਣਾ ਘਾਲਦੇ ਹੋਏ ਕੁਰਬਾਨੀਆਂ ਦਿੱਤੀਆਂ ਉਸ ਪੱਖ ਨੂੰ ਜਾਨਣਾ-ਸਮਝਣਾ ਤੇ ਫਿਰ ਮਨਾਂ ਵਿਚ ਵਸਾਉਣਾ ਕਦੇ ਵੀ ਸਾਡੀ ਮਾਨਸਿਕਤਾ ਦਾ ਅੰਗ ਨਹੀਂ ਰਿਹਾ। ਬੇਸ਼ਕ ਅਕਾਲ-ਪੁਰਖ ਦੀ ਕਿਰਪਾ ਸਦਕਾ ਇਨ੍ਹਾਂ ਸ਼ਹੀਦਾਂ ਦੇ ਲਹੂ ਦੀ ਲੋਅ ਦਾ ਚਾਨਣ ਤੇ ਸੁੱਖ ਅਜਾਦੀ ਦੇ ਰੂਪ ਵਿਚ ਮਨਾਉਂਦੇ-ਹੰਦਾਉਂਦੇ ਅਸੀਂ ਤਕਰੀਬਨ 100 ਸਾਲਾਂ ਨੂੰ ਢੁਕਣ ਲਗੇ ਹਾਂ। ਪਰ ਇਸ ਤਰ੍ਹਾਂ ਜਾਪਦਾ ਹੈ ਕਿ ਸਾਡੀ ਗੁਲਮ ਜ਼ਹਿਨੀਅਤ ਨੇ ਸਾਡੇ 'ਤੇ ਅਜੇ ਵੀ ਇੰਨਾਂ ਗਲਬਾ ਪਾ ਰੱਖਿਆ ਹੈ ਕਿ ਅਸੀਂ ਇਹ ਤਾਂ ਮੰਨਦੇ ਹਾਂ ਕਿ ਸ਼ਹੀਦ ਦੀ ਮੌਤ ਕੌਮ ਦੀ ਹਯਾਤ ਹੁੰਦੀ ਹੈ ਅਤੇ ਅਸੀਂ ਉਨ੍ਹਾਂ ਸ਼ਹੀਦਾਂ ਦੇ ਸਦਕਾ ਹੀ ਰਜਭਾਗ ਤੇ ਸੁੱਖ-ਆਰਾਮ ਮਾਣ ਰਹੇ ਹਾਂ।

ਪਰ ਜਦੋਂ ਗੱਲ ਉਨ੍ਹਾਂ ਸ਼ਹੀਦਾਂ ਦੇ ਬਲੀਦਾਨਾਂ ਪ੍ਰਤੀ ਅਹਿਸਾਨਮੰਦੀ ਤੇ ਕ੍ਰਿਤਗੱਤਾ ਭਾਵਨਾ ਦੀ ਆਉਂਦੀ ਹੈ ਤਾਂ ਅਸੀਂ ਸਾਲ-ਛਿਮਾਹੀ ਪਿਛੋਂ ਬਿਲਕੁਲ ਰਸਾਈ ਤੌਰ 'ਤੇ ਹੀ ਉਨ੍ਹਾਂ ਨੂੰ ਲੋੜ ਅਨੁਸਾਰ ਵਿਖਾਵੇ ਮਾਤਰ ਹੀ ਯਾਦ ਕਰਦੇ ਹਾਂ। ਦਰਅਸਲ ਉਨ੍ਹਾਂ ਨੂੰ ਯਾਦ ਕਰਨ ਨਾਲੋਂ ਕਿਤੇ ਵੱਧ ਅਸੀਂ ਦੇਸ਼ ਭਗਤਾਂ ਦੇ ਸੰਘਰਸ਼ਾਂ ਤੇ ਸ਼ਹੀਦੀਆਂ ਦੇ ਸੇਕ ਨਾਲ ਆਪਣੇ ਹੀ

ਨਿੱਜ ਸਵਾਰਬ ਦੀਆਂ ਰੋਟੀਆਂ ਗੇੜਦੇ ਰਹਿੰਦੇ ਹਾਂ। ਪੈਰ! ਅਕਾਲ ਪੁਰਖ ਮਿਹਰ ਕਰੇ ਅਸੀਂ ਵੀ ਅਜਾਦ ਭਾਰਤ ਵਾਸੀ ਹੋਣ ਦੇ ਨਾਤੇ ਆਪਣੇ ਗੁਰੂਆਂ, ਪੀਰਾਂ ਤੇ ਆਪਣੇ ਸ਼ਹੀਦਾਂ-ਮੁਰੀਦਾਂ ਦੇ ਇਤਿਹਾਸਕ ਵਿਰਸੇ ਨੂੰ ਛਖਰ ਨਾਲ ਦੁਨੀਆਂ ਵਿਚ ਨਸਰ ਕਰ ਸਕੀਏ।

ਮੁੱਢ ਕਦੀਮ ਤੋਂ ਹੀ ਪੰਜਾਬ ਦੀ ਖੁਸ਼ਹਾਲ ਧਰਤੀ ਸੋਨੇ ਦੀ ਚਿੜੀ ਵਜੋਂ ਜਾਣੇ ਜਾਂਦੇ ਭਾਰਤ ਦੀ ਸਰਹੱਦ ਹੋਣ ਕਾਰਨ ਜੰਗਾਂ-ਯੁੱਧਾਂ ਤੇ ਮਾਰਾਂ-ਧਾੜਾਂ ਦੀ ਸ਼ਿਕਾਰ ਰਹੀ ਹੈ। ਇਸ ਲਈ ਪੰਜਾਬ ਵਾਸੀ ਹਮੇਸ਼ਾਂ ਹੀ ਦੇਸ਼ ਦੇ ਅੰਨਦਾਤੇ ਤੇ ਰਖਵਾਲੇ ਰਹੇ ਹਨ; ਜਿਸ ਕਰਕੇ ਪੰਜਾਬ ਦੇਸ਼ ਦੀ ਖੜ੍ਹੁਗ-ਭੁਜਾ ਭਾਵ ਬਾਹੁਬਲ ਦਾ ਪ੍ਰਤੀਕ ਰਿਹਾ ਹੈ।

ਇਸ ਪ੍ਰਸੰਗ ਅਨੁਸਾਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਨੋਵੇਂ ਪਾਤਿਸ਼ਾਹ ਦੇ ਸਮੇਂ ਤੋਂ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੇ ਆਪਣੇ ਗੁਰੂ ਦੇ ਸਨਮੁੱਖ ਹੋ ਕੇ ਜੋ ਕੁਰਬਾਨੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੈ ਕੇ ਬੰਦਾ ਬਹਾਦਰ ਦੇ ਸਮੇਂ ਅਤੇ ਉਸ ਤੋਂ ਵੀ ਬਾਅਦ ਤਕਰੀਬਨ ਸਾਰੀ 18 ਵੀਂ ਸਦੀ ਸਿੰਘਾਂ ਦੇ ਕਾਲੇ ਦੌਰ ਵਜੋਂ ਸਾਡੀ ਅਰਦਾਸ ਵਿਚ ਆਏ ਸਿੰਘਾਂ-ਸਿੰਘਣੀਆਂ ਦੀਆਂ ਬੇਮਿਸਾਲ ਸ਼ਹੀਦੀਆਂ ਤਾਂ ਸਾਡੇ ਸਾਹਮਣੇ ਹਨ। ਪਰ ਇਨ੍ਹਾਂ ਕੁਰਬਾਨੀ ਦੇ ਪੁੰਜਾਂ ਬਾਰੇ ਸਾਡਾ ਗਿਆਨ ਬਹੁਤ ਅਧੂਰਾ-ਸਧੂਰਾ ਹੈ।

ਗੁਰੂ ਨਾਨਕ ਤੋਂ ਦਸਵੇਂ ਪਾਤਿਸ਼ਾਹ ਤੱਕ ਗੁਰੂ ਸਾਹਿਬਾਨ ਵਲੋਂ ਚਿਤਵੇ ਹਲੇਮੀ ਰਾਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਸਥਾਪਿਤ ਕਰਨ ਵਾਲੇ ਬੰਦਾ ਬਹਾਦਰ ਤੇ ਉਸ ਦੀ ਕੌਮ ਨੂੰ ਦੇਣ ਅਤੇ ਫਿਰ ਉਸ ਦੇ ਸ਼ਹੀਦ ਸਾਬੀਆਂ ਦੀਆਂ ਔਕੜਾਂ ਤੇ ਕੁਰਬਾਨੀਆਂ ਬਾਰੇ ਸਾਨੂੰ ਨਾਹ ਮਾਤਰ ਹੀ ਪਤਾ ਹੈ। 700 ਸਾਲ ਦੀ ਗੁਲਮੀ ਤੋਂ ਬਾਅਦ ਅਜਾਦੀ ਦੀ ਪਹਿਲੀ ਲੜਾਈ ਜਿੱਤਣ ਵਾਲੇ ਤੇ ਜ਼ਮੀਨਾਂ ਦੇ ਕਾਸ਼ਤਕਾਰ ਮੁਜ਼ਾਰਿਆਂ ਨੂੰ ਜ਼ਿਮੀਦਾਰੀਆਂ ਤੇ ਸਰਦਾਰੀਆਂ ਦੇ ਛੋਟੇ ਭਰਾ ਭਾਈ ਸਤੀ ਦਾਸ ਜੀ ਸਿੱਖ ਕੌਮ ਦੇ ਸ਼੍ਰੋਮਣੀ ਸ਼ਹੀਦ-ਸੇਵਕਾਂ ਵਿਚੋਂ ਇਕ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਭਾਈ ਹੀਰਾ ਮੱਲ ਸੀ, ਜਿਨ੍ਹਾਂ ਨੂੰ ਕਿ ਹੀਰਾ ਨੰਦ ਛਿੱਖੜ ਪਿੰਡ ਕਤਿਆਲ (ਪਾਕਿਸਤਾਨ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਅਸੀਂ ਇਹ ਨਹੀਂ ਜਾਣਦੇ ਕਿ ਸਾਡੀ ਅਰਦਾਸ ਵਿਚ ਆਏ ਕੁਰਬਾਨੀ ਦੇ ਇਹ ਪੁੰਜ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਕੌਣ ਤੇ ਕਿਥੋਂ ਦੇ ਰਹਿਣ ਵਾਲੇ ਸਨ? ਜਦੋਂ ਕਿ ਭਾਈ ਮਤੀ ਦਾਸ ਜੀ ਤੇ ਉਨ੍ਹਾਂ ਦੇ ਛੋਟੇ ਭਰਾ ਭਾਈ ਸਤੀ ਦਾਸ ਜੀ ਸਿੱਖ ਕੌਮ ਦੇ ਸ਼੍ਰੋਮਣੀ ਸ਼ਹੀਦ-ਸੇਵਕਾਂ ਵਿਚੋਂ ਇਕ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਭਾਈ ਹੀਰਾ ਮੱਲ ਸੀ, ਜਿਨ੍ਹਾਂ ਨੂੰ ਕਿ ਹੀਰਾ ਨੰਦ ਛਿੱਖੜ ਪਿੰਡ ਕਤਿਆਲ (ਪਾਕਿਸਤਾਨ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਹੁਣ ਤੱਕ ਦੀ ਪ੍ਰਮਾਣਿਤ ਜਾਣਕਾਰੀ ਅਨੁਸਾਰ ਬੰਦ-ਬੰਦ ਕਟਵਾਏ ਜਾਣ ਵਾਲੇ ਬਚਪਨ

ਤੋਂ ਹੀ ਗੁਰੂ ਗੋਬਿੰਦ ਸਿੰਘ ਦੇ ਅਤਿਅੰਤ ਵਿਸ਼ਵਾਸ ਪਾਤਰ ਭਾਈ ਮਨੀ ਸਿੰਘ ਜੀ ਸੁਨਾਮ ਦੇ ਨਜ਼ਦੀਕ ਬੇਹ ਹੋ ਚੁੱਕੇ ਪਿੰਡ ਕੈਬੋਵਾਲ ਦੇ ਵਸਨੀਕ ਸਨ। ਖੋਪੜੀਆਂ ਲਹਾਉਣ ਵਾਲੇ ਭਾਈ ਤਾਰੂ ਸਿੰਘ ਜੀ ਪਿੰਡ ਪੁਹਲਾ, ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਰਹਿਣ ਵਾਲੇ ਕਿਰਤੀ ਭਜਨੀਕ ਪੰਥ ਸੇਵਕ ਸਨ। ਪੁੱਠੀਆਂ ਖੱਲ੍ਹਾਂ ਲਹਾਉਣ ਵਾਲੇ ਭਾਈ ਗੁਲਜ਼ਾਰ ਸਿੰਘ ਭਾਈ ਆਲਮ ਸਿੰਘ ਦੇ ਪੁੱਤਰ ਤੇ ਬਾਬਾ ਦਰੀਏ ਦੇ ਪੋਤਰੇ ਸਨ। ਇਹ ਭਾਈ ਮਨੀ ਸਿੰਘ ਦੇ ਨਾਲ ਸੰਨ 1734 ਵਿਚ ਸ਼ਹੀਦ ਹੋਏ।

ਇਸ ਤੋਂ ਇਲਾਵਾ ਸੰਨ 1753 ਵਿਚ ਆਪਣੇ ਦੋਹਾਂ ਪੁੱਤਰਾਂ ਕੜਕਾ ਸਿੰਘ ਤੇ ਖੜਕ ਸਿੰਘ ਸਮੇਤ ਜੈ ਸਿੰਘ ਖੱਟਕਲ ਪੁੱਠੀਆਂ ਖੱਲ੍ਹਾਂ ਲਹਾਉਣ ਵਾਲੇ ਪਟਿਆਲੇ ਦੇ ਨਜ਼ਦੀਕ ਪਿੰਡ ਬਾਰਨ ਦੇ ਸਨ। ਸੰਨ 1745 ਨੂੰ ਚਰਖੜੀਆਂ 'ਤੇ ਚੜ੍ਹਣ ਵਾਲੇ ਪਿਤਾ ਤੇ ਪੁੱਤਰ ਸੁਬੇਗ ਸਿੰਘ ਤੇ ਸਾਹਬਾਜ਼ ਸਿੰਘ ਲਾਹੌਰ ਦੇ ਪਿੰਡ ਜੰਬਰ ਦੇ ਵਸਨੀਕ ਸਨ। ਮਸੌ ਰੰਘੜ ਨੂੰ ਸੋਧਣ ਵਾਲੇ ਭਾਈ ਮਹਿਤਾਬ ਸਿੰਘ ਪਿੰਡ ਮੀਰਾਂਕੋਟ ਨੂੰ ਵੀ ਸੰਨ 1745 ਵਿਚ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਹਕੀਕਤ ਰਾਏ ਬਾਘ ਮੱਲ ਪੁਰੀ ਖੱਤਰੀ ਦੇ ਘਰ ਮਾਈ ਗੋਰਾਂ ਦੀ ਕੁੱਖੋਂ ਕੱਤਕ ਦੇ ਮਹੀਨੇ ਵਿਚ ਸੰਨ 1724 ਈ: ਨੂੰ ਸਿਆਲਕੋਟ ਵਿਚ ਪੈਦਾ ਹੋਏ।

ਮੁਸਲਮਾਨ ਹਾਕਮਾਂ ਨੇ ਇਨ੍ਹਾਂ ਨੂੰ ਹਿੰਦੂ ਧਰਮ ਦੇ ਹੱਕ ਵਿਚ ਬੋਲਣ ਦੀ ਸਜ਼ਾ ਵਜੋਂ ਇਸਲਾਮ ਕਬੂਲ ਕਰਨ ਲਈ ਆਖਿਆ। ਪਰ ਹਕੀਕਤ ਰਾਏ ਨੇ ਇਨਕਾਰ ਕੀਤਾ। ਇਸ 'ਤੇ ਬਾਲਕ ਹਕੀਕਤ ਰਾਏ ਨੂੰ ਮਾਘ ਦੇ ਮਹੀਨੇ ਵਿਚ ਸੰਨ 1741 ਨੂੰ ਖਾਨ ਬਹਾਦਰ ਜਕਰੀਆ ਖਾਨ ਦੇ ਹੁਕਮ ਨਾਲ ਕਤਲ ਕੀਤਾ ਗਿਆ। ਲਾਹੌਰ ਦੇ ਮੁਗਲ ਸੁਬੇਦਾਰਾਂ ਨੂੰ ਵੰਗਾਰਨ ਵਾਲੇ ਬਾਬਾ ਬੋਡਾ ਸਿੰਘ ਤੇ ਬਾਬਾ ਗਰਜਾ ਸਿੰਘ, ਬਾਬਾ ਦੀਪ ਸਿੰਘ, ਬਾਬਾ ਨੌਧ ਸਿੰਘ, ਬਾਬਾ ਗੁਰਬਖਸ਼ ਸਿੰਘ ਤੇ ਭਾਈ ਮਹਿਤਾਬ ਸਿੰਘ ਦੇ ਸਾਥੀ ਬਾਬਾ ਸੁੱਖਾ ਸਿੰਘ ਵੀ ਆਪਣੇ ਸਿਰ ਤਲੀ 'ਤੇ ਰਖ ਕੇ ਧਰਮ ਤੇ ਕੋਮ ਦੀ ਖਾਤਰ ਸ਼ਹੀਦ ਹੋਏ। ਪਰ ਅਸੀਂ ਕਦੇ ਉਨ੍ਹਾਂ ਦੇ ਜੀਵਨਾਂ ਬਾਰੇ ਪੂਰਨ ਤੌਰ 'ਤੇ ਜਾਣਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।

ਸਵਾ-ਸਵਾ ਮਣ ਦੇ ਪੀਸਣੇ ਪੀਸਣ ਵਾਲੀਆਂ ਬੀਬੀਆਂ, ਜਿਨ੍ਹਾਂ ਨੇ ਮੁੱਲਧੂਰ ਤੇ ਪੱਟੀ ਦੀਆਂ ਕੈਪ ਜੇਲ੍ਹਾਂ ਵਿਚ ਖੰਨੀ-ਖੰਨੀ ਰੋਟੀ ਤੇ ਇਕ ਪਿਆਲੀ ਪਾਣੀ 'ਤੇ ਸਾਰਾ ਦਿਨ ਗੁਜ਼ਾਰਾ ਕੀਤਾ ਅਤੇ ਬਾਅਦ ਵਿਚ ਲਾਹੌਰ ਦੇ ਲੰਡਾ ਬਜ਼ਾਰ ਵਿਚ ਸ਼ਹੀਦ ਗੰਜ ਦੇ ਨਾਮ ਨਾਲ ਪ੍ਰਸਿੱਧ ਕਤਲਗਾਹ ਵਿਚ ਮੀਰ ਮੰਨ੍ਹ ਦੇ ਸਮੇਂ ਆਪਣੇ ਬੰਚਿਆਂ ਦੇ ਟੋਟੇ ਕਰਵਾ ਕੇ ਝੋਲੀ ਪਵਾਏ। ਪਰ ਉਨ੍ਹਾਂ ਸਿਦਕਵਾਨ ਬੀਬੀਆਂ ਨੇ ਸਿੱਖੀ ਸਿਦਕ ਸਵਾਸ-ਸਵਾਸ ਨਾਲ ਨਿਭਾਇਆ। ਉਨ੍ਹਾਂ ਬੇਅੰਤ ਮਾਈਆਂ-ਬੀਬੀਆਂ ਵਿਚੋਂ ਇਕ ਭਾਈ ਮਨੀ ਸਿੰਘ ਦੀ ਧਰਮ ਪਤਨੀ ਸੀਤੇ ਬਾਈ ਸੀ। ਜੋ ਕਿ ਅੰਮ੍ਰਿਤ ਛਕਣ ਤੋਂ ਬਾਅਦ ਬੇਬੇ ਬਸੰਤ ਕੌਰ ਦੇ ਨਾਮ ਨਾਲ ਜਾਣੇ ਗਏ। ਸਾਡੇ ਲਈ ਅਫਸੋਸ ਦੀ ਗੱਲ ਹੈ ਕਿ ਸੈਕੜੇ-ਹਜ਼ਾਰਾਂ ਮਾਈਆਂ-ਬੀਬੀਆਂ ਵਿਚੋਂ ਸਿਰਫ਼ ਇਨ੍ਹਾਂ ਦਾ ਨਾਮ ਹੀ ਇਤਿਹਾਸ ਸਾਡੇ ਤੱਕ ਪਹੁੰਚਾ ਸਕਿਆ ਹੈ।

ਸਿੱਖ ਅਰਦਾਸ ਵਿਚ ਸ਼ਹੀਦਾਂ ਵੱਲੋਂ ਜਾਰੇ ਗਏ ਅਕਹਿ ਤੇ ਅਸਹਿ ਕਸਟਾਂ ਨੂੰ ਹਸ-ਹਸ ਕੇ ਪ੍ਰਵਾਨ ਕਰਨ ਦੇ ਮੰਜ਼ਰ ਪੇਸ਼ ਕੀਤੇ ਗਏ ਹਨ। ਅਰਦਾਸ ਵਿਚ ਕੁੱਝ ਕੁ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਤਸੀਹੇ ਭਰਪੂਰ ਸਜ਼ਾਵਾਂ ਅਤੇ ਉਨ੍ਹਾਂ ਨੂੰ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਵਾਲੇ ਕੁੱਝ ਕੁ ਸ਼ਹੀਦਾਂ ਦਾ ਸੰਕੇਤਕ ਜ਼ਿਕਰ ਹੈ। ਜਿਨ੍ਹਾਂ ਬਾਰੇ ਬਾਬਾਣੀਆਂ-ਕਹਾਣੀਆਂ ਸਾਡੇ ਤਕ ਸੀਨਾ-ਬ-ਸੀਨਾ ਪਹੁੰਚੀਆਂ ਹਨ। ਬੇਸ਼ਕ ਪੰਜਾਬ ਦੇ ਇਤਿਹਾਸ ਵਿਚ 17 ਵੀਂ ਸਦੀ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜ਼ਾਰਾਂ ਨਹੀਂ; ਲੱਖਾਂ ਹੀ ਕੌਮ ਦੇ ਸਪੂਤਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁੱਝ ਕੁ ਮਰਜ਼ੀਵੜਿਆਂ ਬਾਰੇ ਹੀ ਕੌਮ ਨੂੰ ਜਾਣਕਾਰੀ ਹੈ ਅਤੇ ਉਹ ਵੀ ਉਨ੍ਹਾਂ ਸ਼ਹੀਦਾਂ ਬਾਰੇ ਹੀ ਬੋਤਾ-ਬਹੁਤਾ ਪਤਾ ਹੈ; ਜਿਨ੍ਹਾਂ ਨੂੰ ਕਿ ਕੁਦਰਤ ਨੇ ਸ਼ਹੀਦ ਹੋਣ ਦਾ ਬੇਮਿਸਾਲ ਮਰਾਤਬਾ ਦੇ ਕੇ ਰਹਿੰਦੀ ਦੁਨੀਆਂ ਤੱਕ ਦੋ ਜਹਾਨਾਂ ਵਿਚ ਅਮਰ ਬਣਾ ਦਿੱਤਾ ਹੈ।

ਬੇਸ਼ਕ ਇਹ ਵੀ ਠੀਕ ਹੈ ਕਿ ਕਿਸੇ ਵੀ ਵੱਡੀ ਜਦੋ-ਜਹਿਦ, ਨਸਲਕੁਸ਼ੀ ਦੀ ਜੰਗ ਤੇ ਘੁੱਲ੍ਹਾਰਿਆਂ ਵਿਚ ਜਿਥੇ ਕਿ ਸ਼ਹੀਦੀਆਂ ਦੇ ਸੱਬਰ ਵਿਛ ਗਏ ਹੋਣ; ਉਥੇ ਸਾਰੇ ਸ਼ਹੀਦਾਂ ਦੇ ਨਾਮ-ਪਤੇ ਜਾਣਣੇ ਤੇ ਲਿਖਣੇ ਅਸੰਭਵ ਹਨ। ਪਰ ਕਿਤੇ-ਕਿਤੇ ਕੁਦਰਤ ਨੂੰ ਇਹ ਵੀ ਮਨਜ਼ੂਰ ਹੁੰਦਾ ਹੈ ਕਿ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਕਰਕੇ ਕੋਈ ਵਡਭਾਗੀ ਜੀਅ ਦੇਸ਼ ਤੇ ਕੌਮ ਪ੍ਰਤੀ ਕੀਤੀ ਸੇਵਾ ਤੇ ਕੁਰਬਾਨੀ ਸਦਕਾ ਲੋਕਾਈ ਦੀ ਨਜ਼ਰ ਵਿਚ ਆ ਜਾਂਦਾ ਹੈ। ਇਸ ਤਰ੍ਹਾਂ ਕੋਈ ਕੌਮ ਦਾ ਸੰਘਰਸ਼ੀ ਯੋਧਾ ਜਾਂ ਕੁਰਬਾਨੀ ਦਾ ਪੁੰਜ ਕੋਮੀ ਇਤਿਹਾਸ ਦਾ ਹਿੱਸਾ ਬਣ ਕੇ ਅਮਰ ਹੋ ਜਾਂਦਾ ਹੈ। ਪਰ ਸਾਡੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੋ ਬਹੁਤ ਹੀ ਅਹਿਮੀਅਤ ਵਾਲੀ ਗੱਲ ਹੈ। ਉਹ ਇਹ ਹੈ ਕਿ ਅਸੀਂ ਇਨ੍ਹਾਂ ਨਾਮੀ ਪਰ ਅਣਗੱਲੇ ਸ਼ਹੀਦਾਂ ਦੇ ਜੀਵਨ ਤੇ ਕੁਰਬਾਨੀਆਂ ਦੇ ਮਾਣ-ਮਤੋਂ ਫਲਸਫੇ ਬਾਰੇ ਕ੍ਰਿਤਗਤਾ ਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਨਾਲ ਜਾਨਣ ਦੀ ਕੋਸ਼ਿਸ਼ ਕਰੀਏ।

ਪੰਜਾਬ ਦਾ ਇਤਿਹਾਸ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਇਕ ਲੰਮੀ ਤੇ ਬੇਜੋੜ ਦਾਸਤਾਨ ਹੈ। ਕਿਸ ਸ਼ਹੀਦ ਦਾ ਜ਼ਿਕਰ ਕੀਤਾ ਜਾਵੇ ਤੇ ਕਿਸ ਦਾ ਨਾ ਕੀਤਾ ਜਾਵੇ ? ਹਰ ਸ਼ਹੀਦ ਦਾ ਕਤਲਗਾਹ ਤੱਕ ਹਸਦੇ-ਹਸਦੇ ਸ਼ਾਨ ਨਾਲ ਸੱਜ-ਯੱਤ ਕੇ ਮੌਤ ਲੜੀ ਨੂੰ ਵਿਆਹੁਣ ਦੇ ਮਨਸੇ ਨਾਲ ਜਾਣਾ; ਸਿੱਖ ਕੌਮ ਨੂੰ ਸੰਸਾਰ ਭਰ ਦੀਆਂ ਬਹਾਦਰ ਕੌਮਾਂ ਵਿਚ ਸਿਰਮੌਰ ਬਣਾਉਂਦਾ ਹੈ। ਜਾਬਰ ਦੁਸ਼ਮਣਾਂ ਦੇ ਇਤਿਹਾਸਕਾਰਾਂ ਨੇ ਖੁਦ ਲਿਖਿਆ ਹੈ ਕਿ ਇਕ ਤੋਂ ਵੱਧ ਕੇ ਇਕ ਸ਼ਹੀਦ ਨੇ ਅਕਹਿ ਕਸਟ ਸਹਾਰਦੇ ਹੋਏ ਮੁਆਫੀ ਤਾਂ ਕੀ ਮੰਗਣੀ ਸੀ; ਸਗੋਂ ਪਹਿਲਾਂ ਮਰਨ ਦੀ ਖਾਹਿਸ਼ ਹੀ ਜ਼ਾਹਿਰ ਕੀਤੀ ਹੈ। ਭਾਈ ਮਨੀ ਸਿੰਘ ਤੇ ਬਾਬਾ ਬੰਦਾ ਸਿੰਘ ਵਰਗੇ ਸਿਰੜੀ ਤੇ ਸਿਦਕਵਾਨ ਗੁਰੂ ਪਿਆਰੇ ਸ਼ਹੀਦਾਂ ਨੇ ਜਲਾਂਦਾਂ ਨੂੰ ਮੁਗਲ ਨਾਬਰਾਂ ਤੋਂ ਮਿਲੇ ਹੁਕਮਾਂ ਅਨੁਸਾਰ ਬੇਝਿਜ਼ਕ ਹੋ ਕੇ ਹੋਰ ਵੀ ਸਖਤ ਤਸੀਹੇ ਦੇਣ ਲਈ ਜਦੋਂ ਕਿਹਾ ਤਾਂ ਉਨ੍ਹਾਂ ਦਾ ਸਿੱਖੀ ਸਿਦਕ ਦੇਖ ਕੇ ਪੱਥਰ ਦਿਲ ਜਲਾਦ ਵੀ ਕੰਬ ਉਠੇ।

ਪੰਜਾਬ ਦੇ ਇਤਿਹਾਸ ਵਿਚ ਅਣਗਿਣਤ ਸ਼ਹੀਦ ਹੋਏ ਹਨ। ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਨਾਲ 740 ਸੂਰਮੇ ਸਿੰਘਾਂ ਜਿਨ੍ਹਾਂ ਨੂੰ ਕੁਤਬਸਿਨਾਰ ਦੇ ਕਰੀਬ 9 ਜੂਨ 1716 ਨੂੰ ਸ਼ਹੀਦ ਕੀਤਾ ਗਿਆ; ਉਨ੍ਹਾਂ ਦੀ ਬਹਾਦਰੀ ਦਾ ਜਿਕਰ ਮੁਗਲਾਂ ਤੇ ਅੰਗਰੇਜ਼ਾਂ ਦੇ ਵਾਕਿਆ ਨਵੀਸ ਤਾਂ ਕਰਦੇ ਹਨ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਕੌਮੀ ਤੌਰ 'ਤੇ ਉਨ੍ਹਾਂ ਸ਼ਹੀਦਾਂ ਪ੍ਰਤੀ ਕ੍ਰਿਤਗਤਾ ਦਾ ਇਜ਼ਹਾਰ ਘੱਟ ਹੀ ਕਰਦੇ ਹਾਂ। ਸਿੱਖਾਂ ਦੇ ਕਾਲੇ ਦੌਰ ਦੀ ਸਾਰੀ 18ਵੀਂ ਸਦੀ ਜ਼ਕਰੀਆ ਖਾਨ, ਯਾਹੀਆ ਖਾਨ, ਮੀਰ ਮੰਨੂ, ਮੁਗਲਾਨੀ ਬੇਗਮ ਤੇ ਇਥੋਂ ਤੱਕ ਕਿ ਦੀਵਾਨ ਲੱਖਪਤ ਰਾਏ ਦੇ ਜ਼਼ਲਮ ਤੇ ਜਬਰ ਦੀ ਸੈਂਕੜੇ ਨਹੀਂ ਹਜ਼ਾਰਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਚਸ਼ਮਦੀਦ ਗਵਾਹ ਹੈ।

ਬੇਸ਼ਕ ਭਾਰਤ ਦੇ ਇਤਿਹਾਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਬਹਾਦਰ ਦੇ ਅੰਤਲੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸ਼ੁਰੂ ਤੱਕ ਦੇ ਸਮੇਂ ਨੂੰ ਸਿੱਖ ਇਤਿਹਾਸ ਦੇ ਕਾਲੇ ਦੌਰ ਵਜੋਂ ਲਿਖਿਆ ਹੈ। ਪਰ ਮੈਂ ਇਸ ਨੂੰ ਇਕ ਹੋਰ ਨੁਕਤਾ-ਨਿਗਾਹ ਤੋਂ ਵੀ ਦੇਖਦਾ ਹਾਂ ਕਿ ਸਿੱਖ ਕੌਮ ਦੇ ਲਈ ਬੇਸ਼ਕ ਇਹ ਅਕਹਿ ਤੇ ਅਸਹਿ ਮੁਸੀਬਤਾਂ ਤੇ ਨਾਸਲਕੁਸ਼ੀ ਦਾ ਦੌਰ ਸੀ। ਪਰ ਕੌਮ ਦੇ ਇਤਿਹਾਸ ਵਿਚ ਇਹ ਹੀ ਉਹ ਸਮਾਂ ਸੀ, ਜਿਸ ਨੂੰ ਕੌਮੀ ਪੱਧਰ 'ਤੇ ਸੁਨਹਿਰਾ ਯੁੱਗ ਕਿਹਾ ਜਾ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸਮੁੱਚੀ ਪੰਜਾਬੀ ਕੌਮ ਤੇ ਖਾਸ ਤੌਰ 'ਤੇ ਸਿੱਖ ਉਸ ਸਮੇਂ ਖਾਲਸਾ ਪੰਜਾਬ ਵਜੋਂ ਸਰਬਤ ਖਾਲਸਾ ਦੇ ਝੰਡੇ ਹੇਠ ਇਕਠੇ ਹੋਏ। ਉਸ ਸਮੇਂ ਦੇ ਮਹਾਨ ਸੁਰਬੀਰ ਸਿੰਘਾਂ ਅਤੇ ਜਥੇਦਾਰਾਂ ਦੀ ਅਗਵਾਈ ਹੇਠ ਮਿਸਲਾਂ ਬਣੀਆਂ। ਜਿਨ੍ਹਾਂ ਨੇ ਕਿ ਹਰ ਮੁਸੀਬਤ ਅਤੇ ਕੌਮ ਨੂੰ ਦਰਪੇਸ਼ ਝੱਖੜ-ਝੱਲਿਆਂ ਤੇ ਕਤਲਾਮਾਂ ਤੱਕ ਰੱਬ ਦੀ ਰਜ਼ਾ ਵਿਚ ਗੁਰੂਆਂ ਦੇ ਨਾਮ ਦੇ ਸਹਾਰੇ ਖਿੜੇ ਮੱਥੇ ਝੱਲਿਆ। ਜਿਸ ਦੇ ਨਤੀਜੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਸਿੱਖ ਰਾਜ ਦੇ ਝੰਡੇ ਅਫਗਾਨਿਸਤਾਨ ਦੀਆਂ ਹੱਦਾਂ ਤੋਂ ਲੈ ਕੇ ਤਿੱਬਤ ਤੱਕ ਝੂਲੇ।

ਇਸ ਤਰ੍ਹਾਂ ਇਸ ਕਾਲੇ ਯੁੱਗ ਨੂੰ ਸੁਨਹਿਰੀ ਯੁੱਗ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕੌਮੀ ਪੱਧਰ 'ਤੇ ਇਹ ਮੁਸੀਬਤਾਂ ਹੀ ਸਨ, ਜਿਨ੍ਹਾਂ ਨੇ ਕਿ ਸਾਰੀ ਪੰਜਾਬੀਅਤ ਨੂੰ ਇਕ ਵਾਰ ਆਪਣੇ ਇਨਸਾਨੀ ਫਿਤਰਤ ਅਨੁਸਾਰ ਮਤ-ਭੇਦ ਹੋਣ ਦੇ ਬਾਵਜੂਦ ਵੀ ਇਕਮੁੱਠ ਕਰ ਦਿੱਤਾ ਸੀ। ਕੌਮੀ ਏਕਤਾ ਦਾ ਇਹ ਸਮਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹੁਣ ਤੱਕ ਵੀ ਉਸ ਰੂਪ ਵਿਚ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਜਿਸ ਰੂਪ ਵਿਚ ਸਾਰੀ ਅਨਾਰਵੀਂ ਸੱਦੀ ਨੇ ਸਮੁੱਚੀ ਕੌਮ ਨੂੰ ਦੇਸ਼-ਪਿਆਰ ਤੇ ਕੌਮੀ ਏਕਤਾ ਦੇ ਸਵੈਮਾਣ ਨੂੰ ਮਾਣਦੇ ਵੇਖਿਆ ਸੀ। ਬੇਸ਼ਕ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਫਿਰ ਤੋਂ ਆਪਸੀ ਛੁੱਟ ਤੇ ਕੂਟ ਰਾਜਨੀਤਿਕ ਚਾਲਾਂ ਦੇ ਕਾਰਨ ਪੰਜਾਬ ਵਿਚ ਹੁਣ ਤੱਕ ਇਕੋ-ਇਕ ਵਾਰ ਸਥਾਪਿਤ ਹੋਇਆ ਸਿੱਖ ਸਾਮਰਾਜ ਖੇਰੂ-ਖੇਰੂ ਹੋ ਗਿਆ।

ਉਸ ਉਪਰੰਤ ਪੰਜਾਬ ਲਈ ਦੁਬਾਰਾ ਗੁਲਾਮੀ ਦਾ ਦੌਰ ਸ਼ੁਰੂ ਹੋਇਆ ਤੇ ਪਹਿਲਾਂ

ਪੰਜਾਬ ਦੀ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ 19 ਵੀਂ ਸਦੀ ਦੇ ਐਗਲੇ ਸਿੱਖ ਵਾਰ ਦੇ ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਵਰਗੇ ਬੇਅੰਤ ਸੁਰਬੀਰ ਸ਼ਹੀਦਾਂ ਅਤੇ ਫਿਰ ਦੇਸ਼ ਨੂੰ ਅਜ਼ਾਦ ਕਰਉਣ ਵਾਲੇ 20 ਵੀਂ ਸਦੀ ਵਿਚ ਭਾਰਤ ਮਾਂ ਦੀ ਅਜ਼ਾਦੀ ਲਈ ਕੁਰਬਾਨ ਹੋਏ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਭਾ, ਸ੍ਰ. ਭਗਤ ਸਿੰਘ ਤੇ ਸ਼ਹੀਦ ਉਧਮ ਸਿੰਘ ਵਰਗੇ ਗੱਭਰੂਆਂ ਦਾ ਇਤਿਹਾਸ ਸਾਡੇ ਸਾਹਮਣੇ ਹੈ। ਸ਼ਹੀਦ-ਏ-ਅਜ਼ਾਦ ਭਗਤ ਸਿੰਘ ਵਰਗੇ ਅਨੇਕਾਂ ਸੁਤੰਤਰਤਾ ਸੈਨਾਨੀਆਂ ਨੂੰ ਦੇਸ਼ ਦੀ ਅਜ਼ਾਦੀ ਲਈ ਹਸਦੇ ਹੋਏ; ਫਾਸੀ ਦਾ ਰੱਸਾ ਚੁੰਮਣ ਦੇ ਇਲਾਹੀ ਇਸ਼ਕ ਦੀ ਪ੍ਰੇਰਣਾ ਦਸਵੇਂ ਪਾਤਿਸ਼ਾਹ ਦੇ ਬੇਖੋਫ਼ ਮਾਸੂਮ ਛੋਟੇ ਸਾਹਿਬਜ਼ਾਦਿਆਂ ਦੇ ਵੱਡੇ ਸ਼ਹੀਦੀ ਸਾਕਿਆਂ ਤੋਂ ਮਿਲੀ ਸੀ।

ਗੁਰੂ ਸਾਹਿਬਾਨ ਦੇ ਸਮਿਆਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਘੱਲ੍ਹਾਰਿਆਂ, ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਅਤੇ ਅਜ਼ਾਦੀ ਤੋਂ ਬਾਅਦ ਚੀਨ ਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵਿਚ ਪੰਜਾਬ ਦੇ ਇੰਨੇ ਕੁ ਸ਼ਹੀਦ ਹੋ ਚੁੱਕੇ ਹਨ ਕਿ ਉਨ੍ਹਾਂ ਦੇ ਨਾਮ ਤਾਂ ਸਾਡੇ ਕੋਲ ਨਹੀਂ ਹਨ। ਸਗੋਂ ਉਨ੍ਹਾਂ ਦੀ ਗਿਣਤੀ ਵੀ ਸਾਡੇ ਲਈ ਅਸੰਭਵ ਹੈ। ਪ੍ਰੈਰ! ਅਸੀਂ ਇਹ ਵੀ ਨਹੀਂ ਸੋਚਦੇ ਕਿ ਅਜਾਂ ਜੋ ਅਜ਼ਾਦੀ ਤੇ ਸਵੈਮਾਣ ਦੇ ਅਸੀਂ ਸੁਖ-ਅਰਾਮ ਭੋਗ ਰਹੇ ਹਾਂ; ਉਹ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੋਲਤ ਹੀ ਹੈ। ਪਰ ਅਫਸੋਸ ਕਿ ਅਸੀਂ ਆਪਣੇ ਇਨ੍ਹਾਂ ਸ਼ਹੀਦਾਂ ਦੇ ਸ਼ਾਨਾ-ਮੱਤੇ ਕਾਰਨਾਮਿਆਂ ਬਾਰੇ ਪੜ੍ਹ੍ਹ ਜਾਂ ਜਾਨਣ ਦੀ ਖੇਚਲ ਵੀ ਨਹੀਂ ਕਰਦੇ।

ਪ੍ਰੈਰ! ਮੁੱਕਦੀ ਗੱਲ ਇਹ ਹੈ ਕਿ ਪੰਜਾਬ ਦਾ ਇਤਿਹਾਸ ਬੇਬੁੱਹਾ ਕੁਰਬਾਨੀਆਂ ਦਾ ਇਤਿਹਾਸ ਹੈ। ਪਰ ਅਸੀਂ ਪਦਾਰਥਵਾਦੀ ਪ੍ਰਗਤੀ ਦੇ ਮਾੜੇ ਪਹਿਲੂਆਂ ਦੇ ਅਸਰ ਤਹਿਤ ਆਪਣੀ ਕੌਮ ਦੇ ਸ਼ਹੀਦਾਂ-ਮੁਰੀਦਾਂ ਨੂੰ ਅਕ੍ਰਿਤਘਣ ਬਣ ਕੇ ਅਣਗੋਲਿਆ ਕਰ ਰਹੇ ਹਾਂ। ਉਨ੍ਹਾਂ ਸ਼ਹੀਦਾਂ-ਮੁਰੀਦਾਂ ਦੀਆਂ ਬੇਮਿਸਾਲ ਤੇ ਬੇਅੰਤ ਕੁਰਬਾਨੀਆਂ ਦੇ ਪਿਛੇ ਉਨ੍ਹਾਂ ਦਾ ਵਿਸ਼ਵਾਸ ਤੇ ਅਕੀਦਾ ਕੀ ਸੀ? ਸਾਨੂੰ ਇਸ ਦੀ ਵੀ ਕੋਈ ਬਹੁਤੀ ਸੋਝੀ ਨਹੀਂ ਹੈ।

ਬੱਸ ਇਹ ਵੀ ਸਿੱਖ ਮੱਤ ਦੀ ਅਰਦਾਸ ਬਣਾਉਣ ਵਾਲੇ ਗੁਰਮੁਖਾਂ ਦਾ ਭਲਾ ਹੋਵੇ ਕਿ ਉਨ੍ਹਾਂ ਨੇ ਸਿੱਖ ਧਰਮ ਦਾ ਛਲਸਫਾ ਤੇ ਸ਼ਹੀਦਾਂ-ਮੁਰੀਦਾਂ ਦਾ ਸੰਕੇਤਕ ਜ਼ਿਕਰ ਸਾਡੀ ਅਰਦਾਸ ਵਿਚ ਸ਼ਾਮਿਲ ਕਰ ਦਿੱਤਾ ਹੈ। ਬੇਸ਼ਕ ਅਸੀਂ ਦਿਨ ਵਿਚ ਨਿਤ ਨੇਮ ਵਜੋਂ ਅਤੇ ਦੁੱਖ-ਸੁੱਖ ਦੇ ਵੇਲੇ ਅਰਦਾਸ ਸਮੇਂ ਜੀਭ ਦੇ ਲੱਖ-ਲੱਖ ਗੋੜਿਆਂ ਵਜੋਂ ਸ਼ਹੀਦਾਂ-ਮੁਰੀਦਾਂ ਦੀ ਘਾਲ ਕਮਾਈ ਤੇ ਕੁਰਬਾਨੀਆਂ ਨੂੰ ਧਿਆਨ-ਬੇ-ਧਿਆਨ ਪਲਕ-ਝਲਕ ਮਾਤਰ ਯਾਦ ਕਰਕੇ ਵਾਹਿਗੁਰੂ-ਵਾਹਿਗੁਰੂ ਤਾਂ ਉਚਾਰਦੇ ਹਾਂ। ਪਰ ਕੋਈ ਭਗਾਂ ਵਾਲੇ ਜੀਵ ਹੀ ਹੋਣਗੇ; ਜੋ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਦੀ ਯਾਦ ਨੂੰ ਅਰਦਾਸ ਸਮੇਂ ਸੁਕਰਨੇ ਵਜੋਂ ਆਪਣੇ ਮਨਾਂ ਨੂੰ ਰਹਾਓ ਜਾਂ ਠਹਿਰਾਅ ਦੇ ਕੇ ਦਿਲਾਂ ਵਿਚ ਵਸਾਉਂਦੇ ਹੋਣਗੇ। ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਬਲੀਦਾਨੀਆਂ ਦਾ ਸਮੁੱਚਾ ਜੀਵਨ ਤੇ ਛਲਸਫਾ ਹੀ ਸਾਡੀ ਜੀਵਨ ਜਾਚ

ਤੇ ਸਾਡੇ ਜੀਵਨ ਦਾ ਆਦਰਸ਼ ਬਣੇ।

ਇਸ ਲਈ ਅਰਦਾਸ ਕਰਨ ਵੇਲੇ ਸਭ ਤੋਂ ਜ਼ਰੂਰੀ ਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਤਨੋ-ਮਨੋ ਇਕ ਫੂੰਘੀ ਕ੍ਰਿਤਗਤਾ ਭਾਵਨਾ ਦੇ ਅਹਿਸਾਸ ਨਾਲ ਅਕਾਲ ਪੁਰਖ ਵਾਹਿਗੁਰੂ ਅਗੇ ਆਪਣੀ ਅਰਦਾਸ ਰੂਪੀ ਜੋਦੜੀ ਦੇ ਸ਼ਬਦਾਂ ਤੇ ਛਲਸ਼ਫੇ ਨੂੰ ਵਿਚਾਰੀਏ ਤੇ ਸਮਝੀਏ। ਇਸ ਲਈ ਜ਼ਰੂਰੀ ਹੈ ਕਿ ਸਿੰਘੋ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਕੌਮੀ ਅਹਿਸਾਸਨਮੰਦੀ ਵਜੋਂ ਕੁੱਝ ਪਲ ਹੀ ਆਪਣੇ ਗੁਰੂਆਂ-ਪੀਰਾਂ ਤੇ ਉਨ੍ਹਾਂ ਸ਼ਹੀਦਾਂ-ਮੁਰੀਦਾਂ ਦੇਸ਼, ਧਰਮ ਤੇ ਕੌਮ ਪ੍ਰਤੀ ਕੀਤੀ ਸੇਵਾ-ਘਾਲਣਾ ਤੇ ਕੁਰਬਾਨੀਆਂ ਦਾ ਅਹਿਸਾਸ ਆਪਣੇ ਮਨਾਂ ਤੇ ਦਿਲਾਂ ਵਿਚ ਵਸਾਈਏ। ਸਾਡੀ ਇਸ ਬੇਮਿਸਾਲ ਤੇ ਵਿਲੱਖਣ ਅਰਦਾਸ ਵਿਚ ਆਏ ਹਰ ਨੁਕਤੇ ਨੂੰ ਆਪਣੇ ਮਨਾਂ ਨੂੰ ਇਕ ‘ਰਹਾਉ’ ਦੇ ਕੇ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਦੀ ਅਤਿਅੰਤ ਲੋੜ ਹੈ।

ਫਿਰ ਇਸ ਅਰਦਾਸ ਦੇ ਵਿਚ ਆਏ ਸੁਭ ਵਿਚਾਰ ਭਰਪੂਰ ਆਦੇਸ਼ਾਂ ਨੂੰ ਮਨਾਂ ਵਿਚ ਵਸਾਉਣ ਦੀ ਅਹਿਮ ਜ਼ਰੂਰਤ ਹੈ। ਉਪਰੰਤ ਮਹਾਪੁਰਖਾਂ ਦੇ ਇਨ੍ਹਾਂ ਸੁਭ ਕਰਮਨ ਤੋਂ ਪ੍ਰੇਰਣਾ ਲੈਣ ਦੀ ਹੋਰ ਵੀ ਜ਼ਰੂਰਤ ਹੈ। ਇਸ ਪਹਿਲੂ ਤੋਂ ਸਭ ਤੋਂ ਵਧ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਇਸ ਮਹਾਨ ਵਿਰਾਸਤੀ ਛਲਸ਼ਫੇ ਤੇ ਕੁਰਬਾਨੀਆਂ ਦੀ ਯਾਦ ਨੂੰ ਆਪਣੇ ਜੀਵਨ ਦੇ ਗਾਡੀਰਾਹ ਵਿਚ ਆਪਣੇ ਅਮਲਾਂ ਤੇ ਕਾਰਗੁਜ਼ਾਰੀ ਦਾ ਜ਼ਰੂਰੀ ਅੰਗ ਬਣਾਈਏ। ਫਿਰ ਅਸੀਂ ਸਮਾਜ ਤੇ ਦੇਸ਼ ਦੇ ਧਰਮੀ ਨਾਗਰਿਕਾਂ ਵਜੋਂ ਗੁਰੂ ਸਾਹਿਬਾਨ ਦੇ ਆਸੇ ਅਨੁਸਾਰ ਇਕ ਆਦਰਸ਼ ਤੇ ਨਹੋਏ ਮਾਨਵਵਾਦੀ ਸਮਾਜ ਦੀ ਰਚਨਾ ਕਰੀਏ।

ਇਸ ਪਹਿਲੂ ਤੋਂ ਸਾਨੂੰ ਸਭ ਨੂੰ ਅਤੇ ਖਾਸ ਤੌਰ 'ਤੇ ਸਮਾਜ ਤੇ ਧਰਮ ਦੇ ਆਗੂਆਂ ਨੂੰ ਸਮੇਂ ਦੀ ਇਕ ਬਹੁਤ ਹੀ ਅਹਿਮ ਚਿਤਾਵਨੀ ਵਜੋਂ ਵੰਗਾਰ ਇਹ ਹੈ ਕਿ ਹੁਣ ਤੱਕ ਸਾਡੇ ਸ਼ਹੀਦਾਂ ਦਾ ਜੋ ਅਧੂਰਾ-ਸਧੂਰਾ ਇਤਿਹਾਸ ਸਾਡੇ ਕੋਲ ਹੈ। ਜੇ ਪੀੜ੍ਹੀ-ਦਰ-ਪੀੜ੍ਹੀ ਇਸ ਨੂੰ ਸੰਪੂਰਨ ਕਰਕੇ ਸੰਭਾਲਿਆ ਤੇ ਵਿਚਾਰਿਆ ਨਾ ਗਿਆ ਤਾਂ ਕੌਮ ਦੀ ਬਦਕਿਸਮਤੀ ਦੇ ਉਹ ਦਿਨ ਦੂਰ ਨਹੀਂ ਜਦੋਂ ਕਿ ਵਕਤ ਦੀ ਧੂੜ-ਮਿੱਟੀ ਤੇ ਸਾਡੀ ਆਪਣੇ ਪੂਜਨੀਕ ਵਡੇਰਿਆਂ ਪ੍ਰਤੀ ਅਕ੍ਰਿਤਘਣਤਾ ਤੇ ਅਹਿਸਾਸ ਛਲਸ਼ਫੇ ਦੇ ਗਰਦ-ਗੁਬਾਰ ਸਾਡੇ ਇਸ ਸੁਨਹਿਰੀ ਇਤਿਹਾਸ ਨੂੰ ਝੂਠਾ ਤੇ ਗਪੋੜ-ਸੰਖ ਮਿਥਿਹਾਸ ਬਣਾ ਦੇਣਗੇ।

ਇਸ ਸੰਦਰਭ ਵਿਚ ਇਸ ਗੱਲ ਦੀ ਕੌਮ ਨੂੰ ਬਹੁਤ ਹੀ ਜ਼ਰੂਰਤ ਹੈ ਕਿ ਆਪਣੇ ਵਡੇ ਰਿਆਂ, ਸਮਾਜ-ਸੇਵੀਆਂ, ਸੂਰਬੀਆਂ ਤੇ ਸੰਘਰਸ਼ੀ ਯੋਧਿਆਂ ਨੂੰ ਅਣਗੋਲੇ ਜਿਹੇ ਬਣਾ ਕੇ ਮਨੋ ਨਾ ਵਿਸਾਰਿਆ ਜਾਵੇ। ਬੇਸ਼ਕ ਇਸ ਵਿਚ ਕੋਈ ਹਰਜ ਨਹੀਂ ਕਿ ਜਾਣਕਾਰੀ ਵਜੋਂ ਦੁਨੀਆਂ ਦੇ ਇਤਿਹਾਸ ਤੇ ਸਾਹਿਤ ਬਾਰੇ ਵੀ ਜਾਣਿਆ ਜਾਵੇ। ਪਰ ਇਹ ਨਾ ਹੋਵੇ ਕਿ ਕੌਮ ਆਪਣੇ ਵਡੇਰਿਆਂ ਦੇ ਕਾਰਨਾਮਿਆਂ ਨੂੰ ਭੁੱਲ ਕੇ ਗੁਲਾਮ ਸੋਚ ਦੇ ਤਹਿਤ ਗੈਰ ਮੁਲਕੀ ਵਡੇਰਿਆਂ ਦੀ

ਪੁਜਾ ਕਰਦੀ ਫਿਰੇ। ਜੋ ਕਿ ਹੁਣ ਇਸ ਹੱਦ ਤੱਕ ਹੋ ਰਿਹਾ ਹੈ ਕਿ ਕੌਮ ਦੀ ਹੋਂਦ ਬਸ ਕੰਧੀ ਤੇ ਰੁੱਖੜਾ ਹੀ ਲੱਗ ਰਹੀ ਹੈ ਭਾਵ ਕੋਮੀਅਤ ਦੇ ਪੱਖਿਆਂ ਸਾਡੀ ਹਾਲਤ ਖੋਰੂ ਪਾਉਂਦੇ ਦਰਿਆ ਦੇ ਕਿਨਾਰੇ ਖੜ੍ਹੇ ਰੁੱਖ ਵਾਂਗ ਅਸਥਾਈ ਹੈ ਜੋ ਕਿ ਬਸ ਰੁਝਿਆ ਕਿ ਹੁਣ ਰੁਝਿਆ।

ਬੈਰ! ਰੱਬ ਮਿਹਰ ਕਰੋ; ਨਹੀਂ ਤਾਂ ਹੁਣ ਸਾਡੇ ਸੂਰਬੀਰਾਂ ਤੇ ਸ਼ਹੀਦਾਂ ਪ੍ਰਤੀ ਸਾਡੀ ਕਹਿਣੀ ਤੇ ਕਰਨੀ ਵਿਚ ਓਤਕਾਂ ਦਾ ਅੰਤਰ ਆ ਚੁੱਕਾ ਹੈ। ਸਾਡੇ ਕਿਰਦਾਰ ਦੀ ਰਸਾਤਲ ਦਾ ਇਹ ਫਾਸਲਾ ਰਾਤ ਤੇ ਦਿਨ ਦੇ ਫਰਕ ਵਾਂਗ ਸਾਡੀ ਖਾਹਿਸ਼ਾਂ ਤੇ ਸਾਡੀ ਐਂਕਾਤ ਵਿਚਲਾ ਫਾਸਲਾ ਬਣ ਚੁੱਕਾ ਹੈ। ਮੁੱਕਦੀ ਗੱਲ ਇਹ ਹੈ ਕਿ ਸਾਡੇ ਕਿਰਦਾਰ ਤੇ ਸਾਡੀ ਗੱਲਬਾਤ ਵਿਚਲਾ ਫਾਸਲਾ ਸਾਡੀ ਮਾਨਸਿਕਤਾ ਤੇ ਮਹਾਨ ਦਾਰਸ਼ਨਿਕ ਸੁਕਰਾਤ ਦੀ ਸੋਚ ਵਿਚਲੇ ਫਾਸਲੇ ਜਿੰਨਾ ਲੰਮੇਰਾ ਹੋ ਗਿਆ ਹੈ।

ਅਸੀਂ ਅਕਸਰ ਇਤਿਹਾਸਕ ਤੌਰ 'ਤੇ ਇਕ ਪ੍ਰਮਾਣਿਤ ਸੱਚਾਈ ਨੂੰ ਮੰਨਦੇ ਵੀ ਹਾਂ ਕਿ ਸ਼ਹੀਦਾਂ ਦੀ ਮੌਤ ਕੌਮ ਦੀ ਹਯਾਤ ਹੁੰਦੀ ਹੈ। ਜਿਹੜੀਆਂ ਕੌਮਾਂ ਆਪਣੇ ਸੂਰਬੀਰਾਂ, ਸ਼ਹੀਦਾਂ ਤੇ ਭਗਤਾਂ ਦੇ ਕਾਰਨਾਮੇ ਭੁਲਾ ਦਿੰਦੀਆਂ ਹਨ। ਉਨ੍ਹਾਂ ਕੌਮਾਂ ਦੀ ਆਪਣੀ ਵੀ ਹਸਤੀ ਮਿਟ ਜਾਂਦੀ ਹੈ। ਅਸੀਂ ਬੇਸ਼ਕ ਇਹ ਵੀ ਮੰਨਦੇ ਹਾਂ ਕਿ ਸਾਡੀ ਅਜ਼ਾਦੀ ਤੇ ਸਾਡੇ ਹੁਣ ਦੇ ਸੁਖ-ਆਰਾਮ ਅਤੇ ਰਾਗ-ਰੰਗ ਸਭ ਦੇਸ਼ ਤੇ ਕੌਮ ਦੇ ਸ਼ਹੀਦਾਂ ਦੀ ਘਾਲ-ਕਮਾਈ ਤੇ ਕੁਰਬਾਨੀਆਂ ਸਦਕਾ ਹੀ ਹਨ। ਇਸ ਪ੍ਰਬਾਇ ਰੋਮਨ, ਯੂਨਾਨ, ਇਰਾਨ, ਮਿਸਰ, ਤੁਰਕੀ ਤੇ ਚੀਨ ਦੇ ਸੰਸਾਰ ਪ੍ਰਸਿੱਧ ਮਹਾਨ ਸਾਮਰਾਜਾਂ ਦੀ ਅਧੋਗਤੀ ਦੀ ਮਿਸਾਲ ਵੀ ਸਾਡੇ ਸਾਹਮਣੇ ਹੈ।


ਸੋ ਇਸ ਸੰਦਰਭ ਵਿਚ ਸਾਨੂੰ ਕੋਈ ਸ਼ੱਕ-ਸੁਭਾ ਨਹੀਂ ਹੋਣਾ ਚਾਹੀਦਾ ਕਿ ਇਤਿਹਾਸ ਸਾਨੂੰ ਵੀ ਕਦੇ ਮੁਾਫ਼ ਨਹੀਂ ਕਰੇਗਾ ਕਿਉਂਕਿ ਇਤਿਹਾਸ ਨੇ ਤਾਂ ਪਹਿਲਾਂ ਵੀ ਕਈ ਵਾਰ ਸਾਨੂੰ ਚਾਰ ਦਿਨ ਕੀ ਚਾਦਨੀ ਫਿਰ ਅੰਧੇਰੀ ਰਾਤ ਵਰਗੇ ਭੰਬੂਤਾਰੇ ਵਿਖਾਏ ਹਨ। ਪਰ ਅਛਸੋਸ ਇਹ ਹੀ ਹੈ ਕਿ ਅਸੀਂ ਇਤਿਹਾਸ ਤੋਂ ਕਦੇ ਘੱਟ-ਵੱਧ ਹੀ ਚੰਗਾ ਸਬਕ ਸਿੱਖਿਆ ਹੈ। ਮੌਜੂਦਾ ਦੌਰ ਵਿਚ ਦੇਸ਼ ਦੀ ਅਖੰਡਤਾ ਤੇ ਕੌਮੀ ਏਕਤਾ ਦੇ ਪੱਖਿਆਂ ਸਾਡੇ ਸਮੁੱਚੇ ਸਮਾਜ ਤੇ ਆਗੂਆਂ ਦਾ ਦੇਸ਼ ਤੇ ਕੌਮ ਦੇ ਵਡੇਰਿਆਂ ਦੇ ਸੰਘਰਸ਼ਾਂ ਤੇ ਕੁਰਬਾਨੀਆਂ ਪ੍ਰਤੀ ਅਹਿਸਾਨ ਫਰਸ਼ੋਸ਼ੀ ਦਾ ਰਵੱਧੀਆ ਸਾਨੂੰ ਭਰਵਿੱਖ ਦੇ ਮਾੜੇ ਨਤੀਜਿਆਂ ਦੇ ਰੂ-ਬ-ਰੂ ਲਿਆ ਚੁੱਕਾ ਹੈ। ਇਸ ਦੇ ਨਾਲ ਸਿਤਮ ਵਾਲੀ ਗੱਲ ਇਹ ਵੀ ਹੈ ਕਿ ਸਾਡੀ 'ਚੱਲ ਹੋਉਂ; ਸਾਨੂੰ ਕੀ ਕਹਿਣ ਦੀ ਘੋਗੜਕੰਨੀ-ਘੇਸਲਵੱਟ ਦਾ ਦਾਵਾਨਲੀ ਖਮਿਆਜ਼ਾ ਹੁਣ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹਾ ਹੈ। ਪਰ ਅਸੀਂ ਹਾਰੇ ਯੋਧੇ ਵਾਂਗ ਹਥਿਆਰ ਸੁੱਟੀ ਬੈਠੇ ਹਾਂ। ਇਸ ਪੱਖਿਆਂ ਹੁਣ ਤੁਰੰਤ ਸੰਭਲਣ ਦਾ ਸਮਾਂ ਹੈ।

ਇਸ ਸਾਰੇ ਪ੍ਰਮੰਗ ਵਿਚ ਸਾਡੀ ਹੁਣ ਦੀ ਮੌਜੂਦਾ ਮਾਨਸਿਕਤਾ ਤੇ ਸਥਿਤੀ ਇਕ ਪੰਜਾਬੀ ਵਿਅੰਗਮਈ ਲੋਕ ਸਿਆਣਪ ਅਨੁਸਾਰ ਕੁੱਝ ਇਹੋ ਜਿਹੀ ਬਣ ਗਈ ਹੈ ਕਿ ਅਸੀਂ ਚਾਹੁੰਦੇ ਤਾਂ ਹਾਂ ਕਿ ਸਾਡੇ ਪਿੱਤਰਾਂ ਦੀ ਗਤੀ ਤਾਂ ਜ਼ਰੂਰ ਹੋਵੇ, ਪਰ ਉਨ੍ਹਾਂ ਦੇ ਸ਼ਰਾਧ ਸਾਡੇ



ਗਵਾਂਦੀ ਮਨਾਉਣ। ਨਿਰਸੰਦੇਹ ਪਿੱਤਰਾਂ ਨੂੰ ਉਨ੍ਹਾਂ ਦੇ ਪੁਰਬਾਂ 'ਤੇ ਯਾਦ ਕਰਨਾ ਤਾਂ ਸਾਡੀ ਉਨ੍ਹਾਂ ਪ੍ਰਤੀ ਕ੍ਰਿਤਗਤਾ ਭਾਵਨਾ ਦਾ ਪ੍ਰਗਟਾਵਾ ਹੈ। ਇਸ ਲਈ ਅਸੀਂ ਆਪਣੇ ਸ਼ਹੀਦਾਂ ਲਈ ਨਿੱਜ-ਪੱਧਰ ਤੋਂ ਲੈ ਕੇ ਕੌਮੀ ਪੱਧਰ 'ਤੇ ਇਹ ਦਿਹੜੇ ਕੌਮੀ ਭਾਵਨਾ ਨਾਲ ਮਨਾਈਏ ਅਤੇ ਇਹ ਨੇਕ ਕਰਮ ਕਦੇ ਵੀ ਖਤਮ ਨਹੀਂ ਹੋਣਾ ਚਾਹੀਦਾ। ਸਗੋਂ ਦੇਸ਼ ਦੀ ਅਖੰਡਤਾ ਤੇ ਕੌਮੀ ਸਵੈਮਾਣ ਦੀ ਨਿਰੰਤਰ ਰੱਖਿਆ ਲਈ ਇਹ ਹੋਰ ਵੀ ਜ਼ਰੂਰੀ ਹੈ ਕਿ ਜਦੋਂ ਅਸੀਂ ਪੰਜਾਬ ਦੇ ਸ਼ਹੀਦਾਂ ਬਾਰੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਦੀ ਗਲ-ਕਬਹ ਛੋਹੀਏ ਤਾਂ ਉਸ ਤੋਂ ਪਹਿਲਾਂ ਅਸੀਂ ਸਾਰੇ ਪੰਜਾਬ ਵਾਸੀ ਖੁਦ ਰਲ-ਮਿਲ ਕੇ ਆਪਣੇ ਮਹਾਨ ਸ਼ਹੀਦਾਂ-ਮੁਰੀਦਾਂ ਦੀਆਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਨੂੰ ਆਪਣੇ ਮਨਾਂ ਵਿਚ ਵਸਾਈਏ। ਫਿਰ ਉਨ੍ਹਾਂ ਨੂੰ ਆਪਣੇ ਸਾਹਿਤ ਤੇ ਇਤਿਹਾਸ ਵਿਚ ਯੋਗ ਸਬਾਨ ਦੇਈਏ।

ਆਪਣੇ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦੇ ਇਤਿਹਾਸ ਦਾ ਪਠਨ-ਪਾਠਨ ਵੀ ਉਨ੍ਹਾਂ ਹੋ ਗੁਜ਼ਰੇ ਮਹਾਨ ਪੁਰਖਾਂ ਦੀ ਸੰਗਤ ਹੈ, ਜਿਨ੍ਹਾਂ ਦੇ ਜੀਵਨ-ਕਰਮ ਉਸ ਵਿਚ ਅੰਕਤ ਹਨ। ਇਸੇ ਕਰਕੇ ਹੀ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਲੋਂਗਫੈਲੋ ਨੇ ਕਿਹਾ ਸੀ: Lives of great men all remind us/We can make out lives sublime./And departing leave behind us/ Footsteps on the sands of time. ਇਸ ਨੇਕ ਨਸੀਹਤ ਦਾ ਪੰਜਾਬੀ ਕੁਪਾਂਤਰ ਕੁੱਝ ਇਸ ਤਰ੍ਹਾਂ ਬਣਦਾ ਹੈ-ਮਹਾਂ ਪੁਰਖਾਂ ਦੇ ਜੀਵਨ ਸਭ ਯਾਦ ਕਰਵਾਉਣ ਸਾਨੂੰ/ਕਰ ਸਕਨੇ ਹਾਂ ਅਸਾਂ ਭੀ ਜੀਵਨ ਨਿੱਜ ਉਚੇਰੇ ਅਤੇ ਜਾਣ ਸਮੇਂ ਪਿੱਛੇ ਛਡ ਜਾਈਏ/ ਪਿੱਛੇ ਸਮੇਂ ਦੀ ਰੇਤ ਉਪਰ ਆਪਣੇ ਪੈਰ ਚਿਤੇਰੇ।

ਮਹਾਨ ਸੂਫ਼ੀ ਸ਼ਾਇਰ ਹਾਸ਼ਮ ਦੇ ਕਲਾਮ “ਕਿਸਾ ਲਿਖਣਾ ਆਸਕਾਂ-ਸਾਦਕਾਂ ਦਾ ਧੁਰ ਤੋਂ ਹੈ ਬੰਸਗੀ ਬਣੀ ਆਈ” ਦੇ ਅਨੁਸਾਰ ਅਰਦਾਸ ਬੇਨਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਕੌਮ ਦੇ ਸਵੈਮਾਣ ਤੇ ਵਕਾਰ ਭਰਪੂਰ ਇਤਿਹਾਸ ਨੂੰ ਸੰਭਾਲਣ ਤੇ ਉਜਾਗਰ ਕਰਨ ਦੀ ਸੁਮੱਤ ਦੇਣ ਦੇ ਮਾਮਲੇ ਵਿਚ ਸਾਡੇ ਆਗੂਆਂ, ਧਾਰਮਿਕ ਸੰਸਥਾਵਾਂ ਤੇ ਸਾਡੀ ਸਮੁੱਚੀ ਕੌਮ ਦਾ ਨਿਗਾਹਬਾਨ ਹੋਵੇ। ਆਮੀਨ।।।



## ਬਾਬਾ ਨਾਨਕ ਤੇ ਛਰੀਦ ਨੂੰ ਕਿਵੇਂ ਵੰਡਾਂਗੇ?



ਸਾਂਝੇ ਪੰਜਾਬ ਦੀ ਸਰਜ਼ਮੀਨ ‘ਸਿਫਤੀ ਦੇ ਘਰ’ ਚੜ੍ਹਦੇ ਪੰਜਾਬ ਵਿਚ ਲਹਿੰਦੇ ਪੰਜਾਬ ਤੋਂ ਆਏ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਦੋਸਤੋਂ!

ਰੱਬੀ ਨੂਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪੁੱਜਣ 'ਤੇ ਤੁਸੀਂ ਸਾਡੀ ਰਸਮੀ ਸਲਾਮ ਹੀ ਨਹੀਂ; ਸਗੋਂ ਸਾਡਾ ਖੁਸ਼-ਆਮਦੀਦ ਭਰਪੂਰ ਸਿਜਦਾ ਕਬੂਲ ਕਰੋ। ਸਾਡੇ ਸਾਂਝੇ ਪੰਜਾਬ ਦੀ ਸਮਿਆਂ ਪੁਰਣੀ ਸਾਂਝੀ ਸਭਿਆਤਾ ਤੇ ਸੰਸਕ੍ਰਿਤੀ ਦੇ ਅਲੰਬਰਦਾਰ ਭਾਈਵਾਲ ਵੀਰੋ, ਤੁਸੀਂ ਪਿਆਰ-ਮੁਹੱਬਤਾਂ ਨਾਲ ਸਰਸਾਰ ਆਪਸੀ ਸਾਂਝਾ ਦੀ ਬਾਤ ਪਾਉਣ ਆਏ, ਉਹ ਨੇ ਕਬਖਤ ਇਨਸਾਨ ਹੋ; ਜਿਨ੍ਹਾਂ ਲਈ ਬਕੋਲ ਹਾਸ਼ਮ “ਕਿੱਸਾ ਆਖਣਾ ਆਸ਼ਕਾਂ ਸਾਦਿਕਾਂ ਦਾ, ਇਹ ਵੀ ਧੁਰੋਂ ਹੈ ਬੰਦਗੀ ਨਾਲ ਆਈ” ਦੇ ਬਰਾਬਰ ਹੈ।

ਇਸ਼ਕ-ਮਿਜਾਜ਼ੀ ਤੋਂ ਇਸ਼ਕ-ਹਕੀਕੀ ਦੀਆਂ ਮੰਜ਼ਿਲਾਂ ਸੱਚ ਕਰਨ ਵਾਲੇ ਬਾਬਾ ਵਾਰਿਸ ਦੇ ਵਾਰਸੋ? ਤੁਸੀਂ ਪਿਆਰ ਦੀ ਸੱਚੀ-ਸੁੱਚੀ ਉਹ ਪੱਤਲ ਲੈ ਕੇ ਆਏ ਹੋ, ਜਿਸ ਵਿਚ ਸਭ ਤੋਂ ਵੱਡੀ ਸੌਗਾਤ ਵਜੋਂ ਸਾਡਾ ਸਭ ਦਾ ਇਕ ਸਾਂਝਾ ਅਕੀਦਾ ਨੂੰਮਾਇਆ ਹੈ ਕਿ ‘ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ ਤੇ ਮਾਸੂਕ ਹੈ ਨੱਥੀ ਰਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਭਾਵੇਂ ਜ਼ੁਹਦ ਇਬਾਦਤਾਂ ਲੱਖ ਹੋਵਣ, ਇਸ਼ਕ ਬਾਝ ਨਿਜਾਤ ਨਾ ਮੁਲ ਮੀਆਂ।’

ਸੋ ਇਨ੍ਹਾਂ ਨੇਕ ਖਾਹਿਸ਼ਾਂ ਨਾਲ ਸਰੋਬਾਰ ਹੋ ਕੇ ਬਗਲਗੀਰ ਹੋਏ; ਹਮਵਤਨੋ! ਸਾਨੂੰ ਸਭ ਨੂੰ ਵਾਸਤਾ ਹੈ; ਬਾਬਾ ਛਰੀਦ ਦੇ ਸਦਭਾਵਨਾ ਸੰਦੇਸ਼ ਦਾ ਕਿ ਸਾਡੇ ਵਿਚੋਂ ਕੋਈ ਤਾਂ ਕੁੱਝ ਦੱਸੋ ਕਿ ਸਾਡੇ ਨਾਲ ਇਹ ਅਣਚਾਹੀ ਵੰਡ ਦੀ ਅਣਹੋਣੀ ਖੇਡ ਕਿਉਂ ਤੇ ਕਿਵੇਂ ਹੋਈ?

ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਬੇਸ਼ਕ ਸੰਨ 1947 ਦੀ ਵੰਡ ਦੀ ਲਕੀਰ ਸਾਡੇ ਸੋਹਣੇ ਪੰਜਾਬ, ਸਾਡੇ ਸਾਂਝੇ ਸਭਿਆਚਾਰ ਤੇ ਭਾਈਚਾਰੇ ਨੂੰ ਢਾਈ-

ਢਾਈ ਦਰਿਆਵਾਂ ਦੀ ਅਨੁਪਾਤ ਵਿਚ ਵੰਡ ਗਈ। ਗੈਰ ਮੁਲਕੀ ਹੁਕਮਰਾਨਾਂ ਦੇ ਟੋਲੇ ਵਿਚੋਂ ਇਕ ਅੰਗਰੇਜ਼ ਮੈਕਮੋਹਨ ਦੀ ਇਹ ਅਣਡਿਠੀ ਰੇਖਾ ਦੇ ਪੰਜਾਂ ਪਾਣੀਆਂ ਦੀ ਸਰਜ਼ਮੀਨ, ਪੰਜਾਬੀ ਘਰਾਂ ਤੇ ਪਰਿਵਾਰਾਂ ਨੂੰ ਵੀ ਵੰਡ ਗਈ। ਪਰ ਇਸ ਦੇ ਬਾਵਜੂਦ ਵੀ ਕਮਲ-ਰਮਲ ਵਿਚ ਵਾਹੀ ਇਹ ਜਨੂੰਨੀ ਹੱਦਬੰਦੀ ਪੰਜਾਬ ਦੇ ਨਾਮ ਨੂੰ ਨਹੀਂ ਵੰਡ ਸਕੀ। ਅਸੀਂ ਅੱਜ ਵੀ ਦੋਨੋਂ ਪਾਸੇ ਢਾਈ-ਢਾਈ ਦਰਿਆਵਾਂ ਦੀ ਧਰਤੀ ਨੂੰ ਹੀ ਪੰਜ ਦਰਿਆਵਾਂ ਦੀ ਧਰਤੀ ਹੋਣ ਵਜੋਂ ਪੰਜਾਬ ਦੇ ਨਾਮ ਨਾਲ ਸਤਿਕਾਰਦੇ ਹਾਂ। ਪਰ ਛਿਕਰ ਵਾਲੀ ਗੱਲ ਇਹ ਹੈ ਕਿ ਕੀ ਸਾਡਾ ਪੰਜ ਦਰਿਆਵਾਂ ਦੀ ਸਾਂਝੀ ਸੰਸਕ੍ਰਿਤੀ ਤੇ ਖੁਸ਼ਹਾਲ ਮਲਕੀਅਤ ਤੋਂ ਬਿਨਾਂ ਸਾਡਾ ਸਭ ਦਾ ਜੀਉਣਾ ਮੁਹਾਲ ਨਹੀਂ ਹੋ ਗਿਆ? ਸਾਡੀ ਖੁਸ਼ੀ-ਖੁਸ਼ਹਾਲੀ ਤਾਂ ਦੂਰ ਦੀ ਗੱਲ ਹੈ। ਸੋਚਣ-ਵਿਚਾਰਨ ਦੀ ਲੋੜ ਹੈ ਕਿ ਕੀ ਅਸੀਂ ਜੀਵਨ ਦੇ ਗਾਡੀ ਰਾਹ 'ਤੇ ਚਿਰ ਦੇਰ ਤੱਕ ਇਸ ਤਰ੍ਹਾਂ ਹੀ ਨਿਰਾਸ ਤੇ ਉਦਾਸ ਨਿਭ ਵੀ ਸਕਾਂਗੇ?

ਹਰ ਇਕ ਪੰਜਾਬੀ ਦਾ ਦਿਲ ਖੁਸਲਦਾ-ਦੁੱਖਦਾ ਤੇ ਰੋਂਦਾ ਹੈ; ਜਦੋਂ ਪੰਜਾਬ ਨੂੰ ਕੋਈ ਚੜ੍ਹਦਾ ਤੇ ਲਹਿੰਦਾ ਕਹਿੰਦਾ ਹੈ। ਮੁੱਢ ਕਦੀਮ ਤੋਂ ਧਰਤੀ ਦਾ ਇਹ ਸਿਰਮੌਰ ਜ਼ਰਖੇਜ਼ ਖਿੱਤਾ ਤਾਂ ਪੰਜ-ਆਬ ਹੀ ਰਿਹਾ ਹੈ। ਦੁਨੀਆਂ ਨੇ ਇਸ ਨੂੰ ਸਪਤ ਸਿੰਧੂ ਵੀ ਕਿਹਾ, ਆਰੀਆਵਰਤ ਤੇ ਬ੍ਰਾਹਮਵਰਤ ਵੀ ਕਹਿ ਕੇ ਵੇਖ ਲਿਆ। ਅੱਜ ਫੇਰ ਬੇਸ਼ੱਕ ਸੰਸਾਰ ਇਸ ਨੂੰ ਕੁੱਝ ਸਮੇਂ ਲਈ ਚੜ੍ਹਦਾ ਤੇ ਲਹਿੰਦਾ ਪੰਜਾਬ ਵੀ ਆਖ ਕੇ ਵੇਖ ਲਵੇ; ਰਹਿਣਾ ਤਾਂ ਇਸ ਨੇ ਪੰਜ ਪਾਣੀਆਂ ਦੀ ਧਰਤੀ ਹੀ ਹੈ। ਰੱਬੀ ਕਾਇਨਾਤ ਦੀਆਂ ਖੁਸ਼ੀਆਂ-ਖੁਸ਼ਹਾਲੀਆਂ ਦਾ ਮਾਲਕ 'ਸੂਰਜ' ਮਨੁੱਖਤਾ ਦੀ ਇਸ ਅਲਪਥੁੱਧੀ 'ਤੇ ਬਹੁਤ ਹੱਸਦਾ ਹੈ; ਜਦੋਂ ਕਿ ਦੁਨੀਆਂ ਸੂਰਜ ਨੂੰ ਚੜ੍ਹਦਾ ਜਾ ਲਹਿੰਦਾ ਕਹਿੰਦੀ ਹੈ।

ਹਾਸਿਆਂ ਦਾ ਵਣਜਾਰਾ- ਮਾਰਕ ਟਵੇਨ ਕਿਤੇ ਬੁਧੀਮਤਾ ਦੇ ਵੇਗ ਵਿਚ ਕਹਿ ਬੈਠਾ ਕਿ ਪੂਰਬ ਤਾਂ ਪੂਰਬ ਹੈ ਅਤੇ ਪੱਛਮ ਤਾਂ ਪੱਛਮ ਹੀ ਹੈ; ਇਹ ਦੋਨੋਂ ਖਿਤਜ ਪੂਰਬ ਤੇ ਪੱਛਮ ਕਦੇ ਨਹੀਂ ਮਿਲ ਸਕਦੇ। ਇਸ ਤਰ੍ਹਾਂ ਹੀ ਰੁਡਯਾਰਡ ਕਿਪਲਿੰਗ ਬੇਸ਼ੱਕ ਇਹੀ ਵਿਚਾਰ ਰੱਖਦਾ ਹੈ ਕਿ ਪੂਰਬ ਤੇ ਪੱਛਮ ਦੋ ਕੁਦਰਤ ਵਲੋਂ ਦੂਰ-ਦੂਰ ਨਿਸਚਿਤ ਕੀਤੀਆਂ ਗਈਆਂ ਹੋਣਾਂ ਹਨ, ਪਰ ਉਹ ਇਹ ਵੀ ਮੰਨਦਾ ਹੈ ਕਿ ਪਿਆਰ ਭਰੇ ਦਿਲਾਂ ਦੇ ਮਾਲਕ ਇਨ੍ਹਾਂ ਹੋਣਾਂ ਨੂੰ ਜੋੜਨ ਦੀ ਸਮਰਥਾ ਰੱਖਦੇ ਹਨ। ਇਸ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਬਿਲਕੁਲ ਇਉਂ ਹੀ ਜਿਵੇਂ ਕਿ ਇਸ਼ਕ ਹਕੀਕੀ ਦਾ ਪਾਤਿਸ਼ਾਹ ਬਾਬਾ ਨਾਨਕ “ਮਨਿ ਜੀਤੈ ਜਿਗ ਜੀਤੁ” ਦਾ ਸਬਕ ਦਿੰਦਾ ਹੋਇਆ; ਦੁਨੀਆਂ ਦੀ ਬੁਧੀਮਤਾ ਦੀ ਇਸ ਅਤਿ ਲੰਮੇਰੀ ਦਲੀਲ ਨੂੰ ਪਿਆਰ ਦੀ ਇਕ ਪੁਲਾੰਘ ਨਾਲ ਹੀ ਉਲੰਘ ਕੇ ਮਕੈ-ਮਦੀਨੇ ਪਹੁੰਚ ਗਿਆ ਸੀ।

ਕੀ ਅਸੀਂ ਇਸ ਸੱਚਾਈ ਤੋਂ ਮੁਨਕਰ ਹੋ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਅਜੋਕੇ ਪਾਕਿਸਤਾਨੀ ਪੰਜਾਬ ਦੇ ਜੰਮਪਲ ਸਨ ਅਤੇ ਹਿੰਦੋਸਤਾਨੀ ਪੰਜਾਬ ਨਾਲ ਮੌਦੀ ਖਾਨੇ ਅਤੇ ਵਿਆਹ ਦੇ ਸਬੰਧਾਂ ਤੋਂ ਬਿਨਾਂ ਜਨਮ ਤੋਂ ਜੋਤੀ-ਜੋਤ ਸਮਾਉਣ ਤੱਕ ਉਨ੍ਹਾਂ ਦਾ ਸਾਰਾ ਜੀਵਨ

ਹੀ ਪਾਕਿਸਤਾਨੀ ਪੰਜਾਬ ਦੀ ਵਿਰਾਸਤ ਬਣਿਆ। ਕੀ ਅਸੀਂ ਬਾਬਾ ਨਾਨਕ ਤੇ ਬਾਬਾ ਛਰੀਦ ਨੂੰ ਕਦੇ ਵੰਡ ਸਕਾਂਗੇ? ਜੇ ਕਿਤੇ 1947 ਵਾਂਗ ਬਦਰੂਹਾਂ ਦਾ ਸਾਡੀਆਂ ਸਾਂਝਾ ਤੇ ਪ੍ਰੀਤਾਂ 'ਤੇ ਪਹਿਰਾ ਲੱਗ ਵੀ ਗਿਆ ਤਾਂ ਸੋਚੋ ਕਿ ਬਾਬਾ ਛਰੀਦ ਜਾਂ ਬਾਬਾ ਨਾਨਕ ਦੋਨਾਂ ਵਿਚੋਂ ਕਿਸ ਨੂੰ ਆਪਣੇ ਵੱਲ ਰੱਖਾਂਗੇ?

ਨਿਰਸੰਦੇਹ ਇਹ ਦਿਲਾਂ ਦੇ ਮਹਾਨ ਬਾਦਸ਼ਾਹ ਵੀ ਪੂਰਬ-ਪੱਛਮ, ਉੱਤਰ-ਦੱਖਣ, ਜਾਤ-ਪਾਤ ਤੇ ਵੱਖ-ਵਾਦ ਦੀਆਂ ਬੋਝਲ ਦਲੀਲਾਂ ਦੇ ਕਾਇਲ ਨਹੀਂ ਸਨ। ਉਨ੍ਹਾਂ ਲਈ ਇਸ਼ਕ ਹੀ ਹਰਫੇ ਅਵਲ ਸੀ ਤੇ ਇਸ਼ਕ ਹੀ ਹਰਫੇ ਆਖਿਰ ਸੀ। ਉਨ੍ਹਾਂ ਲਈ ਇਸ਼ਕ ਹੀ ਰੱਬ ਸੀ ਤੇ ਇਸ਼ਕ ਹੀ ਕਾਅਬਾ ਸੀ। ਇਸ ਲਈ ਸੋਚੀਏ ਕਿ ਰੱਬ ਤੇ ਕਾਅਬਾ ਕਿਵੇਂ ਵੰਡੇ ਜਾ ਸਕਦੇ ਹਨ।

ਚੜ੍ਹਦੇ ਪੰਜਾਬ ਵਾਲਿਓ! ਕਿੱਸਾ ਮੁਖਤਸਰ; ਕੀ ਅਸੀਂ ਵਜਦ ਦੀਆਂ ਮੰਜ਼ਿਲਾਂ ਲੰਘੇ ਰੱਬ ਦੇ ਮਿਲਾਪੀ ਬਾਬਾ ਛਰੀਦ, ਹਾਸਮ, ਸੁਲਤਾਨ ਬਾਹੁ, ਬੁਲੋਸ਼ਾਹ ਤੇ ਵਾਰਿਸ ਸ਼ਾਹ ਨੂੰ ਵਾਪਸ ਲਹਿੰਦੇ ਪੰਜਾਬ ਨੂੰ ਮੌੜ ਸਕਾਂਗੇ? ਚੜ੍ਹਦੇ ਪੰਜਾਬ ਵਾਲਿਓ! ਦਿਲਾਂ ਦੇ ਮਹਿਰਮ ਸੌਦਾਗਰ ਵਾਰਿਸ ਸ਼ਾਹ ਨੂੰ ਪੁੱਛ ਲਵੇ ਜਾਂ ਸੰਵੇਦਨਸ਼ੀਲ ਦਿਲ ਦੀ ਮਲਿਕਾ ਅੰਮ੍ਰਿਤਾ ਪ੍ਰੀਤਮ ਨੂੰ ਹੀ ਪੁੱਛ ਲਵੇ। ਕਿੱਥੋਂ ਲੱਭ ਲਿਆਵਾਂਗੇ; ਇਸ਼ਕ-ਮਿਜ਼ਾਜ਼ੀ ਦੀਆਂ ਪਿਤਾਮਾ ਜੋੜੀਆਂ ਹੀਰ-ਰਾਝਾ, ਸੱਸੀ-ਪੁਰੂੰ, ਸੋਹਣੀ-ਮਹੀਵਾਲ, ਸੀਰੀ-ਫਰਿਹਦ ਤੇ ਮਿਰਜ਼ਾ-ਸਾਹਿਬਾਂ ਵਰਗੀ ਇਕ ਵੀ ਇਸ਼ਕ ਮੱਡੀ ਜੋੜੀ ਜਿਸ ਦੇ ਹੱਡੀਂ ਇਸ਼ਕ ਰਚਿਆ ਹੋਵੇ? ਜ਼ਰਾ ਸੋਚੀਏ। ਕੀ ਲਹਿੰਦਾ ਤੇ ਚੜ੍ਹਦਾ ਪੰਜਾਬ ਇਨ੍ਹਾਂ ਰੱਬ ਮਿਲਾਈਆਂ ਰੂਹਾਂ ਵਾਸਤੇ ਸਾਡੇ ਦਿਲਾਂ ਵਿਚ ਪਿਆਰ ਦੀਆਂ ਵੰਡੀਆਂ ਪਾ ਸਕਿਆ ਹੈ?

ਆਓ! ਵਿਚਾਰ ਕੇ ਵੇਖੀਏ; ਕੀ ਪ੍ਰੋ: ਪੂਰਨ ਸਿੰਘ, ਦੀਵਾਨ ਸਿੰਘ ਕਾਲੇਪਾਣੀ, ਧਨੀ ਰਾਮ ਚਾਡ਼ਕ, ਪ੍ਰੋ: ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਗੁਰਬਖਸ਼ ਸਿੰਘ ਪ੍ਰੀਤਲੜੀ, ਸਾਹਿਰ ਲੁਧਿਆਣਵੀ, ਸਦਾਤ ਹਸਨ ਮੰਟੋ, ਇਲੀਆਸ ਘੁੰਮਣ, ਇਕਬਾਲ ਤੇ ਫੈਜ਼ ਜਿਹੇ ਕਿੰਨੇ ਹੀ ਪ੍ਰੀਤਾਂ ਦੇ ਪਹਿਰੇਦਾਰ; ਪੋਠੋਹਾਰ ਦੀ ਕੁੜੀ ਦੀ ਗੱਲ ਦੇ ਬਹਾਨੇ ਅਣਵੰਡੇ ਪੰਜਾਬ ਦੀ ਕਿਤਾਬੇ ਇਸ਼ਕ ਦੀ ਬਾਤ ਤਾਂ ਨਹੀਂ ਪਾ ਗਏ?

ਮਲਕਾ-ਏ-ਤੱਤਨਮ ਨੂਰਜਹਾਂ, ਸੁਰਈਆ, ਬੇਗਮ ਅਖਤਰ, ਮਲਕਾ ਪੁਖਰਾਜ, ਰੋਸਨ ਆਰਾ ਬੇਗਮ, ਰੇਸਮਾ, ਸੁਰਿੰਦਰ ਕੌਰ ਤੇ ਸੁਰ ਸਮਰਾਟ ਬੜੇ ਗੁਲਾਮ ਅਲੀ ਖਾਨ, ਕੇ.ਐਲ. ਸਹਿਗਲ, ਮੁਹੰਮਦ ਰਫੀ, ਤਲਤ ਮਹਿਮੂਦ, ਮਹਿੰਦੀ ਹਸਨ, ਨੁਸਰਤ ਅਲੀ ਖਾਨ, ਗੁਲਾਮ ਅਲੀ, ਆਲਮ ਲੁਹਾਰ ਤੇ ਮੌਸੀਕੀ ਦੇ ਬਾਦਸ਼ਾਹ ਉਸਤਾਦ ਅੱਲਾ ਰਾਖਾ ਖਾਨ, ਬਿਸਮਿਲਾ ਖਾਨ, ਹੁਸਨ ਲਾਲ-ਭਗਤ ਰਾਮ ਦੀ ਜੋੜੀ, ਨੌਜਾਦ ਅਲੀ, ਦੀਨਾ ਨਾਥ ਮਧੋਕ ਤੇ ਗੁਲਾਮ ਹੈਦਰ ਦੇ ਲਾਸਾਨੀ ਸੁਰ-ਤਾਲ ਨੂੰ ਰੂਹ ਦੀਆਂ ਡੂੰਘਾਈਆਂ ਤੱਕ ਕੀ ਅਸੀਂ ਹੁਣ ਤੱਕ ਨਹੀਂ ਮਾਣ ਰਹੇ?

ਆਓ! ਗੱਲ ਮੁਕਾ ਵੇਖੀਏ; ਮਨੁੱਖੀ ਤਾਕਤ ਦੇ ਸ਼ਾਹਜ਼ੋਰ ਪਹਿਲਵਾਨ ਨੂਰਉਦੀਨ, ਕਿੱਕਰ ਸਿੰਘ, ਬੂਟਾ ਸਿੰਘ, ਗੁਲਾਮ, ਕੱਲ੍ਹ, ਗਾਮਾ, ਇਮਾਮ ਬਖਸ਼, ਭੋਲ੍ਹ ਤੇ ਬੰਤਾ ਸਿੰਘ ਵਲਟੋਹੇ ਵਾਲੇ ਨੂੰ ਕੀ ਅਸੀਂ ਅੱਜ ਤੱਕ ਵੰਡ ਸਕੇ ਹਾਂ? ਆਓ! ਕੋਈ ਤਾਂ ਜੁਆਬ ਬਣਾਈਏ ਕਿ ਸਾਡੀਆਂ ਵਿਰਾਸਤੀ ਖੇਡਾਂ ਘੋਲ, ਛਿੰਝਾ, ਸੌਚੀ ਪੱਤੀ ਤੇ ਕੌਡੀ ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਵਿਚੋਂ ਕਿਹੜੇ ਇਕ ਪੰਜਾਬ ਦੀ ਵਿਰਾਸਤ ਹੈ? ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦਾ ਮੇਰਾ ਬਤੌਰ ਡਿਪਟੀ ਕਮਿਸ਼ਨਰ ਅੱਖੀਂ ਵੇਖਿਆ ਨਜ਼ਾਰਾ ਇਹ ਹੈ ਕਿ ਪੰਡੀ-ਪ੍ਰਕਾਸ਼ ਦੀ ਦਿਸ਼ਾ ਵਿੱਚ ਉਡਣ ਤੇ ਵਿਚਰਨ ਦੇ ਕੁਦਰਤੀ ਨੇਮ ਅਨੁਸਾਰ ਸਵੇਰੇ ਪੂਰਬ ਵਿੱਚ ਹਿੰਦੇਸਤਾਨ ਦੀ ਧਰਤੀ ਤੋਂ ਦਾਣਾ-ਦੁਣਕਾ ਚੁਗ ਕੇ ਸ਼ਾਮ ਨੂੰ ਪੱਛਮ ਵਿੱਚ ਪਾਕਿਸਤਾਨ ਵਿੱਚ ਆਪਣੇ ਰੈਣ-ਬਸੇਰਿਆਂ ਵੱਲ ਨੂੰ ਬੇਰੋਕ-ਟੋਕ ਉਡਾਣਾਂ ਭਰਦੇ ਵੇਖੇ ਜਾ ਸਕਦੇ ਹਨ। ਇਸ ਪ੍ਰਥਾਇ ਮੇਰੀ 15 ਕੁ ਸਾਲ ਪਹਿਲਾਂ ਲਿਖੀ ਮਿੰਨੀ ਕਹਾਣੀ ਨੇ ਉਦੋਂ ਸਾਕਾਰ ਰੂਪ ਲਿਆ; ਜਦੋਂ ਮੈਂ ਦੋਨੋਂ ਪਾਸੇ ਦੇ ਸੰਗੀਨਧਾਰੀ ਬਹਾਦਰ ਪਹਿਰੇਦਾਰਾਂ ਨੂੰ ਵਿਖਾਇਆ ਕਿ ਪੰਡੀ ਬੇਰੋਕ ਸਰਹੱਦਾਂ ਉਲੰਘ ਰਹੇ ਹਨ। ਇਥੋਂ ਤੱਕ ਕਿ ਇੱਕ ਕੁੱਤਾ ਆਦਤ ਤੋਂ ਮਜ਼ਬੂਰ ਸਰਹੱਦੀ ਮੀਲ ਪੱਥਰ ਤੇ ਪਿਸ਼ਾਬ ਕਰਨ ਉਪਰੰਤ ਸਰਹੱਦੋਂ ਪਾਰ ਓਹ ਗਿਆ-ਓਹ ਗਿਆ।

ਸਰਹੱਦ 'ਤੇ ਖੜ੍ਹੇ ਅਸੀਂ ਸਾਰੇ ਛੋਟੇ-ਵੱਡੇ ਅਧਿਕਾਰੀ ਆਪਣੀ ਹੀ ਬਣਾਈ ਮਜ਼ਬੂਰੀ ਦੇ ਬੰਧਨਾਂ ਦੇ ਪਾਬੰਦ; ਉਸ ਜਾਨਵਰ ਦੇ ਅਜ਼ਾਦਾਨਾ ਤੌਰ-ਤਰੀਕੇ ਖਿਲਾਫ਼ ਕੋਈ ਕਾਰਵਾਈ ਨਾ ਕਰ ਸਕੇ। ਸਗੋਂ ਉਤਮ ਜੂਨ ਦੇ ਹਮਾਤੜ-ਸਾਥੀ ਪੰਡੀਆਂ ਤੇ ਚੌਪਾਇਆਂ ਦੀ ਜੂਨੀ ਬਾਰੇ ਸੱਚਮੁੱਚ ਹੀ ਈਰਖਾ ਕਰਦੇ ਹੋਏ ਝੂਰਦੇ ਰਹੇ ਕਿ ਕਾਇਨਾਤ ਦੀ ਉਤਮ ਜੂਨੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੀਆਂ ਬਾਰਡਰ ਤੇ ਬਣਾਈਆਂ ਲਛਮਣ ਰੇਖਾਵਾਂ ਨੂੰ ਪਾਰ ਨਹੀਂ ਕਰ ਸਕਦੇ। ਜਦੋਂ ਕਿ ਕਾਂ, ਕਬੂਤਰ, ਗਾਵਾਂ-ਮੱਝਾਂ, ਸੂਰ ਅਤੇ ਕੁਤੇ ਮਨੁੱਖ ਦੀਆਂ ਪਾਈਆਂ ਵੰਡੀਆਂ ਨੂੰ ਨਾ ਮੰਨਦੇ ਹੋਏ; ਇਧੂਰ ਤੋਂ ਉਧਰ ਇੱਕ ਦੂਜੇ ਨਾਲ ਆਪਸੀ ਮਿਲਵਰਤਣ ਅਤੇ ਸਦਭਾਵਨਾ ਨਿਭਾ ਰਹੇ ਹਨ।

ਇਹ ਗੱਲ ਬੋੜ੍ਹੇ ਸਮੇਂ ਪਹਿਲਾਂ ਦੀ ਹੈ ਜਦੋਂ ਕਿ ਮਨੁੱਖੀ ਬੰਧਨਾਂ ਦੀ ਇੱਕ ਨਵੀਂ ਕਾਢ ਕੰਡਿਆਲੀ ਤਾਰ ਸਰਹੱਦ ਤੇ ਨਹੀਂ ਲੱਗੀ ਸੀ ਤਾਂ ਸਰਹੱਦ ਦੇ ਨੇੜਲੇ ਪਿੰਡਾਂ ਦੇ ਲੋਕ ਅਜੇ ਵੀ ਰਾਤ-ਬਰਾਤੇ ਇਧੂਰ-ਉਧਰ ਆਉਣ ਜਾਣ ਅਤੇ ਮੇਲ-ਮਿਲਾਪ ਦੀ ਰੀਤ ਨਿਭਾਉਂਦੇ ਰਹਿੰਦੇ ਸਨ। ਹੁਣ ਇਹ ਲੋਕ ਦੋਨੋਂ ਪਾਸਿਓਂ ਕੰਡਿਆਲੀ ਤਾਰ ਦੇ ਆਰ-ਪਾਰ ਸੱਜਣਾ ਮਿਤਰਾਂ ਨੂੰ ਦੂਰੋਂ ਨਿਹਾਰਦੇ ਰਹਿੰਦੇ ਹਨ। ਦੋਵਾਂ ਦੇਸ਼ਾਂ ਦੀ ਵੰਡ ਵੇਲੇ ਕੁੱਝ ਕੁ ਲੋਕਾਂ ਨੇ ਆਪਣੇ ਜੱਦੀ ਘਰਾਂ ਤੇ ਜ਼ਮੀਨਾਂ ਨੂੰ ਤਰਜੀਹ ਦਿੱਤੀ ਤੇ ਸਰਹੱਦੋਂ ਪਾਰ ਨਹੀਂ ਆਏ।

ਸ਼ਾਇਦ ਉਨ੍ਹਾਂ ਨੂੰ ਇਹ ਹੀ ਯਕੀਨ ਸੀ ਕਿ ਇਹ ਵੰਡ ਤਾਂ ਕੱਚੀ ਹੈ। ਪਰ ਹੁਣ ਸਮੇਂ ਦੇ ਨਾਲ ਨਾਲ ਜਦੋਂ ਕਿ ਇਹ ਵੰਡ ਸਬਾਈ ਜਿਹੀ ਬਣ ਗਈ ਹੈ ਤਾਂ ਹੁਣ ਇਕੋ ਹੀ ਪਰਿਵਾਰ ਦੇ ਜੰਮੇ ਪਲੇ ਤੇ ਇਕੱਠੇ ਖੇਡੇ ਭੈਣ-ਭਰਾਵਾਂ ਦੇ ਹੁਣ 57 ਕੁ ਸਾਲ ਬਾਅਦ ਵੀ

ਉਮਰ ਦੇ ਲਿਹਾਜ਼ ਨਾਲ ਬੇਨੂਰ ਹੁੰਦੇ ਜਾ ਰਹੇ ਚਿਹਰੇ; ਕਦੇ-ਕਦਾਈਂ ਦੋਨਾਂ ਸਰਕਾਰਾਂ ਤੋਂ ਮਿਲੀਆਂ ਸਹੂਲਤਾਂ ਸਦਕਾ ਸੁਭਾਗ ਮਿਲਟੀਆਂ ਤੇ ਲਿਸ਼ਕ ਉਠਦੇ ਹਨ। ਇਹ ਵੀ ਕੌੜੀ ਸੱਚਈ ਹੈ ਕਿ ਇਸ ਵਿਛੋੜੇ ਦੇ ਲੰਬੇ ਸਮੇਂ ਦੌਰਾਨ ਰੋ-ਰੋ ਕੇ ਨੀਰੋਂ ਸੱਖਣੀਆਂ ਹੋਈਆਂ ਅੱਖਾਂ ਆਪਣੇ ਸੱਜਣਾ ਮਿੱਤਰਾਂ ਨੂੰ ਗਲਵਕੜੀਆਂ ਪਾਉਣ ਸਮੇਂ ਚਸ਼ਮੇ-ਹਯਾਤ ਬਣ ਕੇ ਡੁੱਲਣ ਲੱਗ ਪੈਂਦੀਆਂ ਹਨ।

ਸਾਡੀ ਸੰਸਕ੍ਰਿਤੀ ਤੇ ਸਭਿਆਚਾਰ ਦੇ ਪ੍ਰਤੀਕ ਸਾਡੇ ਗੁਰਯਾਮ, ਪੀਰਾਂ-ਫਕੀਰਾਂ ਦੀਆਂ ਜ਼ਿਆਰਤ ਗਾਹਾਂ ਤੇ ਸਾਡੇ ਸਾਂਝੇ ਮੇਲੇ-ਤਿਉਹਾਰ ਕੀ ਸਾਡੀ ਦੁਵੱਲੀ ਸਦਭਾਵਨਾ ਤੇ ਅਮੀਰ ਵਿਰਾਸਤ ਦੇ ਮੁਜਸ਼ਮਾ ਨਹੀਂ ਹਨ? ਕੀ ਸਾਂਝਾ ਦੇ ਇਹ ਸਭ ਮੁਜਸ਼ਮੇ ਰੈਂਡਕਲਿਫ਼ ਵੱਲੋਂ ਵਾਹੀ ਗਈ ਦਿਲੋਂ ਸੱਖਣੀ ਦਿਮਾਗੀ ਲਕੀਰ ਦੇ ਆਰ-ਪਾਰ, ਸਾਡੀ ਸਭ ਦੀ ਸਮੁੱਚੀ ਯਾਦ ਦਾ ਅੰਗ ਨਹੀਂ ਬਣ ਗਏ? ਕੀ ਚਿਰ ਦੇਰ ਤੋਂ ਚਿਰੀ ਵਿਛੁੰਨੇ ਸਾਕਾਂ ਨੂੰ ਰੋ-ਰੋ ਕੇ ਹੁਣ ਅੱਖਰੂ ਵਿਹੂਣੀਆਂ ਅੱਖਾਂ; ਬਾਰਡਰ ਦੀ ਤਾਰ ਤੋਂ ਪਾਰ ਅੱਜ ਵੀ ਆਪਣਿਆਂ ਦੇ ਨਕਸ਼-ਮੁਹਾਂਦਰੇ ਨਹੀਂ ਨਿਹਾਰ ਰਹੀਆਂ?

ਮੁੱਕਦੀ ਗੱਲ! ਕੀ ਅਣਦਿਸਦੀ ਰੈਂਡਕਲਿਫ਼ ਰੇਖਾ ਦੇ ਆਰ-ਪਾਰ ਗੈਰ ਕੁਦਰਤੀ ਢੰਗ ਨਾਲ ਵਿਛੋੜੇ ਸਾਕ-ਸਬੰਧੀਆਂ ਨੂੰ ਅੱਜ ਵੀ ਮਿਲਣ ਦੀ ਤਾਂਘ ਨਹੀਂ ਹੈ? ਦੋਨੋਂ ਪਾਸਿਆਂ ਦੇ ਸੰਵਿਧਾਨਾਂ ਵਿਚੋਂ ਉਭਰ ਕੇ ਇਹ ਤਾਂਘ ਤੇ ਉਮੀਦ ਅੱਜ ਸਾਡੀਆਂ ਰੋਜ਼ਾਨਾਂ ਦੀਆਂ ਅਰਦਾਸਾਂ ਦਾ ਅਟੁੱਟ ਅੰਗ ਨਹੀਂ ਬਣ ਚੁੱਕੀ? ਸਾਡੀ ਨਿਤਾਪ੍ਰਤੀ ਦੀ ਅਰਦਾਸ ਵਿਚ ਅਸੀਂ ਰੋਜ਼ਾਨਾਂ ਅਕਾਲ ਪੁਰਖ ਦੇ ਦਰ 'ਤੇ ਅਰਜੋਈਆਂ ਕਰਦੇ ਹਾਂ ਕਿ ਜਿਹੜੇ ਗੁਰੂਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਹੈ; ਉਨ੍ਹਾਂ ਦੇ ਖੁਲ੍ਹੇ ਦਰਸ਼ਨ ਦੀਦਾਰਿਆਂ ਦੀ ਵਾਹਿਗੁਰੂ ਬਖਸ਼ਿਸ਼ ਕਰੇ।

“ਰੈਂਡਕਲਿਫ਼” ਦੀ ਨਕਸੇ ਤੇ ਵਾਹੀ ਲਕੀਰ ‘ਰੱਬੀ ਰਜ਼ਾ’ ਹੈ ਜਾਂ ਚਾਣਕੀਆ ਨੀਤੀ ਵਰਗੀ ਕੁਟਿਲ ਚਾਲ ਹੈ। ਸਾਡਾ ਅਕੀਦਾ ਹੈ ਕਿ ਇਕੱਠੇ ਵਸਦੇ ਲੋਕਾਂ ਦੇ ਵਿਚ ਵੰਡੀਆਂ ਪਾ ਕੇ ਤੋੜ ਵਿਛੋੜ ਕਰਨ ਦੀ ਇਹ ਮਨੁੱਖੀ ਘਿੱਤੱਤ ਹੀ ਹੈ। ਆਓ! ਅਰਦਾਸ ਕਰੇਣੇ ਕਿ “ਮੇਲ ਕਰਾਦੇ ਰੱਬਾ...।”

ਜੇ ਬਰਲਿਨ ਦੀ ਕੰਧ ਡਿੱਗ ਸਕਦੀ ਹੈ; ਇਥੇ ਤਾਂ ਪੱਥਰਾਂ ਦੀ ਦੀਵਾਰ ਹੈ ਹੀ ਨਹੀਂ; ਸਗੋਂ ਇਕ ਨਾ ਦਿਸਦੀ ਜੇਹੀ ਲਕੀਰ ਹੀ ਹੈ। ਜੋ ਕਿ ਨਿਰਸੰਦੇਹ ਦੋਨੋਂ ਪਾਸੇ ਦੇ ਲੋਕਾਂ ਦੀਆਂ ਨਿੱਖੀਆਂ ਗਲਵਕੜੀਆਂ ਤੇ ਨੇਕ ਖੁਹਾਇਸ਼ਾਂ ਸਦਕਾ ਮਿਟਾਈ ਜਾ ਸਕਦੀ ਹੈ। ਰੱਬ ਸ਼ੈਰ ਕਰੇ! ਆਮੀਨ।

ਕੀ ਸਾਨੂੰ ਮੁਹੰਮਦ ਇਕਬਾਲ ਨਹੀਂ ਸਮਝਾਉਂਦਾ ਕਿ “ਫਿਰ ਉਠੀ ਆਮਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖਵਾਬ ਸੇ

।’ ਕੀ ਅੱਲਾ ਯਾਰ ਖਾਂ ਜੋਗੀ ਚਮਕੌਰ ਤੇ ਸਰਹਿੰਦ ਦੇ ਸਾਕੇ ਨੂੰ ਸਿਜਦਾ ਕਰਦਾ ਹੋਇਆ ਸਾਨੂੰ ਨਹੀਂ ਦੱਸਦਾ ਕਿ-

“ਗਰ ਹਿੰਦ ਮੇਂ ਤੀਰਬ ਹੈ ਯਾਤਰਾ ਕੇ ਲੀਏ,  
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ।  
ਚਮਕ ਹੈ ਮਹਰ ਕੀ ਐ ਚਮਕੌਰ ਤੇਰੇ ਜ਼ਰੋਂ ਮੇ,  
ਸਯਰੇ ਯਹੀਂ ਸੇ ਗਏ ਹੈਂ ਆਸਮਾਂ ਕੇ ਲੀਏ।‘

ਚੜ੍ਹਦੇ-ਲਹਿੰਦੇ ਪੰਜਾਬ ਵਾਲਿਓ! ਕੋਈ ਤਾਂ ਦੱਸੋ ਕਿ ਕੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਵੱਡੇਰੇ ਪੰਜਵੇਂ ਪਾਤਿਸ਼ਾਹ ਤੇ ਨੌਵੇਂ ਪਾਤਿਸ਼ਾਹ ਦੀਆਂ ਕੁਰਬਾਨੀਆਂ ਸਿਰਫ ਇਨਸਾਨੀਅਤ ਲਈ ਹੀ ਨਹੀਂ ਸਨ? ਕੀ ਸਾਂਈ ਮੀਆਂ ਮੀਰ, ਨੌਵੇਂ ਪਾਤਿਸ਼ਾਹ ਦੇ ਮੁਰੀਦ ਪੀਰ ਦਰਗਾਹੀ ਸ਼ਾਹ ਤੇ ਦਸਵੇਂ ਪਾਤਿਸ਼ਾਹ ਦੇ ਮੁਰੀਦ ਪੀਰ ਬੁਧੂ ਸ਼ਾਹ, ਨਬੀ ਖਾਂ ਤੇ ਗਨੀ ਖਾਂ ਦੀ ਗੁਰੂ ਘਰ ਪ੍ਰਤੀ ਸ਼ਰਧਾ ਤੇ ਪ੍ਰੇਮ ਨੂੰ ਕਦੇ ਵੰਡ ਸਕਾਂਗੇ?

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪੰਜ ਦਰਿਆਵਾਂ ਦੀ ਸਰਜਮੀਨ ਪੰਜਾਬ ਦੇ ਖਿੱਤੇ ਦੇ ਲੋਕ ਸੰਸਾਰ ਭਰ ਵਿੱਚ ਵਿਲੱਖਣ ਤੇ ਵਿਸ਼ੇਸ਼ ਹਨ। ਉਨ੍ਹਾਂ ਦੀ ਜੀਵਨ ਸੈਲੀ ਪ੍ਰਾਚੀਨ ਸਮੇਂ ‘ਤੇ’ ਆਧੁਨਿਕ ਸਮੇਂ ਤਕ ਦੀ ਹਿੰਦੇਸਤਾਨ ਦੀ ਸੰਸਕ੍ਰਿਤੀ ਤੇ ਸਭਿਆਚਾਰ ਦਾ ਬੇਜੋੜ ਨਮੂਨਾ ਹੈ। ਜਿਥੋਂ ਪ੍ਰੋਫੈਸਰ ਪੁਰਨ ਸਿੰਘ ਲਿਖਦੇ ਹਨ ਕਿ “ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ’ ਉਥੇ ਉਨ੍ਹਾਂ ਦੀ ਗੱਲ ਵਿਚ ਵੀ ਅਟਲਾਧੀ ਸੱਚਾਈ ਨਜ਼ਰ ਆਉਂਦੀ ਹੈ ਕਿ ਇਥੋਂ ਦੇ ਲੋਕ ਕਿਸੇ ਦੀ ਟੈਂ ਨਹੀਂ ਮੰਨਦੇ ਭਾਵ ਉਹ ਭਾਵੇਂ ਗੁਲਾਮੀ ਦਾ ਜੀਵਨ ਵੀ ਹੰਢਾ ਰਹੇ ਹੋਣ। ਪਰ ਉਹ ਲਾਡ ਹਾਰਡਿੰਗ ਜਿਹੇ ਜਾਬਰ-ਨਾਬਰ ਅੰਗਰੇਜ਼ ਗਵਰਨਰ ਜਨਰਲ ਨੂੰ ਟੁੰਡੀ ਲਾਟ ਭਾਵ ਟੁੰਡਾ ਲਾਡ ਹੀ ਕਹਿੰਦੇ ਰਹੇ। ਕਿਸੇ ਸੰਵੇਦਨਾਸ਼ੀਲਿਖਾਰੀ ਜਾਂ ਵਿਅਕਤੀ ਨੇ ਪੰਜਾਬ ਦੀ ਸਿਫਤ ਇਵੇਂ ਕੀਤੀ ਹੈ ਜਿਵੇਂ ਜਹਾਂਗੀਰ ਨੇ ਕਸ਼ਮੀਰ ਦੀ ਸਿਫਤ ਕਰਦੇ ਹੋਏ ਕਿਹਾ ਸੀ ਕਿ ਜੇ ਧਰਤੀ ‘ਤੇ ਸਵਰਗ ਹੈ ਤਾਂ ਉਹ ਇਥੋਂ ਹੀ ਹੈ। ਇਹ ਗੱਲ ਪੰਜਾਬ ਦੀ ਧਰਤੀ ਸਬੰਧੀ ਵੀ ਸੌਛੀ ਸਦੀ ਛੁੱਕਦੀ ਹੈ।

ਫਿਰੋਜ਼ਦੀਨ ਸ਼ਰਫ ਇਸ ਬਾਰੇ ਗੱਲ ਹੀ ਸਿਰੇ ਲਾ ਗਏ; ਜਦੋਂ ਉਨ੍ਹਾਂ ਨੇ ਲਿਖਿਆ, “ਸੋਹਣੇ ਦੇਸਾਂ ਅੰਦਰ ਦੇਸ ਪੰਜਾਬ ਨੀ ਸਈਓ, ਜੀਕਣ ਛੁੱਲਾਂ ਅੰਦਰ ਛੁੱਲ ਗੁਲਾਬ ਨੀ ਸਈਓ!” ਅੱਜ ਪੰਜਾਬ ਦੀ ਅਮੀਰ ਵਿਰਾਸਤ ਤੇ ਪੰਜਾਬੀਅਤ ਦੀਆਂ ਧੁੰਮਾਂ ਕੁਲ ਜਹਾਨ ਅੰਦਰ ਪੈਂਦੀਆਂ ਦੇਖ ਕੇ ਸੁਤੇ-ਸਿੱਧ ਹੀ ਹਰ ਪੰਜਾਬੀ ਦਾ ਮਨ ਅਨੰਦ ਵਿਭੋਰ ਹੋ ਕੇ ਗਾ ਉਠਦਾ ਹੈ:-

ਵਾਹ ਪੰਜਾਬੀ ਵਿਰਸਿਆ ਤੈਨੂੰ ਰੱਬ ਦੀਆਂ ਬੈਰਾਂ

## ਰਹਿਣ ਸਲਾਮਤ ਤੇਰੀਆਂ ਵੱਖਰੀਆਂ ਪੈੜਾਂ।

ਸਮਝਣ ਵਾਲੀ ਗੱਲ ਹੈ ਕਿ ਸਾਡੀ ਜੰਗ-ਏ-ਆਜ਼ਾਦੀ ਦੇ ਮਹਾਨ ਸੰਘਰਸ਼ੀ ਯੋਧਿਆਂ ਤੇ ਕੁਰਬਾਨੀ ਦੇ ਪੁੰਜ ਸ਼ਹੀਦ ਕਰਤਾਰ ਸਿੰਘ ਸਰਭਾ ਤੇ ਉਸ ਦਾ ਸਾਬੀ ਗਦਰੀ ਬਾਬਾ ਰਹਿਮਤ ਅਲੀ ਫੇਰ ਮਦਨ ਲਾਲ ਢੀਂਗਰਾ ਅਤੇ ਸ਼ਹੀਦੇ-ਆਜ਼ਮ ਸ. ਭਗਤ ਸਿੰਘ, ਅਸ਼ਫਾਕ ਉੱਲਾ ਖਾਨ, ਰਾਮ ਪ੍ਰਸਾਦ ਬਿਸਮਿੱਲ, ਸ਼ਹੀਦ ਸੁਖਦੇਵ, ਰਾਜਗੁਰੂ ਤੇ ਉਥਮ ਸਿੰਘ ਵਰਗੀਆਂ ਅਨੇਕਾਂ ਸਿਰਲੱਥ ਜੁਆਨੀਆਂ, ਕੀ ਸੋਹਣੇ ਸਾਂਝੇ ਪੰਜਾਬ ਦੀ ਧਰਤੀ ਤੋਂ ਉਠ ਕੇ ਦੇਸ਼ ਤੇ ਕੌਮ ਦੀ ਰਾਖੀ ਲਈ, ਸਾਡੇ ਚੰਗੇ ਭਵਿੱਖ ਵਾਸਤੇ ਆਪਣੇ-ਅਪ ਨੂੰ ਨਹੀਂ ਵਾਰ ਗਈਆਂ? ਸੁਰਜੀਤ ਪਾਤਰ ਸਾਡੇ ਸਭ ਦੇ ਦਿਲਾਂ ਦੀ ਇਹ ਹੀ ਸਾਂਝੀ ਗੱਲ ਸੁਣ ਕੇ ਕਹਿ ਰਿਹਾ ਹੈ; “ਕੁੱਝ ਕਿਹਾ ਤਾਂ ਹਨੇਰਾ ਜ਼ਰੋਗਾ ਕਿਵੇਂ; ਚੁਪ ਰਿਹਾ ਤਾਂ ਸ਼ਾਮਾਦਾਨ ਕੀ ਕਹਿਣਗੇ ।”

ਹੋਰ ਤਾਂ ਹੋਰ ਦੋਨੋਂ ਤਰਫ਼ ਇਕੋ ਜਿਹੀ ਤਰਲੋ-ਮੱਛੀ ਲਗੀ ਹੋਈ ਹੈ ਅਤੇ ਹਰ ਦਿਲ-ਦਿਮਾਗ ਭੰਬਲੜੂਸੇ ਵਿਚ ਪਿਆ ਹੋਇਆ; ਬੱਸ ਭਮਤਰਿਆ ਜਿਹਾ, ਆਪਣੇ ਆਪ ਨੂੰ ਹੀ ਇਕ ਸੁਆਲ ਕਰ ਰਿਹਾ ਹੈ ਕਿ ਜੇ ਜਨੌਰ, ਕਾਂ ਤੇ ਕੁਤੇ ਰੈਡਕਲਿਫ਼ ਦੀ ਲਈਨ ਪਾਰ ਕਰਕੇ, ਆਪਣੇ ਮਨ ਦੀਆਂ ਸੱਧਰਾਂ-ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ਤਾਂ ਇਸ ਪੱਖੋਂ ਅਸੀਂ ਦਾਨਿਸ਼ਾਮੰਦ ਬੰਦੇ; ਕੁਦਰਤ ਦੇ ਅਲਪਗ ਜੀਵਾਂ ਤੋਂ ਵੀ ਕਿਉਂ ਗਏ-ਗੁਜਰੇ ਸਾਬਤ ਹੋ ਰਹੇ ਹਾਂ?

ਵਿਚਾਰਨ ਵਾਲੀ ਗੱਲ ਹੈ। ਬੇਸ਼ਕ ਮਨੁੱਖਤਾ ਦੇ ਪਸਾਰੇ ਤੇ ਫੈਲਾਅ ਨੇ ਸਾਨੂੰ ਉਚ-ਨੀਚ, ਜਾਤੀ-ਵੰਡ, ਕਿੱਤਾ ਵੰਡ ਤੇ ਗੋਤ-ਗੋਤਰ ਦੀਆਂ ਵੰਡਾਂ ਜਿਹੀਆਂ ਅਸਮਾਨਤਾਵਾਂ ਦੇ ਗੈਰ-ਕੁਦਰਤੀ ਅਮਲ ਵੱਲ ਮੋੜਿਆ ਹੈ, ਪਰ ਅਸੀਂ ਕੁਦਰਤ ਦੇ ਨਿਜਾਮ ਦੇ ਹੱਦ ਬੰਨੇ ਹੀ ਟੱਪ ਗਏ ਹਾਂ। ਪਹਿਲਾਂ ਅਸੀਂ ਆਪਣੀ ਧਰਤੀ ਮਾਂ ਵੰਡੀ, ਫੇਰ ਆਪਣੀ ਮਾਂ ਬੋਲੀ ਵੰਡੀ ਅਤੇ ਹੁਣ ਸਿਤਮ-ਦਰ-ਸਿਤਮ ਆਪਣੀ ਜਨਨੀ ਮਾਂ ਨੂੰ ਵੀ ਵੰਡਣ ਦੀਆਂ ਸਬੀਲਾਂ ਕਰ ਰਹੇ ਹਾਂ। ਇਨ੍ਹਾਂ ਗੈਰ ਕੁਦਰਤੀ ਵੰਡਾਂ ਪਿੱਛੇ ਸਮਝ ਨਹੀਂ ਆਉਂਦੀ ਕਿ ਕਿਸ ਲੋੜ ਦਾ ਪਹਾੜ ਸਾਡੇ ਸਾਹਮਣੇ ਆਇਆ ਹੋਵੇਗਾ ਅਤੇ ਇਸ ਨੂੰ ਸਰ ਕਰਨ ਵਿਚ ਕੀ ਸਮਝਦਾਰੀ ਵਰਤੀ ਗਈ ਹੋਵੇਗੀ? ਇਨਸਾਨੀ ਫਿਤਰਤ ਹੈ ਕਿ ਬੰਦਾ ਆਪਣੇ ਹਰ ਚੰਗੇ-ਮੰਦੇ ਕਰਮ ਦੇ ਸਪਸ਼ਟੀਕਰਨ ਵਜੋਂ ਇਕ ਵਧੀਆ ਦਲੀਲ ਘੜ ਲੈਂਦਾ ਹੈ। ਭਾਵੇਂ ਇਨ੍ਹਾਂ ਵੰਡੀਆਂ ਵਿਚ ਬੇਸ਼ਕ ਲੋੜ ਜਾਂ ਮਜ਼ਬੂਰੀ ਤੋਂ ਕਿਤੇ ਵੱਧ ਮਨੁੱਖਤਾ ਦੀ ਬੇਸਮਝੀ ਝਲਕਦੀ ਹੈ।

ਰੱਬ ਸ਼ੈਰ ਕਰੋ! ਮਨੁੱਖਤਾ ਫਿਰ ਇਕ ਵਾਰ ਮਾਨਵਤਾ ਦੇ ਘਰ ਆ ਕੇ ਕੁਦਰਤ ਦੇ ਬੁਨਿਆਦੀ ਅਸੂਲਾਂ ਨੂੰ ਸਮਝ ਸਕੇ। ਰੱਬ ਸੱਚਾ। ਸਾਨੂੰ ਸਭ ਨੂੰ ਸੁਮੱਤ ਬਖਸ਼ੇ ਤਾਂ ਕਿ ਅਸੀਂ ਬਾਬੇ ਆਦਮ ਤੇ ਬੇਬੇ ਹਵਾ ਦੇ ਬਹਿਸਤੀ ਬਾਗ ਨੂੰ ਕਿਸੇ ਵੱਡੇ ਮਾਰੂ ਉਜ਼ੜੇ ਤੋਂ ਬਚਾ ਸਕੀਏ। ਨਹੀਂ ਤਾਂ, ਇਕ ਸਾਧਾਰਨ ਜੱਟ ਬਾਬੇ ਦੀ ਕਹੀ ਗੱਲ ਕਿਤੇ ਸੱਚੀ ਹੀ ਸਾਬਤ ਨਾ ਹੋ ਜਾਵੇ

। ਜਿਸ ਨੂੰ ਕਿਸੇ ਨੇ ਪੁੱਛਿਆ ਸੀ ਕਿ ਸੁਣਦੇ ਹਾਂ ਕਿ ਦੁਨੀਆਂ ਭਰ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਨੇਤਾ ਯੂ.ਐਨ.ਓ. ਵਿਚ ਇਕੱਠੇ ਹੋ ਰਹੇ ਹਨ। ਉਥੇ ਐਡਾ ਵਿਸ਼ਾਲ ਇਕੱਠ ਕਰਕੇ ਕੀ ਕਰਨਗੇ? ਜੱਟ ਬਾਬੇ ਨੇ ਸਿੱਧਾ-ਪੱਧਰਾ ਜਿਹਾ ਜੁਆਬ ਦਿੱਤਾ ਸੀ ਕਿ ਲੈ ਇਹ ਹੋਰ ਕੀ ਕਰਨਗੇ। ਬੱਸ ਯੂ.ਐਨ.ਓ. ਰਾਹੀਂ ਵਿਸ਼ਵ ਸ਼ਾਂਤੀ ਲਈ ਸ਼ਬਦਾਂ ਦਾ ਘਸਮਾਣ ਯੁੱਧ ਕਰਨਗੇ।

ਜੇ ਕਿਤੇ ਬਾਬੇ ਦੀ ਕਬਨੀ ਸੱਚੀ ਹੋ ਗਈ ਅਤੇ ਮਹਾਯੁੱਧ ਜਿਹਾ ਭਾਣਾ ਫੇਰ ਵਰਤ ਗਿਆ ਤਾਂ ਕਿਸੇ ਅੰਮ੍ਰਿਤਾ ਪ੍ਰੀਤਮ ਨੂੰ ਦੁਹਰਾਉਣਾ ਪਵੇਗਾ “ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ...ਉਠ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੌਲਾ” ਜਿਸ ਤਰ੍ਹਾਂ ਦੇ ਹਾਲਾਤ ਅਸੀਂ ਬਣਾ ਰਹੇ ਹਾਂ। ਉਸ ਅਨੁਸਾਰ ਤਾਂ ਫਿਰ ਕਿਸੇ ਸ਼ਿਵ ਕੁਮਾਰ ਨੂੰ ਫੇਰ ਹਾੜਾ ਕੱਢਣਾ ਪਵੇਗਾ “ਵਾਸਤਾ ਜੇ ਦੇਸ਼ਾਂ ਵਾਲਿਉ, ਹਾੜਾ ਜੇ ਕੌਮਾਂ ਵਾਲਿਉ; ਓ ਐਟਮਾਂ ਦਿਉ ਤਾਜਰੋ; ਬਾਹੂਦ ਦੇ ਵਣਜਾਰਿਉ; ਹੁਣ ਹੋਰ ਨਾ ਮਨੁੱਖ ਸਿਰ; ਲਹੂਆਂ ਦਾ ਕਰਜ਼ਾ ਚਾੜ੍ਹਿਉ।”

ਜੇ ਦੁਨੀਆਂ ਦੀ ਸ਼ਾਂਤੀ ਨੂੰ ਫਿਰ ਕਿਸੇ ਦੀ ਭੈੜੀ ਨਜ਼ਰ ਲੱਗ ਗਈ ਤਾਂ ਆਪਾਂ ਨਜ਼ਰ ਲਾਹੁਣ ਲਈ ਮਿਰਚਾਂ ਵਾਰਦੇ ਫਿਰਾਂਗੇ। ਜਿਵੇਂ ਕਿ ਸੁਰਜੀਤ ਪਾਤਰ ਨੇ ਕਿਹਾ ਹੈ ਕਿ “ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ।” ਗੁਰਦਾਸ ਮਾਨ ਫੇਰ ਕੂਕੇਗਾ “ਮੇਰੇ ਸੋਹਣੇ ਵਤਨ ਲਈ ਕੋਈ ਕਰੋ ਦੁਆਵਾਂ; ਸੁਖਣਾ ਸੁਖੋ ਪੀਰ ਦੀ ਟਲ ਜਾਣ ਬਲਾਵਾਂ; ਸੁਖੋ ਨੀ ਅਖੰਡ ਪਾਠ ਚਲੀਸੇ ਸੁਖੋ ਨੀ; ਜੇ ਬਣਿਆ ਰਹੇ ਰਸੁਖ ਨੀ ਵਿਚ ਭੈਣ-ਭਰਾਵਾਂ; ਪਾਵੇ ਨੀ ਤਿਲ-ਚੌਲੀਆਂ ਸੱਦ ਚਿੜੀ ਜਨੋਰਾਂ; ਖੁਸ਼ ਹੋ ਕੇ ਰੱਬ ਕਰਦੇ ਜੇ ਮਹੌਲ ਸੁਖਾਵਾਂ।” ਭਲੇ ਮਾਣਸੇ! ਫੇਰ ਕਿਤੇ ਬਾਬੇ ਨਾਨਕ ਨੂੰ ਹੀ “ਏਤੀ ਮਾਰ ਪਈ ਕਰਲਾਈ, ਤੈਂ ਕੀ ਦਰਦ ਨਾ ਆਇਆ” ਦੀ ਸੱਦ ਦੁਬਾਰਾ ਰੱਬ ਨੂੰ ਨਾ ਦੇਣੀ ਪੈ ਜਾਵੇ।

ਨਿਗਾਹਬਾਨ ਰੱਬ ਦੇ ਦਰ 'ਤੇ ਅਰਦਾਸ-ਦੁਆ ਹੈ ਕਿ ਮਨਵਤਾ ਤਾਂ ਮਨੁੱਖਤਾ ਦੇ ਤਹਿਜ਼ੀਬ-ਯਾਫਤਾ ਤੇ ਇਨਸਾਨੀ ਸਭਿਆਤਾ ਦੇ ਬਾਗਾਂ ਵਿਚ ਵੀ ਫਲਦੀ-ਫੁਲਦੀ ਹੁੰਦੀ ਹੈ। ਇਸ ਲਈ ਇਸ ਦੁਨੀਆਂ ਦੇ ਇਹ ਨਗਰ-ਖੇੜੇ, ਆਬਾਦ ਰਹਿਣ, ਸ਼ਾਦ ਰਹਿਣ ਤੇ ਖੁਸ਼ਹਾਲ ਵਸਣ। ਇਨਸਾਨੀਅਤ ਤੇ ਖੁਸ਼ੀ-ਖੇੜੇ ਸਾਡੇ ਵਿਹੜਿਆਂ ਦਾ ਨਸੀਬਾ ਬਣਨ। ਖੈਰ! ਅੱਜ ਤੱਕ ਤਾਂ ਇਨਸਾਨੀਅਤ, ਭਾਈਚਾਰੇ ਤੇ ਸਦਭਾਵਨਾ ਦੇ ਅਲੰਬਰਦਾਰਾਂ ਦੇ ਦਿਲੋਂ ਨਿਕਲੇ ਵਲਵਲਿਆਂ ਅਤੇ ਇਸ਼ਕ ਦੇ ਇਸ ਸੁਆਲ ਦਾ ਉੱਤਰ ਕਿਸੇ ਵੀ ਰੱਬ ਤੋਂ ਨਹੀਂ ਦੇਣ ਹੋਇਆ। ਸ਼ਾਇਦ ਲੋਕਾਈ ਦੀ ਕੋਈ ਨੇਕ ਨੀਅਤ ਵੇਖ ਕੇ ਹੁਣ ਹੀ ਰੱਬ ਤੁਠੇ ਅਤੇ ਇਕ ਭਰਾ ਨੂੰ ਦੂਜੇ ਭਰਾ ਦਾ ਚੁੱਲ੍ਹਾ ਢਾਹੁਣ ਜਾਂ ਠੰਡਾ ਕਰਨ ਤੋਂ ਹੋੜ ਕੇ; ਬਾਬਾ ਬੁੱਲੇ ਸ਼ਾਹ ਦੀ ਨੇ ਕ ਸਲਾਹ ਅਨੁਸਾਰ ਰਲ-ਮਿਲ ਕੇ ਤਾਮ ਪਕਾਉਣ ਤੇ ਭੋਰਾ-ਭੋਰਾ ਖਾਣ ਦੇ ਅਕਲਦਾਨ ਨਾਲ

ਨਿਵਾਜ ਦੇਵੇ।

ਰੱਬ ਕਰੋ! ਇਹ ਅੱਜ ਹੀ ਹੋ ਜਾਵੇ। ਹਾਲੇ ਬੀਤੇ ਕੁੱਲ੍ਹੇ ਹੀ ਤਾਂ ਬਰਨਾਰਡ ਸ਼ਾਹ ਨੇ ਵੀ ਰੱਬ ਨੂੰ ਪੁੰਛਿਆ ਸੀ ਕਿ ਰੱਬ ਦੇ ਸੰਤ ਕਦੋਂ ਤੱਕ ਅਣਮਨੁਖੀ ਅਜ਼ਾਬ ਦਾ ਸੰਤਾਪ ਭੋਗਦੇ ਰਹਿਣਗੇ? ਅੱਜ ਫੇਰ ਉਸ ਪਰਵਰਦਿਗਾਰ ਦੇ ਬੰਦੇ, ਅਸੀਂ ਵੀ ਬੇਨਤੀਆਂ-ਬੇਨਤੇ ਕਰਦੇ ਹੋਏ ਪੁੱਛ ਰਹੇ ਹਾਂ ਕਿ; ਦੇਵਤਿਓ! ਬੱਸ ਇੰਨਾ ਕੁ ਤਾਂ ਦੱਸ ਦੇਵੇ ਕਿ ਇਹ ਸਭ ਕੁੱਝ ਕਿਉਂ ਅਤੇ ਕਦੋਂ ਤੱਕ?

ਜਦੋਂ ਤੱਕ ਦੇਵਤਿਆਂ ਤੇ ਪੀਰਾਂ ਫਕੀਰਾਂ ਤੋਂ ਸਾਨੂੰ ਸਾਂਝਾ ਦੀ ਪੱਤਲ ਆਉਣੀ ਹੈ, ਉਸ ਵਕਫੇ ਦੌਰਾਨ ਸਾਡੀਆਂ ਤਾਂਘਾ, ਭਾਵਨਾਵਾਂ ਤੇ ਦਿਲੀ ਵਲਵਲੇ ਉਧਰ ਲਿਜਾ ਕੇ ਤੁਸੀਂ ਜ਼ਰੂਰ ਹੀ ਖੁਸ਼-ਰੰਗ, ਬਾਦੇ-ਬਹਾਰੀ ਦੇ ਨਾਮ ਕਰ ਦੇਣਾ। ਬੱਸ ਫੇਰ ਫਿਜ਼ਾ ਖੁਦ-ਬ-ਖੁਦ ਹੀ ਮਹਿਕ ਜਾਵੇਗੀ। ਇਸ ਲਈ ਵੀਰੇ, ਤੁਸੀਂ ਹੁਣ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਦੇ ਪੁੱਤਰ ਸਾਡੇ ਸਰਬ ਸਾਡੇ ਸ਼ਾਇਰ ਸੁਰਜੀਤ ਪਾਤਰ ਦੇ ਸ਼ਬਦਾਂ ਵਿਚ ਅਲਵਿਦਾ ਤੋਂ ਪਹਿਲਾਂ ਸਾਡਾ ਇਹ ਸੁਨੋਹੜਾ ਕਬੂਲ ਫੁਰਮਾਓ!

ਕਰੇ ਸਤਲੁਜ ਦਾ ਪਾਣੀ,  
ਆਖੇ ਬਿਆਸ ਦੀ ਰਵਾਨੀ,  
ਆਪਣੀਆਂ ਲਹਿਰਾਂ ਦੀ ਜੁਬਾਨੀ,  
ਸਾਡਾ ਜੇਹਲਮ ਚਨਾਬ ਨੂੰ ਸਲਮ ਆਖਣਾ।  
ਅਸੀਂ ਮੰਗਦੇ ਹਾਂ ਥੈਰਾਂ, ਸੁਬਾਹ-ਸ਼ਾਮ ਆਖਣਾ।।  
ਰਾਵੀ ਏਧਰ ਵੀ ਵਗੇ, ਰਾਵੀ ਓਧਰ ਵੀ ਵਗੇ,  
ਲੈ ਕੇ ਜਾਂਦੀ ਕੋਈ ਸੁੱਖ ਦਾ ਸੁਨੇਹਾ ਜਿਹਾ ਲੱਗੇ,  
ਇਹਦੇ ਵਹਿਣ ਨੂੰ ਹੀ ਪਿਆਰ ਦਾ ਪੈਗਾਮ ਆਖਣਾ,  
ਅਸੀਂ ਮੰਗਦੇ ਹਾਂ ਥੈਰਾਂ, ਸੁਬਾਹ-ਸ਼ਾਮ ਆਖਣਾ, ਜੀ ਸਲਮ ਆਖਣਾ।।

ਮੇਰੀ ਅਕਾਲ ਪੁਰਖ ਦੇ ਦਰਿ 'ਤੇ ਦੁਆ ਹੈ ਕਿ ਪੰਜਾਂ-ਪਾਣੀਆਂ ਦੇ ਸਾਡੇ ਪੰਜਾਬ ਵਿਚ ਕਦੇ ਵੀ ਲਕੀਰ ਨਾ ਪਵੇ। ਨਿਰਸੰਦੇਹ ਪਾਣੀ ਵਿਚ ਲਕੀਰ ਖਿੱਚਣ ਵਰਗੀਆਂ ਸਬੀਲਾਂ ਹਵਾ ਵਿਚ ਤਲਵਾਰਾਂ ਮਾਰਨ ਤੋਂ ਵੱਧ ਕੁਝ ਵੀ ਨਹੀਂ ਹੁੰਦੀਆਂ। ਪ੍ਰਮਾਤਮਾ ਸਾਡੇ ਇਨ੍ਹਾਂ ਸਾਡੇ ਅਕੀਦਿਆਂ ਤੇ ਭਰੋਸਿਆਂ ਦਾ ਨਿਗਾਹਬਾਨ ਹੋਵੇ।

ਮੈਰ! ਵਿਛੜੇ ਹੋਏ ਹਮਵਤਨੋਂ, ਆਓ ਇਕ ਢੂੰਘੀ ਅਕੀਦਤ ਨਾਲ ਅਹਿਦ ਕਰੀਏ ਕਿ ਸਾਡੀਆਂ ਆਪਸੀ ਸਾਂਝਾਂ, ਦੁਆਵਾਂ ਤੇ ਭਾਵਨਾਵਾਂ ਇਕ ਦਿਨ ਜ਼ਰੂਰ ਕਬੂਲ ਹੋਣਗੀਆਂ।

ਖੁਦਾ ਨਿਗਾਹਬਾਨ। ਆਮੀਨ



ਇਹ ਮੇਰੇ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬੀਆਂ ਲਈ ਕਾਬਲੇ ਫ਼ਖਰ ਮੁਕਾਮ ਸੀ  
ਕਿ ਮੇਰਾ ਇਹ ਸਵਾਗਤੀ ਸੰਦੇਸ਼ ਲਹਿੰਦੇ ਪੰਜਾਬ ਤੋਂ ਆਏ ਸਭਿਆਚਾਰਕ ਵਫ਼ਦਰ ਨੇ ਸਾਰਾ  
ਸਮਾਂ ਖੜ੍ਹੇ ਹੋ ਕੇ ਨਮ ਅੱਖਾਂ ਨਾਲ ਸੁਣਿਆ ਤੇ ਪ੍ਰਵਾਨ ਕੀਤਾ।

## ਮੇਰੀ ਮਾਂ ਸੀ ਠੰਢੀ ਡਾਂ



ਮਾਂ ਹੁੰਦੀ ਹੈ ਮਾਂ; ਓ ਦੁਨੀਆਂ ਵਾਲਿਓ! ਬਹੁਤ ਸਾਲ ਪਹਿਲਾਂ ਮੇਰੀ ਮਾਂ ਦੇ ਇਸ ਫਾਨੀ ਜਹਾਨ ਤੋਂ ਰੁਖਸਤ ਹੋਣ ਤੋਂ ਬਾਅਦ ਹੁਣ ਵੀ ਜਦੋਂ ਕਦੇ ਇਹ ਬੋਲ ਕੰਨੀ ਪੈਦੇ ਹਨ ਤਾਂ ਮਾਂ ਦੀ ਮਿੱਠੀ ਯਾਦ ਵਿਚ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ। ਦੇਵ ਬਰੀਕੇ ਵਾਲੇ ਨੇ ਕਿਹਾ ਹੈ ਕਿ-ਬੱਚਿਆਂ ਦੀ ਮਾਂ ਮਰੇ ਨਾ ਕੋਈ, ਖੋਹ ਲੈਂਦੇ ਟੁੱਕ ਕਾ- ਓ ਦੁਨੀਆਂ ਵਾਲਿਓ। ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ। ਮਾਂ ਹੈ ਰੱਬ ਦਾ ਨਾ ਓ ਦੁਨੀਆਂ ਵਾਲਿਓ।

ਪ੍ਰੋ: ਮੋਹਨ ਸਿੰਘ ਵੀ ਯਾਦ ਦਿਵਾਉਂਦਾ ਹੈ ਕਿ ਮਾਂ ਜਿਹਾ ਘਣਛਾਵਾਂ ਬੂਟਾ, ਇਸ ਧਰਤੀ 'ਤੇ ਹੋਰ ਕੋਈ ਨਹੀਂ ਹੁੰਦਾ। ਜਿਸ ਬੂਟੇ ਬਾਰੇ ਕਿਹਾ ਗਿਆ ਹੈ ਕਿ ਬਾਕੀ ਸਾਰੇ ਬੂਟੇ ਤਾਂ ਜੜ੍ਹ ਸੁੱਕਿਆਂ ਤੋਂ ਕੁਮਲਾਂਦੇ ਹਨ। ਪਰ ਮਾਂ ਹੀ ਇਕੋ-ਇਕ ਪੌਦਾ ਹੈ ਜੋ ਫੁੱਲ-ਪੱਤੇ ਮੁਰਝਾਉਣ ਨਾਲ ਮਰ ਜਾਂਦਾ ਹੈ। ਨਿੱਕੇ ਹੁੰਦੇ ਇਕ ਕਹਾਣੀ ਪੜ੍ਹਦੇ ਹੁੰਦੇ ਸੀ ਕਿ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਬਹਿਕਾਵੇ ਵਿਚ ਆ ਕੇ ਆਪਣੀ ਮਾਂ ਦਾ ਦਿਲ ਉਸ ਨੂੰ ਨਜ਼ਰਾਨੇ ਵਿਚ ਦੇਣ ਲਈ ਕੱਢ ਲਿਆ। ਮਾਂ ਦਾ ਦਿਲ ਲੈ ਕੇ ਜਦੋਂ ਉਹ ਵਾਹੋ-ਦਾਹੀ ਪ੍ਰੇਮਿਕਾ ਵੱਲ ਨੂੰ ਭੌਜਿਆ ਤਾਂ ਠੇਡਾ ਖਾ ਕੇ ਡਿੱਗ ਪਿਆ। ਮਾਂ ਦੇ ਦਿਲ ਵਿਚੋਂ ਆਵਾਜ਼ ਆਈ ਕਿ ਬੇਟਾ ਕਿਤੇ ਤੈਨੂੰ ਸੱਟ ਤਾਂ ਨਹੀਂ ਲੱਗੀ? ਕਹਿਣ ਨੂੰ ਤਾਂ ਇਹ ਇਕ ਕਹਾਣੀ ਸੀ। ਪਰ ਕੁਲ ਦੁਨੀਆਂ ਇਸ ਗੱਲ ਦੀ ਕਾਇਲ ਹੈ ਕਿ ਰੱਬ ਨੇ ਮਾਂ ਨੂੰ ਆਪਣੇ ਬੱਚਿਆਂ ਲਈ ਆਪਣੇ-ਆਪ ਤੋਂ ਵੀ ਵੱਧ ਦਿਆਵਾਨ ਤੇ ਮਿਹਰਬਾਨ ਬਣਾਇਆ ਹੈ।

ਸਾਡੇ ਸਾਰੇ ਭੈਣ-ਭਰਾਵਾਂ ਲਈ ਸਿੱਖਿਆ ਦਾਤੀ ਮਹਾਰਥੀ ਮਾਂ ਦੇ ਰੂਪ ਵਿਚ ਸਾਡੇ ਬੀ-ਜੀ ਦੁਨੀਆਂ ਦੀ ਕਿਸੇ ਵੀ ਮਾਂ ਵਾਂਗ ਸਾਡੇ ਲਈ ਸਿੱਖਿਆ ਦੀ ਪਹਿਲੀ ਅਤੇ ਆਖਰੀ ਜਮਾਤ ਸਨ। ਪਰ ਅਕਸਰ ਮਹਿਸੂਸ ਹੁੰਦਾ ਹੈ ਕਿ ਉਹ ਆਪ ਖੁੱਦ ਵੀ ਕਿਸੇ ਵੇਦ-ਗ੍ਰੰਥ ਦੀ ਪਹਿਲੀ ਤੇ ਆਖਰੀ ਸੰਬਾ ਸਨ; ਜਿਸ ਸਦਕਾ ਉਹ ਵਸ਼ਿਸ਼ਟ ਸੰਤ-ਮਾਂ ਸਨ। ਬੱਸ ਜਿਉਂਦੇ ਜੀਅ ਉਨ੍ਹਾਂ ਦੀ ਮਮਤਾ ਦੀ ਦੇਣ ਸਮਝ ਹੀ ਨਹੀਂ ਆਈ।

ਪ੍ਰੇਰ! ਗੁਰਬਾਣੀ ਦੇ ਛੁਰਮਾਨ ‘ਪਿਤਾ ਕਾ ਜਨਮ ਕਿਆ ਜਾਣੈ ਪੂਤਿ।’ ਕਿਸੇ ਵੀ ਮਾਂ ਦੀ ਮਮਤਾ ਦੀ ਤੁਲਨਾ ਦੂਜੀ ਮਾਂ ਨਾਲ ਹੋ ਰੀ ਨਹੀਂ ਸਕਦੀ। ਇਸ ਲਈ ਬੇਸ਼ਕ ਇਹ ਤੁਲਨਾ ਵਾਸਥ ਨਹੀਂ ਹੋਵੇਗੀ। ਪਰ ਮੇਰੇ ਬੀ-ਜੀ ਸਰਦਾਰਨੀ ਮਹਿੰਦਰ ਪਾਲ ਕੌਰ ਮਮਤਾ ਦੇ ਪੱਖੋਂ ਸਾਡੇ ਲਈ ਦੁਨੀਆਂ ਦੀ ਕਿਸੇ ਮਾਂ ਨਾਲੋਂ ਘੱਟ ਨਹੀਂ ਸਨ। ਹਾਂ, ਇਥੇ ਇਹ ਜ਼ਿਕਰਯੋਗ ਹੈ ਕਿ ਇਹ ਵੀ ਤੁਹਾਡੇ ਚੰਗੇ ਕਰਮਾਂ ਤੇ ਤੁਹਾਡੇ ਚੰਗੇ ਸੰਸਕਾਰਾਂ ਸਦਕਾ ਹੀ ਹੁੰਦਾ ਹੈ ਕਿ ਤੁਸੀਂ ਆਪਣੇ ਮਾਂ-ਬਾਪ ਦੀ ਬੰਚਿਆਂ ਵਾਸਤੇ ਘਾਲਣਾ ਤੇ ਕੁਰਬਾਨੀ ਦੀ ਦੇਣ ਨੂੰ ਪਛਾਣਦੇ ਹੋਏ ਉਨ੍ਹਾਂ ਦੀ ਕਦਰ ਪਾ ਸਕੋ।

ਇਥੇ ਇਸ ਸੰਦਰਭ ਵਿਚ ਸਭ ਤੋਂ ਪਹਿਲਾਂ ਸੰਸਕਾਰਾਂ ਦੀ ਗੱਲ ਕਰਨੀ ਬਣਦੀ ਹੈ ਕਿ ਮਨੁੱਖੀ ਜੀਵਨ ਦੇ ਕਾਰਨਾਮੇ ਜਾਂ ਕਰਤੂਤਾਂ ਪੂਰਬਲੇ ਸੰਸਕਾਰਾਂ ਸਦਕਾ ਹੀ ਹੁੰਦੇ ਹਨ। ਇਸ ਪ੍ਰਥਾਇ ਮੈਂ ਸਮਝਦਾ ਹਾਂ ਕਿ ਆਪਣੇ ਸਮੁੱਚੇ ਜੀਵਨ ਵਿਚ ਮੈਂ ਅਕਾਲ ਪੁਰਖ ਦੀ ਕ੍ਰਿਪਾ ਸਦਕਾ ਆਪਣੇ ਸਵਰਗਵਾਸੀ ਮਾਤਾ-ਪਿਤਾ ਦਾ ਪ੍ਰਭਾਵ ਬਹੁਤ ਕਬੂਲਿਆ ਹੈ। ਉਨ੍ਹਾਂ ਦੋਨਾਂ ਦੇ ਜੀਵਨ ਇਕ ਆਦਰਸ਼ ਜੀਵਨ ਸੈਲੀ ਤੇ ਜੀਵਨ ਜਾਚ ਦੀ ਮਿਸਾਲ ਸਨ। ਖਾਸ ਤੌਰ 'ਤੇ ਮੇਰੇ ਮਾਤਾ ਜੀ ਦਾ ਸਾਰਾ ਜੀਵਨ ਗੁਰਬਾਣੀ ਦੇ ਅਮਲ 'ਤੇ ਆਧਾਰਿਤ ਸੀ। ਉਨ੍ਹਾਂ ਨੂੰ ਸਿਰਫ਼ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਕੰਠ ਹੀ ਨਹੀਂ ਸਨ। ਸਗੋਂ ਉਨ੍ਹਾਂ ਨੂੰ ਇਹ ਵੀ ਗਿਆਨ ਸੀ ਕਿ ਕੋਈ ਸ਼ਬਦ ਕਿਸ ਪਾਤਸ਼ਾਹੀ ਭਾਵ ਕਿਸ ਮਹੱਲੇ ਦਾ ਹੈ ਅਤੇ ਕਿਸ ਰਾਗ ਦਾ ਹੈ। ਅੰਤ ਸਮੇਂ ਤੱਕ ਉਹ ਗੁਰਬਾਣੀ ਦੇ ਅਮਲ 'ਤੇ ਦ੍ਰਿੜ੍ਹ ਰਹੇ। ਅਜੋਕੇ ਕਲਯੁਗ ਦੇ ਪ੍ਰਚੰਡ ਪ੍ਰਭਾਵੀ ਸਮੇਂ ਵਿਚ ਵੀ ਉਹ ਸਾਡਾ ਮਾਰਗ ਦਰਸ਼ਨ ਕਰ ਗਏ ਕਿ ਸਧਾਰਨ ਵਿਅਕਤੀ ਵੀ ਸੂਧ ਅਮਲਾਂ ਸਦਕਾ ਗ੍ਰਹਿਸਥ ਜੀਵਨ ਦੇ ਗਾਡੀ ਰਾਹ ਚਲਦਾ ਹੋਇਆ “ਅੰਜਣੁ ਮਾਹਿ ਨਿਰਜਣੁ ਰਹੀਏ” ਦਾ ਪ੍ਰਣ ਨਿਭਾਅ ਸਕਦਾ ਹੈ।

ਮੇਰੀ ਮਾਂ ਸਰਦਾਰਨੀ ਮਹਿੰਦਰ ਕੌਰ ਦੀ ਜੀਵਨ ਸੈਲੀ ਦੇ ਪ੍ਰਭਾਵ ਦੀ ਅਮਿਟ ਛਾਪ ਮੇਰੀ ਬੋਲਣ ਸੈਲੀ ਅਤੇ ਮੇਰੀ ਬਹੁਤੀ ਸਾਹਿਤਕ ਜਾਂ ਰਚਨਾਤਮਿਕ ਬਿਰਤੀ 'ਤੇ ਪ੍ਰਤੱਖ ਹੈ। ਜਿੰਨਾ ਕੁ ਮੈਨੂੰ ਪਤਾ ਹੈ ਕਿ ਮਾਤਾ ਜੀ ਲਾਇਲਪੁਰ ਤੋਂ 1939 ਵਿਚ ਵਿਆਹ ਤੋਂ ਬਾਅਦ ਮਾਲਵੇ ਦੇ ਅੱਧਪੜ੍ਹੂ ਹੀ ਨਹੀਂ; ਸਗੋਂ ਅਨਪੜ੍ਹੂ ਮਾਹੌਲ ਵਿਚ ਸਾਡੇ ਪਿੰਡ ਆਏ। ਮੇਰੀ ਚਾਰ ਸਾਲ ਦੀ ਉਮਰ ਤੋਂ ਲੈ ਕੇ 1984 ਵਿਚ ਉਨ੍ਹਾਂ ਦੇ ਸਵਰਗਵਾਸ ਹੋਣ ਤੱਕ ਮੈਨੂੰ ਉਨ੍ਹਾਂ ਦੇ ਕੁੱਝ ਕੁ ਅਹਿਮ ਪ੍ਰਭਾਵਾਂ ਦੀ ਜੋ ਸੋਝੀ ਹੈ ਤਾਂ ਉਹ ਇਹ ਹੈ ਕਿ ਉਨ੍ਹਾਂ ਦੀ ਧਾਰਮਿਕ ਬਿਰਤੀ, ਸਮਾਜ ਸੇਵਾ ਦੀ ਲਗਨ ਅਤੇ ਸਾਹਿਤਕ ਰੁਚੀ ਬਹੁਤ ਤੀਬਰ ਸੀ। ਅਖੀਰ ਤੱਕ, ਪੁੱਤ-ਪੋਤਰਿਆਂ ਤੱਕ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਸਾਡਾ ਆਚਰਣ ਅਤੇ ਸਾਡੀ ਭਾਸ਼ਾ ਸੈਲੀ ਵਿਚ ਮਲਵਈ ਅਖੜਪਨ ਦੀ ਥਾਂ ਸਿਆਲਕੋਟੀ ਸੁਹਜਵਾਦ, ਮਿਠਾਸ ਅਤੇ ਕੋਮਲਤਾ ਆ ਸਕੇ।

ਮਾਤਾ ਜੀ ਧਰਮੀ ਇੰਨੇ ਸਨ ਕਿ ਉਨ੍ਹਾਂ ਦੇ ਅਖੀਰਲੇ ਸਮੇਂ ਵਿਚ ਜਦੋਂ ਓਹੜ-ਪੋਹੜ ਵਜੋਂ

ਸੰਤ-ਮਹਾਤਮਾ ਦੇ ਦਰ 'ਤੇ ਉਨ੍ਹਾਂ ਨੂੰ ਨਾਲ ਲੈ ਕੇ ਗਏ ਤਾਂ ਉਨ੍ਹਾਂ ਨੇ, ਨਾ ਤਾਂ ਆਪਣੀ ਬਿਮਾਰੀ ਤੋਂ ਨਿਜਾਤ ਮੰਗੀ ਤੇ ਨਾ ਹੀ ਲੰਮੀ ਉਮਰ ਦੀ ਮੰਗ ਕੀਤੀ। ਸਗੋਂ ਇਸ ਸਬੰਧ ਵਿਚ ਸੈਪਲੀ ਸਾਹਿਬ ਵਾਲੇ ਮਹਾਪੁਰਖ ਬਾਬਾ ਜੀ ਜੈਮਲ ਸਿੰਘ ਨੂੰ ਉਹ ਸਿਰਫ ਪਿੰਡ ਨੂੰ ਵਾਪਸ ਜਾਂਦੇ ਹੋਏ ਚੁਨ੍ਹੀ ਵਿਖੇ ਅਚਨੇਤ ਪੰਜ-ਚਾਰ ਮਿੰਟ ਲਈ ਮਿਲੇ ਤਾਂ ਉਨ੍ਹਾਂ ਦੀ ਕਾਮਨਾ ਸੀ ਕਿ ਪ੍ਰਮਾਤਮਾ ਉਨ੍ਹਾਂ ਦੇ ਧੀਆਂ-ਪੁੱਤ੍ਰਾਂ ਤੇ ਪਰਿਵਾਰ ਨੂੰ ਰੱਬ ਦੀ ਰਜਾ ਵਿਚ ਰਹਿਣ ਦਾ ਬਲ ਬਖਸ਼ੇ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਨ੍ਹਾਂ ਨੇ ਰਾਤ ਨੂੰ 11 ਵਜੇ ਸੌਣਾ, ਸਵੇਰੇ 3-4 ਵੇਜ਼ਉਂਠ ਕੇ ਗੁਰਬਾਣੀ ਦਾ ਪਾਠ ਕਰਕੇ ਸੰਸਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ। ਫਿਰ ਪਿੰਡ ਦੇ ਲੋਕਾਂ ਦੀ ਖੁਸ਼ੀ ਅਤੇ ਗਮੀਂ ਵਿਚ ਜ਼ਰੂਰ ਸ਼ਰੀਕ ਹੋਣਾ। ਖਾਸ ਤੌਰ 'ਤੇ ਗਰੀਬਾਂ ਦੀ ਬਿਮਾਰੀ ਸਮੇਂ ਜਾਂ ਗਰੀਬ ਬੱਚਿਆਂ ਦੇ ਵਿਆਹ ਵਿਚ ਉਹ ਬਹੁਤ ਮਦਦਗਾਰ ਹੁੰਦੇ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਆਪਣੇ ਅੰਤਲੇ ਦਿਨਾਂ ਵਿਚ ਇਕ ਦਿਨ ਰਾਤ ਨੂੰ ਮੈਨੂੰ ਕੋਲ ਬਿਠਾ ਕੇ ਗਰੀਬਾਂ ਤੇ ਕੁਝ ਕੁ ਸ਼ਰੀਕਾਂ ਦੇ ਮਾਇਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਉਨ੍ਹਾਂ ਵੱਲੋਂ ਤਿਆਰ ਕੀਤੇ ਬਿਸਤਰੇ, ਖੇਸ, ਚਤੱਡੀਆਂ, ਬਰਤਨਾਂ ਤੇ ਥੋੜ੍ਹੇ-ਬਹੁਤੇ ਜੇਵਰਾਂ ਦੀ ਤਫ਼ਸੀਲ ਲਿਖਵਾਈ। ਜਦੋਂ ਬੀ-ਜੀ ਮੈਨੂੰ ਲਿਖਵਾ ਰਹੇ ਸਨ ਤਾਂ ਲਾਈਟ ਚਲੀ ਗਈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਮੌਮਬੱਤੀ ਜਗਾ ਲੈ। ਪਰ ਇਹ ਤਫ਼ਸੀਲ ਮੁਕੰਮਲ ਕਰ ਲੈ। ਨਾਲ ਹੀ ਉਨ੍ਹਾਂ ਨੇ ਸਾਨੂੰ ਤਾਕੀਦ ਕੀਤੀ ਕਿ ਉਨ੍ਹਾਂ ਬੱਚਿਆਂ ਦੇ ਵਿਆਹਾਂ ਦੇ ਮੌਕੇ 'ਤੇ ਇਹ ਵਸਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਰੂਰ ਪਹੁੰਚਦੀਆਂ ਕਰ ਦਿੱਤੀਆਂ ਜਾਣ।

ਸਾਡੇ ਪਿੰਡ ਦੀ ਉਹ ਪਹਿਲੀ ਸੁਆਣੀ ਸਨ ਜਿਨ੍ਹਾਂ ਨੇ ਕਿ ਖੇਤ ਮਜ਼ਦੂਰਾਂ ਤੇ ਸੀਰੀਆਂ, ਪਾਲੀਆਂ ਲਈ ਭੇਜੀਆਂ ਜਾਂਦੀਆਂ ਰੋਟੀਆਂ ਨੂੰ ਘਿਉ ਨਾਲ ਚੋਪੜਨਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਸ਼ਾਮ ਦੀ ਰੋਟੀ ਵੇਲੇ ਦਾਲ-ਸਬਜ਼ੀ ਦਾ ਵੀ ਪ੍ਰਚਲਨ ਕੀਤਾ। ਨਹੀਂ ਤਾਂ ਉਸ ਤੋਂ ਪਹਿਲਾਂ ਅਧ ਕੁੱਟੀਆਂ ਲਾਲ ਮਿਰਚਾਂ ਤੇ ਸਾਬਤ ਲੂਣ ਦੀਆਂ ਡਲੀਆਂ ਹੀ ਰੋਟੀ ਨਾਲ ਭੇਜੀਆਂ ਜਾਂਦੀਆਂ ਸਨ। ਜਿਨ੍ਹਾਂ ਨੂੰ ਸੀਰੀ-ਪਾਲੀ ਥੋੜ੍ਹੀ ਜਿਹੀ ਲੱਸੀ ਜਾਂ ਪਾਣੀ ਨਾਲ ਗਿੱਲਾ ਕਰਕੇ ਚਟਣੀ ਜਿਹੀ ਬਣਾ ਲੈਂਦੇ ਸੀ। ਜਦੋਂ ਬੀ-ਜੀ ਰੋਟੀ ਵਿਚ ਚਟਣੀ ਵੀ ਭੇਜਦੇ ਸਨ ਤਾਂ ਗੰਢਿਆਂ ਦੀ ਚਟਣੀ ਤੇ ਕਦੇ ਪੁਦੀਨੇ ਦੀ ਚਟਣੀ ਹੀ ਭੇਜਦੇ ਸਨ। ਸੀਰੀਆਂ-ਪਾਲੀਆਂ ਲਈ ਕਣਕ ਦੇ ਆਟੇ ਦੀ ਰੋਟੀ ਪਕਾਉਣ ਦੀ ਰੀਤ ਵੀ ਬੀ-ਜੀ ਨੇ ਹੀ ਸ਼ੁਰੂ ਕੀਤੀ ਸੀ। ਉਸ ਤੋਂ ਪਹਿਲਾਂ ਖੇਤ ਮਜ਼ਦੂਰਾਂ ਲਈ ਬੇਰੜੇ ਦੀ ਰੋਟੀ ਭਾਵ ਜੋਂ, ਛੋਲੇ ਤੇ ਬਹੁਤ ਥੋੜੀ ਜਿਹੀ ਕਣਕ ਪਾ ਕੇ ਰੋਟੀ ਪਕਾਈ ਜਾਂਦੀ ਸੀ। ਜਿਸ ਨੂੰ ਬੇਰੜਾ ਜਾਂ ਬੇਝੜ੍ਹ ਕਿਹਾ ਜਾਂਦਾ ਸੀ। ਮੈਨੂੰ ਇਹ ਵੀ ਯਾਦ ਹੈ ਕਿ ਕਿਸ ਤਰ੍ਹਾਂ ਸਵੇਰੇ ਸਾਡੇ ਉਠਣ ਤੋਂ ਪਹਿਲਾਂ ਹੀ ਸਾਡੀ ਰਸੋਈ ਦੇ ਕੋਲ ਡੋਲ੍ਹਾਂ ਤੇ ਗੜਵਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਸਨ। ਪਿੰਡ ਦੇ ਗਰੀਬ ਘਰਾਂ ਦੇ ਲੋਕ ਸਵੇਰੇ-ਸਵੇਰੇ ਇਨ੍ਹਾਂ ਵਿਚ ਸਾਡੇ ਘਰਾਂ ਲੱਸੀ ਲੈ ਕੇ ਜਾਂਦੇ ਸਨ।

ਮੇਰੇ ਬੀ-ਜੀ ਸੁਹਜ-ਸਚਿਆਰ ਦੇ ਪੱਖੋਂ ਸਿਲਾਈ-ਕਵਾਈ ਤੇ ਚੁਲ੍ਹੇ-ਚੌਕੇ ਦੇ ਇੰਨੇ ਮਾਹਿਰ ਸਨ ਕਿ ਉਨ੍ਹਾਂ ਦੇ ਸ਼ਰੀਕੇ ਵਿਚ ਦਰਾਣੀਆਂ-ਜਠਾਣੀਆਂ ਤੇ ਨੂੰਹਾਂ-ਸੱਸਾਂਵੀ ਇਸ ਗੱਲ ਨੂੰ ਮੰਨਦੀਆਂ ਸਨ। ਉਹ ਦੁਪਹਿਰੇ 10-15 ਮਿੰਟ ਸੌਣ ਤੋਂ ਬਾਅਦ ਸਾਰੀ ਦੁਪਹਿਰ ਕੁੱਝ ਨਾ ਕੁੱਝ ਕੱਤਦੇ-ਬੁਣਦੇ ਰਹਿੰਦੇ ਸਨ। ਸਾਡੇ ਸਾਰੇ ਘਰ ਦੇ ਬਿਸਤਰੇ, ਦਰੀਆਂ, ਚਤੱਈਆਂ ਤੇ ਖੇਤ ਉਨ੍ਹਾਂ ਦੇ ਆਪਣੇ ਬਣਾਏ ਹੋਏ ਸਨ। ਚਾਦਰਾਂ ਤੇ ਸਰ੍ਹਾਣਿਆਂ ਉਤੇ ਕਵਾਈ ਉਨ੍ਹਾਂ ਦੀ ਆਪਣੀ ਕੀਤੀ ਹੁੰਦੀ ਸੀ। ਅੱਜ ਵੀ ਸਾਡੇ ਘਰ ਉਨ੍ਹਾਂ ਦੇ ਦਾਜ ਵਜੋਂ ਆਈਆਂ ਹੱਥ ਦੀਆਂ ਕੱਢੀਆਂ ਹੋਈਆਂ ਦੋ ਤਸਵੀਰਾਂ ਸਾਡੀ ਵਿਰਾਸਤ ਵਾਂਗੂੰ ਸਾਂਭ ਕੇ ਰੱਖੀਆਂ ਹੋਈਆਂ ਹਨ। ਬੱਬਰ ਸੇਰ ਦੀ ਕੱਢੀ ਹੋਈ ਤਸਵੀਰ ਉਤੇ ਉਨ੍ਹਾਂ ਦੇ ਵਿਆਹ ਦੀ ਤਾਰੀਖ ਤੇ ਸੰਨ 1939 ਲਿਖਿਆ ਹੋਇਆ ਹੈ। ਇਕ ਤਸਵੀਰ ਚਿੜੀਆਂ ਦੀ ਹੈ। ਇਸ ਤਰ੍ਹਾਂ ਹੀ ਉਨ੍ਹਾਂ ਦੀਆਂ ਦੋ ਨਿਸ਼ਾਨੀਆਂ ਇਕ ਸੋਫਾ ਸੈਟ ਤੇ ਇਕ ਚਾਂਦੀ ਦਾ ਟੀ ਸੈਟ ਸਾਡੇ ਕੋਲ ਉਹ ਹਨ ਜੋ ਕਿ 1939 ਤਾਂ ਕੀ ਸੰਨ 1969 ਤੱਕ ਸਾਡੇ ਪਿੰਡ ਨੇ ਦੇਖੀਆਂ ਹੀ ਨਹੀਂ ਸਨ।

ਸਾਡੇ ਘਰ ਉਸ ਸਮੇਂ ਦੀ ਸਰਦਾਰੀ ਦੇ ਮਾਹੌਲ ਅਨੁਸਾਰ ਵੱਡੇ-ਵੱਡੇ ਨਵਾਰੀ ਪਲੰਘ ਹੋਇਆ ਕਰਦੇ ਸਨ। ਇਨ੍ਹਾਂ ਸਭ ਦੀ ਨਵਾਰ ਬੀ-ਜੀ ਨੇ ਆਪ ਸੁਤ ਕੱਤ ਕੇ, ਰੰਗ ਕੇ ਫਿਰ ਉਸ ਨੂੰ ਠੱਡੇ 'ਤੇ ਤਾਣਾ-ਪੇਟਾ ਤਣ ਕੇ ਬੁਣੀ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਬਠਿੰਡੇ ਦੇ ਸਾਡੇ ਪਿੰਡਾਂ ਵਿਚ ਆਲੂਆਂ ਦੀ ਸਬਜ਼ੀ ਨੂੰ ਲੋਕ ਆਲੂਆਂ ਦੀ ਦਾਲ ਕਹਿੰਦੇ ਸਨ। ਸਲਗਾਮ ਖਾਣੇ ਮਾੜੇ ਸਮਝੇ ਜਾਂਦੇ ਸਨ ਕਿਉਂਕਿ ਇਨ੍ਹਾਂ ਨੂੰ ਪਸੂਆਂ ਦੀ ਖੁਰਾਕ ਮੰਨਦੇ। ਪਰ ਬੀ-ਜੀ ਜਿਹੋ ਜਿਹੀ ਦਾਲ-ਸਬਜ਼ੀ ਬਣਾਉਂਦੇ ਸਨ। ਉਸ ਬਾਰੇ ਮੈਂ ਕਦੇ ਹੁਣ ਵੀ ਖਾਣੇ ਦੇ ਮੇਜ਼ 'ਤੇ ਬੈਠਾ ਅਕਸਰ ਦੀ ਬਣਾਈ ਦਾਲ-ਸਬਜ਼ੀ ਦੀ ਯਾਦ ਆਪਣੀ ਧਰਮ ਪਤਨੀ ਤੇ ਪਰਿਵਾਰ ਨਾਲ ਸਾਂਝੀ ਕਰਦਾ ਹਾਂ।

ਬੀ-ਜੀ ਉਨ੍ਹਾਂ ਸੁੱਘੜ ਸੁਆਣੀਆਂ ਵਿਚੋਂ ਇਕ ਸਨ; ਜੋ ਘਰਾਂ ਤੇ ਪਰਿਵਾਰਾਂ ਨੂੰ ਜੋੜਦੀਆਂ ਹਨ। ਜਦੋਂ ਤੱਕ ਉਹ ਰਹੇ ਚਾਚਿਆਂ-ਤਾਇਆਂ ਤੱਕ ਸਾਡਾ ਪਰਿਵਾਰ ਸਾਂਝਾ ਰਿਹਾ। ਪਰ ਉਨ੍ਹਾਂ ਦੇ ਜਾਣ ਤੋਂ ਫੌਰਨ ਬਾਅਦ ਸਾਡੇ ਪਰਿਵਾਰ ਦਾ ਇਹ ਵਰਦਾਨ ਇਕ ਚਾਚੇ ਦੇ ਲਾਲਚੀ ਪਰਿਵਾਰ ਸਦਕਾ ਸਰਾਪ ਵਿਚ ਤਬਦੀਲ ਹੋ ਗਿਆ। ਮਾਂ ਤਾਂ ਵੈਸੇ ਹੀ ਸੰਤ ਰੂਪ ਹੁੰਦੀ ਹੈ। ਪਰ ਉਹ ਮਾਂ ਤਾਂ ਖੁੱਦ ਸੰਤ ਹੀ ਸੀ।

ਉਹ ਆਪਣੀ ਜਿੰਦਗੀ ਵਿਚ ਉਤਰਾਵਾਂ-ਚੜ੍ਹਾਵਾਂ ਦੇ ਬਾਵਜੂਦ ਵੀ ਹਮੇਸ਼ਾਂ ਸੰਤੁਸ਼ਟ ਰਹੇ। ਉਨ੍ਹਾਂ ਦੇ ਸਬਰ-ਸਿਦਕ ਦੀ ਇਹ ਇੰਤਹਾ ਸੀ ਕਿ ਇਕ ਦਿਨ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਬੀ-ਜੀ ਮੈਂ ਤੁਹਾਨੂੰ ਪੰਜਾਬ ਦੇ ਕਾਫ਼ੀ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰਵਾ ਸਕਿਆ ਹਾਂ। ਪਰ ਅਜੇ ਵੀ ਬਹੁਤ ਸਾਰੇ ਹੋਰ ਗੁਰਦੁਆਰੇ ਹਨ ਜਿਥੇ ਤੁਸੀਂ ਨਹੀਂ ਜਾ ਸਕੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤਾਂ ਉਨ੍ਹਾਂ ਨੇ ਕਿਹਾ ਕਿ ਜਿਥੇ ਗਏ ਹਾਂ ਉਸ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਹੈ। ਪਰ ਜਿਥੇ ਨਹੀਂ ਜਾ ਸਕੇ, ਉਸ ਲਈ ਅਕਾਲ ਪੁਰਖ ਦੇ

ਅੱਗੇ ਕੋਈ ਗਿਲਾ-ਸ਼ਿਕਵਾ ਨਹੀਂ ਹੈ। ਜੋ ਉਸ ਨੂੰ ਭਾਉਦਾ ਹੈ, ਉਹ ਹੀ ਠੀਕ ਹੈ।

ਮੇਰੇ ਬੀ-ਜੀ ਕਿਸੇ ਵੀ ਨੇਕ ਧਰਮ ਪਤਨੀ ਵਜੋਂ ਆਪਣੇ ਪਤੀ ਦੇ ਸਿਰਫ਼ ਦੁੱਖ-ਸੁੱਖਦੇ ਸਾਬੀ ਹੀ ਨਹੀਂ ਰਹੇ। ਸਗੋਂ ਮੈਂ ਸਮਝਦਾ ਹਾਂ ਕਿ ਮੇਰੇ ਪਾਪਾ ਜੀ ਦੀ ਕਬੀਲਦਾਰੀ ਨੂੰ ਚਾਰ ਚੰਨ ਲਾਉਣ ਵਾਲੇ ਮੇਰੇ ਬੀ-ਜੀ ਹੀ ਸਨ। ਜਿਨ੍ਹਾਂ ਨੇ ਕਿ ਆਪਣੇ ਪੇਕਿਆਂ ਦੇ ਅਮੀਰ ਪਰਿਵਾਰ ਵਿਚੋਂ ਆ ਕੇ ਮੇਰੇ ਪਾਪਾ ਜੀ ਦੀ ਸਿੱਖਿਆ ਦੇ ਖੇਤਰ ਵਿਚ ਮਨ ਦੀ ਭਾਵਨਾ ਨੂੰ ਸਿਰ-ਮੱਥੇ ਰੱਖਿਆ। ਉਹ ਭਾਵਨਾ ਇਹ ਸੀ ਕਿ ਪਾਪਾ ਜੀ ਆਪਣੇ ਤਾਇਆ ਜੀ ਸ੍ਰੀ ਬੀਸ਼ਵਰ ਸਿੰਘ ਵਲੋਂ ਲੜਕੀਆਂ ਤੇ ਲੜਕਿਆਂ ਲਈ ਚਲਾਏ ਜਾ ਰਹੇ ਦੇਵ ਸਮਾਜ ਸਕੂਲਾਂ ਵਿਚ ਆਪ ਸਾਰੀ ਉਮਰ ਬਿਨਾਂ ਤਨਖਾਹ ਤੋਂ ਪੜ੍ਹਾਉਂਦੇ ਰਹੇ। ਬੀ-ਜੀ ਨੇ ਕਦੇ ਵੀ ਪੈਸੇ ਦੀ ਤੰਗੀ ਦਾ ਸ਼ਿਕਵਾ ਮੇਰੇ ਪਾਪਾ ਜੀ ਕੋਲ ਨਹੀਂ ਕੀਤਾ। ਸਗੋਂ ਮੇਰੇ ਛੋਟੇ ਚਾਚਾ ਜੀ ਜੋ ਕਿ ਮੇਰੇ ਪਾਪਾ ਜੀ ਲਈ ਪੁੱਤਰਾਂ ਸਮਾਨ ਸੀ। ਉਨ੍ਹਾਂ ਨੂੰ ਅਤੇ ਜਦੋਂ ਪਾਕਿਸਤਾਨ ਬਣਿਆ ਤਾਂ ਇਕ ਰਦਫ਼ਿਊਜੀ ਪਰਿਵਾਰ ਤੇ ਬਚੋਂ ਸਰਦਾਰ ਮਹਿੰਦਰ ਸਿੰਘ ਸੱਚਦੇਵਾ ਨੂੰ ਵੀ ਆਪਣੇ ਪੁੱਤਰਾਂ ਵਾਂਗ ਹੀ ਪਾਲਿਆ। ਇਸ ਤਰ੍ਹਾਂ ਉਨ੍ਹਾਂ ਸਮਿਆਂ ਵਿਚ ਜਿਸ ਸੰਜੀਦਗੀ ਤੇ ਸਬਰ ਨਾਲ ਸਾਡੀ ਮਾਂ ਨੇ ਸਾਡਾ ਪਾਲਣ-ਪੋਸਣ ਕੀਤਾ; ਉਸ ਸਬਰ-ਸਬੂਰੀ ਤੇ ਮਮਤਾ ਦੀ ਮਿਸਾਲ ਉਹ ਆਪ ਹੀ ਸਨ। ਸਾਡੇ ਪਰਿਵਾਰਾਂ ਵਿਚੋਂ ਇਕ ਵੀ ਜੀਅ ਉਨ੍ਹਾਂ ਦੀ ਬਰਾਬਰੀ ਕਰਨ ਦੇ ਕਾਬਿਲ ਨਹੀਂ ਹੋ ਸਕਿਆ।

ਸਾਡੇ ਪਿੰਡਾਂ ਵਿਚ ਪਾਣੀ ਦੀ ਅਜੇ ਵੀ ਘਾਟ ਹੈ। ਉਦੋਂ ਪਿੰਡ ਦੀ ਇਕ ਕੱਚੀ ਡਿੱਘੀ ਹੁੰਦੀ ਸੀ। ਜਿਸ ਵਿਚੋਂ ਦਿਨ ਵਿਚ ਚਾਰ-ਪੰਜ ਝੜੇ ਪਾਣੀ ਦੇ ਲਿਆਂਦੇ ਜਾਂਦੇ ਸਨ। ਸਾਨੂੰ ਹੁਣ ਪਤਾ ਲਗਦਾ ਹੈ ਕਿ ਅੱਜ ਤੋਂ 60 ਸਾਲ ਪਹਿਲਾਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਬੀ-ਜੀ ਪਾਣੀ ਦੇ ਸਿਰਫ਼ ਇਕ ਟੱਬ ਵਿਚ ਸਾਨੂੰ ਭਾਈ-ਬੈਣਾਂ ਨੂੰ ਖੜ੍ਹਾ ਕਰਕੇ ਵਾਰੀ-ਵਾਰੀ ਨਵਾ ਦਿੰਦੇ ਸਨ ਤੇ ਇਸ ਤਰ੍ਹਾਂ ਇਕ ਮੱਘ ਵੀ ਪਾਣੀ ਦਾ ਜਾਇਆ ਨਹੀਂ ਸੀ ਹੁੰਦਾ। ਉਪਰੰਤ ਉਸ ਟੱਬ ਦੇ ਪਾਣੀ ਨਾਲ ਸਾਡੇ ਸਾਰੇ ਪਰਿਵਾਰ ਦੇ ਕੱਪੜੇ ਧੋ ਲੈਂਦੇ ਸਨ।

ਦੁਨੀਆਦਾਰੀ ਜਾਂ ਪਦਾਰਥਵਾਦ ਜਿਸ ਦਾ ਕਿ ਅੱਜ ਦਾ ਅਜੋਕਾ ਸਮਾਜ ਪੂਰਨ ਗੁਲਾਮ ਹੈ। ਸਫਲ ਦੁਨੀਆਂਦਾਰ ਕਹਾਉਣ ਲਈ ਆਦਮੀ ਆਪਣੇ ਹਰ ਸਾਕ-ਸਬੰਧੀ ਇਥੋਂ ਤੱਕ ਕਿ ਆਪਣੇ ਮਾਂ-ਪਿਛਿ ਨੂੰ ਵੀ ਤਿਲਜ਼ਲੀ ਦੇ ਦਿੰਦਾ ਹੈ। ਬੰਦਾ ਸੋਚਦਾ ਹੈ ਕਿ ਉਸ ਕੋਲ ਪੈਸਾ ਹੋਵੇ, ਹੋਰ ਉਸ ਦੇ ਕੋਲ ਕੁੱਝ ਹੋਵੇ ਜਾਂ ਨਾ ਹੋਵੇ। ਗੱਲ ਕੀ, ਅੱਜ ਦੇ ਆਦਮੀ ਨੂੰ ਪੈਸੇ ਦੀ ਪ੍ਰਵਾਹ ਹੈ, ਰੱਬ ਦੀ ਪ੍ਰਵਾਹ ਨਹੀਂ। ਅਜਿਹੇ ਸਮਾਜਿਕ ਵਾਤਾਵਰਣ ਦੇ ਉਲਟ ਮੇਰੇ ਮਾਤਾ-ਪਿਤਾ ਨੂੰ ਆਪਣੀ ਜ਼ਮੀਨ-ਜਾਇਦਾਦ ਜਾਂ ਅਮੀਰੀ ਦਾ ਪਾਹ ਹੀ ਨਹੀਂ ਲੱਗਾ ਸੀ। ਬੇਸ਼ਕ ਪਿਤਾ ਜੀ ਬੇਹੱਦ ਵਧੀਆ ਸਿੱਖਿਆ ਸ਼ਾਸਤਰੀ ਹੋਣ ਤੋਂ ਬਾਅਦ ਆਪਣੇ-ਆਪ ਵਿਚ ਇਕ ਸਫਲ ਕਿਸਾਨ ਸਨ। ਟਿੰਬਿਆਂ ਵਿਚ ਸੰਤਰੇ-ਮਾਲਟਿਆਂ ਦਾ ਕਾਮਯਾਬ ਬਾਗ ਲਗਾ ਦੇਣਾ ਅਤੇ ਮੈਕਸੀਕਨ ਕਣਕ ਦੀਆਂ ਪਹਿਲੀਆਂ ਕਿਸਮਾਂ ਨੂੰ ਪਾਣੀ ਦੀ ਕਿੱਲਤ ਦੇ ਬਾਵਜੂਦ ਸਾਡੇ

ਬਰਾਨੀ ਇਲਾਕੇ ਵਿਚ ਕਾਮਯਾਬ ਕਰਨਾ; ਉਨ੍ਹਾਂ ਦਾ ਹੀ ਉਦਮ ਸੀ। ਪਰ ਸਰਕਾਰ-ਦਰਬਾਰ ਦੇ ਰਾਹੀਂ ਸ਼ੋਭਾ-ਮਾਣ ਆਦਿ ਲੈਣਾ ਉਨ੍ਹਾਂ ਦੇ ਸੁਭਾਅ ਦੇ ਅੰਗ ਹੀ ਨਹੀਂ ਸਨ।

ਪਾਪਾ ਜੀ ਕੋਲ ਜ਼ਿੰਦਗੀ ਦੇ ਵਿਚ ਜਦੋਂ ਵੀ ਇਕ-ਦੋ ਵਾਰ ਬਹੁਤਾਤ ਵਿਚ ਪੈਸਾ ਆਇਆ ਤਾਂ ਚੁਗਿਰਦੇ ਰਹਿੰਦੇ ਧਨ ਦੇ ਰਿਸ਼ਤੇਦਾਰ ਲੋਭੀਆਂ ਨੇ ਹੀ ਇਸ ਪੈਸੇ ਨੂੰ ਆਨੀ-ਬਹਾਨੀ ਹੱਡੱਪ ਲਿਆ। ਪਾਪਾ ਜੀ ਦੇ ਆਪਣੇ ਪੱਲੇ ਰਹੀ ਉਹ ਹੀ ਸਾਦਗੀ ਅਤੇ ਸਾਦ ਮੁਰਾਦੀ ਸੋਚ। ਇਕ-ਦੋ ਵਾਰ ਦੇਣਦਾਰੀਆਂ ਵਡੇ ਕਰਜ਼ ਤੱਕ ਵੀ ਪਹੁੰਚੀਆਂ ਪਰ ਕਦੇ ਵੀ ਪੈਸੇ ਦੀ ਬੁੜ ਕਾਰਨ, ਉਹ ਆਪਣੇ ਰੋਜ਼ਮਰਾ ਦੇ ਕੰਮਾਂ ਅਤੇ ਅਸੂਲਾਂ ਤੋਂ ਬਿਝਕੇ ਨਹੀਂ। ਉਨ੍ਹਾਂ ਨੇ ਆਪਣੇ ਸੰਸਕਰਾਂ ਅਤੇ ਆਪਣੇ ਤਾਇਆ ਜੀ ਦੀ ਪ੍ਰੇਰਨਾ ਤੋਂ ਇਲਵਾ ਉਨ੍ਹਾਂ ਦੇ ਦਿੜ੍ਹੇ ਇਰਾਦੇ ਅਤੇ ਅਸੂਲਾਂ ਦੀ ਪਾਬੰਦੀ ਅਤੇ ਪਹਿਰੇਦਾਰੀ ਦਾ ਮੁੱਖ ਸਿਹਰਾ ਉਨ੍ਹਾਂ ਦੀ ਧਰਮ ਪਤਨੀ ਮਾਤਾ ਮਹਿੰਦਰ ਕੌਰ ਜੀ ਨੂੰ ਜਾਂਦਾ ਹੈ ਜੋ ਕਿ ਧਰਮ ਅਤੇ ਕਰਮ ਸਦਕੇ ਸਰਦਾਰ ਸਾਹਿਬ ਤੋਂ ਵੀ ਚਾਰ ਕਦਮ ਅੱਗੇ ਸਨ।

ਕਿਸੇ ਵੀ ਪਰਿਵਾਰ ਵਿਚ ਇਕ ਮਾਤਾ ਹਮੇਸ਼ਾਂ ਦੋ ਪੀੜ੍ਹੀਆਂ ਭਾਵ ਆਪਣੀ ਪੀੜ੍ਹੀ ਤੇ ਆਪਣੇ ਬੱਚਿਆਂ ਦੀ ਪੀੜ੍ਹੀ ਦੇ ਦਰਮਿਆਨ ਇਕ ਮਜ਼ਬੂਤ ਕੜੀ ਹੁੰਦੀ ਹੈ। ਅਕਸਰ ਬੱਚਿਆਂ ਦੀ ਪੀੜ੍ਹੀ ਆਪਣੇ ਮਾਤਾ-ਪਿਤਾ ਦੀ ਪੀੜ੍ਹੀ ਨਾਲੋਂ ਵੱਖਰੀ ਸੋਚ ਦੇ ਕਾਰਨ ਦੁਰੇਡੇ ਹੁੰਦੀ ਹੈ। ਜਿਸ ਨੂੰ ਕਿ ਆਮ ਸਮਝਣ ਵਾਲੀ ਭਾਸ਼ਾ ਵਿਚ ਜਨਰੇਸ਼ਨ ਗੈਪ ਕਿਹਾ ਜਾਂਦਾ ਹੈ। ਇਸ ਤਰ੍ਹਾਂ ਹੀ ਜਦੋਂ ਮੈਂ ਜਵਾਨ ਹੋਇਆ ਤਾਂ ਅਕਸਰ ਜਨਰੇਸ਼ਨ ਗੈਪ ਦੇ ਅਸਰ ਹੇਠ ਮੈਂ ਕਾਲਜ ਤੇ ਯੂਨੀਵਰਸਿਟੀ ਦੇ ਦਿਨਾਂ ਵਿਚ ਵਧੀਆ ਸੂਟਾਂ-ਬੂਟਾਂ ਦੀ ਮੰਗ ਤੋਂ ਲੈ ਕੇ ਸਕੂਟਰ-ਮੋਟਰ ਸਾਈਕਲਾਂ ਦੀ ਮੰਗ ਤੱਕ ਆਪਣੇ ਪਾਪਾ ਜੀ ਨਾਲ ਆਢਾ ਲਾ ਲੈਂਦਾ ਸੀ। ਪਾਪਾ ਜੀ 1930 ਦੇ ਗ੍ਰੈਜੂਏਟ ਹੋਣ ਸਦਕਾ ਅਤੇ ਉੱਚੀ ਸੋਚ ਤੇ ਸਾਦ ਮੁਰਾਦੀ ਜ਼ਿੰਦਗੀ ਦੇ ਧਾਰਨੀ ਸਨ। ਉਹ ਚਾਹੁੰਦੇ ਸਨ ਕਿ ਜ਼ਿੰਦਗੀ ਦੇ ਬੁਨਿਆਦੀ ਸਾਲਾਂ ਵਿਚ ਬੱਚਿਆਂ ਨੂੰ ਮਿਹਨਤ-ਮੁਸ਼ੱਕਤ ਤੇ ਸਬਰ-ਸਬੂਰੀ ਦੀ ਜ਼ਿੰਦਗੀ ਜ਼ਿਉਣੀ ਚਾਹੀਦੀ ਹੈ। ਇਸ ਤਰ੍ਹਾਂ ਘਰ ਦੇ ਵਿਚ ਅਕਸਰ ਅਕਬਰੀ ਤੇ ਜਹਾਂਗੀਰੀ ਭੇੜ ਹੋ ਜਾਇਆ ਕਰਦਾ ਸੀ। ਇਸ ਖਾਨਜ਼ੰਗੀ ਵਿਚ ਦੁਨੀਆਂ ਦੀਆਂ ਸੁਚੱਜਿਆਂ ਮਾਵਾ ਵਾਂਗੂ ਮੇਰੇ ਬੀ ਜੀ ਵੀ ਪਿਤਾ ਤੇ ਪੁੱਤਰ ਦੇ ਦਰਮਿਆਨ ਅਕਸਰ ਵਧੀਆ ਸਾਲਸੀ ਰੋਲ ਨਿਭਾਉਂਦੇ ਰਹੇ ਅਤੇ ਇਹ ਉਨ੍ਹਾਂ ਦੀ ਲੰਬੀ ਸੋਚ ਤੇ ਸੁਭਾਅ ਦੀ ਬਦੋਲਤ ਹੀ ਸੀ ਕਿ ਮੈਂ ਅੱਜ ਅਖੀਰ ਤੱਕ ਮਾਤਾ-ਪਿਤਾ ਦਾ ਸੁਯੋਗ ਪੁੱਤਰ ਸਾਬਿਤ ਹੋ ਸਕਿਆ ਹਾਂ।

ਇਸ ਤਰ੍ਹਾਂ ਹੀ ਸਾਡਾ ਪਿੰਡ ਵਾਲਾ ਮੋਹੜੀ ਗੱਡ ਪੁਸ਼ਤੈਨੀ ਘਰ ਹੈ। ਜਦੋਂ ਸੰਨ 1860-62 ਦੇ ਕਰੀਬ ਪਿੰਡ ਬੱਝਿਆ ਤਾਂ ਉਦੋਂ ਹੀ ਇਸ ਘਰ ਦੀ ਤਾਮੀਰ ਹੋਈ ਸੀ। ਸੰਨ 1962-63 ਤੱਕ ਇਸ ਦੀਆਂ ਪੁਰਾਣੀਆਂ ਗਲੇਫੀ ਵਾਲੀਆਂ ਕੰਧਾਂ ਤੇ ਸ਼ਤੀਰਾਂ ਤੇ ਲਟੈਣਾਂ ਵਾਲੀਆਂ ਛੱਡਾਂ ਢਹਿ-ਫੇਰੀ ਹੋਣੀਆਂ ਸ਼ੁਰੂ ਹੋ ਗਈਆਂ। ਸਾਡੇ ਪਰਿਵਾਰ ਲਈ ਨਵਾਂ

ਘਰ ਇਕ ਲੋੜ ਬਣ ਗਿਆ ਸੀ। ਬੇਸ਼ਕ ਮੇਰੇ ਲਈ ਨਵਾਂ ਘਰ ਸਰਦਾਰੀ ਵਿਖਾਵੇ ਦਾ ਪ੍ਰਤੀਕ ਸੀ। ਪਾਪਾ ਜੀ ਨੇ ਉਦੋਂ ਟਰਾਂਸਪੋਰਟ ਵਿਚ ਆਪਣੇ ਹੀ ਰਿਸ਼ਤੇਦਾਰਾਂ ਤੋਂ ਲੱਖਾਂ ਰੂਪਏ ਦਾ ਘਾਟਾ ਖਾਣਾ ਸੀ। ਉਹ ਇਸ ਹਾਲਤ ਵਿਚ ਨਹੀਂ ਸੀ ਕਿ ਸਾਨੂੰ ਘਰ ਦੀਆਂ ਛੱਡਾਂ ਵੀ ਬਦਲਵਾ ਕੇ ਦੇ ਸਕਦੇ। ਇਸ ਹਾਲਤ ਵਿਚ ਘਰ ਦੇ ਵਿਚ ਖਾਸ ਤੌਰ 'ਤੇ ਮੀਹ-ਕਣੀ ਦੇ ਸਮੇਂ ਅਫਗਾ-ਤਫ਼ਰੀ ਜਿਹੇ ਦਾ ਮਾਹੌਲ ਬਣਿਆ ਰਹਿੰਦਾ ਸੀ। ਇਸ ਸਮੇਂ ਵਿਚ ਇਹ ਮੇਰੇ ਮਾਤਾ ਜੀ ਦੀ ਸਿਦਕ ਦਿਲੀ ਤੇ ਮਿਹਨਤ ਸੀ ਕਿ ਉਨ੍ਹਾਂ ਨੇ ਮੈਨੂੰ ਨਾਲ ਲਾ ਕੇ ਹਰ ਸਾਲ ਅਪੈਲ ਤੋਂ ਜੁਲਾਈ ਤੱਕ ਦੀਆਂ ਛੁੱਟੀਆਂ ਵਿਚ ਇਕ-ਇਕ ਕਮਰਾ ਕਰਕੇ ਇਕ ਸ਼ਾਨਦਾਰ ਮਕਾਨ ਦੀ ਉਸਾਰੀ ਪੰਜ-ਛੇ ਸਾਲ ਵਿਚ ਮੁਕੰਮਲ ਕੀਤੀ। ਮੈਂ ਸਮਝਦਾ ਹਾਂ ਕਿ ਮੇਰੀ ਮਾਂ ਨੇ ਕੋਈ ਇੱਟਾਂ-ਗਾਰੇ ਦੀ ਹਵੇਲੀ ਦੀ ਤਾਮੀਰ ਹੀ ਨਹੀਂ ਕੀਤੀ, ਸਗੋਂ ਆਪਣੇ ਪਰਿਵਾਰ ਤੇ ਬੱਚਿਆਂ ਦੇ ਰਾਹੀਂ ਇਕ ਵਧੀਆ ਪਰਿਵਾਰਕ ਜੀਵਨ ਜਾਚ ਦੀ ਸ਼ਾਨਦਾਰ ਉਸਾਰੀ ਕੀਤੀ।

ਜਿਥੋਂ ਤੱਕ ਪਰਿਵਾਰ ਨੂੰ ਸਾਹਿਤ ਤੇ ਇਤਿਹਾਸ ਦੀ ਸੰਖਿਆਦਾਇਕ ਗੁੜੂਤੀ ਦੇ ਛ ਦਾ ਮਾਤਾ-ਪਿਤਾ ਦੇ ਰੋਲ ਦਾ ਸਬੰਧ ਹੈ। ਇਸ ਸਬੰਧੀ ਇਹ ਅਤਿ-ਕਥਨੀ ਨਹੀਂ ਕਿ ਮੇਰੇ ਪਿਤਾ ਜੀ ਆਪਣੇ ਮਾੜੇ ਦਿਨਾਂ ਤੇ ਲਾਮਹਿਆਂ ਵਿਚ ਜਦੋਂ ਵੀ ਅਕਸਰ ਉਦਾਸ ਹੋਏ ਤਾਂ ਉਨ੍ਹਾਂ ਦੀ ਧਰਮ ਪਤਨੀ ਨੇ ਪ੍ਰਤੱਖ ਤੌਰ 'ਤੇ ਸਾਰੀ-ਸਾਰੀ ਰਾਤ ਜਾਗ ਕੇ ਗੁਰਬਾਣੀ ਦੇ ਹਵਾਲਿਆਂ ਨਾਲ ਉਨ੍ਹਾਂ ਨੂੰ ਦਿਲਾਸਾ ਦਿੱਤਾ। ਮੇਰੇ ਮਾਤਾ ਜੀ ਨੇ ਆਪਣੇ ਪਰਿਵਾਰ ਪ੍ਰਤੀ ਫਰਜ਼ਾਂ ਨੂੰ ਨਿਭਾਉਣ ਦੀ ਖਾਤਰ 18-20 ਥੰਟੇ ਰੋਜ਼ਾਨਾ ਦੀ ਅਣਬਕ ਸੇਵਾ-ਘਾਲਣਾ ਘਲ ਕੇ ਸਰਦਾਰ ਸਾਹਿਬ ਨੂੰ ਆਪਣੇ ਗਾਡੀ ਰਾਹ 'ਤੇ ਸਮਾਜ ਦੇ ਨਿਸ਼ਕਾਮ ਸੇਵਕ ਵਜੋਂ ਚਲਾਈ ਰੱਖਿਆ।

ਮੇਰੇ ਬੀ-ਜੀ ਨੂੰ ਬਹੁਤ ਸਾਰੀਆਂ ਪੰਜਾਬੀ ਕਵਿਤਾਵਾਂ ਯਾਦ ਸਨ ਤੇ ਉਹ ਜਾਣਦੇ ਸਨ ਕਿ ਕਿਹੜੀ ਕਵਿਤਾ ਕਿਸ ਕਵੀ ਦੀ ਰਚਨਾ ਹੈ। ਜਦੋਂ ਲਕੜੀਆਂ ਨੂੰ ਪੜ੍ਹਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਉਸ ਸਮੇਂ ਵਿਚ ਉਹ ਅੱਠਵੀਂ-ਨੌਵੀਂ ਤੱਕ ਪੜ੍ਹੇ ਹੋਏ ਸਨ। ਸਾਹਿਤਕ ਰੁਚੀ ਸਦਕਾ ਉਨ੍ਹਾਂ ਨੇ ਭਾਈ ਵੀਰ ਸਿੰਘ, ਧਨੀ ਰਾਮ ਚਾਡ਼ਕ, ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਮੌਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੀ ਤਕਰੀਬਨ ਸਾਰੀ ਰਚਨਾ ਉਨ੍ਹਾਂ ਨੇ ਪੜ੍ਹੀ ਹੋਈ ਸੀ ਤੇ ਬਹੁਤ ਵੱਡਾ ਹਿੱਸਾ ਉਨ੍ਹਾਂ ਨੂੰ ਜੁਬਾਨੀ ਵੀ ਯਾਦ ਸੀ। ਜਿਥੋਂ ਤੱਕ ਉਨ੍ਹਾਂ ਦੀ ਭਾਸ਼ਾ ਤੇ ਸ਼ੈਲੀ ਦਾ ਸਬੰਧ ਹੈ। ਸੈਕੜੇ ਨਹੀਂ ਹਜ਼ਾਰਾਂ ਅਖਾਣਾਂ ਤੇ ਮੁਹਾਵਰੇ ਉਨ੍ਹਾਂ ਨੂੰ ਯਾਦ ਸਨ ਅਤੇ ਮੌਕੇ ਅਨੁਸਾਰ ਜੜਨ ਤੋਂ ਬਿਨਾਂ ਗੱਲ ਨਹੀਂ ਸਨ ਕਰਦੇ। ਮੈਨੂੰ ਹੁਣ ਜਦੋਂ ਕੋਈ ਕਹਿੰਦਾ ਹੈ ਕਿ ‘ਬਾਈ ਜੀ! ਤੁਹਾਡੇ ਅਖਾਣ-ਮੁਹਾਵਰੇ ਅਤੇ ਮਜ਼ਾਕੀਆ ਟੋਟਕੇ ਤਾਂ ਪੰਜਾਬ ਪ੍ਰਸਿੱਧ ਹੋ ਚੁਕੇ ਹਨ’ ਤਾਂ ਮੈਨੂੰ ਖਿਆਲ ਆਉਂਦਾ ਹੈ ਕਿ ਇਹ ਤਾਂ ਮੈਂ ਆਪਣੀ ਮਾਂ ਦੀ ਸ਼ੀਰੀਂ-ਦੁੱਧ ਤੋਂ ਲਈ ਹਨ।

ਮੁੱਕਦੀ ਗੱਲ ਇਹ ਹੈ ਕਿ ਦ੍ਰਿੜ੍ਹ ਇਰਾਦੇ, ਦ੍ਰਿੜ੍ਹ ਅਸੂਲ ਅਤੇ ਨੇਕ ਸੰਕਲਪ ਮੇਰੇ

ਮਾਤਾ-ਪਿਤਾ ਜੀ ਦੀ ਜਿੰਦਗੀ ਦਾ ਗਹਿਣਾ ਰਹੇ। ਪਿਤਾ ਜੀ ਸਾਰੀ ਉਮਰ ਮੀਟ, ਸ਼ਰਾਬ ਅਤੇ ਹੋਰ ਕਿਸੇ ਕਿਸਮ ਦੀ ਬਦਪਰਹੋਜ਼ੀ ਤੋਂ ਹਮੇਸ਼ਾਂ ਸੁਰਖਰੂ ਰਹੇ। ਇਥੋਂ ਤੱਕ ਕਿ ਕੁਦਰਤ ਦਾ ਉਧਾਸ਼ਕ ਹੋਣ ਦੇ ਨਾਤੇ ਉਨ੍ਹਾਂ ਨੂੰ ਪਹਿਲਾਂ ਤਾਂ ਕਦੇ ਲੰਬੀ ਬਿਮਾਰੀ ਆਈ ਹੀ ਨਹੀਂ ਤੇ ਜੇ ਕਦੇ ਸਰਦੀ ਜੁਕਾਮ ਹੋਇਆ ਤਾਂ ਉਨ੍ਹਾਂ ਨੇ ਦਵਾਈ ਦੀ ਥਾਂ 'ਤੇ ਕੁਦਰਤੀ ਇਲਾਜ ਨੂੰ ਤਰਜੀਹ ਦਿੱਤੀ। ਇਥੋਂ ਤੱਕ ਕਿ ਸੰਪਰਕ ਵਿਚ ਆਉਣ ਵਾਲੇ ਡਾਕਟਰਾਂ ਨੂੰ ਵੀ ਨੈਚਰੋਪੈਥੀ ਦੇ ਨੁਕਤਾ-ਨਿਗਾਹ ਤੋਂ ਜਾਣੂੰ ਕਰਾਉਂਦੇ ਤੇ ਮੰਗ ਅਨੁਸਾਰ ਆਪਣੇ ਕੋਲੋਂ ਕਿਤਾਬਾਂ ਵੀ ਦਿੰਦੇ। ਉਨ੍ਹਾਂ ਦੇ ਵਿਚ ਖੁਦਦਾਰੀ ਦਾ ਜਜ਼ਬਾ ਇੰਨਾ ਸੀ ਕਿ ਆਤਮ ਸਨਮਾਨ ਦੇ ਨੁਕਤਾ ਨਜ਼ਰ ਤੋਂ ਜੇ ਕਿਤੇ ਚੋਟ ਮਹਿਸੂਸ ਕਰਦੇ ਸਨ ਤਾਂ ਤੱਨਕ ਮਜ਼ਾਜ਼ੀ ਉਨ੍ਹਾਂ ਦੀ ਸ਼ਖਸੀਅਤ ਵਿਚ ਜਲੋਂ ਵਾਂਗ ਪ੍ਰਗਟ ਹੁੰਦੀ ਸੀ। ਬੇਅਸੂਲੀ ਗੱਲ ਜਾਂ ਗਲਤ ਗੱਲ ਉਤੇ ਬੇਹੱਦ ਗੁਸੈ ਵਿਚ ਆਉਂਦੇ ਸਨ। ਜਿੰਦਗੀ ਵਿਚ ਕਦੇ ਵੀ ਉਨ੍ਹਾਂ ਨੇ ਬੇਅਸੂਲੀ ਗੱਲ ਨਾਲ ਸਮਝੌਤਾ ਨਹੀਂ ਕੀਤਾ।

ਇਹ ਠੀਕ ਹੈ ਕਿ ਅਖੀਰਲੇ 18-20 ਸਾਲਾਂ ਤੋਂ ਅਤੇ ਖਾਸ ਤੌਰ 'ਤੇ 1984 ਤੋਂ ਬਾਅਦ ਉਨ੍ਹਾਂ ਦੀ ਧਰਮ-ਪਤਨੀ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਨੇ ਗੁਸੈ 'ਤੇ ਬਹੁਤ ਕਾਬੂ ਪਾ ਲਿਆ ਸੀ। ਬੇਸ਼ੱਕ ਆਪਣੀ ਨਿੱਜੀ ਜਿੰਦਗੀ ਵਿਚ ਤਾਂ ਖਾਣ-ਪੀਣ ਦੀ ਕਿਸੇ ਬਦਪ੍ਰਹੋਜ਼ੀ ਜਾਂ ਸੋਚ ਦੇ ਪੱਥੋਂ ਕਿਸੇ ਬੇਅਸੂਲੀ ਗੱਲ ਨਾਲ ਸਮਝੌਤਾ ਤਾਂ ਹੁਣ ਵੀ ਨਹੀਂ ਸੀ ਕੀਤਾ। ਪਰ ਮੇਰੇ ਮਾਤਾ ਜੀ ਦੇ ਗੁਜ਼ਰਨ ਸਮੇਂ ਉਨ੍ਹਾਂ ਨੇ ਜੋ ਵਚਨ-ਬਿਲਾਸ ਕੀਤੇ; ਉਨ੍ਹਾਂ ਨੂੰ ਪਿਤਾ ਜੀ ਨੇ ਸਾਰੀ ਉਮਰ ਸਤਿ ਬਚਨ ਕਹਿ ਕੇ ਪ੍ਰਵਾਨ ਕੀਤਾ। ਇਕ ਤਾਂ ਇਹ ਸੀ ਕਿ ਮਾਤਾ ਜੀ ਨੇ ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਗੁਸੈ ਵਾਲੇ ਸੁਭਾਅ ਸਦਕਾ ਕਿਸੇ ਨਾਲ ਨਰਾਜ਼ ਨਾ ਹੋਣ। ਸਗੋਂ ਉਸ ਦੀ ਗਲਤੀ ਨੂੰ ਦਰਗੁਜ਼ਰ ਕਰ ਦਿਆ ਕਰਨ। ਦੂਜੀ ਗੱਲ ਜੋ ਉਨ੍ਹਾਂ ਨੂੰ ਕਹੀ ਉਹ ਇਹ ਸੀ ਕਿ ਪਿਤਾ ਜੀ ਆਪਣੇ ਤੌਲੀਏ ਤੇ ਕੱਛੋ-ਬਨੈਣਾਂ ਆਪਣੇ ਆਖਰੀ ਵਕਤ ਤੱਕ ਵੀ ਆਪ ਧੋਏ ਰਹੇ। ਅਖੀਰ ਵਿਚ ਗੁਸੈ 'ਤੇ ਕੰਟਰੋਲ ਕਰਨ ਸਦਕਾ ਉਹ ਬੇਅਸੂਲੇ ਹਮਤਤਾਂ ਲਈ ਦਰਵੇਸ਼ ਰੂਪ ਹੋ ਗਏ ਸਨ ਅਤੇ ਸਭ ਦਾ ਭਲਾ ਮੰਗਦੇ ਤੇ ਸਭ ਨੂੰ ਭਲਾ ਵੰਡਦੇ ਸਨ। ਅਜਿਹੇ ਮੌਕੇ ਅਕਸਰ ਬੜੇ ਛਲਸਫਾਨਾ ਅੰਦਾਜ਼ ਵਿਚ ਅਕਸਰ ਛਾਰਸੀ ਜਾਂ ਉਰਦੂ ਦੇ ਸ਼ੇਅਰ ਕਹਿ ਕੇ ਆਪਣੀ ਰਾਇ ਦਾ ਪ੍ਰਗਟਾਵਾ ਕਰਦੇ।

ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਸੰਤਾਂ ਵਰਗੇ ਜੀਵਨ ਜਿਉਣ ਵਾਲੇ ਸੱਜਣ-ਪੁਰਖਾਂ ਨੂੰ ਕਿਉਂ ਮਾਨਸਿਕ ਪੀੜ ਤੇ ਕਸ਼ਟ ਸਹਿਣੇ ਪੈਂਦੇ ਹਨ? ਮੈਨੂੰ ਇਸ ਦਾ ਜਵਾਬ ਕਦੇ ਇਹ ਹੀ ਔੜਦਾ ਹੈ ਕਿ ਰੱਬ ਆਪਣੇ ਭਗਤਾਂ ਦੀ ਸਰਧਾ ਤੇ ਸਬਰ ਦੇ ਇਮਤਿਹਾਨ ਵੀ ਲੈਂਦਾ ਹੈ। ਇਹ ਵੀ ਹੁੰਦਾ ਹੈ ਕਿ ਨੇਕ ਪੁਰਖਾਂ ਨੇ ਜਨਮ-ਜਨਮਾਂਤਰਾਂ ਦੇ ਕੁੱਝ ਬਾਕੀ ਰਹਿੰਦੇ ਕਰਮ-ਕਿਸਮਤ ਦੇ ਭੁਗਤਾਨ ਕਰਨ ਲਈ ਇਹ ਜਨਮ ਲਿਆ ਹੁੰਦਾ ਹੈ। ਜਿਸ ਕਰਕੇ ਉਨ੍ਹਾਂ ਨੂੰ ਵੀ ਦੁੱਖ-ਤਕਲੀਫ਼ ਝੱਲਾਣੇ ਪੈਂਦੇ ਹਨ। ਬੇਸ਼ੱਕ ਦੁਨਿਆਵਾਂ ਜੀਵਾਂ ਨੂੰ ਤਾਂ ਸ਼ਾਇਦ ਇਹ ਨਾ ਦਿਸਦਾ ਹੋਵੇ। ਵੇਦ-ਵੇਦਾਂਤ ਕਹਿੰਦੇ ਹਨ ਕਿ ਅਜਿਹੇ ਕਸ਼ਟਾਂ ਦੇ ਸਮੇਂ ਰੱਬ ਦੀਆਂ ਕੋਈ ਗੈਬੀ

ਸ਼ਕਤੀਆਂ ਆਪਣੇ ਭਗਤਾਂ ਦੀ ਲਜ਼ ਉਦੋਂ ਵੀ ਉਨ੍ਹਾਂ ਦੇ ਪੁਰਾਣੇ-ਅਣਚਾਹੇ ਕਰਮ ਕੱਟ ਕੇ ਕਰ ਰਹੀਆਂ ਹੁੰਦੀਆਂ ਹਨ।

ਬੈਰ! ਜਿਸ ਤਰ੍ਹਾਂ ਮੇਰੇ ਮਾਤਾ ਜੀ ਨੇ ਆਪਣੇ ਦੁੱਖ ਦੀ ਪੀੜ ਨੂੰ ਰੱਬ ਦੀ ਰਜ਼ਾ ਵਿਚ ਰਹਿ ਕੇ ਨਿਭਾਇਆ; ਉਸ ਬਰੇ ਇੰਨਾ ਕਹਿਣਾ ਹੀ ਲੋੜ ਤੋਂ ਵੱਧ ਹੈ ਕਿ 60-70 ਦਿਨ ਨਾਹ ਦੇ ਬਗ਼ਾਬਰ ਖਾਣ-ਪੀਣ ਦੇ ਬਾਵਜੂਦ ਵੀ ਮਾਤਾ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦੇ ਬਿਮਾਰ ਹੋਣ ਸਮੇਂ ਦੀ ਪੀੜ ਨੂੰ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਹੰਦਾਇਆ। ਉਸ ਦੇ ਮੁਤਾਬਿਕ ਮੇਰੇ ਮਾਤਾ ਜੀ ਵੱਲੋਂ ਉਸ ਕਸ਼ਟ ਦੇ ਸਮੇਂ ਰੱਬ ਦੀ ਰਜ਼ਾ ਮੰਨਦੇ ਹੋਏ ਦਿਖਾਏ ਹੋਸਲੇ ਨੂੰ ਪਾਪਾ ਜੀ ਨਾਲੋਂ ਵੱਧ ਹੋਰ ਕੌਣ ਸਮਝ ਸਕਦਾ ਸੀ? ਬੇਸ਼ੱਕ ਉਸ ਵਕਤ ਪਾਪਾ ਜੀ ਉਦਾਸ ਰਹਿੰਦੇ ਸਨ। ਪਰ ਆਪਣੇ ਮਨ ਦਿਲ ਦੀ ਪੀੜ ਉਹ ਕਦੇ-ਕਦਾਈਂ ਇਸ ਤਰ੍ਹਾਂ ਪ੍ਰਗਟਾਉਂਦੇ ਹੁੰਦੇ ਸਨ ਕਿ “ਛੁਰਕਤੇ ਯਾਰ ਨੇ ਰਾਤ ਭਰ ਬੇਚੈਨ ਰੱਖਾ। ਕਭੀ ਹਮ ਨੇ ਤਕੀਆ ਇੱਧਰ ਰੱਖਾ, ਕਭੀ ਹਮਨੇ ਤਕੀਆ ਉਧਰ ਰੱਖਾ।”

ਕੁਦਰਤ ਦੀ ਇਕ ਅਣਭੁੱਝੀ ਵਿਡੰਬਣਾ ਅੱਜ ਤੱਕ ਮੇਰੀ ਜਾਂ ਕਿਸੇ ਵੀ ਹੋਰ ਬੰਦੇ ਦੀ ਸਮਝ ਤੋਂ ਬਾਹਰ ਹੈ ਕਿ ਮੇਰੇ ਧਰਮੀ ਮਾਤਾ ਜੀ ਵਰਗੇ ਲੋਕ ਕਿਉਂ ਅਸਹਿ ਕਸ਼ਟ ਭੋਗਦੇ ਹਨ? ਮੇਰੇ ਮਾਤਾ ਜੀ ਜਦੋਂ ਆਪਣੇ 64 ਵੇਂ ਜਾਂ 65 ਵੇਂ ਸਾਲ ਦੇ ਵਿਚ ਸਨ ਤਾਂ ਉਹ ਲਾ-ਇਲਜ਼ ਬਿਮਾਰੀ ਦੇ ਸ਼ਿਕਾਰ ਹੋ ਗਏ। ਪਰ ਫਿਰ ਅਕਾਲ ਪੁਰਖ ਦਾ ਆਸਰਾ ਤੇ ਗੁਰੂਆਂ ਦੀ ਬਾਣੀ ਦਾ ਆਧਾਰ ਉਨ੍ਹਾਂ ਦੀ ਚੜ੍ਹਦੀ ਕਲਾ ਦਾ ਸਬੱਬ ਬਣਿਆ। ਆਪਣੀ ਅਕਹਿ ਪੀੜ ਉਹ ਕਦੇ ਕਿਸੇ ਨੂੰ ਨਹੀਂ ਸਨ ਦੱਸਦੇ। ਹਮੇਸ਼ਾਂ ਹੀ ਗੁਰਬਾਣੀ ਦੀਆਂ ਤੁਕਾਂ ਦਾ ਆਧਾਰ-ਆਸਰਾ ਲੈਂਦੇ ਸਨ। ਖਾਸ ਤੌਰ 'ਤੇ ਸੰਤ ਕਬੀਰ ਦਾ ਇਹ ਸਲੋਕ “ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ’ ਬੋਲਦੇ ਸਨ।

ਸੈਪਲੀ ਵਾਲੇ ਸੰਤ ਬਾਬਾ ਜੈਮਲ ਸਿੰਘ ਜੀ ਦੇ ਪਿੰਡ ਚੁਨੀ ਵਿਖੇ ਚੰਡੀਗੜ੍ਹ ਹਸਪਤਾਲ ਤੋਂ ਵਾਪਸ ਪਿੰਡ ਜਾਂਦੇ ਹੋਏ ਅਚਾਨਕ ਦਰਸ਼ਨ ਹੋਏ। ਸੰਖੇਪ ਜਿਹੀ ਗੱਲਬਾਤ ਸਮੇਂ ਮਾਤਾ ਜੀ ਉਨ੍ਹਾਂ ਨੂੰ ਬੇਨਤੀ ਕਰਨ ਲੱਗੇ ਕਿ ਧੀ-ਪੁੱਤਰਾਂ ਦਾ ਮੋਹ ਤਾਂ ਮੈਨੂੰ ਵੀ ਹੈ। ਪਰ ਕੁਲਬੀਰ ਨੂੰ ਸਮਰਥਾ ਬਖਸ਼ੇ ਕਿ ਇਹ ਅਨੁਚਿਤ ਮੋਹ ਨੂੰ ਤਿਆਗੇ ਤੇ ਰੱਬ ਦਾ ਭਾਣ ਮੰਨੋ। ਮੈਂ ਇਸ ਸੱਚਾਈ ਦਾ ਗਵਾਹ ਹਾਂ ਕਿ ਜਿਸ ਸਮੇਂ ਮਾਤਾ ਜੀ ਨੇ ਇਹ ਸ਼ਬਦ ਕਰੇ ਉਦੋਂ ਸੰਤ ਬਾਬਾ ਜੀ ਨੇ ਵੀ ਉਨ੍ਹਾਂ ਅੱਗੇ ਸ਼ਰਧਾ ਨਾਲ ਸਿਰ ਨਿਵਾਇਆ ਤੇ ਮੇਰੇ ਮਾਤਾ ਜੀ ਨੂੰ ਸੰਤ ਪੁਰਖ ਕਹਿ ਕੇ ਨਿਵਾਜਿਆ।

ਪਹਿਲੀ ਸਤੰਬਰ 1984 ਵਾਲੇ ਦਿਨ ਉਨ੍ਹਾਂ ਨੇ ਆਪਣੇ ਅਖੀਰਲੇ ਸਵਾਸ ਸ਼ਾਮ ਦੇ 4 ਵਜੇ ਇੰਨੇ ਅਛੋਪਲੇ ਜਿਹੇ ਲਏ ਕਿ ਕਿਸੇ ਨੂੰ ਪਤਾ ਹੀ ਨਾ ਲੱਗਾ। ਪਰ ਜਿਉਂਦੇ ਜੀਆਂ ਨੂੰ ਤੇ ਖਾਸ ਤੌਰ 'ਤੇ ਉਨ੍ਹਾਂ ਦੇ ਬੱਚਿਆਂ ਨੂੰ ਜਨਮ ਤੋਂ ਲੈ ਕੇ ਇਸ ਨਾਡੂਏ ਦੇ ਰਿਸ਼ਤੇ ਦੀ ਸਾਂਝ ਟੁੱਟਣ 'ਤੇ ਜੋ ਮਾਨਸਿਕ ਝਟਕਾ ਲੱਗਾ। ਉਸ ਨੂੰ ਮੈਂ ਤਾਂ ਅੱਜ ਤੱਕ ਨਹੀਂ ਭੁਲਾ ਸਕਿਆ।

ਪੱਚੀ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਮੈਂ ਸੁੱਤਾ ਹੋਵਾਂ, ਜਾਗਦਾ ਹੋਵਾਂ ਜਾਂ ਕੋਈ ਕੰਮ ਵਿਚ ਮਗਨ ਹੋਵਾਂ। ਬੱਸ ਸ਼ਾਮ ਦੇ 4 ਵਜੇ ਮੈਨੂੰ ਇਕ ਖਿਆਲ ਜਿਹਾ ਟੁੰਬਦਾ ਹੈ। ਬੇਸ਼ਕ ਉਸ ਦਿਨ ਤੋਂ ਬਾਅਦ ਮੈਂ ਘੜੀ ਕਦੇ-ਕਦਾਈਂ ਹੀ ਬੰਨ੍ਹਦਾ ਹਾਂ। ਇਸ ਲਈ ਜਦੋਂ ਅਜਿਹੀ ਗੈਬੀ ਜਿਹੀ ਟੁੰਬਣਾ ਵੇਲੇ ਮੈਂ ਕਿਸੇ ਵੀ ਘੜੀ ਵੱਲ ਨਜ਼ਰ ਮਾਰਦਾ ਹਾਂ ਤਾਂ ਇਹ ਸਮਾਂ 4 ਵੱਜਣ ਤੋਂ 10 ਮਿੰਟ ਪਹਿਲਾਂ ਜਾਂ 10 ਮਿੰਟ ਬਾਅਦ ਦਾ ਹੁੰਦਾ ਹੈ।


ਮੈਨੂੰ ਇਥੇ ਇਤਿਹਾਸ ਵਿਚੋਂ ਦੋ ਪ੍ਰਸੰਗ ਯਾਦ ਆਉਂਦੇ ਹਨ। ਇਕ ਇਹ ਕਿ ਜਦੋਂ ਸਿਕੰਦਰ ਦੀ ਮਾਂ ਮਰ ਗਈ ਤਾਂ ਸਿਕੰਦਰ ਰੋਣ ਲੱਗਾ। ਉਸ ਦੇ ਜਰਨੈਲ ਸਲਿਊਕਸ਼ ਨੇ ਉਸ ਨੂੰ ਪੁੱਛਿਆ ਕਿ ਤੂੰ ਹਜ਼ਾਰਾਂ ਲੋਕ ਮਰਦੇ ਵੇਖੇ ਹਨ। ਪਰ ਤੂੰ ਕਦੇ ਰੋਇਆ ਨਹੀਂ, ਫਿਰ ਅੱਜ ਕਿਉਂ ਰੋ ਰਿਹਾ ਹੈ? ਤਾਂ ਸਿਕੰਦਰ ਦਾ ਜਵਾਬ ਸੀ ਕਿ ਅੱਜ ਮੇਰੇ ਕੋਲੋਂ ਮਾਂ ਦੀ ਮਮਤਾ ਖੁੱਸ਼ ਗਈ ਹੈ ਤੇ ਹੁਣ ਮੈਨੂੰ ਸਿਕੰਦਰਾ ਕਹਿਣ ਵਾਲਾ ਕੋਈ ਨਹੀਂ ਰਿਹਾ। ਇਸ ਤਰ੍ਹਾਂ ਹੀ ਨੈਪੋਲੀਅਨ ਨੇ ਲਿਖਿਆ ਹੈ ਕਿ ਜੋ ਮਾਵਾ ਬੰਚਿਆਂ ਨੂੰ ਭੰਗੂੜੇ ਝੁਲਾਉਂਦੇ ਸਮੇਂ ਲੋਰੀਆਂ ਦੇ ਨਾਲ ਵਤਨ ਪ੍ਰਸਤੀ ਦਾ ਸਬਕ ਦਿੰਦੀਆਂ ਹੋਈਆਂ; ਉਹ ਹੀ ਵਧੀਆ ਕੌਮ ਉਸਾਰੀ ਕਰਦੀਆਂ ਹਨ।

ਬੀ-ਜੀ ਨੇ ਆਪਣੀਆਂ ਅਖੀਰਲੀਆਂ ਰਸਮਾਂ ਬਾਰੇ ਵੀ ਪਰਿਵਾਰ ਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਕਿਸੇ ਵਹਿਮ-ਭਰਮ ਪੈਣ ਦੀ ਲੋੜ ਨਹੀਂ। ਸਿਰਫ ਸਿੱਖੀ ਮਰਿਆਦਾ ਅਨੁਸਾਰ ਉਨ੍ਹਾਂ ਦੀਆਂ ਆਖਰੀ ਰਸਮਾਂ ਨਿਭਾਉਣ ਲਈ ਉਨ੍ਹਾਂ ਨੇ ਪਥਰਾਲੇ ਵਾਲੇ ਬੀਬੀ ਜੀ ਹਰਬੰਸ ਕੌਰ, ਚਾਚੀ ਜੀ ਦਿਆਲ ਕੌਰ, ਚਾਚੀ ਜੀ ਹਰਬੰਸ ਕੌਰ ਆਦਿ ਸਾਡੀਆਂ ਚਾਚੀਆਂ-ਤਾਈਆਂ ਨੂੰ ਹੀ ਬੇਨਤੀ ਕਰਨ ਦੀ ਤਾਕੀਦ ਕੀਤੀ ਸੀ ਕਿ ਉਹ ਉਨ੍ਹਾਂ ਦੀਆਂ ਰਸਮਾਂ ਗੁਰ ਸਿੱਖੀ ਮਰਿਆਦਾ ਅਨੁਸਾਰ ਨਿਭਾਉਣ।

ਉਨ੍ਹਾਂ ਨੇ ਪਹਿਲਾਂ ਹੀ ਪਰਿਵਾਰ ਨੂੰ ਆਪਣੀ ਆਤਮਾ ਦੇ ਨਮਿਤ ਰੱਖੇ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੇ ਅੰਤਿਮ ਅਰਦਾਸ ਲਈ ਪਿੰਡ ਰੁਲਦੂ ਸਿੰਘ ਵਾਲੇ ਦੇ ਸੰਤ ਸਮਾਨ ਗਿਆਨੀ ਬਾਬਾ ਜੀ ਮਿਹਰ ਸਿੰਘ ਨੂੰ ਬੇਨਤੀ ਕਰਨ ਲਈ ਕਿਹਾ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਦੋਂ ਜਿਹੜੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੋਇਆ; ਉਨ੍ਹਾਂ ਸ਼ਬਦਾਂ ਅਤੇ ਰਾਗੀ ਮੇਰੇ ਹੀ ਸਹਿਪਾਠੀ ਭਾਈ ਗੁਰਮੇਲ ਸਿੰਘ ਦੀ ਚੋਣ ਵੀ ਉਹ ਖੁਦ ਆਪ ਹੀ ਕਰ ਗਏ ਸਨ। ਉਨ੍ਹਾਂ ਦੀ ਖਾਹਿਸ਼ ਮੁਤਾਬਿਕ ਹੀ ਇਕ ਚੰਗਾ ਕਰਮ ਪਰਿਵਾਰ ਵੱਲੋਂ ਇਹ ਹੋਇਆ ਕਿ ਸਾਡੀਆਂ-ਚਾਚੀਆਂ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਜ਼ਿੰਦਗੀ ਵਿਚ ਕਦੇ ਦੇਖਿਆ ਹੀ ਨਹੀਂ ਸੀ; ਉਹ ਵੀ ਉਨ੍ਹਾਂ ਦੇ ਫੁੱਲ ਪਾਉਣ ਲਈ ਪਰਿਵਾਰ ਵਜੋਂ ਇਕ ਜੱਥੇ ਦੇ ਰੂਪ ਵਿਚ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਧੰਨ-ਧੰਨ ਹੋਈਆਂ।

ਮੈਨੂੰ ਯਾਦ ਹੈ ਕਿ ਸਾਡੀਆਂ ਇਹ ਤਾਈਆਂ-ਚਾਚੀਆਂ ਆਪਣੀ ਸਾਰੀ ਉਮਰ ਆਪਣੀ

ਵੱਡੀ ਭੈਣ ਸਮਾਨ ਸਾਡੀ ਮਾਤਾ ਮਹਿੰਦਰ ਪਾਲ ਕੌਰ ਦੀ ਵਿਛੜੀ ਰੂਹ ਨੂੰ ਯਾਦ ਕਰਕੇ ਉਨ੍ਹਾਂ ਲਈ ਅਰਦਾਸਾਂ ਕਰਦੀਆਂ ਰਹੀਆਂ। ਅਜਿਹੀਆਂ ਨੇਕ ਆਤਮਾਵਾਂ ਬਾਰੇ ਗੁਰਬਾਣੀ ਦਾ ਫੁਰਮਾਣ ਹੈ “ਗੁਰਸੁਖ ਜਨਮ ਸਵਾਰਿ ਦਰਗਹਿ ਚਲਿਆ। ਸਚੀ ਦਰਗਹਿ ਜਾਇ ਸਚਾ ਪਿੜ ਮਲਿਆ।” ਇਸ ਇਲਾਹੀ ਫੁਰਮਾਣ ਨੂੰ ਮੈਂ ਆਪਣੇ ਮਾਤਾ-ਪਿਤਾ ਦੀ ਜ਼ਿੰਦਗੀ ਤੇ ਉਨ੍ਹਾਂ ਦੀ ਨੇਕ ਘਾਲ-ਕਮਾਈ ’ਤੇ ਹੂ-ਬ-ਹੂ ਛੁਕਦਾ ਦੇਖਿਆ ਹੈ।



## ਆਦਰਸ਼ ਕਰਮਯੋਗੀ ਪਿਤਾ ਨੂੰ ਅਲਵਿਦਾ



ਆਪਿ ਲੀਏ ਲੜਿ ਲਾਏ ਦਰਿ ਦਰਵੇਸ਼ ਸੇ॥

ਤਿਨ ਧੰਨੁ ਜਣੋਦੀ ਮਾਉ ਆਏ ਸਫਲੁ ਸੇ॥

**16 ਦਸੰਬਰ, 1908 ਨੂੰ ਸ੍ਰ. ਜਗਤ ਸਿੰਘ ਅਤੇ ਮਾਤਾ ਧੰਨ ਕੌਰ ਦੇ ਗ੍ਰਹਿ ਵਿਖੇ ਆਇਆ, ਇਕ ਬਾਲ ਸ੍ਰ. ਅਜਮੇਰ ਸਿੰਘ ਸਿੱਧੂ ਦੇ ਰੂਪ ਵਿਚ ਜਿੰਦਗੀ ਦੀਆਂ 90 ਬਹਾਰਾਂ ਵੇਖ ਕੇ ਆਪਣੇ ਅਸੂਲਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਉਤੇ ਦਿੜ੍ਹਤਾ ਨਾਲ ਪਹਿਰਾ ਦਿੰਦਾ ਰਿਹਾ। ਉਹ ਆਪਣੇ ਚੁਗਿਰਦੇ ਨੂੰ ਸ਼ੁਭ ਕਰਮਨ ਅਤੇ ਸੁਧ ਅਮਲਾਂ ਦਾ ਪਾਠ ਦਿੜਾਉਂਦੇ ਹੋਏ ; ਪਿੰਡ ਚੱਕ ਖੜਕ ਸਿੰਘ ਵਾਲਾ ਉਰਵਾ ਛੂਮਵਾਲੀ ਵਿਖੇ 17 ਅਗਸਤ, 1998 ਨੂੰ ਇਕ ਕਰਮਯੋਗੀ ਵਾਂਗ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।**

**ਸ੍ਰ:** ਅਜਮੇਰ ਸਿੰਘ ਨੂੰ ਆਪਣੇ ਤਾਇਆ ਜੀ ਸ੍ਰ: ਈਸ਼ਵਰ ਸਿੰਘ ਤੇ ਦਾਦੀ ਮਾਤਾ ਸੁਜਾਨ ਕੌਰ ਤੋਂ ਅਸੂਲ ਪ੍ਰਸਤੀ ਦੀ ਗੁੜੂਤੀ ਮਿਲੀ ਸੀ। ਉਨ੍ਹਾਂ ਦੇ ਤਾਇਆ ਜੀ ਨੇ 1907 ਵਿਚ ਬੀ.ਏ. ਪਾਸ ਕੀਤੀ ਸੀ, ਜਦੋਂ ਕਿ ਉਸ ਸਾਲ ਮਾਲਵੇ ਦੀ ਧਰਤੀ ਉਤੇ ਉਹ ਸਿਰਫ਼ ਦੋ ਹੀ ਗਰੈਜ਼ੂਏਟ ਸਨ। **ਸ੍ਰ:** ਈਸ਼ਵਰ ਸਿੰਘ ਜੀ ਦੇ ਪਿਤਾ ਸਾਡੇ ਪੜਦਾਦਾ ਜੀ ਸ੍ਰ. ਹਰਨਾਮ ਸਿੰਘ ਰਾਈਸ ਪੂਹਲਾ ਦੇ ਮਹਾਰਾਜਾ ਪਟਿਆਲਾ, ਮਹਾਰਾਜਾ ਫਰੀਦਕੋਟ, ਮਹਾਰਾਜਾ ਰੰਗਾ ਨਗਰ ਅਤੇ ਬੁੜੀਆ ਰਿਆਸਤ ਦੇ ਰਾਜਿਆਂ ਨਾਲ ਸਬੰਧ ਸਨ। ਸੋ ਉਹ ਆਪਣੇ ਪੁੱਤਰ ਸ੍ਰ: ਈਸ਼ਵਰ ਸਿੰਘ ਨੂੰ ਰਾਜ ਦਰਬਾਰ ਵਿਚ ਨਾਜਮ ਭਾਵ ਹੁਣ ਦੇ ਡਿਪਟੀ ਕਮਿਸ਼ਨਰ ਦੇ ਬਰਾਬਰ ਦੀ ਨੌਕਰੀ ਦਿਵਾ ਸਕਦੇ ਸਨ। ਪ੍ਰੰਤੂ ਬਾਬਾ ਜੀ ਈਸ਼ਵਰ ਸਿੰਘ ਨੇ ਆਪਣੇ ਖਾਨਦਾਨ ਵਿਚ ਵਡੇਰਿਆਂ ਵੱਲੋਂ ਲੜਕੀਆਂ ਨੂੰ ਮਾਰ ਦੇਣ ਦੇ ਕੋਝੇ ਰਿਵਾਜ ਪ੍ਰਤੀ ਪਛਤਾਵੇ ਵਜੋਂ ਤਕਰੀਬਨ 300 ਏਕੜ ਆਪਣੀ ਨਿੱਜੀ ਜ਼ਮੀਨ ਦੇ ਕੇ ਦੇਵ ਸਮਾਜ ਸੰਸਥਾ ਦੇ ਨਾਮ 'ਤੇ ਸਕੂਲ ਚਲਾਉਣ ਨੂੰ ਆਪਣਾ ਮਿਸ਼ਨ ਬਣਾਇਆ। ਉਨ੍ਹਾਂ ਨੇ ਲੜਕੀਆਂ ਤੇ ਲੜਕਿਆਂ ਦੀ ਤਾਲੀਮ ਲਈ ਸਕੂਲ ਖੋਲੇ। ਜੋ ਕਿ ਅੱਜ ਨਾਮਵਰ ਸੰਸਥਾਵਾਂ ਹਨ। ਉਨ੍ਹਾਂ ਨੇ ਖਾਸ ਤੌਰ 'ਤੇ ਲੜਕੀਆਂ ਦੀ ਵਿਦਿਆ ਲਈ ਦੇਸ਼ ਪ੍ਰਸਿੱਧ ਕਾਲਜ ਜਿਵੇਂ ਕਿ ਦੇਵ ਸਮਾਜ ਕਾਲਜ

ਫਿਰੋਜ਼ਪੁਰ, ਦੇਵ ਸਮਾਜ ਕਾਲਜ ਅੰਬਾਲਾ ਤੇ ਦੇਵ ਸਮਾਜ ਕਾਲਜ ਚੰਡੀਗੜ੍ਹ ਖੋਲ੍ਹੇ।

ਸ੍ਰ. ਅਜਮੇਰ ਸਿੰਘ ਨੇ ਆਪਣੇ ਤਾਇਆ ਜੀ ਨੂੰ ਇਸ਼ਟਾਂ ਵਾਂਗੂ ਮੰਨਿਆ ਤੇ ਉਨ੍ਹਾਂ ਦੇ ਜੀਵਨ ਦੇ ਬੇਮਿਸਾਲ ਗੁਣ ਗ੍ਰਹਿਣ ਕੀਤੇ। 1929 ਵਿਚ ਫੌਰਮੈਨ ਕ੍ਰਿਸਚਿਅਨ ਕਾਲਜ ਲਾਹੌਰ ਤੋਂ ਬੀ.ਏ. ਪਾਸ ਕਰਨ ਉਪਰੰਤ ਲਾਹੌਰ ਤੋਂ ਬੀ.ਟੀ. ਦਾ ਇਮਤਿਹਾਨ ਪਾਸ ਕੀਤਾ। ਉਹ 1929 ਤੋਂ 1949 ਤੱਕ ਬੱਦੋਰ ਅਧਿਆਪਕ ਅਤੇ ਮੁੱਖ ਅਧਿਆਪਕ; ਇਕ ਮਿਸ਼ਨਰੀ ਵਾਂਗ, ਵਿਦਿਆਕ ਖੇਤਰ ਵਿਚ ਸੇਵਾ ਕਰਦੇ ਰਹੇ।

ਸ੍ਰ: ਅਜਮੇਰ ਸਿੰਘ ਜਿੰਦਗੀ ਵਿਚ ਬੁਲੰਦ ਇਖਲਾਕ ਤੇ ਵਧੀਆ ਆਚਰਣ ਦੇ ਮਾਲਿਕ ਸਨ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਉਹ ਲੜਕੀਆਂ ਨੂੰ ਪੜ੍ਹਾਉਣ ਸਮੇਂ ਇਕ ਭਰਾ ਦੇ ਰੂਪ ਵਿਚ ਪਿਆਰ ਅਤੇ ਸਤਿਕਾਰ ਦਿੰਦੇ ਸਨ। ਉਨ੍ਹਾਂ ਦੀਆਂ ਵਿਦਿਆਰਥਣਾਂ ਤੇ ਖਾਸ ਕਰਕੇ ਮੁਸਲਮਾਨ ਵਿਦਿਆਰਥਣਾਂ ਆਪਣੇ ਘਰਾਂ ਵਿਚ ਤਾਂ ਸਾਇਦ ਪਰਦਾ ਕਰਦੀਆਂ ਸਨ। ਪਰ ਆਪਣੇ ਪਿਆਰੇ ‘ਬਾਈ ਜੀ’ ਤੋਂ ਉਨ੍ਹਾਂ ਨੂੰ ਪਰਦੇ ਜਾ ਬੁਰਕੇ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਨੇ 1947 ਦੇ ਫਸਾਂਦਾਂ ਵੇਲੇ ਜਿਥੇ ਹਜ਼ਾਰਾਂ ਰਿਹੁਜੀਆਂ ਨੂੰ ਪਨਾਹ ਦਿੱਤੀ। ਉਥੇ ਮੁਸਲਮਾਨ ਪਰਿਵਾਰਾਂ ਖਾਸ ਕਰਕੇ ਲੜਕੀਆਂ ਦੇ ਕਾਫਲਿਆਂ ਨੂੰ ਆਪਣੀ ਨਿਗਰਾਨੀ ਹੇਠ ਬਚਾ ਕੇ ਬਾਚਡਰ ਤੋਂ ਪਾਰ ਭੇਜਿਆ।

ਮੇਰੇ ਪਾਪਾ ਜੀ ਨੂੰ ਉਨ੍ਹਾਂ ਦੇ ਹਜ਼ਾਰਾਂ ਵਧੀਆ ਵਿਦਿਆਰਥੀਆਂ ਤੋਂ ਮਾਸਟਰ ਜੀ ਵਜੋਂ ਘੱਟ ਅਤੇ “ਬਾਈ ਜੀ” ਵਜੋਂ ਬਹੁਤਾ ਸਤਿਕਾਰ ਮਿਲਿਆ। ਸ੍ਰ. ਬਲਬੀਰ ਸਿੰਘ ਸੀਨੀਅਰ ਜਿਸ ਨੇ ਕਿ ਭਾਰਤ ਦੀ ਹਾਕੀ ਖੇਡ ਨੂੰ ਓਲੰਪਿਕ ਖੇਡਾਂ ਵਿਚ ਤਿੰਨ ਵਾਰ ਸੋਨੇ ਤਗਮੇ ਦਿਵਾਏ ਇਹ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਦਾ ਪਿਆਰਾ ਵਿਦਿਆਰਥੀ ਸੀ। ਸ੍ਰ. ਬਲਬੀਰ ਸਿੰਘ ਨੇ 1956 ਦੀਆਂ ਮੈਲਬੋਰਨ ਖੇਡਾਂ ਵਿਚ ਸੋਨ ਤਗਮੇ ਜਿੱਤਣ ਉਪਰੰਤ ਭਾਰਤ ਦੇ ਨਾ ਸੰਦੇਸ਼ ਵਿਚ ਆਪਣੇ ਉਸਤਾਦ ਬਾਈ ਜੀ ਸ੍ਰ. ਅਜਮੇਰ ਸਿੰਘ ਅਤੇ ਸ਼੍ਰੀਮਾਨ ਈਸ਼ਵਰ ਸਿੰਘ ਦਾ ਜ਼ਿਕਰ ਉਚੇਚੇ ਤੌਰ 'ਤੇ ਕੀਤਾ ਸੀ ਕਿ ਉਹ ਆਪਣੇ ਇਨ੍ਹਾਂ ਉਸਤਾਦਾਂ ਦੀ ਮਿਹਨਤ ਤੇ ਲਗਨ ਸਦਕਾ ਇਸ ਉਚੇ ਨਿਸ਼ਾਨੇ ਨੂੰ ਪ੍ਰਾਪਤ ਕਰ ਸਕਿਆ ਸੀ।

ਇਸ ਤੋਂ ਇਲਾਵਾ ਕੁਲਵੰਡ ਅਰੋੜਾ ਜਿਸ ਨੇ ਕਿ ਹਾਕੀ ਵਿਚ 1960 ਦੀਆਂ ਰੋਮ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ। ਇਹ ਵੀ ਨੈਸ਼ਨਲ ਹਾਕੀ ਪਲੇਅਰ ਸ਼ਿਵਦੇਵ ਸਿੰਘ ਗਿੱਲ ਦੇ ਨਾਲ ਪਾਪਾ ਜੀ ਦਾ ਵਿਦਿਆਰਥੀ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰ. ਬਲਬੀਰ ਸਿੰਘ ਓਲੰਪੀਅਨ ਦਾ ਦੇਵ ਸਮਾਜ ਵਿਚ ਹਮ-ਜਮਾਤੀ ਮੁਹੰਮਦ ਅਜ਼ਾਮ 1950 ਵਿਚ ਪਾਕਿਸਤਾਨ ਵੱਲੋਂ ਭਾਰਤ ਦੇ ਵਿਰੁੱਧ ਖੇਡਣ ਆਇਆ। ਇਹ ਵੀ ਸ੍ਰ: ਅਜਮੇਰ ਸਿੰਘ ਤੇ ਸ਼੍ਰੀਮਾਨ ਈਸ਼ਵਰ ਸਿੰਘ ਜੀ ਦਾ ਕਾਬਲ ਵਿਦਿਆਰਥੀ ਸੀ।

ਇਸ ਤਰ੍ਹਾਂ ਹੀ ਉਨ੍ਹਾਂ ਦੇ ਪੜ੍ਹਾਏ ਹੋਏ ਸ੍ਰ. ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ, ਸ੍ਰ.

ਗੁਰਦਾਸ ਸਿੰਘ ਬਾਦਲ, ਸ੍ਰ. ਤੇਜਾ ਸਿੰਘ ਢਿੱਲੋਂ, ਸ੍ਰ. ਗੁਰਮੁਖ ਸਿੰਘ ਢਿੱਲੋਂ, ਸ੍ਰੀ ਹਿੱਤ ਅਭਿਲਾਸੀ ਅਤੇ ਨਾਮਵਰ ਪਹਿਲਵਾਨ ਸ੍ਰ. ਗੁਰਬਖਸ਼ ਸਿੰਘ ਦੌਰਵਾਲਾ ਸਨ। ਜੋ ਕਿ ਸ੍ਰ. ਅਜਮੇਰ ਸਿੰਘ ਕੋਲ ਦਸਵੀਂ ਵਿਚ ਪੜ੍ਹਦਾ ਹੋਇਆ ਮਸ਼ਹੂਰ ਪਹਿਲਵਾਨ ਆਮਾ ਬਖਸ਼ ਨਾਲ ਜਾ ਭਿੜਿਆ ਸੀ। ਉਨ੍ਹਾਂ ਦੇ ਕਿੰਨੇ ਵਿਦਿਆਰਥੀ ਕਿੰਨੀਆਂ ਤਰੱਕੀਆਂ 'ਤੇ ਪਹੁੰਚੇ। ਇਸ ਗੱਲ ਦੀ ਸ਼ਾਇਦ ਅਹਿਮੀਅਤ ਇੰਨੀ ਨਹੀਂ; ਜਿੰਨੀ ਕਿ ਇਸ ਗੱਲ ਦੀ ਹੈ ਕਿ ਉਨ੍ਹਾਂ ਦਾ ਪੜ੍ਹਾਇਆ ਹੋਇਆ ਵਿਦਿਆਰਥੀ ਕਿਤੇ ਵੀ ਹੋਵੇ ਇਸ ਗੱਲ ਤੋਂ ਪਛਾਣਿਆ ਜਾਂਦਾ ਹੈ ਕਿ ਉਹ ਅਸੂਲ ਪ੍ਰਸਤੀ ਪੱਖਾਂ ਬੜਾ ਦ੍ਰਿੜ੍ਹ ਹੋਵੇਗਾ। ਉਨ੍ਹਾਂ ਨੇ 1949 ਤੋਂ 1953 ਤੱਕ ਪੈਪਸੂ ਸਰਕਾਰ ਵਿਚ ਏ.ਡੀ.ਆਈ. ਸਕੂਲਜ਼ ਦੇ ਤੌਰ 'ਤੇ ਨੋਕਰੀ ਕੀਤੀ।

ਇਹ ਇਕ ਕੁਦਰਤੀ ਵਰਤਾਰਾ ਹੈ ਕਿ ਬੰਦਾ ਜੋ ਕੁੱਝ ਜਿੰਦਗੀ ਵਿਚ ਕਰਦਾ ਹੈ; ਉਹ ਸਭ ਕੁੱਝ ਜਨਮ ਤੋਂ ਪਹਿਲਾਂ ਹੀ ਬ੍ਰਹਿਮੰਡ ਵਿਚ ਰਚਿਆ ਜਾਂਦਾ ਹੈ। ਇਸ ਤਰ੍ਹਾਂ ਮੇਰੇ ਪਾਪਾ ਜੀ ਆਪਣੀ ਜਿੰਦਗੀ ਦੇ ਅੰਕਿਤ ਪ੍ਰੋਗਰਾਮ ਅਨੁਸਾਰ ਆਪਣੇ ਪਿਤਾ ਜੀ ਦੀ ਹੱਠ ਧਰਮਾ ਕਰਕੇ ਅਣਚਾਹੇ ਤੌਰ 'ਤੇ ਦੋ ਵਾਰ ਚੋਣ ਲੜੇ। ਬੇਸਟਕ ਉਹ ਚੋਣ ਜਿੱਤ ਨਹੀਂ ਸਕੇ ਪ੍ਰੰਤੂ ਇਲਾਕੇ ਦੇ ਸੈਕੜੇ ਪਿੰਡਾਂ ਵਿਚ ਉਹ ਇਕ ਵਧੀਆ ਇਨਸਾਨ ਦੇ ਤੌਰ 'ਤੇ ਪ੍ਰਮਾਣੇ ਗਏ। ਇਹ ਪ੍ਰਮਾਣ ਇਲਾਕੇ ਦੇ ਲੋਕਾਂ ਦੀ ਉਨ੍ਹਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਵਿਚੋਂ ਝਲਕ-ਝਲਕ ਪੈਂਦਾ ਹੈ।

ਮੇਰੇ ਪਿਤਾ ਜੀ ਸ੍ਰ. ਅਜਮੇਰ ਸਿੰਘ ਦੇ ਜੀਵਨ ਵਿਚ ਵਧੀਆ ਬਾਗਬਾਨੀ ਤੇ ਨਵੀਆਂ ਤਕਨੀਕਾਂ 'ਤੇ ਆਧਾਰਿਤ ਉਤਮ ਖੇਤੀ ਉਨ੍ਹਾਂ ਦਾ ਵੱਡਾ ਸ਼ੌਕ ਸੀ। ਪਾਣੀ ਦੀ ਅਣਹੋਂਦ ਵਿਚ ਵੀ ਟਿੰਬਿਆਂ ਵਿਚ 30 ਏਕੜ ਦਾ ਬਾਗ ਲਗਾ ਕੇ ਪੁੱਤਰਾਂ ਵਾਂਗੂ ਪਾਲਣਾ ਅਤੇ ਇਲਾਕੇ ਵਿਚ ਮੈਕਸੀਕਨ ਕਣਕ ਤੇ ਨਵੇਂ ਬੀਜਾਂ ਦੀ ਕਾਸ਼ਤ ਕਰਨਾ; ਉਨ੍ਹਾਂ ਨੂੰ ਸ਼ੋਮਣੀ ਕਿਸਾਨਾਂ ਦੀ ਕਤਾਰ ਵਿਚ ਲਿਆ ਖੜ੍ਹਾ ਕਰਦਾ ਹੈ।

ਉਹ ਸਾਰੀ ਉਮਰ ਵਿਦਿਅਕ ਸੰਸਥਾਵਾਂ ਨਾਲ ਜੁੜੇ ਰਹੇ ਤੇ ਸਵਰਗਵਾਸੀ ਸ੍ਰ. ਗੁਰਰਾਜ ਸਿੰਘ ਸਾਬਕਾ ਐਮ.ਪੀ. ਅਤੇ ਮੌਜੂਦਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਉਹ ਬਤੋਰ ਫਾਊਂਡਰ ਮੈਂਬਰ ਗੁਰੂ ਨਾਨਕ ਕਾਲਜ ਕਿਲਿਆਵਾਲੀ ਆਪਣੇ ਅੰਤਿਮ ਸਮੇਂ ਤੱਕ ਸ਼ਾਨਾ-ਬਾ-ਸ਼ਾਨਾ ਇਲਾਕੇ ਦੇ ਵਿਦਿਅਕ ਵਿਕਾਸ ਲਈ ਤਤਪਰ ਰਹੇ। ਜਦੋਂ ਕਦੇ ਵੀ ਕਿਸੇ ਸਿਆਸੀ ਜਾਂ ਸਰਕਾਰੀ ਅਹੁਦੇਦਾਰਾਂ ਨੇ ਮਿਲਣਾ ਤਾਂ ਉਨ੍ਹਾਂ ਨੇ ਉਸ ਨੂੰ ਪੁਰ ਦਲੀਲ ਇਹ ਸਮਝਾਉਣਾ ਕਿ ਸਮਾਜ ਦਾ ਅਸਲ ਨਿਰਮਾਣ ਹੁਣ ਦੀਆਂ ਵਿਚਰ ਰਹੀਆਂ ਅਤੇ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਨੂੰ ਵਿਦਿਆ ਅਤੇ ਆਚਰਣ ਦੇ ਪੱਖਾਂ ਮਜ਼ਬੂਤ ਕਰਕੇ ਹੀ ਹੋ ਸਕਦਾ ਹੈ। ਸ਼ੁਭ ਅਮਲ ਅਤੇ ਉਚੇ ਆਚਰਣ ਦੀ ਉਨ੍ਹਾਂ ਦੀ ਜਿੰਦਗੀ ਦੇ ਛਲਸਫੇ ਵਿਚ ਸਭ ਤੋਂ ਵੱਡੀ ਤਰਜੀਹ ਸੀ।

ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਮੈਂ ਪੀ.ਸੀ.ਐਸ. ਦਾ ਇਮਤਿਹਾਨ ਪਾਸ ਕੀਤਾ ਤਾਂ

ਉਦੋਂ ਮੈਂ ਨੈਸ਼ਨਲ ਕਾਲਜ ਸਿਰਸਾ ਵਿਖੇ ਪ੍ਰੋਫੈਸਰ ਲੱਗਾ ਹੋਇਆ ਸੀ। ਉਨ੍ਹਾਂ ਨੇ ਮੈਨੂੰ ਇਕ ਦਿਨ ਕਿਹਾ ਕਿ ਮੈਂ ਤੇ ਤੇਰੇ ਦਾਦਾ ਜੀ ਸ੍ਰ. ਈਸ਼ਵਰ ਸਿੰਘ ਸਾਰੀ ਉਮਰ ਅਧਿਆਪਨ ਦੇ ਖੇਤਰ ਵਿਚ ਰਹੇ ਹਾਂ। ਕੀ ਇਹ ਨਹੀਂ ਹੋ ਸਕਦਾ ਕਿ ਤੂੰ ਵੀ ਪ੍ਰਸ਼ਾਸਨ ਦੀ ਬਜਾਏ ਵਿਦਿਅਕ ਖੇਤਰ ਵਿਚ ਹੀ ਰਹੇਂ। ਮੇਰਾ ਥੋੜ੍ਹੇ ਜਿਹੇ ਗੁਮਾਨ ਨਾਲ ਜਵਾਬ ਇਹ ਸੀ ਕਿ ਪਾਪਾ ਜੀ ਮੈਜਿਸਟ੍ਰੇਟ ਤੇ ਮਾਸਟਰ ਵਿਚ ਕਿੰਨਾ ਫਰਕ ਹੁੰਦਾ ਹੈ। ਭੈਰ! ਉਨ੍ਹਾਂ ਨੇ ਕਿਹਾ ਕਿ ਠੀਕ ਹੈ ਬੇਟਾ ਇਹ ਤੇਰੀ ਜ਼ਿੰਦਗੀ ਹੈ। ਪਰ ਆਪਣੇ ਪਰਿਵਾਰ ਦੀ ਲੋਕ ਸੇਵਾ ਤੇ ਇਮਾਨਦਾਰੀ ਦੀ ਪਿਰਤ ਨੂੰ ਅੱਗੇ ਵਧਾਈ।

ਆਪਣੇ ਬਚਿੱਥਾਂ ਨੂੰ ਤੇ ਖਾਸ ਕਰਕੇ ਮੈਨੂੰ ਉਹ ਹਮੇਸ਼ਾਂ ਇਮਾਨਦਾਰੀ ਤੇ ਲਗਨ ਦੇ ਨਾਲ 'ਤੇ ਲੋੜਵੰਦਾਂ ਅਤੇ ਗਰੀਬਾਂ ਦੀ ਸੇਵਾ ਕਰਨ ਲਈ ਪ੍ਰੇਰਦੇ ਰਹੇ। ਅੰਤਿਮ ਸਮੇਂਦੇ ਨੇੜਲੇ ਦਿਨਾਂ ਦੀ ਇਕ ਘਟਨਾ ਹੈ ਕਿ ਮੈਨੂੰ ਕਹਿਣ ਲੱਗੇ ਕਿ ਮੇਰੀ ਸੇਵਾ ਲਈ ਤਾਂ ਸਾਰਾ ਪਰਿਵਾਰ ਹੈ। ਇਸ ਲਈ ਬੇਤਰ ਹੋਵੇਗਾ ਕਿ ਤੂੰ ਛੁੱਟੀ ਲੈਣ ਦੀ ਬਜਾਏ ਆਪਣੇ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਵਿਚ ਲੰਗਿਆ ਰਹੇਂ। ਇਸ ਪਿੱਛੇ ਉਨ੍ਹਾਂ ਦੀ ਅਤਿ ਛੁੱਧੀ ਸੰਵੇਦਨਾ ਭਰਪੂਰ ਸੋਚ ਇਹ ਸੀ ਕਿ ਉਹ ਸਮਝਦੇ ਸਨ ਕਿ ਜ਼ਿਲ੍ਹਾ ਬਠਿੰਡਾ, ਫਰੀਦਕੋਟ ਤੇ ਫਿਰੋਜ਼ਪੁਰ ਦੇ ਲੋਕ ਜ਼ਿਲ੍ਹਾ ਰੂਪਨਗਰ ਦੇ ਕਰਜ਼ਦਾਰ ਹਨ ਕਿਉਂਕਿ ਇਸ ਜ਼ਿਲ੍ਹੇ ਵਿਚ ਭਾਖੜਾ ਡੈਮ ਤੋਂ ਉਨ੍ਹਾਂ ਨੂੰ ਬਿਜਲੀ ਤੇ ਪਾਣੀ ਮਿਲਦਾ ਹੈ।

ਮੈਨੂੰ ਇਹ ਵੀ ਬੀਤੇ ਕੱਲ ਵਾਂਗ ਯਾਦ ਹੈ ਕਿ ਆਪਣੇ ਜੀਵਨ ਦੇ ਅਖੀਰਲੇ ਸਾਲ 1998 ਦੇ ਹੋਲੇ-ਮਹੱਲੇਦੇ ਕਰੀਬ ਉਹ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਮੇਰੇ ਕੋਲ ਰੋਪੜ ਆਏ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਤਸਵੀਰ ਦਾ ਡੀ.ਸੀ. ਨਹੀਂ ਬਣ ਸਕਿਆ। ਮੈਂ ਉਨ੍ਹਾਂ ਦੀ ਅਭਿਲਾਸ਼ਾ ਜਾਨਣ ਦੀ ਤਲਬ ਨਾਲ ਉਨ੍ਹਾਂ ਨੂੰ ਪੁੱਛਿਆ ਕਿ ਪਾਪਾ ਜੀ ਕਿ ਮੈਨੂੰ ਤਾਂ ਸਰਕਾਰ ਨੇ ਚੁਣ ਕੇ ਡੀ.ਸੀ. ਰੋਪੜ ਲਾਇਆ ਹੈ ਕਿਉਂਕਿ ਇਥੇ ਖਾਲਸਾ ਸਿਰਜਣਾ ਦੀ ਤੈਸ਼ਤਾਬਦੀ ਮਨਾਈ ਜਾਣੀ ਹੈ। ਪਰ ਤੁਸੀਂ ਮੈਨੂੰ ਫੇਲ੍ਹ ਹੀ ਕਰ ਦਿੱਤਾ ਹੈ। ਪਾਪਾ ਜੀ ਦੇ ਜਵਾਬ ਵਿਚ ਤਿੰਨ ਸਵਾਲ ਸਨ। ਪਹਿਲਾ ਇਹ ਕਿ ਕੀ ਤੈਨੂੰ ਕਦੇ ਇਹ ਅਹਿਸਾਸ ਹੋਇਆ ਹੈ ਕਿ ਤੂੰ ਆਪਣੇ ਪੁਰਖਿਆਂ ਦਾ ਤਿਲ-ਛੁਲ ਮਾਤਰ ਕਰਜ਼ਾ ਲਾਹੁਣ ਲਈ ਇਥੋਂ ਦਾ ਡੀ.ਸੀ. ਲੱਗਾ ਹੈ।


ਇਸ ਇਲਾਕੇ ਦਾ ਪਹਿਲਾ ਮਹਾਨ ਰਿਣ ਤਾਂ ਇਹ ਹੈ ਕਿ ਖਾਲਸਾ ਦੀ ਸਿਰਜਣਾ ਗੁਰੂ ਸਾਹਿਬ ਨੇ ਇਥੇ ਕੀਤੀ ਹੈ। ਦੂਜਾ ਇਥੋਂ ਗਰੀਬ ਇਲਾਕੇ ਵਿਚੋਂ ਬਿਜਲੀ ਤੇ ਪਾਣੀ ਸਾਡੀਆਂ ਸਰਦਾਰੀਆਂ ਨੂੰ ਦੂਰ ਬਠਿੰਡੇ ਤੇ ਫਿਰੋਜ਼ਪੁਰ ਤੱਕ ਬਰਕਰਾਰ ਰੱਖ ਰਿਹਾ ਹੈ। ਉਨ੍ਹਾਂ ਦਾ ਤੀਜਾ ਸਵਾਲ ਮੈਨੂੰ ਇਹ ਸੀ ਕਿ ਲੋਕ ਤੈਨੂੰ 'ਸੱਰ' ਕਹਿੰਦੇ ਹਨ ਅਤੇ ਤੂੰ ਆਪਣੇ ਤੋਂ ਵੱਡੇ ਅਫਸਰਾਂ ਨੂੰ 'ਸੱਰ' ਕਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਕਾਲੀ ਤੇ ਹਮ-ਉਮਰ ਸ਼ਹੀਦ ਸ੍ਰੀ: ਭਗਤ ਸਿੰਘ ਨੇ ਕਿਹਾ ਸੀ ਕਿ ਗੋਰੇ ਸਾਹਿਬ ਚਲੇ ਜਾਣਗੇ। ਪਰ ਅਜਾਦੀ ਤੋਂ ਬਾਅਦ ਉਨ੍ਹਾਂ

ਦੀ ਥਾਂ ਬ੍ਰਾਊਨ ਸਾਹਿਬ ਲੈ ਲੈਣਗੇ। ਕੁਲਬੀਰ ਕੀ ਤੁਹਾਡਾ ਨਜ਼ੱਰੀਆ ਤੇ ਸੋਚ ਭਗਤ ਸਿੰਘ ਦੀ ਭਵਿੱਖਬਾਣੀ ਦੇ ਅਨਸਾਰ ਨਹੀਂ ਹੈ? ਪੈਰ! ਮੇਰੇ ਕੋਲ ਉਨ੍ਹਾਂ ਦੀ ਗੱਲ ਦਾ ਜਵਾਬ ਤਾਂ ਕੋਈ ਨਹੀਂ ਸੀ। ਪਰ ਉਸ ਤੋਂ ਬਾਅਦ ਮੈਂ ਪ੍ਰਸ਼ਾਸਨਿਕ ਤੌਰ 'ਤੇ ਰਿਟਾਇਰਮੈਂਟ ਤੱਕ ਲੋਕਾਂ ਤੇ ਖਾਸ ਤੌਰ 'ਤੇ ਲੋੜਵੰਦਾਂ ਨਾਲ ਇਕ ਛੂੰਘੀ ਸੰਵੇਦਨਾ ਨਾਲ ਜੁੜਣ ਦੀ ਹਮੇਸ਼ਾਂ ਕੋਸ਼ਿਸ਼ ਕਰਦਾ ਰਿਹਾ ਹੈ।

ਇਹ ਵੀ ਇਕ ਦੈਵੀ ਸਬੱਬ ਹੈ ਕਿ ਜਿਸ ਦਿਨ ਅਖਬਾਰ ਵਿਚ ਮੇਰੇ ਪਾਪਾ ਜੀ ਸ੍ਰੀ: ਅਜਮੇਰ ਸਿੰਘ ਦੀ ਫੋਟੋ ਦੇ ਕੇ ਅੰਤਿਮ ਅਰਦਾਸ ਸਬੰਧੀ ਸਾਕ-ਸਬੰਧੀਆਂ ਅਤੇ ਮਿੱਤਰ-ਪਿਆਰਿਆਂ ਨੂੰ ਸੁਚਿਤ ਕੀਤਾ ਗਿਆ। ਉਸ ਅਖਬਾਰ ਦੇ ਉਸ ਹੀ ਕਾਲਮ ਵਿਚ ਮੇਰੀ ਬਤੌਰ ਡੀ.ਸੀ. ਰੂਪਨਗਰ ਹਿੰਦੁਸਤਾਨ ਵਿਚੋਂ ਸਾਖਰਤਾ ਵਿਚ ਫਸਟ ਰਹਿਣ ਦੀ ਪ੍ਰਬਹਾਰ ਲੱਗੀ। ਸਾਇਦ ਇਹ ਹੀ ਉਸ ਆਦਰਸ਼ ਇਨਸਾਨ ਤੇ ਅਧਿਆਪਕ ਲਈ ਇਹ ਗੈਬੀ ਤਾਕਤਾਂ ਵਾਲੋਂ ਵੀ ਸ਼ਰਧਾਂਜਲੀ ਸੀ। ਜ਼ਿਕਰਯੋਗ ਹੈ ਕਿ ਪਾਪਾ ਜੀ ਆਪਣੇ ਖਾਨਦਾਨ ਦੇ ਪ੍ਰਲੋਕ ਵਾਸੀ ਨੇਕ ਵਡੇਰਿਆਂ ਦੀ ਸਫ਼ਕਤ ਤੇ ਮਿਹਰਬਾਨੀ ਵਿਚ ਵੀ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦਾ ਅਕੀਦਾ ਸੀ ਕਿ ਸਾਡੇ ਨੇਕ ਅਮਲਾਂ ਵਿਚ ਸਾਡੇ ਪੁਰਖੇ ਜ਼ਰੂਰ ਸਹਾਈ ਹੁੰਦੇ ਹਨ।

ਮੇਰੇ ਪਾਪਾ ਜੀ ਸ੍ਰੀ: ਅਜਮੇਰ ਸਿੰਘ ਜੀ ਦੀ ਆਪਣੇ ਵਿਰਸੇ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਵਿਖਾਵੇ ਮਾਤਰ ਨਹੀਂ ਸੀ। ਸਗੋਂ ਉਹ ਸਹੀ ਰੂਪ ਵਿਚ ਆਪਣੀ ਜ਼ਿੰਦਗੀ ਦੇ ਅਸੂਲਾਂ ਸਦਕਾ ਗੁਰੂ ਦਾ ਸਿੱਖ ਹੋਣ ਦਾ ਮਾਣ ਮਹਿਸੂਸ ਕਰਦੇ ਰਹੇ। ਅਜਿਹੇ ਵਿਅਕਤੀ ਵਿਸ਼ੇਸ਼ ਜਦੋਂ ਇਸ ਧਰਤੀ ਨੂੰ ਅਲਵਿਦਾ ਕਹਿੰਦੇ ਹਨ ਤਾਂ ਉਹ ਫੁੱਲ ਬਣਦੇ ਹਨ ਜਾਂ ਤਾਰਾ। ਗੁਰਬਾਣੀ ਇਸ ਦੀ ਪ੍ਰੇੜਤਾ ਇਸ ਅਟਲ ਫੁਰਮਾਨ ਨਾਲ ਕਰਦੀ ਹੈ—

“ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜ ਮਲਿਆ।”



## ਖੁੰਡੇ ਵਾਲੇ ਬਾਬਾ ਜੀ ਸ੍ਰੂ: ਜਗਤ ਸਿੰਘ



ਮੇਰੇ ਦਾਦਾ ਜੀ ਸ੍ਰੂ: ਜਗਤ ਸਿੰਘ ਤੇ ਦਾਦੀ ਜੀ ਬੇਬੇ ਧੰਨ ਕੌਰ ਦੇ ਪਿਆਰ ਤੇ ਅਸ਼ੀਰਵਾਦ ਦੀ ਸੈਂ ਰੱਜ ਕੇ ਛਾਂ ਮਾਣੀ ਹੈ। ਇਹ ਮਹਿਜ਼ ਇਤਫਾਕ ਦੀ ਗੱਲ ਨਹੀਂ ; ਸਗੋਂ ਇਹ ਮੇਰੇ ਚੰਗੇ ਸੰਸਕਾਰਾਂ ਤੇ ਭਾਗਾਂ ਕਰਕੇ ਹੈ ਕਿ ਸੈਂ ਆਪਣੇ ਦਾਦਾ ਤੇ ਦਾਦੀ ਜੀ ਦੀ ਜੀਵਨ ਸੈਲੀ ਦੇ ਚੰਗੇ ਪ੍ਰਭਾਵਾਂ ਨੂੰ ਕਬੂਲਿਆ ਹੈ। ਮੇਰੇ ਦਾਦਾ ਜੀ ਸ੍ਰੂ: ਜਗਤ ਸਿੰਘ ਦਾ ਜਨਮ ਸੰਨ 1887 ਵਿਚ ਸ੍ਰੂ: ਹਰਨਾਮ ਸਿੰਘ ਪਿੰਡ ਪੂਹਲਾ ਤੇ ਬੇਬੇ ਸੁਜਾਨ ਕੌਰ ਜੀ ਦੇ ਘਰ ਹੋਇਆ। ਜ਼ਿਕਰਯੋਗ ਹੈ ਕਿ ਬਾਹੀਏ ਤੇ ਮਾਲਵੇ ਦੇ ਇਲਾਕੇ ਨੂੰ ਦੇਵ ਸਮਾਜ ਸਕੂਲਾਂ ਤੇ ਕਾਲਜਾਂ ਦੁਆਰਾ ਵਿਦਿਆ ਦਾ ਮਹਾਂ ਦਾਨ ਦੇਣ ਵਾਲੇ ਸ੍ਰੂ: ਈਸ਼ਵਰ ਸਿੰਘ ਉਨ੍ਹਾਂ ਦੇ ਵੱਡੇ ਭਰਾ ਸਨ।

ਬਾਬਾ ਜੀ ਤਕਰੀਬਨ ਸਾਰੇ ਮਾਲਵੇ ਅਤੇ ਨਾਲ ਲੱਗਦੇ ਰਸ਼ਮਖਾਨ ਵਿਚ ਬੀਕਾਨੇਰ ਤੱਕ ਆਪਣੇ ਨਾਮ ਜੱਗ ਸਿੰਘ ਨਾਲ ਜਾਣੇ ਜਾਂਦੇ ਰਹੇ। ਉਹ ਆਪਣੇ ਅੰਤਲੇ ਸਮੇਂ ਵਿਚ ਇੰਨੇ ਨਮਰ ਸੁਭਾਅ ਹੋ ਗਏ ਸਨ ਕਿ ਅਕਸਰ ਕਿਹਾ ਕਰਦੇ ਸਨ ਕਿ ਜੱਗ ਸਿੰਘ ਬਿਨਾਂ ਕਿਹੜੀ ਦੁਨੀਆਂ ਸੁੰਨੀ ਹੋ ਜਾਉਗੀ। ਪਰ ਲੋਕ ਜੱਗ ਸਿੰਘ ਨੂੰ ਇਸ ਗੱਲੋਂ ਯਾਦ ਕਰਨਗੇ ਕਿ ਜੱਗ ਸਿੰਘ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਸਗੋਂ ਪਾਕਿਸਤਾਨ ਬਨਣ ਵੇਲੇ ਮੁਸਲਮਾਨ ਔਰਤਾਂ ਨੂੰ ਇਜ਼ਤ ਨਾਲ ਬਾਰਡਰ ਲੰਘਾਉਣ ਦਾ ਜਰਵਾਣਾ ਤੇ ਇਖਲਾਕੀ ਯਤਨ ਵੀ ਬਾਬਾ ਜੀ ਵਰਗੇ ਬਜ਼ੁਰਗ ਹੀ ਕਰ ਸਕਦੇ ਸਨ।

ਮੇਰੇ ਦਾਦਾ ਜੀ ਆਪਣੀ ਕਬਨੀ ਦੇ ਇੰਨੇ ਪੱਕੇ ਸਨ ਕਿ ਜਦੋਂ ਇਹ ਨੇਕ ਸੰਕਲਪ ਜ਼ਿੰਦਗੀ ਵਿਚ ਲੈ ਲਿਆ ਕਿ ਆਂਗੀ ਤੋਂ ਕਦੇ ਸ਼ਰਾਬ ਨਹੀਂ ਪੀਣੀ ਤਾਂ ਉਸ ਪ੍ਰਣ 'ਤੇ ਆਪਣੇ ਅੰਤਲੇ ਸਮੇਂ ਤੱਕ ਉਨ੍ਹਾਂ ਨੇ ਪੱਕਾ ਪਹਿਰਾ ਦਿੱਤਾ। ਪੁਰਾਣੇ ਮਿੱਤਰਾਂ ਤੇ ਇਥੋਂ ਤੱਕ ਡਾਕਟਰਾਂ ਨੇ ਵੀ ਅਖੀਰਲੇ ਸਮੇਂ ਗੁਰਦਿਆਂ ਦੀ ਤਕਲੀਫ ਤੋਂ ਰਾਹਤ ਵਾਸਤੇ ਬੋੜੀ ਜਿਹੀ ਸ਼ਰਾਬ ਲੈਣ ਦੀ ਸਲਾਹ ਦਿੱਤੀ। ਪਰ ਸੈਂ ਖੁੱਦ ਦੇਖਿਆ ਤੇ ਸੁਣਿਆ ਹੈ ਕਿ ਉਨ੍ਹਾਂ ਨੇ ਇਹ ਹੀ ਜਵਾਬ ਦਿੱਤਾ ਕਿ ਇਹ ਤਕਲੀਫ ਤਾਂ ਭਾਈ ਇਕ ਦਿਨ ਆਉਣੀ ਹੀ ਹੁੰਦੀ ਹੈ। ਪਰ ਸੈਂ

ਹੁਣ ਜਿੰਦਗੀ ਭਰ ਦਾ ਪ੍ਰਣ ਤੋੜ ਕੇ ਦੀਨੋਂ-ਬੇਦੀਨ ਕਿਉਂ ਹੋਵਾਂ? ਮੌਤ ਆਈ; ਸਹਿਜ ਅਵਸਥਾ ਵਿਚ ਹੋ ਕੇ ਪ੍ਰਵਾਨ ਕੀਤੀ ਅਤੇ ਸਾਰੇ ਪਰਿਵਾਰ ਨੂੰ ਇਹ ਹੀ ਦਿਲਾਸਾ ਦਿੱਤਾ “ਚਿੰਤਾ ਤਾਕੀ ਕੀਜੀਏ ਜੋ ਅਣਹੋਣੀ ਹੋਏ।”

ਮੇਰੇ ਬਾਬਾ ਜੀ ਦੇ ਜੀਵਨ ਹਵਾਲੇ ਵਿਚ ਸਾਡੇ ਦਾਦੀ ਜੀ ਧੰਨ ਕੌਰ ਦੀਆਂ ਵੀ ਸਾਡੇ ਪ੍ਰਤੀ ਪਿਆਰ-ਦੁਲਾਰ ਦੀਆਂ ਕਿੰਨੀਆਂ ਹੀ ਯਾਦਾਂ ਮੇਰੀ ਯਾਦ-ਪਟਾਰੀ ਵਿਚ ਹਨ। ਸੰਖੇਪ ਵਿਚ ਉਨ੍ਹਾਂ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਕਿਉਂਕਿ ਬਾਬਾ ਜੀ ਜਗਤ ਸਿੰਘ ਤੇ ਉਨ੍ਹਾਂ ਦੇ ਪਿਤਾ ਰਣੀਸ ਸ੍ਰੂ: ਹਰਨਮ ਸਿੰਘ ਦੇ ਆਪਸ ਵਿਚ ਖਿਆਲ ਨਾ ਮਿਲਣ ਕਰਕੇ ਬਾਬਾ ਜੀ ਆਪਣੀ ਜਿੰਦਗੀ ਦਾ ਵੱਡਾ ਸਮਾਂ ਘਰੋਂ ਬੇਘਰ ਹੀ ਰਹੇ। ਇਸ ਦਾ ਵੱਡਾ ਕਾਰਨ ਇਹ ਸੀ ਕਿ ਪੜਦਾਦਾ ਜੀ ਆਪਣੇ ਵੱਡੇ ਪੁੱਤਰ ਸ੍ਰੂ: ਈਸ਼ਵਰ ਸਿੰਘ ਦੀ ਨੇਕ ਸਲਾਹ ਸਦਕਾ ਦੇਵ ਸਮਾਜੀ ਬਣ ਗਏ ਸਨ ਅਤੇ ਅੰਡੇ-ਮੀਟ, ਸ਼ਰਾਬ ਤੇ ਹੋਰ ਅਮੀਰੀ ਵਹਿਵਤਾਂ ਛੱਡ ਚੁਕੇ ਸਨ। ਪਰ ਦਾਦਾ ਜੀ ਜਗਤ ਸਿੰਘ ਨੇ ਬਚਪਨ ਤੋਂ ਹੀ ਆਪਣੇ ਪਿਤਾ ਦੀ ਸੰਗਤ ਵਿਚ ਮੀਟ ਤੇ ਸ਼ਰਾਬ ਦਾ ਸੇਵਨ ਸ਼ੁਰੂ ਕਰ ਦਿਤਾ ਸੀ। ਇਸ ਲਈ ਪੜਦਾਦਾ ਜੀ ਨੇ ਦੇਵਸਮਾਜੀ ਬਣਨ ਉਪਰੰਤ ਉਨ੍ਹਾਂ ਨੂੰ ਤਕਰੀਬਨ ਬੇਦਖਲ ਹੀ ਕਰ ਦਿੱਤਾ ਸੀ।

ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿਚ ਮੇਰੇ ਦਾਦੀ ਜੀ ਦੇ ਪੇਕੇ ਤੇ ਭਰਾ ਆਪਣੀ ਧੀ-ਭੈਣ ਦਾ ਘਰ ਕਿਸੇ ਨੂੰ ਪਤਾ ਲੱਗਣ ਬਹੁਰ ਹੀ ਉਸ ਜ਼ਮਾਨੇ ਦੀ ਬਹੁਤ ਵਧੀਆ ਪਿਰਤ ਅਨੁਸਾਰ ਪੂਰਦੇ ਰਹੇ। ਮੇਰੇ ਦਾਦੀ ਜੀ ਦਾ ਪੇਕਾ ਪਿੰਡ ਪੱਕਾ ਸੀ, ਜੋ ਕਿ ਪੰਜਾਬ ਦੇ 4 ਸਭ ਤੋਂ ਵੱਡੇ ਪਿੰਡਾਂ ਵਿਚੋਂ ਇਕ ਹੈ। ਜ਼ਿਕਰ ਯੋਗ ਹੈ ਕਿ ਦਾਦੀ ਜੀ ਤੋਂ ਬਾਅਦ ਸਾਡੀ ਤੀਜੀ ਪੀੜ੍ਹੀ ਚਲ ਰਹੀ ਹੈ ਪਰ ਅੱਜ ਤਕ ਵੀ ਪੱਕੇ ਵਾਲੇ ਸਾਡੇ ਭੈਣ-ਭਰਾ ਸਾਡੇ ਨਾਲ ਉਸ ਤਰ੍ਹਾਂ ਹੀ ਵਰਤ ਰਹੇ ਹਨ। ਇਹ ਨੇਕ ਵਰਤਾਰਾ ਸਾਡੇ ਪੁਰਾਣੇ ਸਭਿਆਚਾਰ ਦੀ ਇਕ ਝਲਕ ਮਾਤਰ ਹੈ।



ਬੇਬੇ ਜੀ

ਸਾਡੇ ਬੇਬੇ ਜੀ ਸਾਬੋਂ ਤਿੰਨ ਪੀੜ੍ਹੀਆਂ ਪਹਿਲਾਂ ਦੀ ਸਿਦਕਵਾਨ ਤੇ ਸਿੱਧੀ-ਪੱਧਰੀ ਅੱਗੇਤ ਦਾ ਪ੍ਰਤੀਕ ਸਨ। ਜਦੋਂ ਮੈਂ ਇਮਤਿਹਾਨਾਂ ਵੇਲੇ ਸਾਰੀ-ਸਾਰੀ ਰਾਤ ਜਾਗਦਾ ਤਾਂ ਉਹ ਮੈਨੂੰ ਪੜ੍ਹਦੇ ਨੂੰ ਚੁੱਪ-ਚਾਪ ਨਿਹਾਰਦੇ ਰਹਿੰਦੇ ਤੇ ਆਪ ਵੀ ਜਾਗਦੇ ਰਹਿੰਦੇ। ਮੈਂ

ਸੁਆਲ ਯਾਦ ਕਰਨ ਦੇ ਬਹਾਨੇ ਉਨ੍ਹਾਂ ਨੂੰ ਇਤਿਹਾਸ ਸੁਣਾਉਂਦਾ ਰਹਿੰਦਾ ਅਤੇ ਉਹ ਸਿੱਖ-ਇਤਿਹਾਸ ਦੇ ਪ੍ਰਸੰਗ ਸਾਰੀ ਰਾਤ ਵਾਹਿਗੁਰੂ-ਵਾਹਿਗੁਰੂ ਕਰਦੇ ਸੁਣਦੇ ਰਹਿੰਦੇ ਕਿ ਜਿਵੇਂ ਅੰਢ ਪਾਠ ਸੁਣ ਰਹੇ ਹੋਣ। ਦਰਅਸਲ ਉਨ੍ਹਾਂ ਦਾ ਜੀਵਨ ਵੀ ਉਨ੍ਹਾਂ ਦੇ ਨਾਮ ਧੰਨ ਕੌਰ ਦੇ ਰੂਪਾਂਤਰ ਧੰਨ ਹੀ ਸੀ।

ਇਸ ਤਰ੍ਹਾਂ ਹੀ ਮੇਰੇ ਦਾਦਾ ਜੀ ਦੇ ਪ੍ਰਸੰਗ ਵਿਚ ਮੈਨੂੰ ਮੇਰੇ ਅਤੀਤ ਦਾ ਇਕ ਹੋਰ ਪਲਕ-ਝਲਕ ਜਿਹਾ ਨਜ਼ਾਰਾ ਹੋ ਰਿਹਾ ਹੈ। ਮੇਰੇ ਦਾਦਾ ਜੀ ਸ੍ਰੀ ਜਗਤ ਸਿੰਘ ਨੇ ਫਰਾਸਿਸ ਨਿਊਟਨ ਮਿਸ਼ਨ ਹਸਪਤਾਲ ਫਿਰੋਜ਼ਪੁਰ ਵਿਖੇ ਜਿੰਦਗੀ ਦੇ ਆਖਰੀ ਦੋ-ਚਾਰ ਦਿਨਾਂ ਦੇ ਦੌਰਾਨ ਮੇਰੇ ਪਿਤਾ ਸ੍ਰੀ ਅਜਮੇਰ ਸਿੰਘ ਜੀ ਨੂੰ ਇਕ-ਦੋ ਵਾਰ ਪੁੰਡਿਆ ਕਿ ਕੁਲਬੀਰਾ ਕਿਥੇ ਹੈ? ਉਦੋਂ ਬਾਬਾ ਜੀ ਅੰਤਮ ਸੁਆਸਾਂ ਦੀ ਆਖਰੀ ਮੰਜ਼ਿਲ ਤੋਂ ਬੋੜ੍ਹਾ ਕੁ ਉਚ੍ਚਾ ਸਨ ਤੇ ਬੇਹੋਸ਼ੀ ਦੀ ਹਾਲਤ ਵਿਚ ਜਾ ਰਹੇ ਸਨ। ਪਾਪਾ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਪਟਿਆਲੇ ਮਾਲ ਅਫਸਰੀ ਦਾ ਇਮਤਿਹਾਨ ਦੇ ਰਿਹਾ ਹਾਂ। ਇਹ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਖੈਰ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਕੁਲਬੀਰੇ ਨਾਲ ਜ਼ਰੂਰ ਮੇਲੇ ਹੋਣਗੇ। ਉਸ ਨੂੰ ਮਾਲ ਅਫਸਰੀ ਦਾ ਇਮਤਿਹਾਨ ਨਿਸ਼ਗ ਦੇਣ ਦਿਉ ਕਿਉਂਕਿ ਉਸ ਨੇ ਇਥੇ ਆ ਕੇ ਵੱਡਾ ਅਫਸਰ ਬਣਾ ਹੈ। ਹੁਣ ਉਸ ਨੂੰ ਸੱਦਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਮੇਰੇ ਬਾਬਾ ਜੀ ਨੇ ਮੈਨੂੰ ਆਪਣਾ ਪਿਆਰਾ ਪੋਤਾ ਹੋਣ ਦੇ ਨਾਤੇ ਮੇਰੇ ਪਿਤਾ ਜੀ ਰਾਹੀਂ ਇਹ ਅਖੀਰਲਾ ਅਸ਼ੀਰਵਾਦ ਦਿੱਤਾ ਸੀ।

ਨਵੰਬਰ 1999 ਵਿਚ ਰੋਪੜ ਜ਼ਿਲ੍ਹੇ ਤੋਂ ਬਾਅਦ ਜਦੋਂ ਮੈਂ ਡੀ.ਸੀ. ਫਿਰੋਜ਼ਪੁਰ ਲੱਗਾ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਛੁੱਧੀ ਸਰਧਾ ਸਹਿਤ ਇਹ ਅਹਿਸਾਸ ਹਮੇਸ਼ਾਂ ਰਿਹਾ ਕਿ ਮੇਰੀ ਇਹ ਪੁਜ਼ੀਸ਼ਨ ਤੇ ਪੋਸਟਿਂਗ ਮੇਰੇ ਦਾਦਾ ਜੀ ਦੇ ਵੱਲੋਂ 27 ਸਾਲ ਪਹਿਲਾਂ ਮਿਲੇ ਅਖੀਰਲੇ ਅਸ਼ੀਰਵਾਦ ਸਦਕਾ ਹੀ ਸੀ। ਇਥੇ ਅੱਜ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੋਈ ਇਸ ਗੱਲ ਨੂੰ ਸਮਝੋ ਜਾਂ ਨਾ ਸਮਝ ਸਕੇ, ਪਰ ਬਜ਼ੁਰਗਾਂ ਦੇ ਅਸ਼ੀਰਵਾਦ ਬੰਦੇ ਦੀ ਜਿੰਦਗੀ ਵਿਚ ਅਕਸਰ ਬਹੁਤ ਹੀ ਸਹਾਈ ਹੁੰਦੇ ਹਨ।

ਇਹ ਹਕੀਕਤ ਹੈ ਕਿ 9 ਜਨਵਰੀ, 1972 ਨੂੰ ਉਨ੍ਹਾਂ ਦੇ ਗੁਜਰਨ ਤੋਂ ਕੋਈ ਚਾਰ-ਪੰਜ ਘੰਟੇ ਪਹਿਲਾਂ ਮੈਂ ਪੀ.ਸੀ.ਐਸ ਦਾ ਅਖੀਰਲਾ ਪੇਪਰ ਦੇ ਕੇ ਜਦੋਂ ਪਿੰਡ ਪਹੁੰਚਿਆ ਤਾਂ ਮੇਰੇ ਮਾਤਾ-ਪਿਤਾ ਨੇ ਅੱਖਾਂ ਭਰ ਕੇ ਭਰੇ ਗਲੇ ਨਾਲ ਮੈਨੂੰ ਕਿਹਾ ਕਿ ਬੇਟਾ ਤੂੰ ਥੋੜਾ ਜਿਹਾ ਲੇਟ ਹੋ ਗਿਆ ਹੈ। ਬਾਪੂ ਜੀ ਨੇ ਤੈਨੂੰ ਇਹ ਅਸ਼ੀਰਵਾਦ ਦਿੱਤਾ ਹੈ ਕਿ ਤੂੰ ਵੱਡਾ ਅਫਸਰ ਬਣਨਾ ਹੈ। ਮੇਰੇ ਪਿਤਾ ਜੀ ਨੇ ਮੈਨੂੰ ਦਸਿਆ ਕਿ ਉਹ ਇਹ ਵੀ ਕਹਿੰਦੇ ਸਨ ਕਿ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਕੁਲਬੀਰੇ ਨਾਲ ਮੇਲੇ ਜ਼ਰੂਰ ਹੋਣਗੇ। ਉਸ ਸਮੇਂ ਜਦੋਂ ਮੈਂ ਬਾਬਾ ਜੀ ਦੇ ਗੋਦੀ ਵਿਚ ਰੋਦੇ ਹੋਏ ਨੇ ਸਿਰ ਰੱਖਿਆ ਤਾਂ ਸਾਰੇ ਹੈਰਾਨ ਰਹਿ ਗਏ ਕਿ ਉਨ੍ਹਾਂ ਨੇ ਬੱਸ ਇਕ-ਦੋ ਪਲ ਲਈ ਅੱਖਾਂ ਖੋਲ੍ਹੀਆਂ ਤੇ ਮੁਸ਼ਕਿਲ ਨਾਲ ਮੇਰੇ ਸਿਰ 'ਤੇ ਹੱਥ ਰੱਖਿਆ। ਮੈਨੂੰ ਹੁਣ ਵੀ ਇਉਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਅਸ਼ੀਰਵਾਦੀ ਬਚਨਾਂ ਦੀ ਪ੍ਰਿਯੀ ਤੇ ਸੀਮਾ

ਅਕਾਲ ਪੁਰਖ ਦੀ ਕ੍ਰਿਪਾ ਨਾਲ ਮੇਰੀ ਲਈ ਬਹੁਤ ਅੱਗੇ ਤੱਕ ਸੀ ਕਿਉਂਕਿ ਕਮਿਸ਼ਨਰ ਬਣਨਾ ਤਾਂ ਮੈਂ ਕਦੇ ਮਨ-ਚਿੱਤ ਵਿਚ ਵੀ ਨਹੀਂ ਚਿਤਵਿਆ ਸੀ।

ਇਸ ਤੋਂ ਇਲਾਵਾ ਮੈਂ ਇਹ ਵੀ ਮੰਨਦਾ ਹਾਂ ਕਿ ਕੁੱਲ ਮਿਲਾ ਕੇ ਜੋ ਜ਼ਿੰਦਗੀ ਦੇ ਵਿਚ ਤਸੱਲੀ ਤੇ ਖੁਸ਼ੀ ਮਿਲ ਰਹੀ ਹੈ; ਇਹ ਆਪਣੇ ਵਡੇਰਿਆਂ ਦੇ ਅਸੀਰਵਾਦਾਂ ਸਦਕਾ ਹੀ ਹੈ। ਇਸ ਪ੍ਰਬਾਇ ਇਕ ਹੋਰ ਦੈਵੀ ਅਚੰਭੇ ਵਾਲੀ ਗੱਲ ਹੋਈ। ਠੀਕ 9 ਦਸੰਬਰ 1973 ਨੂੰ ਬਾਬਾ ਜੀ ਦੀ ਪਹਿਲੀ ਬਰਸੀ ਵੇਲੇ ਭੋਗ ਪੈਣ ਤੋਂ ਸਿਰਫ਼ ਇਕ ਘੰਟੇ ਬਾਅਦ ਮੈਨੂੰ ਪੀ.ਐਸ.ਐਸ ਵਿਚ ਪੰਜਾਬ ਵਿਚੋਂ ਤੀਜੇ ਸਥਾਨ 'ਤੇ ਸਿਲੈਕਟ ਹੋਣ ਦੀ ਖੁਸ਼ਬੁਰੀ ਮਿਲੀ ਸੀ।

ਮੈਨੂੰ ਆਪਣੇ ਬਾਬਾ ਜੀ ਦੀ ਇੱਕ ਹੋਰ ਬਹੁਤ ਵਧੀਆ ਗੱਲ ਯਾਦ ਆ ਰਹੀ ਹੈ। ਉਹ ਇਹ ਕਿ ਖੁਰਾਕ ਦੇ ਪੱਥੋਂ ਮੈਂ ਦੇਖਦਾ ਸੀ ਕਿ ਉਹ ਆਪਣੇ ਅਖੀਰਲੇ ਸਮੇਂ ਤੱਕ ਜਦੋਂ ਕਿ ਉਹ 83-84 ਸਾਲ ਦੀ ਅਵਸਥਾ ਵਿਚ ਪੁੱਜ ਚੁੱਕੇ ਸਨ। ਉਦੋਂ ਵੀ ਉਹ ਦਿਨ ਵਿਚ ਦੋ ਕੁ ਸੇਰ ਦੁੱਧ, ਛਟਾਂਕ-ਦੋ ਛਟਾਂਕ ਘਿਓ ਅਤੇ ਤਕਰੀਬਨ ਇੰਨਾ ਕੁ ਹੀ ਮੱਖਣ ਅਤੇ ਇਸ ਤੋਂ ਇਲਾਵਾ ਸ਼ਾਮ ਨੂੰ ਕਾਝੂਨੀ ਦੇ ਦੁੱਧ ਨਾਲ ਅੱਧ ਕੁ ਪਾਈਆ ਮਲਾਈ; ਕੋਈ ਦੇਸੀ ਦਵਾਈ ਲੈਣ ਦੇ ਬਹਾਨੇ ਛਕ ਜਾਂਦੇ ਸਨ। ਉਨ੍ਹਾਂ ਦੇ ਸਰੀਰ ਵਿਚ ਇਸ ਖੁਰਾਕ ਦੀ ਇੰਨੀ ਕੁ ਬਰਕਤ ਸੀ ਕਿ ਉਨ੍ਹਾਂ ਦੀਆਂ ਜੁੱਤੀਆਂ ਦੀ ਅੱਡੀ ਦੀ ਡੋਰ ਘਸਦੀ ਨਹੀਂ ਸੀ। ਪਰ ਪੰਜਿਆਂ ਦੇ ਬਲੋਂ ਤਲੇ ਘਸ ਕੇ ਪੇਤਲੇ ਹੋ ਜਾਂਦੇ ਸਨ।

ਪੈਰ! ਜਿਸ ਕਿਸੇ ਨੇ ਵੀ ਬਾਬਾ ਜੀ ਨੂੰ ਵੇਖਿਆ ਹੈ, ਉਹ ਮੇਰੇ ਨਾਲ ਸਹਿਮਤ ਹੋਣਗੇ ਕਿ ਉਹ ਪੱਥੀਆਂ ਭਾਰ ਹੀ ਤੁਰਦੇ ਸਨ ਤੇ ਉਨ੍ਹਾਂ ਦੀ ਅੱਡੀ ਧਰਤੀ 'ਤੇ ਨਾਂ-ਮਾਤਰ ਹੀ ਲਗਦੀ ਸੀ। ਬਾਬਾ ਜੀ ਦੀ ਹਿੰਮਤ ਤੇ ਤਾਕਤ ਦੀ ਨਿਸ਼ਾਨੀ ਵਜੋਂ ਅਸੀਂ ਉਨ੍ਹਾਂ ਦੀ ਅਖੀਰਲੀ ਜੁੱਤੀ ਸਾਂਭ ਕੇ ਰੱਖੀ ਹੋਈ ਸੀ। ਪਰ ਕੁਝ ਕੁ ਸਾਲ ਹੋਏ ਕਿ ਪਿੰਡ ਰਹਿੰਦੇ ਸਾਡੇ ਛੋਟੇ ਭਾਈ ਦੇ ਪਰਿਵਾਰ ਤੋਂ ਨਵੀਂ ਕੋਠੀ ਬਣਾਉਣ ਸਮੇਂ ਇਹ ਕਿਤੇ ਗੁੰਮ ਹੋ ਗਈ। ਮੈਨੂੰ ਇਸ ਦਾ ਹਮੇਸ਼ਾਂ ਵਿਗੁਚਾ ਰਿਹਾ ਹੈ ਕਿ ਅਸੀਂ ਆਪਣੀ ਬਜ਼ੁਰਗਾਂ ਤੋਂ ਮਿਲੀ ਹਿੰਮਤ ਦੀ ਨਾਯਾਬ ਵਿਰਾਸਤ ਅਣਭੋਲੇ ਹੀ ਗਵਾ ਬੈਠੇ ਹਾਂ। ਕਿੰਨਾ ਚੰਗਾ ਹੁੰਦਾ ਕਿ ਹੁਣ ਅੱਗੇ ਸਾਡੇ ਬੱਚੇ ਸਾਡੇ ਬਾਬੇ ਦੇ 84ਵੇਂ ਸਾਲ ਵਿਚ ਹੰਦਾਈ ਜੁੱਤੀ ਨੂੰ ਵੇਖ ਕੇ ਹੀ ਆਪਣੇ ਪੜ੍ਹਦਾਦੇ ਦੇ ਦਰਸ਼ਨ ਕਰ ਸਕਦੇ ਅਤੇ ਉਨ੍ਹਾਂ ਦੀ ਮਿਹਨਤ ਤੇ ਸਿਰੜ ਤੋਂ ਪ੍ਰੇਰਣਾ ਲੈ ਸਕਦੇ।

ਬਾਬਾ ਜੀ ਸ੍ਰ. ਜਗਤ ਸਿੰਘ ਨੇ ਭੈੜੇ ਬੰਦਿਆਂ ਜਾਂ ਕਮੀਨੇ ਬੰਦਿਆਂ ਨੂੰ ਬਾਹਰ ਚੌਂਤਰੇ ਤੇ ਬੈਠਿਆਂ ਨੇ ਗਲ੍ਹਾਂ ਦਾ ਛਾਂਦਾ ਵਰਤਾਈ ਜਾਣਾ। ਅਕਸਰ ਨਾਲ ਹੀ ਕਹਿੰਦੇ ਰਹਿਣਾ ਕਿ ਸੱਚੇ ਪਾਤਿਸ਼ਾਹ ਹੁਣ ਤਾਂ ਮੈਨੂੰ ਚੁੱਕ ਲੈ। ਮੈਂ ਉਨ੍ਹਾਂ ਦਾ ਪਿਆਰਾ ਪੋਤਰਾ ਹੋਣ ਕਰਕੇ ਉਨ੍ਹਾਂ ਨੂੰ ਕਈ ਵਾਰ ਪੁੱਛਣਾ; ਬਾਬਾ ਜੀ! ਤੁਸੀਂ ਚੰਗਾ ਖਾਂਦੇ-ਪੀਦੇ ਹੋ ਤੇ ਮੰਦਾ ਬੋਲਦੇ ਹੋ। ਪਰ ਅਕਾਲ-ਪੁਰਖ ਨਾਲ ਆਹ ਕੀ ਸਕੀਆਂ ਬਣਾਉਂਦੇ ਰਹਿੰਦੇ ਹੋ? ਉਨ੍ਹਾਂ ਨੇ ਕਹਿਣਾ ਕਿ ਸ਼ੇਰਾ! ਤੈਨੂੰ ਮੇਰੇ ਦੁੱਖਾਂ ਦਾ ਪਤਾ ਨਹੀਂ?

ਮੇਰੇ ਵਲੋਂ ਉਨ੍ਹਾਂ ਨਾਲ ਵੱਖੋ-ਵੱਖਰੇ ਸਮੇਂ ਇਹ ਸਵਾਲ ਦੁਹਰਾਏ ਜਾਣ ਕਰਕੇ; ਇਕ ਦਿਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਵੱਡਾ ਦੁੱਖ ਤਾਂ ਆਪਣੇ ਤੋਂ ਪਹਿਲਾਂ ਆਪਣੇ ਪੁੱਤਰ ਤੇ ਸਾਡੇ ਚਾਚਾ ਜੀ ਸ੍ਰ. ਸ਼ਾਸ਼ਤੇਰ ਸਿੰਘ ਦੇ ਗੁਜ਼ਰ ਜਾਣ ਦਾ ਸੀ। ਉਨ੍ਹਾਂ ਨੇ ਉਦੋਂ ਮੈਨੂੰ ਜੋ ਅਪਣਾ ਦੂਜਾ ਦੁੱਖ ਦੱਸਿਆ ਸੀ; ਮੈਨੂੰ ਉਸ ਦੀ ਉਸ ਸਮੇਂ ਸਮਝ ਨਹੀਂ ਆਈ। ਪਰ ਉਸ ਬਾਰੇ ਹੁਣ ਬੋੜੀ-ਬੋੜੀ ਸਮਝ ਆਉਣ ਲੱਗ ਪਈ ਹੈ। ਉਨ੍ਹਾਂ ਨੂੰ ਦੂਜਾ ਦੁੱਖ ਇਹ ਸੀ ਕਿ ਪਿੰਡ ਦੇ ਬੰਦੇ ਤਾਂ ਸਮਾਜਿਕ ਕਦਰਾਂ-ਕੀਮਤਾਂ ਤੋਂ ਬਿਡਕ ਹੀ ਰਹੇ ਸਨ। ਪਰ ਉਨ੍ਹਾਂ ਲਈ ਅਲੋਕਾਰੀ ਵਾਲੀ ਗੱਲ ਇਹ ਸੀ ਕਿ ਹੁਣ ਤਾਂ ਨੂੰਹਾਂ-ਧੀਆਂ ਵਿਚ ਵੀ ਫਰਕ ਨਹੀਂ ਰਹਿ ਗਿਆ ਸੀ। ਸਾਰੀਆਂ ਨੰਗੇ ਸਿਰ ਤੁਰੀਆਂ ਫਿਰਦੀਆਂ ਸਨ। ਇਸ ਲਈ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਭਾਈ! ਮੈਂ ਤਾਂ ਉਨ੍ਹਾਂ ਨੂੰ ਦੇਖ ਕੇ ਹੁਣ ਆਪ ਹੀ ਪੱਲਾ ਕਰ ਲੈਂਦਾ ਹਾਂ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਸਮੇਂ ਦੇ ਸਮਾਜ ਵਿਚ ਪਰਿਵਾਰਕ ਸਾਂਝਾ ਤੇ ਮੁਹੱਬਤਾਂ ਗੁੜੀਆਂ ਸਨ। ਬੇਸ਼ੱਕ ਉਸ ਸਮੇਂ ਇਸਤਰੀਆਂ ਤੇ ਮਰਦਾਂ ਵਿਚ ਵਿਥ ਸੀ। ਬੁੜੀਆਂ ਨੂੰ ਵੇਖ ਕੇ ਹਰ ਮਰਦ ਦਾ ਸਿਰ ਨੀਵਾਂ ਹੁੰਦਾ ਸੀ ਜਿਵੇਂ ਕਿਸੇ ਪਵਿੱਤਰ ਪੇਸ਼ੀ ਅਗੋਂ ਢੁਕਦਾ ਹੈ। ਉਦੋਂ ਸਦਾਚਾਰ, ਤਿਆਗ ਤੇ ਪ੍ਰੇਮ ਦੀ ਬਹੁਲਤਾ ਸੀ। ਧੀਆਂ-ਭੈਣਦੀ ਸਾਂਝ ਸੀ। ਰੋਟੀ-ਬੇਟੀ ਦੀ ਵੀ ਸਾਂਝ ਸੀ। ਵੱਡੇ-ਛੋਟੇ ਦੀ ਤਮਿਜ਼ ਸੀ।

ਰੱਬ ਤੇ ਰਾਮ ਦਾ ਜ਼ਿਕਰ ਮਨ ਵਿਚ ਹੈਅ-ਭੈਅ ਭਾਵ ਦਿਆ-ਖਿਮਾ ਤੇ ਡਰ ਬਣਾਈ ਰੱਖਦਾ ਸੀ। ਲੋਕ ਵਰ ਤੇ ਸਰਾਪ ਨੂੰ ਸਮਝਦੇ ਸਨ। ਦੁਰਾਸੀਸ ਤੋਂ ਡਰਦੇ ਸਨ। ਇਸ ਲਈ ਅਸੀਸਾਂ ਲੈਣ ਦੇ ਚਾਹਵਾਨ ਹੁੰਦੇ ਸਨ। ਇਸ ਲਈ ਬਜ਼ੁਰਗਾਂ ਦੀ ਅਸੀਸ ਵਿਚ ਨਾਮ ਖੁਮਾਰੀ ਵਰਗਾ ਰੰਗ ਹੁੰਦਾ ਸੀ। ‘ਬਜ਼ੁਰਗਾਂ ਦੀਆਂ ਗਾਲਾਂ, ਦੁੱਧ-ਖਿਓਂ ਦੀਆਂ ਨਾਲਾਂ’ ਵਾਗ ਸਮਝੀਆਂ ਜਾਂਦੀਆਂ ਸਨ। ਮਰਦ ਤੇ ਔਰਤਾਂ ਵੀ ਵੱਡਿਆਂ ਦੀ ਕਹੀ ਗੱਲ ਦਾ ਪੂਰਾ ਮਾਣ-ਸਤਿਕਾਰ ਕਰਦੇ ਸਨ। ਨੂੰਹਾਂ, ਧੀਆਂ ਤੇ ਭੈਣਾਂ ਦੀ ਮਜਾਲ ਨਹੀਂ ਸੀ ਕਿ ਉਹ ਕਿਤੇ ਬਜ਼ੁਰਗਾਂ ਦੇ ਅਗੋਂ ਨੰਗੇ ਸਿਰ ਲੰਘ ਜਾਣ। ਜੇ ਕਦੇ ਅਚਨਚੇਤੀ ਕਿਸੇ ਲੜਕੀ ਦੇ ਸਿਰ ਤੋਂ ਚੁੰਨੀ-ਦੁਪੱਟਾ ਸਰਕ ਹੀ ਜਾਂਦਾ ਸੀ ਤਾਂ ਉਨ੍ਹਾਂ ਦੀ ਇਸ ਕੁਤਾਹੀ ਕਰਕੇ ਪਈਆਂ ਬਾਬਾ ਜੀ ਸ੍ਰ. ਜਗਤ ਸਿੰਘ ਤੇ ਮੇਰੇ ਪਾਪਾ ਜੀ ਸ੍ਰ. ਅਜਮੇਰ ਸਿੰਘ ਦੀਆਂ ਝਿੜਕਾਂ ਹੁਣ ਤੱਕ ਵੀ ਸਾਰੇ ਪਿੰਡ ਵਿੱਚ ਮਸ਼ਹੂਰ ਹਨ।

ਬਾਬਾ ਜੀ ਆਪਣੇ ਜੀਵਨ ਦਾ ਵੱਡਾ ਹਿੱਸਾ ਇਲਕੇ ਦੇ ਵੈਲੀਆਂ ਤੇ ਡੰਡੇ-ਖੰਡੇ ਵਾਲੇ ਬੰਦਿਆਂ ਦੀ ਸੋਹਬਤ ਵਿਚ ਰਹੇ। ਇਸ ਦਾ ਮੁੱਖ ਕਾਰਣ ਇਹ ਸੀ ਕਿ ਪਹਿਲਾਂ ਤਾਂ ਪੜਦਾਦਾ ਜੀ ਨੇ ਰਈਸੀ ਠਾਠ ਅਨੁਸਾਰ ਉਨ੍ਹਾਂ ਨੂੰ ਬਚਪਨ ਤੋਂ ਹੀ ਨਸ਼ਿਆਂ ਤੇ ਮਾਸਖੋਰੀ ਦੀ ਆਦਤ ਪਾ ਦਿਤੀ। ਪਰ ਜਦੋਂ ਪੜਦਾਦਾ ਜੀ ਨੇ ਆਪ ਖੁਦ ਆਪਣੇ ਵੱਡੇ ਪੁੱਤਰ ਸ੍ਰ. ਈਸ਼ਵਰ ਸਿੰਘ ਅਤੇ ਦੇਵ ਸਮਾਜ ਦੇ ਅਸਰ ਹੇਠ ਇਕ ਦਿਨ ਵਿਚ ਹੀ ਘਰ ਵਿੱਚ ਸਾਰੀ ਉਮਰ ਤੋਂ ਚੱਲ ਰਹੇ ਮਾਸ-ਸਰਾਬ ਦਾ ਪ੍ਰਚਲਣ ਸਦਾ ਲਈ ਬੰਦ ਕਰ ਦਿੱਤਾ ਤਾਂ ਉਹ ਆਪਣੇ

ਛੋਟੇ ਪੁੱਤਰ ਦੇ ਇਸ ਗੱਲੋਂ ਵਿਰੋਧੀ ਹੋ ਗਏ ਕਿ ਜਗਤ ਸਿੰਘ ਦਾਰੂ-ਸ਼ਰਾਬ ਕਿਉਂ ਨਹੀਂ ਛੱਡਦਾ। ਪੜਦਾਦਾ ਜੀ ਨੇ ਉਨ੍ਹਾਂ ਨਾਲ ਬੋਲ-ਚਾਲ ਵੀ ਬੰਦ ਕਰ ਦਿਤੀ। ਸ਼ਰੀਕ ਭਰਾਵਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹਿਆਂ ਤਾਂ ਬਾਬਾ ਜੀ ਆਪਣੇ ਚੰਗੇ-ਮਾੜੇ ਯਾਰਾਂ ਦੀ ਜੁੰਡਲੀ ਨਾਲ ਰਲ ਗਏ।

ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਵੱਡਾ ਹਿੱਸਾ ਰਾਜਸਥਾਨ ਵਿਚ ਬਿਤਾਇਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਸੰਗਰੀਆ ਮੰਡੀ ਕੋਲ ਹੁਣ ਵੀ ਨਗਰਾਣੇ ਪਿੰਡ ਵਿਚ ਸਾਡੀ ਜ਼ਮੀਨ ਹੈ। ਇਸ ਦਾ ਦੂਜਾ ਕਾਰਨ ਇਹ ਵੀ ਸੀ ਕਿ ਰਾਜਸਥਾਨੀ ਲੋਕ ਧਰਮ ਤੇ ਸਦਾਚਾਰ ਦੇ ਪੱਖੋਂ ਬਹੁਤ ਵਧੀਆ ਇਨਸਾਨ ਤੇ ਦੋਸਤ ਹੁੰਦੇ ਹਨ। ਇਸ ਤੋਂ ਇਲਾਵਾ ਰਾਜਸਥਾਨ ਨਾਲ ਵੱਡੀ ਸਾਂਝ ਦਾ ਕਾਰਨ ਇਹ ਵੀ ਸੀ ਕਿ ਪੰਜਾਬ ਦੇ ਲੋਕਾਂ ਤੇ ਖਾਸ ਤੌਰ 'ਤੇ ਸਿੱਧੂ-ਬਰਾੜਾਂ ਦੀਆਂ ਜੜ੍ਹਾਂ ਤਾਂ ਭੱਟੀ ਰਾਜਪੁਤਾਂ ਦੀ ਜੱਦ ਵਿਚ ਹੋਣ ਸਦਕਾ ਜੈਸਲਮੇਰ ਤੱਕ ਜਾਂਦੀਆਂ ਹਨ। ਫਿਰ ਪੰਜਾਬ ਦੇ ਕਿਰਸਾਣ ਸਮਾਜ ਦੀ ਤਾਂ ਨਗੌਰ ਦੇ ਬਲਦਾਂ ਤੇ ਬਲ੍ਲੋਤਰੇ ਦੇ ਉਠਾਂ ਤੋਂ ਬਿਨਾਂ ਗਤੀ ਹੀ ਨਹੀਂ ਸੀ ਹੁੰਦੀ। ਇਸ ਲਈ ਬਾਬਾ ਜੀ ਵੀ ਨਗੌਰ ਤੇ ਬਲ੍ਲੋਤਰੇ ਦੇ ਪ੍ਰਸਿੱਧ ਪਸੂ ਮੇਲਿਆਂ ਵਿਚੋਂ ਖੇਤੀ ਲਈ ਬਲਦ ਤੇ ਉਠ ਲਿਆਉਂਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦਾ ਸਹਿਚਾਰ ਬਠਿੰਡੇ, ਸੰਗਰੂਰ ਤੇ ਪਟਿਆਲੇ ਤੋਂ ਅਗੀ ਹਰਿਆਣੇ ਵਿਚ ਹਿਸਾਰ ਤੱਕ ਦੇ ਲੋਕਾਂ ਨਾਲ ਵੀ ਰਿਹਾ। ਬੇਸ਼ਕ ਉਹ ਖਾੜਕੂ ਤੇ ਮਾਰਖੁੰਡੇ ਦੋਸਤਾਂ-ਮਿੱਤਰਾਂ ਨਾਲ ਰਹੇ ਕਿਉਂਕਿ ਉਨ੍ਹਾਂ ਬਿਨਾਂ ਪਿੰਡ ਦੇ ਸ਼ਰੀਕੇ ਨੇ ਉਨ੍ਹਾਂ ਨੂੰ ਵੱਸਣ ਨਹੀਂ ਸੀ ਦੇਣਾ।

ਪਰ ਅੱਜ ਵੀ ਬਠਿੰਡਾ ਤੋਂ ਹਿਸਾਰ ਤਕ ਦੇ ਬਾਣੀਆਂ, ਅਦਾਲਤਾਂ ਤੇ ਪੁਰਾਣੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਬਾਬਾ ਜੀ ਨੇ ਕੇਂਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਸੀ। ਇਥੋਂ ਤਕ ਕਿ ਜਦੋਂ ਪਾਕਿਸਤਾਨ ਬਣਿਆ ਤਾਂ ਮੁਸਲਮਾਨ ਪਰਿਵਾਰਾਂ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਆਪਣੀ ਹਿਫਾਜ਼ਤ ਵਿਚ ਬਾਬਾ ਜੀ ਆਪ ਫਾਜ਼ਿਲਕਾ ਦੇ ਰਸਤੇ ਬਹਾਵਲਪੁਰ ਦੀ ਸਰਹੱਦ ਤੱਕ ਛੱਡ ਕੇ ਆਏ। ਇਸ ਲਈ ਬੇਸ਼ਕ ਉਨ੍ਹਾਂ ਨੂੰ ਇਲਕੇ ਦੇ ਬੰਦਿਆਂ ਦੀ ਨਰਾਜ਼ਗੀ ਵੀ ਸਹੇਤੀ ਪਈ ਜੋ ਕਿ ਬਦਲਾਖੇਰੀ ਦੀ ਭਾਵਨਾ ਨਾਲ ਮੁਸਲਮਾਨਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਔਰਤਾਂ ਦੀ ਬੇਪੱਤੀ ਕਰਨੀ ਚਾਹੁੰਦੇ ਸਨ।

ਜਿਥੇ ਦਾਦਾ ਜੀ ਜਗਤ ਸਿੰਘ ਦਾ ਜਰਵਾਣਪਣ ਤੇ ਗੁਸੇ ਦਾ ਖੂੰਡਾ ਮਸ਼ਹੂਰ ਸੀ। ਉਥੇ ਹੀ ਸਾਰੇ ਨਗਰ ਲਈ ਉਨ੍ਹਾਂ ਦੇ ਫਿਕਰ ਦਾ ਸਭ ਨੂੰ ਪਤਾ ਸੀ। ਉਨ੍ਹਾਂ ਦਾ ਸੁਗਲੀਆ ਸੁਭਾਅ ਤੋਂ ਵੀ ਸਾਰੇ ਜਾਣੂ ਸਨ। ਮੈਂ ਦਾਦਾ ਜੀ ਦੀ ਜ਼ਿੰਦਗੀ ਵਿਚ ਮੁੱਖ ਤੌਰ 'ਤੇ ਦੋ ਹੀ ਸੁਗਲ ਵੇਖੇ। ਇਕ ਤਾਂ ਇਹ ਸੀ ਕਿ ਮਹੀਨਾ-ਮਹੀਨਾ ਪਰ ਯਾਰ-ਬੇਲੀਆਂ ਕੋਲ ਰਹਿਣ ਲਈਸਫ਼ਰ 'ਤੇ ਤੁਰੇ ਰਹਿਣਾ। ਦੂਜਾ ਸੁਗਲ ਇਹ ਸੀ ਕਿ ਜਦੋਂ ਕਿਤੇ ਦੋ-ਚਾਰ ਦਿਨ ਲਈ ਪਿੰਡ ਆਉਣਾ ਤਾਂ ਪਿੰਡ ਦੇ ਮਾੜੇ-ਭੈੜੇ ਬੰਦਿਆਂ ਨੂੰ ਸਰਦਾਰੀ ਠਾਠ ਵਿਚ ਗਾਲਾਂ ਕੱਢੀ ਜਾਣੀਆਂ।

ਸੱਤਰਵਿਆਂ ਤੱਕ ਮੈਂ ਦੇਖਿਆ ਕਿ ਉਸ ਵਕਤ ਦੀ ਸਮਾਜਿਕ ਬਣਤਰ ਅਨੁਸਾਰ ਬਜ਼ੁਰਗ ਸਭ ਦੇ ਸਾਡੇ ਤੇ ਆਦਰਯੋਗ ਹੁੰਦੇ ਸਨ। ਸੋ ਇਸ ਲਈ ਸਭ ਛੋਟੇ-ਵੱਡਿਆਂ ਨੇ ਬਾਬਾ ਜੀ ਤੋਂ ਝਿੜਕਾਂ ਦਾ ਛਾਂਦਾ ਘਿਓ ਦੀਆਂ ਨਾਲਾਂ ਸਮਝ ਕੇ ਛਕੀ ਜਾਣ।

ਇਸ ਪ੍ਰਸੰਗ ਵਿਚ ਬਾਬਾ ਜੀ ਤੇ ਸਾਡੇ ਪਿੰਡ ਦੇ ਬਿਸ਼ਨੇ ਬਾਣੀਏ ਦੀ ਗਰਮੀਆਂ ਦੀ ਅੱਧੀ-ਅੱਧੀ ਰਾਤ ਤੱਕ ਵਾਰਤਾਲਾਪ ਸਾਨੂੰ ਸਭ ਨੂੰ ਯਾਦ ਹੈ। ਗਰਮੀ ਦੀ ਸ਼ਿੱਦਤ ਕਰਕੇ ਜਿਹੜੀ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੁੰਦੀ ਸੀ ਉਹ ਬਾਬਾ ਜੀ ਨੇ ਬਿਸ਼ਨੇ 'ਤੇ ਝਾੜ ਦੇ ਟੀ। ਦਾਦਾ ਜੀ ਨੇ ਅਕਸਰ ਬਾਬੇ ਬਿਸ਼ਨੇ ਨੂੰ ਕਈ ਵਾਰ ਪੁੱਛਣਾ ਕਿ ਬਿਸ਼ਨਿਆ ਕੌਣ ਕੁ ਵਕਤ ਹੋਊ? ਬਿਸ਼ਨੇ ਬਾਬੇ ਨੇ ਕਹਿਣਾ ਕਿ ਸਰਦਾਰ ਜੀ, ਤਿੱਕੜੀ ਜਮਾਂ ਸਿਰ 'ਤੇ ਐ। ਬਾਬਾ ਜੀ ਨੇ ਕਹਿਣਾ ਕਿ ਤੇਰਾ ਸਿਰ; ਬਿਸ਼ਨਿਆ ਆਪਣੇ ਭੈਂਗ ਨੂੰ ਠੀਕ ਕਰ ਤਿੱਕੜੀ ਵੇਖ। ਵਿਚਾਰੇ ਬਾਣੀਏ ਨੇ ਹਾਂ ਜੀ ਸਰਦਾਰ ਜੀ; ਹੂੰ ਜੀ ਸਰਦਾਰ ਜੀ ਕਰਕੇ ਗੱਲ ਤੌਰੀ ਰੱਖਣੀ ਤੇ ਰਾਤ ਬੀਤਦੀ ਜਾਣੀ। ਦਾਦਾ ਜੀ ਦੇ ਅਜਿਹੇ ਹੋਰਨਾਂ ਕਿੰਨੇ ਹੀ ਵਾਰਤਾਲਾਪਾਂ ਦੀ ਯਾਦ ਕੰਨਾਂ ਨੂੰ ਅੱਜ ਵੀ ਹੱਸਣ ਲਾ ਦਿੰਦੀ ਹੈ।

ਤਕਰੀਬਨ ਸਾਰੇ ਮਾਲਵੇ ਅਤੇ ਨਾਲ ਲੱਗਦੇ ਇਲਾਕੇ ਵਿਚ ਉਹ ਬੀਕਾਨੇਰ ਆਪਣੇ ਪ੍ਰਸਿੱਧ ਨਾਮ ਜੱਗ ਸਿੰਘ ਨਾਲ ਜਾਣੇ ਜਾਂਦੇ ਸਨ। ਸਾਡਾ ਪਿੰਡ ਚੱਕ ਖੜਕ ਸਿੰਘ ਵਾਲਾ ਉਰਫ਼ ਛੁਮਵਾਲੀ, ਉਨ੍ਹਾਂ ਦੇ ਨਾਮ 'ਤੇ ਜੱਗ ਸਿੰਘ ਵਾਲੀ ਛੁਮਵਾਲੀ ਪ੍ਰਸਿੱਧ ਹੋ ਗਿਆ ਸੀ। ਮੇਰੇ ਬਾਬਾ ਜੀ ਨੇ ਸਾਰੀ ਉਮਰ ਡੱਡੇ-ਖੰਡੇ ਵਾਲੇ ਬਾਬਿਆਂ ਵਾਂਗੂੰ ਜੀਵਨ ਬਤੀਤ ਕੀਤਾ। ਪਰ ਆਪਣੇ ਅੰਤਲੇ ਸਮੇਂ ਵਿਚ ਉਹ ਜੀਵਨ ਦੀਆਂ ਉਚਿਆਂ ਮੰਜ਼ਿਲਾਂ ਨੂੰ ਪਹੁੰਚ ਚੁਕੇ ਸਨ ਤੇ ਅਕਸਰ ਕਹਿੰਦੇ ਹੁੰਦੇ ਸਨ ਕਿ ਜੱਗ ਸਿੰਘ ਤੋਂ ਬਿਨਾਂ ਦੁਨੀਆਂ ਕਿਹੜਾ ਸੁੰਨੀ ਹੋ ਜਾਉਗੀ। ਆਪਣੇ ਅਖੀਰਲਾ ਦਿਨ ਵਿਚ ਉਹ ਹਮੇਸ਼ਾਂ ਇਹ ਹੀ ਕਹਿੰਦੇ ਸੁਣੇ ਗਏ 'ਚਿੰਤਾ ਤਾ ਕੀ ਕੀਜੀਏ ਜੇ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਬਿਰ ਨਹੀਂ ਕੋਇ॥' ਇਸ ਤਰ੍ਹਾਂ ਉਹ ਸਾਰੀ ਉਮਰ ਚੜ੍ਹਦੀ ਕਲਾ ਵਿਚ ਰਹੇ।

ਅਖੀਰ 9 ਜਨਵਰੀ 1972 ਨੂੰ ਮੇਰੇ ਦਾਦਾ ਜੀ ਸ੍ਰੂ: ਜਗਤ ਸਿੰਘ ਨੇ ਉਨ੍ਹਾਂ ਦੇ ਇਸ ਜਨਮ ਦਾ ਅਖੀਰਲਾ ਦਿਨ ਵੇਖਿਆ ਤੇ ਸਾਡੇ ਸਾਰੇ ਪਿੰਡ ਲਈ ਬਾਬਾ ਬੋਹੜ ਬਣ ਕੇ ਇਸ ਫਾਨੀ ਜਹਾਨ ਤੋਂ ਰੁਕਸਤ ਹੋਏ।



## ਬਣਦੇ-ਟੁੱਟਦੇ ਰਿਸਤੇ

ਅਜੋਕੇ ਸਮਾਜ ਦੇ ਬਹੁਤ ਹੀ ਗੰਭੀਰ ਮਸਲਿਆਂ ਵਿਚੋਂ ਇਕ ਵੱਡਾ ਮਸਲਾ ਤਿੜਕਦੇ -ਟੁੱਟਦੇ ਰਿਸ਼ਤਿਆਂ ਦਾ ਹੈ, ਜਿਸ ਨਾਲ ਕਿ ਮਨੁੱਖਤਾ ਦੀ ਮੁੱਢਕਦੀਮੀ ਆਪਸੀ ਸਾਂਝ ਦੀ ਲੋੜ ਨੂੰ ਵੱਡਾ ਖੋਗ ਲੱਗ ਰਿਹਾ ਹੈ। ਜਦੋਂ ਤੋਂ ਮਨੁੱਖ ਨੇ ਕੁਦਰਤ ਵਿਚ ਜਨਮ ਲਿਆ ਤੇ ਵਿਕਾਸ ਕੀਤਾ; ਉਦੋਂ ਤੋਂ ਹੀ ਮਨੁੱਖ ਨੂੰ ਇਕ ਕਬੀਲੇ ਵਿਚ ਰਹਿਣ ਦੀ ਜ਼ਰੂਰਤ ਮਹਿਸੂਸ ਹੋਈ ਕਿਉਂਕਿ ਉਹ ਕੁਦਰਤ ਦੀਆਂ ਵਿਕਰਾਲ ਸ਼ਕਤੀਆਂ ਭੂਚਾਲ, ਤੁਫਾਨ ਤੇ ਝੱਖੜ-ਝੋਲਿਆਂ ਦੇ ਸਾਹਮਣੇ ਆਪਣੇ ਆਪ ਨੂੰ ਇਕੱਲਾ-ਕਾਰੂ ਹੀ ਸੀ। ਉਸ ਨੇ ਇਸ ਸਭ ਕੁਝ ਦਾ ਮੁਕਾਬਲਾ ਕਰਨ ਲਈ ਸੰਯੁਕਤ ਸੋਚ ਤੇ ਸੰਯੁਕਤ ਬਲ ਦੀ ਵਿਧੀ ਨੂੰ ਅਪਣਾ ਕੇ ਕਬੀਲਿਆਂ ਦਾ ਨਿਰਮਾਣ ਕੀਤਾ। ਉਸ ਤੋਂ ਉਪਰੰਤ ਕਬੀਲਿਆਂ ਵਿਚ ਉਸ ਨੇ ਆਪਣੇ-ਆਪ ਨੂੰ ਸਾਕਾਚਾਰੀ ਦੇ ਬੰਧਨਾਂ ਵਿਚ ਬੰਨਿਆ। ਮੰਨਿਆ ਜਾਂਦਾ ਹੈ ਕਿ ਬਾਬਾ ਆਦਮ ਤੇ ਮਾਈ ਹਵਾ ਦੇ ਸਭ ਤੋਂ ਵੱਧ ਪੁਰਾਣੇ ਤੁਅੱਲਕ ਇਸਤਰੀ-ਪੁਰਸ਼ ਦੇ ਰਿਸਤੇ ਦੀ ਬੁਨਿਆਦ ਉਨ੍ਹਾਂ ਦਾ ਸਰੀਰਕ ਤੇ ਜਿਨਸੀ ਰਿਸਤਾ ਸੀ।

ਇਸ ਤੋਂ ਅਗੇ ਹੋਰ ਸਮਾਜ ਅਤੇ ਨਵੇਂ-ਨਵੇਂ ਰਿਸਤੇ-ਨਾਤਿਆਂ ਦੀ ਰਚਨਾ ਹੋਈ। ਇਸਤਰੀ-ਪੁਰਸ਼ ਦਾ ਰਿਸਤਾ ਸ੍ਰਿਸ਼ਟੀ ਦਾ ਮੂਲ ਆਧਾਰ ਹੈ। ਸਮਾਂ ਚਲਦਾ ਗਿਆ; ਮਾਈ ਹਵਾ ਤੇ ਬਾਬਾ ਆਦਮ ਦੇ ਅਸੀਂ ਯੁੱਗਾਂ-ਯੁੱਗਾਂ ਤੋਂ ਚਲੋ ਆ ਰਹੇ ਪੋਤੇ-ਨਾਤੀ ਹੀ ਹਾਂ। ਪਰ ਅੱਜ ਆਦਮੀ-ਔਰਤ ਦਾ ਪਤੀ-ਪਤਨੀ ਦੇ ਰੂਪ ਵਿਚ ਸਿਰਫ਼ ਰਿਸਤਾ ਹੀ ਨਹੀਂ ਤਿੜਕ ਰਿਹਾ, ਸਗੋਂ ਇਸ ਪਵਿੱਤਰ ਨਾਤੇ ਦੀ ਬੁਨਿਆਦੀ ਸੰਸਥਾ ਵਿਆਹ-ਸ਼ਾਦੀ ਵੀ ਢਹਿ-ਢੇਰੀ ਹੋ ਰਹੀ ਹੈ। ਅਜੋਕੇ ਸਮੇਂ ਵਿਚ ਕਦਰਾਂ-ਕੀਮਤਾਂ ਬਦਲਣੀਆਂ ਕੁਦਰਤੀ ਹਨ ਕਿਉਂਕਿ ਤਬਦੀਲੀ ਕਿਸੇ ਵੀ ਸਮਾਜ ਦਾ ਕੁਦਰਤੀ ਨਿਯਮ ਹੈ।

ਹੁਣ ਮਾਦਾਪ੍ਰਸਤੀ ਤੇ ਪਦਾਰਥਵਾਦੀ ਪ੍ਰਗਤੀ ਦੇ ਅਸਰ ਤਹਿਤ ਔਰਤ ਆਪਣੇ-ਆਪ ਨੂੰ ਮਰਦ 'ਤੇ ਪਹਿਲਾਂ ਵਾਂਗ ਜ਼ਿਆਦਾ ਨਿਰਭਰ ਨਹੀਂ ਸਮਝਦੀ ਕਿਉਂਕਿ ਉਹ ਖੂਦ ਘਰ-ਗ੍ਰਹਿਸਥੀ ਨੂੰ ਚਲਾਉਣ ਲਈ ਸਿਰਫ਼ ਚੁਲ੍ਹੇ-ਚੌਕੇ ਤੱਕ ਹੀ ਨਹੀਂ ਸਗੋਂ ਸਰਕਾਰੇ-ਦਰਬਾਰੇ ਵੀ ਸਹਿਯੋਗੀ ਸਾਬਿਤ ਹੋ ਰਹੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਹੁਣ ਆਪਣੇ-ਆਪ ਨੂੰ ਮਰਦ ਦੀ ਪੈਰ ਦੀ ਸੁੱਤੀ ਜਾਂ ਦਾਸੀ ਬਣਾ ਕੇ ਰੱਖਣ ਦੀ ਮਾੜੀ ਪ੍ਰਵਿਰਤੀ ਦੇ ਵਿਰੁੱਧ ਆਪਣੇ ਹੱਕਾਂ ਨੂੰ ਜਾਨਣ ਲੱਗ ਪਈ ਹੈ। ਬੇਸ਼ੱਕ ਇਹ ਬੜੀ ਨਿਰੋਈ ਤਬਦੀਲੀ ਹੈ। ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਅਤਿ ਤੇ ਖੁਦਾ ਦਾ ਵੈਰ ਹੁੰਦਾ ਹੈ। ਉਸ ਅਨੁਸਾਰ ਔਰਤ ਦੀ ਅਤਿ ਦੀ ਅਜਾਦਾਨਾ ਸੋਚ ਤੇ ਕਰਮ ਇਸ ਪਵਿੱਤਰ ਰਿਸਤੇ ਦੇ ਬੰਧਨ ਨੂੰ ਅਕਸਰ ਤਾਰ-ਤਾਰ ਕਰ ਰਹੇ ਹਨ। ਜਦੋਂ ਬੁਨਿਆਦ ਹੀ ਹਿੱਲ ਜਾਵੇ ਤਾਂ ਬਾਬੀ ਇਸ

ਬੁਨਿਆਦ 'ਤੇ ਉਸਰੇ ਧੀ-ਪੁੱਤ, ਭੈਣ-ਭਾਈ, ਨੂੰਹ-ਜਵਾਈ, ਤਾਏ-ਚਾਚੇ, ਮਾਮੇ-ਮਾਮੀਆਂ, ਭੂਆ-ਫੁੱਡੜ, ਮਾਸੀ-ਮਾਸੜ ਤੇ ਦਿਓਰ-ਭਰਜਾਈ ਭਾਵ ਸਾਰੇ ਦੇ ਸਾਰੇ ਰਿਸ਼ਤਿਆਂ ਦਾ ਢਾਂਚਾ ਹੀ ਹਿੱਲ ਜਾਣਾ ਜ਼ਰੂਰੀ ਹੈ।

ਮਾਂ-ਬਾਪ ਦਾ ਰਿਸ਼ਤਾ ਕਿਸੇ ਵੀ ਮਨੁੱਖ ਦਾ ਸਭ ਤੋਂ ਪਹਿਲਾ ਰਿਸ਼ਤਾ ਹੈ। ਜਦੋਂ ਮਾਂ-ਬਾਪ ਹੀ ਅੱਡੋ-ਫਾਟੀ ਹੋ ਜਾਣ ਤਾਂ ਬਚੇ ਉਨ੍ਹਾਂ ਵਿਚੋਂ ਕਿਸ ਨਾਲ ਜੁੜਣ ਤੇ ਕਿਸ ਨੂੰ ਛੱਡਣ ਦੀ ਮਾਨਸਿਕਤਾ ਉਨ੍ਹਾਂ ਦੇ ਵਿਅਕਤੀਤਵ ਦਾ ਅੰਗ ਬਣ ਜਾਂਦੀ ਹੈ। ਫਿਰ ਇਸ ਤੋਂ ਅਗੇ ਇਸ ਕਮਜ਼ੋਰ ਮਾਨਸਿਕਤਾ ਨਾਲ ਉਹ ਕਿੰਨਾ ਕੁ ਆਪਣੀ ਜ਼ਿੰਦਗੀ ਵਿਚ ਮੋਹ-ਪਿਆਰ ਦੀ ਗੱਲ ਕਰ ਸਕਦੇ ਹਨ? ਇਹ ਸਾਡੇ ਸਭ ਦੇ ਸਾਹਮਣੇ ਭਾਣਾ ਵਰਤ ਰਿਹਾ ਹੈ। ਜਦੋਂ ਨੌਜਵਾਨ ਬਚੇ ਆਪਣਾ ਘਰ-ਸੰਸਾਰ ਬਣਾਉਂਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਆਪਣੇ ਮਾਤਾ-ਪਿਤਾ ਦੇ ਆਪਸੀ ਸਬੰਧਾਂ ਦੀ ਚੰਗੀ ਯਾਦ ਘੱਟ ਹੀ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਵਿਆਹ ਦੀ ਟੁੱਟ-ਛੁੱਟ ਸ਼ੁਰੂ ਵਿਚ ਹੀ ਸਾਹਮਣੇ ਆ ਜਾਂਦੀ ਹੈ। ਖਾਸ ਤੌਰ 'ਤੇ ਪ੍ਰੇਮ-ਵਿਆਹ ਤਾਂ ਸ਼ਾਦੀ ਤੋਂ ਪਹਿਲਾਂ ਹੀ ਤਲਕ ਦੀ ਨੋਬਤ ਤੱਕ ਪਹੁੰਚ ਰਹੇ ਹਨ।

ਆਦਮੀ ਨੂੰ ਮਿਲੇ ਸੰਸਕਾਰ ਤੇ ਮਾਹੌਲ ਜੋ ਕਿ ਮਨੁੱਖੀ ਵਿਅਕਤੀਤਵ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ। ਇਸ ਲਈ ਅਜੋਕੇ ਨੌਜਵਾਨ ਬਚਪਨ ਤੋਂ ਹੀ ਇਕ ਤਾਂ ਆਪਣੇ ਬਚਪਨ ਵਿਚ ਦਰਪੇਸ਼ ਆਏ ਮਾਹੌਲ ਦੇ ਕਾਰਨ ਅਤੇ ਉਸ ਤੋਂ ਵੀ ਵੱਧ ਰੋਟੀ-ਰੋਜ਼ੀ ਦੇ ਫਿਕਰ ਤੇ ਅੱਜ ਦੀ ਮਾਇਆ ਦੀ ਦੌੜ ਵਿਚ ਆਪਸ ਵਿਚ ਤਾਂ ਭੈਣਾਂ-ਭਾਈਆਂ ਤੋਂ ਦੂਰ ਹੋ ਰਹੇ ਹਨ। ਸਗੋਂ ਮਾਂ-ਬਾਪ ਨਾਲੋਂ ਸਿਰਫ ਦੂਰ ਹੀ ਨਹੀਂ ਸਗੋਂ ਟੁੱਟ ਹੀ ਜਾਂਦੇ ਹਨ, ਜਿਸ ਨਾਲ ਕਿ ਮਾਂ-ਬਾਪ ਅਕਸਰ ਜਿਉਂਦੇ-ਜੀਅ ਵੀ ਆਪਣੇ-ਅਪ ਨੂੰ ਸੰਤਾਨ ਦੇ ਸੁੱਖ ਤੋਂ ਵਿਹੂੰਣੇ ਮਹਿਸੂਸ ਕਰਦੇ ਹਨ। ਇਕੱਲੇ ਨੌਜਵਾਨ ਹੀ ਨਹੀਂ ਪੈਸੇ ਦੀ ਦੌੜ ਵਿਚ ਸਮੁੱਚਾ ਸਮਾਜ ਇੰਨਾ ਗ੍ਰਹਿਣੀਆਂ ਪਿਆ ਹੈ ਕਿ ਰੁਪਇਆ-ਪੈਸਾ ਹੀ ਸਮਾਜ ਦਾ ਸੰਚਾਲਕ ਬਣ ਕੇ ਰਹਿ ਗਿਆ ਹੈ। ਇਸ ਲਈ ਹੀ ਕਿਹਾ ਜਾਂਦਾ ਹੈ ਕਿ 'ਰਾਮ ਨਾ ਰਮੱਝੀਆ ਸਭ ਸੇ ਬੜਾ ਰੁਪੱਥੀਆ'।

## ਮਾਂ

ਮਾਂ ਦਾ ਰਿਸ਼ਤਾ ਵੇਦ-ਪੁਰਾਣਾਂ ਤੋਂ ਲੈ ਕੇ ਹਰ ਧਰਮ ਦੇ ਗ੍ਰੰਥਾਂ ਨੇ ਸਭ ਤੋਂ ਵੱਡਾ ਤੇ ਪੂਜਨੀਕ ਮੰਨਿਆ ਹੈ। ਮਾਂ ਆਦਮਜਾਤ ਦਾ ਪਹਿਲਾ ਤੇ ਆਖਰੀ ਸ਼ਬਦ ਹੈ। ਦੁਨੀਆਂ ਭਰ ਦੀਆਂ ਭਾਸ਼ਾਵਾਂ ਵਿਚ ਇਕ ਅੱਖਰ ਮਾਂ ਹੀ ਹੈ। ਜੋ ਧਵਨੀ ਸਦਕਾ ਸੰਸਾਰ ਵਿਚ ਸਭ ਤੋਂ ਵੱਧ ਸਾਂਝਾ ਹੈ। ਦੁਨੀਆਂ ਦੀ ਤਕਰੀਬਨ ਹਰ ਭਾਸ਼ਾ ਵਿਚ ਮਾਂ ਦਾ ਰਿਸ਼ਤਾ ਅਵਸਥਾ ਹੈ। ਜਿਸ ਵਿਚ ਬਿਨਾਂ ਬੋਲਿਆਂ-ਸੁਣਿਆਂ ਨਿਰਤਰ ਗੱਲਬਾਤ ਦਾ ਸਿਲਸਿਲਾ ਬਣਿਆ ਰਹਿੰਦਾ ਹੈ।

ਮਾਂ ਦਾ ਰਿਸ਼ਤਾ ਜਨਣੀ ਵਜੋਂ ਪਤੀ-ਪਤਨੀ ਦੇ ਰਿਸ਼ਤੇ ਦੀ ਅਤਿ ਜ਼ਰੂਰੀ ਕੜੀ ਹੁੰਦਾ ਹੈ। ਬਾਬਾ ਨਾਨਕ ਨੇ ਔਰਤ ਦੀ ਇਸ ਮਹਾਨ ਦੇਣ ਅਤੇ ਉਸ ਦੀ ਹੋਰ ਰਹੀ ਦੁਰਗਤੀ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨਿਆ ਹੈ ਕਿ ‘ਸੋ ਕਿਉਂ ਮੰਦਾ ਆਖੀਏ ਸਿਤ ਜੰਮੇ ਰਾਜਾਨਿ।’ ਦੁਨੀਆਂ ਭਰ ਦੇ ਵਿਦਵਾਨ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਔਰਤ ਹੀ ਸਮਾਜ ਦੀ ਸਿਰਜਣਾ ਕਰਦੀ ਹੈ ਅਤੇ ਔਰਤ ਹੀ ਸਮਾਜ ਦਾ ਪਾਲਣ-ਪੋਸਣ ਕਰਦੀ ਹੈ। ਨੈਪੋਲੀਅਨ ਬੋਨਪਾਰਟ ਵਰਗੇ ਸੰਸਾਰ ਪ੍ਰਸਿੱਧ ਜੇਤੂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਮਾਂ ਦੇ ਜਿਹੜੇ ਹੱਥ ਝੂਲਾ ਝੂਲਾਉਂਦੇ ਹਨ ਉਹ ਹੀ ਕੌਮ ਨੂੰ ਬਣਾਉਂਦੇ-ਸੰਵਾਰਦੇ ਹਨ। ਪਰ ਅਜੋਕੇ ਸਮਾਜ ਵਿਚ ਆਈ ਬੇਅੰਤ ਬੋਧਿਕ ਜਾਗ੍ਰਿਤੀ ਦੇ ਬਾਵਜੂਦ ਵੀ ਜਨਣੀ ਮਾਂ ਦੀ ਕਿਤੇ ਹੋ ਰਹੀ ਦੁਰਦਸ਼ਾ ਵੀ ਸਾਥੋਂ ਲੁਕੀ ਹੋਈ ਨਹੀਂ ਹੈ।

ਇਸ ਦਾ ਵੀ ਸ਼ਾਇਦ ਵੱਡਾ ਕਾਰਨ ਇਹ ਹੈ ਕਿ ਸਾਡਾ ਸਮਾਜ ਪੁਰਸ਼-ਪ੍ਰਾਣ ਸਮਾਜ ਹੈ। ਇਹ ਗੱਲ ਵੀ ਮਨ ਨੂੰ ਲਗਦੀ ਹੈ ਕਿ ਇਸ ਵਿਚ ਅੱਜ ਦੇ ਸਮੇਂ ਦੀਆਂ ਮਾਵਾਂ ਦੀ ਆਪਣੀ ਜ਼ਿੰਮੇਵਾਰੀ ਵੀ ਹੈ ਕਿ ਉਹ ਆਪਣੇ ਧੀ-ਪੁੱਤਰਾਂ ਨੂੰ ਉਨ੍ਹਾਂ ਦੇ ਜੀਵਨ ਦੀ ਪਹਿਲੀ ਆਦਰਸ਼ ਮਾਰਗ ਦਰਸ਼ਕ ਸਾਬਿਤ ਨਹੀਂ ਹੋ ਰਹੀਆਂ। ਉਹ ਆਪਣੇ ਧੀਆਂ-ਪੁੱਤਰਾਂ ਨੂੰ ਬਦਲਦੇ ਸੱਭਿਆਚਾਰਕ ਪ੍ਰਸੰਗ ਵਿਚ ਪੁਰਾਣੀ ਸਭਿਆਤਾ ਤੇ ਸੰਸਕ੍ਰਿਤੀ ਦੀਆਂ ਪ੍ਰਵਾਣਿਤ ਕਦਰਾਂ-ਕੀਮਤਾਂ ਤੋਂ ਜਾਣੂੰ ਨਹੀਂ ਕਰਵਾ ਰਹੀ। ਸ਼ਾਇਦ ਇਹ ਇਸ ਕਰਕੇ ਹੋ ਰਿਹਾ ਹੈ ਕਿ ਉਹ ਆਪ ਵੀ ਕਦਰਾਂ-ਕੀਮਤਾਂ ਦੇ ਗਿਆਨ ਦੇ ਪੱਧੋਂ ਵਾਂਝੀ ਹੈ। ਸਿੱਧੀ ਜਿਹੀ ਗੱਲ ਇਹ ਹੈ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਮਾਂ ਨੂੰ ਅਸੀਸ ਨਹੀਂ ਦੇਣੀ ਆਉਂਦੀ ਤੇ ਨੂੰਹ-ਧੀ ਨੂੰ ਮੱਥਾ ਟੇਕ ਕੇ ਅਸੀਸ ਨਹੀਂ ਲੈਣੀ ਆਉਂਦੀ। ਬਸ ਦੁਵੱਲਿਓਂ ਹੀ ਹੈਲੋ-ਹਾਏ ਨਾਲ ਬੁੱਤਾ ਸਰ ਰਿਹਾ ਹੈ।

### ਪਿਤਾ

ਜਿਸੋਂ ਤੱਕ ਪਿਤਾ ਦੇ ਰਿਸ਼ਤੇ ਦਾ ਸਵਾਲ ਹੈ; ਇਹ ਤਾਂ ਜੱਗ ਜਾਹਿਰ ਹੈ ਕਿ ਪਸੂਆਂ ਤੋਂ ਉਭਰੇ ਵਿਕਾਸ ਦਾ ਮੁਜਸ਼ਸਮਾ; ਇਹ ਬੰਦਾ ਅਜੇ ਵੀ ਪਸੂ ਬਿਰਤੀਆਂ ਨੂੰ ਛੱਡ ਨਹੀਂ ਸਕਿਆ। ਬੇਸ਼ਟ ਉਹ ਘਰ-ਪਰਿਵਾਰ ਦਾ ਸਭ ਤੋਂ ਜ਼ਰੂਰੀ ਕਮਾਉ ਅੰਗ ਹੁੰਦਾ ਹੈ, ਪਰ ਪਰਿਵਾਰ ਨੂੰ ਕੋਈ ਸੋਹਣੀ ਜੀਵਨ-ਜਾਚ ਜਾਂ ਸੇਧ ਨੂੰ ਅਕਸਰ ਬੰਦਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। ਜਿਸ ਦਾ ਨਤੀਜਾ ਇਹ ਹੈ ਕਿ ਪਿਤਾ ਦਾ ਰਿਸ਼ਤਾ ਜਾਨਵਰ ਸਮਾਜ ਦੇ ਵਾਂਗ ਘਰ ਦੇ ਵਿਚ ਨੇਤਾ ਵਾਲਾ ਤਾਂ ਹੈ ਪਰ ਇਹ ਰਿਸ਼ਤਾ ਮਾਰਗ ਦਰਸ਼ਕ ਵਜੋਂ ਬਹੁਤ ਘੱਟ ਹੈ।

### ਦਾਦਕੇ

ਪਿਤਾ ਦਾ ਪਰਿਵਾਰ ਦਾਦਕੇ ਕਹਾਉਂਦਾ ਹੈ ਭਾਵ ਦਾਦੇ ਵੱਲੋਂ ਪਰਿਵਾਰ ਦੇ ਤਾਏ-ਚਾਚੇ

, ਭੂਆ ਤੇ ਉਨ੍ਹਾਂ ਦੇ ਸਾਰੇ ਧੀ-ਪੁੱਤ ਦਾਦਕਿਆਂ ਦੇ ਰਿਸ਼ਤਿਆਂ ਵਿਚ ਗਿਣੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਮੈਂ ਅੱਜ ਤੱਕ ਜਿੰਨੇ ਵੀ ਆਪਣੇ ਸੰਗੀ-ਸਾਥੀਆਂ ਤੋਂ ਕਦੇ ਇਹ ਪੁੱਛਿਆ ਕਿ ਤੁਹਾਡੇ ਪੇਕੇ ਕਿਥੇ ਹਨ? ਤਾਂ ਪਹਿਲਾਂ ਤਾਂ ਉਹ ਭੁਮੱਤਰ ਜਿਹੇ ਗਏ ਤੇ ਫਿਰ ਅਕਸਰ ਉਨ੍ਹਾਂ ਦਾ ਜਵਾਬ ਇਹ ਹੋਇਆ ਕਿ ਪੇਕੇ ਤਾਂ ਅੰਰਤਾਂ ਦੇ ਹੁੰਦੇ ਹਨ।

ਸਾਡੀ ਜਹਿਨੀਅਤ ਮੁਤਾਬਿਕ ਇਹ ਠੀਕ ਗੱਲ ਲੱਗਦੀ ਹੈ ਕਿ ਧੀ ਦੇ ਪਿਆਰ ਸਦਕਾ ਉਸ ਦੇ ਮਾਂ-ਪਿਓ ਤਾਂ ਪੇਕੇ ਬਣ ਸਕਦੇ ਹਨ। ਪਰ ਕਿਉਂਕਿ ਬੰਦੇ ਦੇ ਵਿਚ ਔਰਤ ਨਾਲੋਂ ਮੌਹ ਪਿਆਰ ਤੇ ਤਿਆਗ ਦੀ ਭਾਵਨਾ ਕਿਤੇ ਘੱਟ ਹੁੰਦੀ ਹੈ। ਇਸ ਲਈ ਉਹ ਆਪਣੇ ਮਾਂ-ਬਾਪ ਦਾ ਪੇਕਿਆਂ ਵਾਲਾ ਰੂਪ ਜਨਮਜਾਤ ਤੋਂ ਹੀ ਸਮਝਣ ਦੇ ਸਮਰਥ ਨਹੀਂ ਹੁੰਦਾ। ਬਸ ਜੇ ਉਸ ਨੂੰ ਸਮਝ ਆਉਂਦੀ ਹੈ ਤਾਂ ਉਹ ਇਹ ਕਿ ਉਹ ਜ਼ਮੀਨਾਂ-ਜਾਇਦਾਦਾਂ ਦੀ ਵੰਡ, ਸ਼ਰੀਕੇ ਤੇ ਝਗੜਿਆਂ ਦੇ ਕਾਰਨ ਦਾਦੇ ਤੇ ਆਪਣੇ ਪਿਤਾ ਦੀ ਜ਼ਮੀਨ ਦਾ ਹੱਕਦਾਰ ਪਹਿਲਾਂ ਹੈ ਅਤੇ ਵਡਕਿਆਂ ਉਨ੍ਹਾਂ ਦੀ ਹੀ ਔਲਾਦ ਭਾਵ ਆਪਣੇ ਦੂਜੇ ਭੈਣ-ਭਰਾਵਾਂ ਨਾਲ ਮੌਹ-ਪਿਆਰ ਬਾਦ ਵਿਚ ਆਉਂਦਾ ਹੈ।

ਰੁਪਏ-ਪੈਸੇ, ਅੰਰਤ ਤੇ ਜ਼ਮੀਨ-ਜਾਇਦਾਦ ਮੁਢ-ਕਰੀਮ ਤੋਂ ਹੀ ਹੁਣ ਤੱਕ ਜ਼ਰ-ਜ਼ੋਰੁ ਜ਼ਮੀਨ ਦੇ ਨਾਮ 'ਤੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਝਗੜਿਆਂ ਤੇ ਪੁਆਡਿਆਂ ਦਾ ਮੁੱਖ ਕਾਰਨ ਬਣੇ ਹਨ। ਇਹ ਹੀ ਵੱਡਾ ਕਾਰਨ ਹੈ ਕਿ ਸਾਡੀਆਂ ਪਹਿਲੀਆਂ ਪੀੜ੍ਹੀਆਂ ਦੇ ਖੇਤੀਬਾੜੀ 'ਤੇ ਨਿਰਭਰ ਸਾਂਝੇ ਪਰਿਵਾਰਾਂ ਦੇ ਪਿਆਰ-ਮੁਹੱਬਤ ਦੇ ਰਿਸਤੇ ਹੁਣ ਤਿੜਕਦੇ-ਤਿੜਕਦੇ ਟੁੱਟ ਹੀ ਗਏ ਹਨ। ਭਰਾ-ਭਰਾ ਦਾ ਚੁੱਲ੍ਹਾ ਢਾਹੁਣ ਤੇ ਆਪਣਾ ਚੁੱਲ੍ਹਾ ਮਘਾਉਣ ਦੀ ਪੂਰੀ ਵਾਹ ਲਾ ਰਿਹਾ ਹੈ। ਉਹ ਸਮਝਦਾ ਹੈ ਕਿ ਭਰਾ ਦੀ ਛੱਤ ਢਾਹੁਣ ਨਾਲ ਉਸ ਦੇ ਘਰ ਦੀ ਛੱਤ ਉੱਚੀ ਹੋ ਜਾਵੇਗੀ। ਉਰਦੂ ਦੇ ਸ਼ਾਇਰ ਜਨਾਬ ਸ਼ਾਕਿਰ ਨੇ ਇਸ ਪ੍ਰਬਾਇ ਕਿੰਨਾ ਸੋਹਣਾ ਕਿਹਾ ਹੈ ਕਿ

ਬਸ ਯੇ ਹੀ ਦੌੜ ਹੈ, ਇਸ ਦੌੜ ਕੇ ਇਨਸਾਨੋਂ ਮੈਂ  
ਤੇਰੀ ਦੀਵਾਰ ਸੇ ਉੱਚੀ, ਮੇਰੀ ਦੀਵਾਰ ਬਨੇ।

ਇਹ ਵੀ ਪੰਜਾਬੀ ਸਮਾਜ ਦੀ ਵਿੰਡਬਲਾ ਹੈ ਕਿ ਚਾਹੀਦਾ ਤਾਂ ਇਹ ਹੈ ਕਿ ਜਿਉ-ਜਿਉ ਆਦਮੀ ਵੱਡੀ ਉਮਰ ਦਾ ਹੋਵੇ; ਉਹ ਵੇਦ-ਵੇਦਾਂਤਾਂ ਮੁਤਾਬਿਕ ਲੋਭ-ਲਾਲਚ ਛੱਡਣ ਵੱਲ ਨੂੰ ਚਲੋ, ਪਰ ਹੁੰਦਾ ਇਸ ਤੋਂ ਉਲਟ ਹੈ। ਜਿਉ-ਜਿਉ ਕਬੀਲਦਾਰੀ ਵਧਦੀ ਜਾਂਦੀ ਹੈ; ਆਦਮੀ ਦਾ ਲਾਲਚ ਵਧਦਾ ਜਾਂਦਾ ਹੈ। ਪਰ ਇਸ ਦਾ ਨਤੀਜਾ ਪੰਜਾਬੀ ਅਖਾਣ 'ਬੁੱਢਾ ਚੋਰ ਮਸੀਤੀਂ ਡੇਰਾ' ਦੇ ਮੁਤਾਬਿਕ ਸਾਡੇ ਸਾਹਮਣੇ ਆਉਂਦਾ ਹੈ।

ਚਿਰ ਤੋਂ ਸਥਾਪਿਤ ਲੋਕ ਸਿਆਣਪ 'ਸ਼ਰੀਕ ਉਜੜੇ ਤਾਂ ਵਿਹੜਾ ਮੋਕਲਾ' ਹੁਣ ਦਾਵਾਨਾਲ ਦਾ ਵਿਕਰਾਲ ਰੂਪ ਧਾਰ ਕੇ ਅੱਜ ਸਾਂਝੇ ਪਰਿਵਾਰਾਂ ਦੀ ਹੋਂਦ ਨੂੰ ਗਰੱਸ ਚੁੱਕੀ ਹੈ।

ਜਸੀਨ ਦੀਆਂ ਛੋਟੀਆਂ ਵੰਡੀਆਂ ਵਧਦੀ ਆਬਾਦੀ ਦਾ ਪਹਿਲਾ ਮਾੜਾ ਚਮਤਕਾਰਾ ਬਣਿਆ ਹੈ। ਮਾਦਾਪ੍ਰਸਤੀ ਤੇ ਮਾਇਆ ਦੇ ਪਸਾਰ ਦੇ ਤਹਿਤ ਜਸੀਨ ਦੀਆਂ ਵਧਦੀਆਂ ਕੀਮਤਾਂ ਨੇ ਪੁਰਾਣੇ ਸਮਿਆਂ ਦੇ ਹਜ਼ਾਰਾਂ ਏਕੜਾਂ ਦੇ ਰਜ ਭਾਗਾਂ ਦੀ ਖਾਤਰ ਹੁੰਦੀਆਂ ਲੜਾਈਆਂ ਨੂੰ ਪਹਿਲਾਂ ਤਾਂ ਕਿੱਲਿਆਂ ਦੀਆਂ ਲੜਾਈਆਂ ਤੱਕ ਲਿਆਂਦਾ ਸੀ। ਹੁਣ ਤਾਂ ਸਿਤਮ ਇਹ ਹੈ ਕਿ ਮਰਲਿਆਂ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ ਹਨ। ਖਾਸ ਤੌਰ 'ਤੇ ਜਿਹੜੇ ਭਰਾ ਰੋਟੀ-ਰੋਜੀ ਲਈ ਫੌਜ, ਨੌਕਰੀਆਂ ਜਾਂ ਵਿਦੇਸ਼ਾਂ ਨੂੰ ਚਲੇ ਗਏ ਹਨ। ਉਨ੍ਹਾਂ ਬਾਰੇ ਪਿਛੇ ਸ਼ਰੀਕਾ ਤਾਂ ਚਿੱਤੋਂ ਇਹ ਹੀ ਚਾਹੁੰਦਾ ਹੈ ਕਿ ਉਹ ਪਿੰਡ ਮੁੜ ਕੇ ਹੀ ਨਾ ਆਉਣ। ਕਹਿੰਦੇ ਹਨ ਕਿ ਕੁੱਤਿਆਂ ਦਾ ਆਪਸੀ ਸ਼ਰੀਕਾ ਇੰਨਾ ਭੈੜਾ ਹੁੰਦਾ ਹੈ ਕਿ ਇਨ੍ਹਾਂ ਦੀ ਲੜਾਈ ਨੂੰ 'ਇੱਟ-ਕੁੱਤੇ ਦੀ ਲੜਾਈ' ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ, ਪਰ ਅਜ ਦੇ ਭਰਾ ਇਸ ਪਖੋਂ ਕੁੱਤਿਆਂ ਦੀ ਲੜਾਈ ਨੂੰ ਮਾਤ ਦੇ ਗਏ ਹਨ।

ਇਕ ਲੋਕ ਸਿਆਣਪ ਇਹ ਵੀ ਮਸ਼ਹੂਰ ਹੈ ਕਿ 'ਕੁੱਤਾ ਤਾਂ ਗੰਗਾ ਨਹਾ ਆਵੇ ਪਰ ਉਸ ਦਾ ਸ਼ਰੀਕਾ ਉਸ ਨੂੰ ਗੰਗਾ ਨਹੀਂ ਨਹਾਉਣ ਦਿੰਦਾ।' ਉਸ ਨੂੰ ਇਕ ਪਿੰਡ ਤੋਂ ਦੂਜੇ ਪਿੰਡ ਤੱਕ ਉਸ ਦੇ ਸ਼ਰੀਕ ਕੁਝੇ ਇਉਂ ਭਜਾਉਂਦੇ ਹਨ ਕਿ ਵਿਚਾਰਾ ਕੁੱਤਾ ਤਾਂ ਗੰਗਾ ਦਾ ਰਾਹ ਹੀ ਭੁਲ ਜਾਂਦਾ ਹੈ। ਜੇ ਅੱਜ ਦੇ ਮਨੁੱਖੀ ਸਮਾਜ ਦੇ ਸ਼ਰੀਕੇ ਵੱਲ ਨਜ਼ਰ ਮਾਰੀ ਜਾਵੇ ਤਾਂ ਲਗਦਾ ਹੈ ਕਿ ਇਹ ਵਫ਼ਾਦਾਰ ਜਾਨਵਰ ਤਾਂ ਐਵੇਂ ਹੀ ਬਦਨਾਮ ਹੋ ਗਏ ਹਨ। ਅੱਜ-ਕੱਲ੍ਹ ਬੰਦਿਆਂ ਦਾ ਸ਼ਰੀਕਾ ਤਾਂ ਕੁੱਤਿਆਂ ਨਾਲੋਂ ਵੀ ਭੈੜਾ ਹੈ। ਜੇ ਕੋਈ ਹਮਾਤੜ ਸਾਬੀ ਹਲ ਵਾਹ ਭਰਾਵਾਂ ਵਿਚੋਂ ਉਠ ਕੇ ਕਿਸੇ ਅਹੁਦੇ 'ਤੇ ਪਹੁੰਚ ਜਾਵੇ ਤਾਂ ਮੇਰੇ ਚਾਚੇ ਵਰਗੇ ਸੌਂਹਾਂ ਪਾਉਂਦੇ ਹਨ ਕਿ ਇਸ ਨੂੰ ਹਲ ਫੜਾ ਕੇ ਦਿਖਾਵਾਗੇ ਇਸ ਲਈ ਉਹ ਦਾਨਵਾਂ ਨਾਲੋਂ ਵੀ ਭੈੜੇ ਦਰਿੰਦਗੀ ਦੀ ਭਦਰਕਾਰੀ ਦਾ ਮੁਜਾਹਰਾ ਕਰਦੇ ਹਨ। ਨਫਰਤ ਤੇ ਈਰਖਾ ਨਾਲ ਸ਼ਰੀਕੇ ਨਾਲ ਬੰਦੇ ਦੀ ਆਪਸੀ ਸਾਂਝ ਬਣਾਈ ਰੱਖਣ ਦੀ ਹਰ ਖਾਹਿਸ਼ ਫੇਲੂ ਹੋ ਜਾਂਦੀ ਹੈ। ਇਸ ਬਾਰੇ ਗਾਲਿਬ ਨੇ ਲਿਖਿਆ ਹੈ ਕਿ -

ਨੁਕਤਾਚੀਨ ਹੈ ਗ੍ਰਾਮੇ ਦਿਲ, ਉਸ ਕੋ ਸੁਨਾਏ ਨਾ ਬਨੋ।

ਕਿਆ ਬਨੇ ਬਾਤ ਜਹਾਂ ਬਾਤ ਬਨਾਏ ਨਾ ਬਨੋ।

ਇਹ ਗੱਲ ਵੱਖਰੀ ਹੈ ਕਿ ਜਿੰਨੀ ਦੇਰ ਕਿਤੇ ਬਾਹਰ ਨੌਕਰੀ ਵਾਲੇ ਇਹੋ ਜਿਹੀ ਪੁਜੀਸ਼ਨ ਵਿਚ ਹੁੰਦੇ ਹਨ ਕਿ ਜਿਥੇ ਸ਼ਰੀਕੇ ਨੂੰ ਗਰਜ ਹੋਵੇ ਤਾਂ ਗਧੇ ਨੂੰ ਬਾਪ ਕਹਿਣ ਵਾਲੀ ਵੀ ਕੌੜੀ ਸੱਚਾਈ ਵੀ ਅਸਰ ਦਿਖਾਉਂਦੀ ਹੈ। ਦੁਸ਼ਮਣ ਵੀ ਉਸ ਬਾਈ-ਭਰਾ ਦਾ ਨਾਂ ਲੈ ਕੇ ਆਪਣੇ ਉੱਲ੍ਹ ਸਿੱਧੇ ਕਰਦੇ ਹਨ। ਪਰ ਜਿਵੇਂ ਕਿ ਫੌਜੀ ਜਾਂ ਰਿਟਾਇਰਮੈਂਟ ਤੋਂ ਬਾਅਦ ਸਰਕਾਰੀ ਅਹੁਦਿਆਂ 'ਤੇ ਲੱਗੇ ਭੈਣ-ਬਾਈਆਂ ਦੀ ਜੋ ਬੇਕਦਰੀ ਹੁੰਦੀ ਹੈ। ਉਹ ਪੰਜਾਬੀ ਸਭਿਆਚਾਰ ਦੀ ਘਿਨਾਉਣੀ ਰਸਾਤਲ ਬਣ ਗਈ ਹੈ। ਖਾਸ ਤੌਰ 'ਤੇ ਉਦੋਂ ਜਦੋਂ ਅਸੀਂ ਇਹ ਟਾਹਰਾਂ ਮਾਰਦੇ ਹਾਂ ਕਿ ਪੰਜਾਬੀ ਸਮਾਜ ਤੇ ਸਭਿਆਚਾਰ ਹੋਰ ਸਮਾਜਾਂ ਨਾਲੋਂ ਸਿਰਮੌਰ ਹੈ।

ਇਸ ਲਈ ਸਮਾਜਿਕ ਤੌਰ 'ਤੇ ਅਜਿਹੇ ਮਾੜੇ ਚਲਣ ਸਬੰਧੀ ਦੁਨੀਆਂ ਨੂੰ ਜਵਾਬ ਦੇਣਾ ਔਖਾ ਹੋ ਗਿਆ ਹੈ। ਇਨ੍ਹਾਂ ਅਜੋਕੇ ਹਾਲਾਤਾਂ ਵਿਚ ਇਕ ਭਰਾ ਦਾ ਦੂਜੇ ਭਰਾ ਨਾਲ ਇਕੋ ਛੱਡ ਥਲੇ ਸੌਣਾ ਤਾਂ ਦੂਰ ਦੀ ਗੱਲ ਰਹੀ। ਸਗੋਂ ਇਕ ਘਰ ਦੀ ਚਾਰਦਿਵਾਰੀ ਵਿਚ ਵੀ ਦੋਨਾਂ ਦਾ ਵਸੇ ਬਾ ਨਹੀਂ ਹੋ ਰਿਹਾ। ਬੱਸ ਰੱਬ ਹੀ ਰਾਖਾ ਹੈ।

ਸਾਡੇ ਇਸ ਮਾੜੇ ਚਲਣ ਤੇ ਕਰਡੂਡ ਸਬੰਧੀ ਬਾਈ ਜੀ ਸ੍ਰੀ: ਬਚਿੱਤਰ ਸਿੰਘ ਦਾ ਮਨ ਪਸੰਦ ਸ਼ਿਆਰ ਮਨ ਨੂੰ ਬੇਸ਼ੱਕ ਇਕ ਕੌੜੀ ਪਰ ਤਸੱਲੀ ਦੇਣ ਵਾਲੀ ਸੱਚਾਈ ਦੀ ਸਮਝੌਤੀ ਦਿੰਦਾ ਹੈ। ਉਹ ਹੈ ਕਿ

ਕਰੀਬੋਂ ਸੇ ਨਾ ਰੱਖ ਉਮੀਦ ਬਹਿਬੂਦੀ ਕੀ ਐ ਦਿਲ  
ਕਿ ਨਿਕਾਲਾ ਹੈ ਕਤੀ ਪਾਓਂ ਸੇ ਕਾਂਟਾ ਨਾਖੁਨੇ ਪਾਓ ਨੇ ਭੀ?

ਮੈਰਾ! ਚਲੋ ਜੋ ਵੀ ਕੁਦਰਤ ਨੂੰ ਮਨਜ਼ੂਰ ਹੈ। ਰੱਬ ਮਿਹਰ ਕਰੋ। ਦਾਦਕਿਆਂ ਵਿਚ ਜੇ ਕਿਤੇ ਭਰਾਵਾਂ ਜਾਂ ਕਿਤੇ ਪਰਿਵਾਰਾਂ ਵਿਚ, ਜੇ ਅੱਜ ਦੇ ਅਜੋਕੇ ਯੁੱਗ ਵਿਚ ਜੇ ਕਿਸੇ ਨਗਰ-ਗਿਰਾਂ ਵਿਚ ਸਾਂਝ ਹੈ ਤਾਂ ਉਸ ਨੂੰ ਸਿਰਫ਼ ਸਵਰਗੀ ਨਜ਼ਾਰਾ ਹੀ ਮੰਨਿਆ ਜਾ ਸਕਦਾ ਹੈ।

ਦਾਦਕਿਆਂ ਦੇ ਰਿਸ਼ਤੇ ਵਿਚ ਇਕ ਭੂਆ ਦਾ ਰਿਸ਼ਤਾ ਹੀ ਰਹਿ ਗਿਆ ਲੱਗਦਾ ਹੈ ਜੋ ਬੇਸ਼ੱਕ ਪਹਿਲੇ ਸਮਿਆਂ ਨਾਲੋਂ ਤੋਂ ਦੂਰ ਹੋਇਆ ਹੈ। ਪਰ ਫਿਰ ਵੀ ਇਸ ਰਿਸ਼ਤੇ ਦੀ ਸਾਂਝ ਦੀਆਂ ਗੱਲਾਂ ਹੁਣ ਵੀ ਪ੍ਰਤੱਖ ਨਜ਼ਰ ਆ ਜਾਂਦੀਆਂ ਹਨ। ਬਹੁਤ ਦੇਰ ਹੋਈ ਪੰਜਾਬੀ ਦੇ ਮਹਾਨ ਲੇਖਕ ਨਾਨਕ ਸਿੰਘ ਨੇ ਇਕ ਕਹਾਣੀ ਭੂਆ ਲਿਖੀ ਸੀ। ਜਿਸ ਵਿਚ ਭੂਆ ਦਾ ਪਿਆਰ ਜਿਸ ਤਰੀਕੇ ਨਾਲ ਦਰਸਾਇਆ ਗਿਆ ਸੀ ਉਸ ਦੀ ਮਿਸਾਲ ਭੂਆ ਦਾ ਰਿਸ਼ਤਾ ਆਪ ਹੀ ਹੁੰਦਾ ਹੈ।

ਇਥੇ ਇਕ ਗੱਲ ਕਰਨੀ ਬਣਦੀ ਹੈ ਕਿ ਇਕ ਪਾਸੇ ਭੂਆ ਦੇ ਜ਼ਰੀਏ ਫੁੱਫੜ ਨਾਲ ਸਬੰਧ ਬਣਦਾ ਹੈ। ਜੋ ਸਾਡੇ ਸਮਾਜ ਵਿਚ ਜਵਾਬੀ ਜਾਂ ਭਾਈਆਂ ਲਈ ਭਣਵੱਡੀਆ ਹੋਣ ਵਜੋਂ ਧੱਕੇਸ਼ਾਹੀ ਤੇ ਧੋਸ ਲਈ ਮਸ਼ਹੂਰ ਰਿਹਾ ਹੈ। ਜੇ ਕੋਈ ਫੁੱਫੜ ਰੱਬੋਂ ਬਖਸ਼ਿਆ ਕੋਈ ਭਲ ਬੰਦਾ ਬਣ ਕੇ ਕਿਸੇ ਪਰਿਵਾਰ ਨੂੰ ਟੱਕਰਿਆ ਹੈ ਤਾਂ ਉਸ ਦੀ ਮਿਸਾਲ ਵਿਰਲੀ-ਟਾਂਵੀ ਹੀ ਮਿਲਦੀ ਹੈ।

### ਨਾਨਕੇ

ਮਾਂ ਦੇ ਪੇਕੇ ਉਸ ਦੇ ਧੀਆਂ-ਪੁੱਤੜਾਂ ਦੇ ਨਾਨਕੇ ਬਣਦੇ ਹਨ। ਜਿਸ ਵਿਚ ਨਨਾ-ਨਨੀਮਾਮਾ-ਮਾਮੀ ਤੇ ਉਨ੍ਹਾਂ ਦੀ ਆਲ-ਐਲਾਦ ਆਉਂਦੀ ਹੈ। ਨਾਨਕਿਆਂ ਦਾ ਆਪਣੇ ਦੋਹਤੇ-ਦੋਹਤੀਆਂ ਤੇ ਭਾਣਜੇ-ਭਾਣਜੀਆਂ ਲਈ ਇਕ ਅਲੋਕਿਕ ਜਿਹਾ ਪਿਆਰ ਹੁੰਦਾ ਹੈ। ਅਸਲ ਵਿਚ ਇਹ ਨਾਨਕਿਆਂ ਦਾ ਆਪਣੀ ਧੀ ਦੇ ਪੇਕਿਆਂ ਵਜੋਂ ਸਮਾਜਿਕ ਵਰਤਾਰੇ ਦਾ ਪ੍ਰਗਟਾਅ ਹੁੰਦਾ ਹੈ।

ਪੇਕਿਆਂ ਦਾ ਧੀ ਨਾਲ ਨਾਡੂਏ ਦੀ ਸਾਡ ਤੋਂ ਲੋਰੀਆਂ ਨਾਲ ਸੁਰੂ ਹੋ ਕੇ ਉਸ ਦੇ ਧੀ-ਪੁੱਤ੍ਰਾਂ ਦੇ ਵਿਆਹ-ਸ਼ਾਦੀਆਂ ਤੋਂ ਅੱਗੇ ਆਪਣੀ ਧੀ ਦੇ ਚਲਾਣੇ ਦੀਆਂ ਅਲੁਟੀਆਂ ਤੱਕ ਇਹ ਰਿਸ਼ਤਾ ਨਿਭਦਾ ਹੈ। ਮਾਮੇ ਤੇ ਮਾਸੀ ਲਈ ਭਾਣਜੇ-ਭਾਣਜਿਆਂ ਭਾਵੇਂ ਘਿਓ ਦੇ ਘੜੇ ਮੁਖੇ ਕਰ ਦੇ ਣ ਨਾਨਕੇ ਪ੍ਰਵਾਹ ਨਹੀਂ ਕਰਦੇ। ਨਾਨਕਿਆਂ ਨੂੰ ਪਿਆਰ ਤੇ ਲਾਡ ਦੇ ਘਰ ਮੰਨਿਆ ਜਾਂਦਾ ਹੈ। ਨਾਨਕੇ ਮੁਸੀਬਤਾਂ ਦੇ ਸਮੇਂ-ਸਹਾਰੇ ਤੇ ਖੁਸ਼ੀਆਂ ਦੇ ਸਮੇਂ ਸ਼ਗਨਾਂ ਦੇ ਪਹਿਰੇਦਾਰ ਬਣਦੇ ਹਨ। ਬੇਸ਼ੱਕ ਕੁੱਲ ਮਿਲਾ ਕੇ ਅੱਜ ਵੀ ਸਮਾਜਿਕ ਚੱਲਣ ਤਕਰੀਬਨ ਅਜਿਹਾ ਹੀ ਹੈ। ਪਰ ਸਮੇਂ ਦੀ ਰਫਤਾਰ ਨਾਲ ਹੁਣ ਪਹਿਲਾਂ ਵਾਲੀ ਇਹ ਸਾਕਾਚਾਰੀ ਵੀ ਨਹੀਂ ਰਹੀ ਜਾਪਦੀ।

### ਮਾਮੇ ਦਾ ਰਿਸ਼ਤਾ

ਦੂਜੇ ਪਾਸੇ ਮਾਂ ਦੇ ਭਰਾ ਵਜੋਂ ਇਕ ਮਾਮੇ ਦਾ ਰਿਸ਼ਤਾ ਹੁੰਦਾ ਹੈ। ਬੇਸ਼ੱਕ ਜਿਵੇਂ ਕਿ ਉੱਪਰ ਦੰਸਿਆ ਜਾ ਚੁੱਕਾ ਹੈ ਕਿ ਅੱਜ-ਕੁੱਲ ਨਾਨਕਿਆਂ ਦੇ ਰਿਸ਼ਤੇ ਵੀ ਦੂਰ ਹੋ ਰਹੇ ਹਨ। ਪਰ ਹੁਣ ਵੀ ਵਿਆਹ-ਸ਼ਾਦੀਆਂ ਵਿਚ ਮਾਮੇ ਸ਼ਗਨ ਨਿਭਾਉਂਦੇ ਤੇ ਸ਼ੀਰਨੀ ਵੰਡਦੇ ਇਉਂ ਦਿਸਦੇ ਹਨ ਕਿ ਜਿਵੇਂ ਧਰਤੀ 'ਤੇ ਸਵਰਗ ਉਤਰ ਆਇਆ ਹੋਵੇ। ਅੱਜ ਤੋਂ 50-60 ਸਾਲ ਪਹਿਲਾਂ ਜਦੋਂ ਵਿਆਹ-ਸ਼ਾਦੀ ਸਮੇਂ ਮਠਿਆਈ ਬਣਾਉਣ ਲਈ ਹਲਵਾਈ ਘਰ ਹੀ ਬਿਠਾਏ ਜਾਂਦੇ ਸਨ ਤਾਂ ਉਦੋਂ ਮਾਮੇ ਦੀ ਖੁਸ਼ੀ ਬਾਰੇ ਤਾਂ ਇਹ ਕਿਹਾ ਜਾਂਦਾ ਸੀ ਕਿ ਭਾਈ ਮਾਮੇ ਦੀਆਂ ਪੰਜੇ ਉੱਗਲਾਂ ਘਿਓ ਵਿਚ ਹਨ। ਪਰ ਨਾਨਕਿਆਂ ਤੇ ਖਾਸ ਤੌਰ 'ਤੇ ਮਾਮੇ ਦੀ ਜ਼ਿੰਮੇਵਾਰੀ ਦੇ ਭਾਰ ਦਾ ਪ੍ਰਗਟਾਵਾ ਕਰਨ ਲਈ ਕਿਹਾ ਜਾਂਦਾ ਸੀ ਕਿ ਭਾਈ ਮਾਮੇ ਦਾ ਸਿਰ ਤਾਂ ਹਲਵਾਈ ਦੇ ਘਿਓ ਦੀ ਕੜ੍ਹਾਹੀ ਵਿਚ ਹੁੰਦਾ ਹੈ। ਹਕੀਕਤ ਵੀ ਇਹ ਹੁੰਦੀ ਸੀ ਕਿ ਵਿਆਹ ਵਿਚ ਮਠਿਆਈ ਬਣਵਾਉਣ ਦੀ ਨਿੱਜੀ ਜ਼ਿੰਮੇਵਾਰੀ ਮਾਮੇ ਦੀ ਹੁੰਦੀ ਸੀ ਤੇ ਉਹ ਦਿਨ-ਰਾਤ ਹਲਵਾਈ ਨਾਲ ਮੁਦ ਆਪ ਹਲਵਾਈ ਹੀ ਬਣਿਆ ਰਹਿੰਦਾ ਸੀ। ਬਿਲਕੁਲ ਇਸ ਤਰ੍ਹਾਂ ਦੇ ਸਾਰੇ ਭਾਰੇ ਸਮਾਜਿਕ ਫਰਜ਼ਾਂ ਦੀ ਜ਼ਿੰਮੇਵਾਰੀ ਮਾਮੇ ਨਿਭਾਉਂਦੇ ਰਹੇ ਹਨ।

ਇਸ ਦੇ ਉਲਟ ਵਿਆਹ ਵਿਚ ਛੁੱਫੜ ਦੇਖਣ ਵਾਲਾ ਹੁੰਦਾ ਹੈ। ਉਹ ਆਪਣੇ ਦੁਆਲੇ ਇਕ ਚੰਗਾ ਹੰਗਮਾ ਜਿਹਾ ਰਚੀ ਬੈਠਾ ਹੁੰਦਾ ਹੈ। ਜਿਸ ਦਾ ਕਿ ਅਣਚਾਹੇ ਤੇ ਅਣਮੰਨੇ ਮਨ ਨਾਲ ਭੂਆ ਨੂੰ ਪਾਤਰ ਬਣਨਾ ਪੈਂਦਾ ਹੈ। ਅਜਿਹੇ ਹੰਗਮਿਆਂ ਤੋਂ ਇਕ ਪੰਜਾਬੀ ਕਹਾਵਤ ਬਣੀ ਹੈ ਕਿ ਭਾਈ! ਉਹ ਕਿਹੜਾ ਵਿਆਹ ਹੈ ਤੇ ਉਹ ਕਿਹੜਾ ਖੁਸ਼ੀ ਦਾ ਦਿਹਾੜਾ ਹੈ ਕਿ ਜਿਥੇ ਭੂਆ ਨਾ ਰੁਸੀ ਹੋਵੇ? ਜਦੋਂ ਕਿ ਅਸਲੀਅਤ ਇਹ ਹੁੰਦੀ ਹੈ ਕਿ ਇਸ ਸਾਰੇ ਪੁਆੜੇ ਦੀ ਜੜ੍ਹ ਠੇਠਰ ਜਿਹਾ ਛੁੱਫੜ ਹੀ ਹੁੰਦਾ ਹੈ।

### ਮਾਸੀ ਦਾ ਰਿਸ਼ਤਾ

ਸਮਾਜ ਵਿਚ ਆਦਮੀ ਵੱਲੋਂ ਭੈਣ ਦਾ ਰਿਸ਼ਤਾ ਉਸ ਦੇ ਬੌਚਿਆਂ ਲਈ ਜਿਵੇਂ ਬਹੁਤ ਹੀ ਪਿਆਰ ਤੇ ਸਤਿਕਾਰ ਯੋਗ ਭੂਆ ਦਾ ਰਿਸ਼ਤਾ ਬਣਦਾ ਹੈ। ਉਸ ਤਰ੍ਹਾਂ ਹੀ ਔਰਤ ਵੱਲੋਂ

ਉਸ ਦੀ ਭੈਣ ਦਾ ਰਿਸਤਾ ਉਸ ਦੇ ਬੋਚਿਆਂ ਲਈ ਮਾਸੀ ਦਾ ਬਣਦਾ ਹੈ; ਜੋ ਕਿ ਮਾਂ ਵਰਗੀ ਹੀ ਹੋਣ ਕਰਕੇ ਮਾਂ ਜਿਹੀ ਜਾਂ ਅੱਧੀ ਮਾਂ ਵਰਗੀ ਹੁੰਦੀ ਹੈ। ਇਹ ਰਿਸਤਾ ਵੀ ਸਮਾਜ ਵਿਚ ਹਮੇਸ਼ਾਂ ਹੀ ਪਿਆਰ ਤੇ ਸਤਿਕਾਰ ਵਾਲਾ ਰਿਹਾ ਹੈ। ਪਰ ਜਿਵੇਂ ਕੂਆ ਦੇ ਨਾਲ ਛੁੱਫੜ ਦੇ ਰਿਸਤੇ ਦਾ ਜੜ੍ਹਤ ਸਾਕਾਚਾਰੀ ਵਿਚ ਹਮੇਸ਼ਾਂ ਸਮਾਜ ਨੂੰ ਅੱਖਰਦਾ ਰਿਹਾ ਹੈ। ਉਸ ਤਰ੍ਹਾਂ ਹੀ ਮਾਸੀ ਦੇ ਨਾਲ ਮਾਸੜ ਦਾ ਰਿਸਤਾ ਵੀ ਪਰਿਵਾਰਾਂ ਵਿਚ ਘੱਟ-ਵੱਧ ਹੀ ਮਕਬੂਲ ਹੋਇਆ ਹੈ।

### ਚਾਚੇ-ਤਾਇਆਂ ਤੇ ਭੈਣ-ਭਰਾਵਾਂ ਦੇ ਰਿਸਤੇ

ਇਸ ਤੋਂ ਬਾਅਦ ਆਉਂਦੇ ਹਨ ਭੈਣ-ਭਾਈਆਂ, ਦਿਓਰਾਂ-ਭਰਜਾਈਆਂ ਦੇ ਰਿਸਤੇ; ਜਿਨ੍ਹਾਂ ਬਾਰੇ ਤਾਂ ਇਕ ਲਾਈਨ ਵਿਚ ਹੀ ਕਿਹਾ ਜਾ ਸਕਦਾ ਹੈ ਕਿ ਜਿਹੋ ਜਿਹੀ ਕੋਕੇ ਉਹੋ ਜਿਹੋ ਹੀ ਕੋਕੇ ਦੇ ਬੋਚੇ ਭਾਵ ਜਿਹੋ ਜਿਹੀ ਬੁਨਿਆਦ ਹੋਵੇਗੀ ਉਹੋ ਜਿਹੀ ਹੀ ਇਮਾਰਤ ਹੁੰਦੀ ਹੈ। ਠੀਕ ਹੈ ਕਿ ਕੁਝ ਘਰਾਂ ਵਿਚ ਇਨ੍ਹਾਂ ਰਿਸਤਿਆਂ ਦੇ ਸਵਰਗੀ ਸੁੱਖ ਵਰਗੇ ਨਜ਼ਾਰੇ ਵੀ ਵੇਖਣ ਨੂੰ ਮਿਲਦੇ ਹਨ। ਪਰ ਆਮ ਤੌਰ 'ਤੇ ਚਾਚੇ-ਤਾਇਆਂ, ਮਾਮੇ-ਮਾਸੜਾਂ ਤੇ ਛੁੱਫੜਾਂ ਦੇ ਪੁੱਤ-ਭਰਾ ਤੇ ਭੈਣਾਂ, ਜਿਨ੍ਹਾਂ ਨੂੰ ਅਜੋਕੇ ਸਭਿਆਚਾਰ ਨੇ 'ਕਜ਼ਨ' ਦਾ ਨਾਮ ਦਿੱਤਾ ਹੈ। ਇਨ੍ਹਾਂ ਰਿਸਤਿਆਂ ਬਾਰੇ ਤਾਂ ਆਮ ਤੌਰ 'ਤੇ ਸਿਆਣੇ ਲੋਕ ਕਹਿੰਦੇ ਹਨ ਕਿ ਚੁੱਪ ਹੀ ਭਲੀ ਹੈ। ਪਤਾ ਨਹੀਂ ਕਿਸ ਕਜ਼ਨ ਦਾ ਕਿਸ ਕਜ਼ਨ ਨਾਲ ਵਿਆਹ ਹੋ ਜਾਵੇ।

ਭਾਵੇਂ ਸਮਾਜਿਕ ਆਦਰਸ਼ ਵੱਡੀ ਭਰਜਾਈ ਨੂੰ ਮਾਂ ਬਰਾਬਰ ਤੇ ਛੋਟੀ ਨੂੰ ਧੀ-ਭੈਣ ਬਰਾਬਰ ਸਮਝਣ ਦੀ ਨਸੀਹਤ ਕਰਦਾ ਹੈ। ਪਰ ਲੋਕ-ਕਾਵਿ ਨੇ ਇਸ ਆਦਰਸ਼ ਦੀ ਪ੍ਰਵਾਹ ਨਾ ਕਰਦੇ ਹੋਏ ਰਿਸਤੇ ਅੰਦਰਲੀ ਵਾਸਤਵਿਕ ਭਾਵਨਾ ਨੂੰ ਸਪਸ਼ਟ ਕਰਨ ਦਾ ਵਧੇਰੇ ਯਤਨ ਕੀਤਾ ਹੈ। ਭਾਬੀ ਕੂਆਰੇ ਦਿਓਰ ਨੂੰ ਜਾਨ ਤੋਂ ਪਿਆਰਾ ਰੱਖਦੀ ਹੈ। ਕਦੇ ਦਿਓਰ ਹੱਸਦੀ ਭਾਬੀ ਦੇ ਦੰਦ ਗਿਣਦਾ ਹੈ, ਕਦੇ ਸ਼ਿਕਵਾ ਕਰਦਾ ਹੈ ਕਿ ਹੁਣ ਨਾ ਸਿਆਣ ਦੀਆਂ ਦਿਓਰਾਂ ਨੂੰ ਭਰਜਾਈਆਂ। ਪਰ ਭਾਬੀ ਹੀ ਚਤੁਰਾਈ ਨਾਲ ਦਿਓਰ ਨੂੰ ਫੇਰ ਪਰੇਰ ਲੈਂਦੀ ਹੈ। ਤੇ ਆਖਦੀ ਹੈ ਕਿ : ਦਿਓਰਾ ਬੱਕਰੀ ਚਰਾ ਲਿਆ ਮੇਰੀ, ਮੈਂ ਨਾ ਤੇਰਾ ਹੱਕ ਰੱਖਦੀ। ਭਾਵੇਂ ਦਿਓਰ ਵੀ ਜਾਣਦਾ ਹੈ ਕਿ ਭਾਬੀ ਬੱਕਰੀ ਚਰਾਉਣ ਦੀ ਮਾਰੀ ਹੀ ਲਾਰਾ ਲੱਧਾ ਲਾਈ ਰੱਖਦੀ ਹੈ।

ਸੱਸ ਤੇ ਨੂੰਹ ਅਤੇ ਨਨਾਣ ਤੇ ਭਰਜਾਈ ਦਾ ਰਿਸਤਾ ਸੁਭਾਅ ਵਜੋਂ ਭਗੜੇ ਤੇ ਈਰਖਾ ਵਾਲਾ ਹੁੰਦਾ ਹੈ। ਬਹੁਤ ਸਾਰੇ ਸਮਾਜ ਸਾਸਤਰੀਆਂ ਦਾ ਕਹਿਣਾ ਹੈ ਕਿ ਇਹ ਭਾਵਨਾ ਇਸਤਰੀ ਵਲੋਂ ਮਰਦ ਉਤੇ ਕਾਬਜ਼ ਹੋਣ ਦੀ ਰੁਚੀ ਵਿਚੋਂ ਪੈਦਾ ਹੋਈ ਹੈ। ਸਥਾਈ ਵਿਆਹ ਪ੍ਰਯਾ ਤੋਂ ਪਹਿਲਾਂ ਜਦੋਂ ਔਰਤ-ਮਰਦ ਸਬੰਧਾਂ ਵਿਚ ਕਬਜ਼ੇ ਦੀ ਭਾਵਨਾ ਨਹੀਂ ਸੀ, ਉਸ ਸਮੇਂ ਅਜਿਹਾ ਸੰਕਟ ਨਹੀਂ ਸੀ। ਇਕ ਪਤਨੀ ਆਪਣੇ ਪਤੀ ਦੇ ਰੂਪ ਵਿਚ ਮਰਦ ਨੂੰ ਕੇਵਲ

ਆਪਣਾ ਬਣਾਉਣਾ ਲੋਚਦੀ ਸੀ। ਪਰ ਇਕ ਮਾਂ ਪੁੱਤਰ ਦੇ ਪਾਲਣ ਪੋਸਣ ਦੇ ਇਵਜ਼ ਵਿਚ ਜੀਦੇ-ਜੀਅ ਉਸ ਨੂੰ ‘ਆਪਣਾ’ ਬਣਾ ਕੇ ਰੱਖਣਾ ਚਾਹੁੰਦੀ ਹੈ। ਵਿਆਹ ਤੋਂ ਪਹਿਲਾਂ ਮਾਂ ਹੀ ਪੁੱਤਰ ਦੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਕਰਦੀ ਹੈ। ਬਦਲੇ ਵਿਚ ਪੁੱਤਰ ਮਾਂ ਨੂੰ ਸਨੇਹ ਦਿੰਦਾ ਹੈ। ਪਰ ਵਿਆਹ ਤੋਂ ਮਗਰੋਂ ਪਤਨੀ ਤੇ ਸੱਸ ਵਿਚਕਾਰ ਤਣਾ ਦੀ ਸਬਿਤੀ ਬਣ ਜਾਂਦੀ ਹੈ ਜਿਵੇਂ ਕਿ ਠੋੜੀ ਹੇਠ ਦਸੇਰਾ, ਨਿਕਲ ਸੱਸਤੀਏ ਘਰ ਮੇਰਾ, ਨੀ ਤੂੰ ਖਾ ਲਿਆ ਬਬੇਰਾ, ਹੁਣ ਵਾਰਾ ਪਹਿਰਾ ਮੇਰਾ।

ਸੱਸ ਦਾ ਕਿਰਦਾਰ ਲੋਕ-ਕਾਵਿ ਵਿਚ ਬਹੁਤ ਮਾੜਾ ਦਰਸਾਇਆ ਗਿਆ ਹੈ। ਸੱਸ ਭਾਵੇਂ ਮੁੰਡੇ ਦੀ ਹੋਵੇ ਜਾਂ ਕੁੜੀ ਦੀ, ਦੰਪਤੀ ਜੀਵਨ ਵਿਚ ਹਮੇਸ਼ਾਂ ਰੁਕਵਟ ਬਣਦੀ ਹੈ। ਸੱਸ ਨੂੰ ਲੋਕ ਕਾਵਿ ਅੰਦਰ ਬਧਿਆੜੀ, ਚੰਦਰੀ, ਬੁੱਛੜੀ ਆਦਿ ਨਾਵਾਂ ਨਾਲ ਸੱਦਿਆ ਗਿਆ ਹੈ, ਜਿਵੇਂ ਕਿ ਮਸ਼ਹੂਰ ਹੈ ਕਿ “ਮਾਪਿਆਂ ਨੇ ਰੱਖੀ ਲਾਡਲੀ, ਅੱਗੋਂ ਸੱਸ ਬਧਿਆੜੀ ਟੱਕਰੀ।” ਫਿਰ ਇਸ ਕੜਵਾਹਟ ਤੋਂ ਇਸ ਲੋਕ ਬੋਲੀ “ਸੱਸ ਕੁੱਣੀ ਸੰਦੂਕਾਂ ਓਹਲੇ, ਨਿੰਮ ਦਾ ਘੜਾ ਦੇ ਘੋਟਣਾਂ” ਦੀ ਉਤਪਤੀ ਹੋਈ ਹੋਵੇਗੀ।

ਲੋਕ ਸੱਚ ਇਹ ਪ੍ਰਵਾਨ ਕਰਦਾ ਹੈ ਕਿ ਵਸਦੇ-ਰਸਦੇ ਦੰਪਤੀ ਜੀਵਨ ਨੂੰ ਨਰਕ ਬਣਾਉਣ ਲਈ ਸੱਸ ਦੀ ਭੂਮਿਕਾ ਵਧੇਰੇ ਹੁੰਦੀ ਹੈ। ਸੱਸ ਵਹੁਟੀ ਨੂੰ ਬੰਦਿਸ਼ਾਂ ਲਾਉਂਦੀ ਹੈ। ਗਾਲ੍ਪਾਂ ਦਿੰਦੀ ਹੈ, ਹਰ ਸਿੰਗਾਰ ਕਰਨ ਤੋਂ ਰੋਕਦੀ ਹੈ। ਮੌਜ ਮੇਲਾ ਕਰਨ ਤੋਂ ਵਰਜਦੀ ਹੈ। ਪਤੀ ਮਿਲਾਪ ਵਿਚ ਵਿਘਨ ਪਾਉਂਦੀ ਹੈ। ਇਹ ਕਾਰਨ ਹੈ ਕਿ ਕਦੇ-ਕਦੇ ਨੂੰਹ-ਸੱਸ ਦੇ ਰਿਸ਼ਤੇ ਵਿਚਲਾ ‘ਤਣਾ’ ਵਿਰੋਧ ਵਿਚ ਬਦਲ ਜਾਂਦਾ ਹੈ। ਇਸ ਅਣਸੁਖਾਵੇਂ ਰਿਸ਼ਤੇ ਵਿਚ ਬਹੁਤ ਵਾਰੀ ਨਣਦ ਵੀ ਬੱਲਦੀ ਅੱਗ ’ਤੇ ਤੇਲ ਪਾਉਣ ਦਾ ਕੰਮ ਕਰਦੀ ਹੈ।

ਸਾਡੇ ਘਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ, ਪਿਤਾ-ਮਾਤਾ, ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ, ਭੂਆ-ਛੁੱਫੜ, ਮਾਸੀ-ਮਾਸੜ ਤੇ ਭੈਣ-ਭਰਾ ਵਰਗੇ ਸਾਡੇ ਨਹੁੰ-ਮਾਸ ਦੇ ਸਾਰੇ ਦੇ ਸਾਰੇ ਅਨਿਖਤਵੇਂ ਰਿਸ਼ਤੇ ਕ੍ਰਮਵਾਰ ਗਰੈਡੀ-ਗਰੈਨੀ, ਪਾਪਾ-ਮਾਮਾ, ਅੰਕਲ-ਆਟੀ ਤੇ ਸਿਸਟਰ ਅਤੇ ਕਜ਼ਨ ਵਰਗੇ ਬੇਪਛਾਣ ਜਿਹੇ ਸਿਰਨਾਵਿਆਂ ਹੇਠ ਇਕੋ ਘਾਤਕ ਰੱਸੇ ਵਿਚ ਬੰਨ੍ਹੇ ਜਾ ਰਹੇ ਹਨ।

ਇਸ ਲਈ ਸਾਡੀਆਂ ਪੀੜ੍ਹੀਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਸੱਭਿਆਚਾਰ ਦੀਆਂ ਵਧੀਆ ਕਦਰਾਂ-ਕੀਮਤਾਂ ਦੇ ਖੁਦ ਧਾਰਨੀ ਬਣਨਾ ਚਾਹੀਦਾ ਹੈ। ਸਾਡੀ ਪੀੜ੍ਹੀ ਦੇ ਵੱਡੇ ਰਿਆਂ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਨੈਤਿਕ ਰਹਿਤ-ਬਹਿਤ ’ਤੇ ਆਧਾਰਿਤ ਆਪਣੀ ਜੀਵਨ ਸੈਲੀ ਦੀ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਪੰਜਾਬੀ ਸੱਭਿਆਚਾਰ ਦੇ ਖਾਸੀਆਤਾਂ ਭਰੇ ਲਹੂ-ਮਾਸ ਦੇ ਰਿਸ਼ਤਿਆਂ ਜਿਵੇਂ ਕਿ ਮਾਂ-ਪਿਚ, ਤਾਏ-ਤਾਈਆਂ, ਚਾਚੇ-ਚਾਚੀਆਂ, ਮਾਮੇ-ਮਾਮੀਆਂ, ਮਾਸੀਆਂ-ਮਾਸੜ, ਭੂਆ-ਛੁੱਫੜ, ਭੈਣ-ਭਰਾਵਾਂ ਤੇ ਭਾਬੀਆਂ ਦੀ ਨਿੱਖੀ ਤੇ ਮੋਹ ਭਰੀ ਸਾਂਝ ਨਹੀਂ ਛੱਡਣੀ ਚਾਹੀਦੀ।

ਅਫਸੋਸ ਦੀ ਗੱਲ ਹੈ ਕਿ ਹੁਣ ਰਿਸ਼ਤੇ ਤਿੜਕਦੇ-ਤਿੜਕਦੇ ਟੁੱਟਦੇ ਜਾ ਰਹੇ ਹਨ। ਮਿਸਾਲ ਵਜੋਂ ਜਿਸ ਤਰ੍ਹਾਂ ਕਿ ਹੁਣ ਹੋ ਰਿਹਾ ਹੈ ਕਿ ਭੂਆ ਨੂੰ ਮਿਲਣ ਜਾਣ ਦੀ ਬਜਾਏ ਮੌਬਾਈਲ ਟੈਲੀਫੋਨ 'ਤੇ ਹੀ ਆਪਾਂ ‘ਮੱਥਾ ਟੇਕਦਾ ਹਾ’ ਕਹਿ ਕੇ ਬੁੱਡਾ ਸਾਰ ਲੈਂਦੇ ਹਾਂ। ਅੱਗੋਂ ਭੂਆ ਨੂੰ ਵੀ ਅਸੀਸ ਦੇਣੀ ਨਹੀਂ ਆਉਂਦੀ ਹੁੰਦੀ ਤੇ ਉਹ ਵੀ ਅੰਗਰੇਜ਼ੀ ਵਿਚ ਗੌਡ ਬਲੈਸ ਯੂ ਕਹਿ ਕੇ ਡੰਗ ਟਪਾ ਲੈਂਦੀ ਹੈ। ਕਈ ਵਾਰ ਤਾਂ ਭਤੀਜਾ ਕਾਹਲੀ ਦਾ ਮਾਰਿਆ ਬੱਸ ਸਟੈਂਡ ਤੋਂ ਹੀ ਕਹਿ ਰਿਹਾ ਹੁੰਦਾ ਹੈ ਕਿ ਭੂਆ ਜੀ ਮੈਂ ਅਗਲੀ ਵਾਰੀ ਆਉਂਗਾ। ਅੱਗੋਂ ਭੂਆ ਵੀ ਇਹੋ ਜਿਹਾ ਹੀ ਨਿਉਂਦਾ ਦਿੰਦੀ ਹੈ ਕਿ ਹਾਂ ਪੁੱਤਰ ਆਉਣ ਤੋਂ ਪਹਿਲਾਂ ਟੈਲੀਫੋਨ ਜ਼ਰੂਰ ਕਰ ਲਵੀਂ। ਸੋ ਇਸ ਵਿਸ਼ੇ ਨੂੰ ਸੰਕੋਚਣ ਲਈ ਕਿ ਕੀ ਪੁਰਾਣੇ ਸੱਭਿਆਚਾਰ ਦੀ ਗੱਲ ਕਰਨਾ ਤੇ ਉਸ ਦੀ ਅਣਹੋਂਦ ਬਾਰੇ ਝੋਰਾ ਕਰਨਾ ਵਾਜ਼ਬ ਹੈ ਕਿ ਨਹੀਂ?

ਬਸ ਇਹ ਹੀ ਕਿਹਾ ਜਾ ਸਕਦਾ ਹੈ ਕਿ ਵਿਚਾਰ ਕੇ ਵੇਖ ਲਵੇ ਕਿ ਕਿਸੇ ਵੀ ਪੰਜਾਬੀ ਦੇ ਜੀਵਨ ਵਿਚ ਪੰਜਾਬੀ ਸੱਭਿਆਚਾਰ ਦੀ ਗੁੜੀ ਰੰਗਤ ਹੁੰਦੀ ਸੀ। ਸਾਡੇ ਸਮਾਜ ਦੀ ਸਮੁੱਚੀ ਪੰਜਾਬੀਅਤ ਬਹੁਤ ਹੀ ਮੋਹ-ਪਿਆਰ ਵਾਲੇ ਭਾਈਚਾਰਕ ਸਮਾਜਿਕ ਮਾਹੌਲ ਵਿਚ ਖਾਉ ਮਨ ਭਾਉਂਦਾ ਤੇ ਪਹਿਨੇ ਜਾਂਗ ਭਾਉਂਦਾ ਦੀ ਜੀਵਨ ਸੈਲੀ ਅਨੁਸਾਰ ਜੀਵਨ ਨਿਰਬਾਹ ਕਰਦੀ ਸੀ। ਇਹ ਆਪਣੀ ਵਧੀਆ ਜੀਵਨ ਸੈਲੀ ਲਈ ਸਾਨੂੰ ਆਪਣੀ ਵਿਰਾਸਤੀ ਤਹਿਜ਼ੀਬ ਦੀ ਤਮੀਜ਼ ਹੋਣੀ ਲਜ਼ਮੀ ਹੈ।

### ਤੀਜੀ ਸਾਕਾਚਾਰੀ

ਸ਼ੁਰੂ ਤੋਂ ਹੀ ਸਮਾਜ ਵਿਚ ਰਹਿੰਦੇ ਬੰਦਿਆਂ ਦੀ ਸਾਝ ਦੇ ਰਿਸ਼ਤੇ ਦੀ ਇਕ ਤੀਸਰੀ ਸਾਕਾਚਾਰੀ ਹਮੇਸ਼ਾਂ ਹੀ ਰਹੀ ਹੈ। ਇਸ ਸਾਕਾਚਾਰੀ ਜਾਂ ਸਕੀਰੀ ਨੂੰ ਯਾਰੀ-ਦੋਸਤੀ ਦਾ ਨਾਮ ਦਿੱਤਾ ਗਿਆ ਹੈ। ਇਹ ਸਕੀਰੀ ਖੂਨ ਦੇ ਰਿਸ਼ਤਿਆਂ ਤੋਂ ਬੇਸ਼ੱਕ ਬਾਹਰ ਹੁੰਦੀ ਹੈ। ਪਰ ਇਸ ਦਾ ਮੋਹ ਤੇ ਨਿੱਘ ਕਿਸੇ ਰਿਸ਼ਤੇਦਾਰੀ ਤੋਂ ਘੱਟ ਨਹੀਂ ਹੁੰਦਾ। ਸਗੋਂ ਭਰਾਵਾਂ ਨਾਲ ਤਾਂ ਅਕਸਰ ਵੰਡੀਆਂ ਦੇ ਰੋਲੇ ਪੈਦੇ ਰਹੇ ਹਨ; ਪਰ ਦੋਸਤੀ ਵਿਚ ਅਜਿਹੇ ਕੋਈ ਤਕਾਜ਼ੇ-ਤਨਾਜ਼ੇ ਨਹੀਂ ਹੁੰਦੇ। ਇਸ ਲਈ ਹੀ ‘ਯਾਰਾਂ ਨਾਲ ਬਹਾਰਾਂ’ ਦੀ ਕਹਾਵਤ ਦੁਨੀਆਂ ਵਿਚ ਮਕਬੂਲ ਹੋਈ ਹੈ। ਇਹ ਵੀ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਬਚਪਨ ਦੇ ਸਾਥੀਆਂ ਨਾਲ ਸਮੇਂ ਦੇ ਗੁਜਰਨ ਨਾਲ ਨੇੜਤਾ ਵਧਦੀ ਜਾਂਦੀ ਹੈ। ਜਦੋਂ ਕਿ ਭਰਾਵਾਂ ਨਾਲ ਵਧਦੀ ਉਮਰ ਤੇ ਵਧਦੀ ਕਬੀਲਦਾਰੀ ਦੇ ਕਾਰਨ ਪਿਆਰ ਘਟਦਾ ਜਾਂਦਾ ਹੈ।

ਇਸ ਤੀਜੀ ਸਮਾਜਿਕ ਸਾਕਾਚਾਰੀ ਦੀਆਂ ਵੀ ਦੋ ਸਿਮਤਾਂ ਅਰਥਾਤ ਇਕ ਚੰਗੀ ਸੰਗਤ ਤੇ ਦੂਜੀ ਮਾੜੀ ਸੋਹਬਤ ਰਹੀਆਂ ਹਨ। ਬਚਪਨ ਤੋਂ ਚਲਦੇ ਆ ਰਹੇ ਸਾਥੀਆਂ ਨੂੰ ਲੰਗੋਟੀਏ ਯਾਰਾਂ ਦੀ ਉਪਾਧੀ-ਉਪਮਾ ਦਿੱਤੀ ਜਾਂਦੀ ਹੈ। ਜਿਸ ਦਾ ਭਵ ਇਹ ਹੈ ਕਿ ਬਚਪਨ ਵਿਚ ਜਦੋਂ ਕੱਛ-ਲੰਗੋਟੀ ਪਹਿਨਣ ਦੀ ਉਮਰ ਹੁੰਦੀ ਸੀ; ਜਿਹੜੇ ਦੋਸਤ ਉਸ ਸਮੇ

ਤੋਂ ਦੁੱਖ-ਸੁੱਖ ਵਿਚ ਨਿਭਦੇ ਆ ਰਹੇ ਹੋਣ; ਉਨ੍ਹਾਂ ਨੂੰ ਪਕੋ ਲੰਗੋਟੀਏ ਯਾਰ ਕਿਹਾ ਜਾਂਦਾ ਹੈ। ਅਜਿਹੇ ਯਾਰਾਂ ਲਈ ਹੀ ਸ਼ਾਇਦ ‘ਯਾਰੀ ਜੱਟ ਦੀ ਤੂਤ ਦਾ ਮੌਛਾ’ ਜਿਹਾ ਪੰਜਾਬੀ ਦਾ ਅਖਾਣ ਬਣਿਆ ਹੋਵੇਗਾ।

ਦੂਜੇ ਪਾਸੇ ਮਾੜੀ ਸੋਹਬਤ ਦੇ ਸਾਥੀਆਂ ਨੂੰ ਚੰਡਾਲ ਚੌਕੜੀ ਜਾਂ ਚੋਰਾਂ-ਯਾਰਾਂ ਦੀ ਜੁੰਡਲੀ ਵਰਗਾ ਬਦਨੁਮਾ ਜਿਹਾ ਨਾਮ ਦਿੱਤਾ ਜਾਂਦਾ ਹੈ। ਇਸ ਚੰਡਾਲ ਚੌਕੜੀ ਦਾ ਇਕ ਹੋਰ ਮਾੜਾ ਰੂਪ ਧੜੇਬੰਦੀ ਵਜੋਂ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਦੇ ਦੋਸਤਾਂ ਦੀ ਵੈਲੀ-ਬਦਮਾਸ਼ ਮਾਨਸਿਕਤਾ ਦੀ ਤਰਜਮਾਨੀ ‘ਫੁੱਟੋਂ ਦੇ ਭੈੜੇ-ਭੈੜੇ ਯਾਰ’ ਜਿਹਾ ਪੰਜਾਬੀ ਅਖਾਣ ਕਰਦਾ ਹੈ। ਸਮਾਜ ਵਿਚ ਯਾਰੀ-ਦੋਸਤੀ ਦਾ ਰੂਪ ਮਰਦ ਤੇ ਔਰਤ ਦੇ ਪਿਆਰ ਵਿਚ ਵੀ ਪ੍ਰਗਟ ਹੁੰਦਾ ਰਿਹਾ ਹੈ। ਪਰ ਇਸ ਰੂਪ ਦੇ ਚੰਗੇ ਨਜ਼ਾਰੇ ਤਾਂ ਕਦੇ-ਕਦਾਈਂ ਹੀ ਦਿਸੇ ਹਨ। ਇਸ ਲਈ ਹੀ ਪੰਜਾਬੀ ਦਾ ਪ੍ਰਸਿੱਧ ਅਖਾਣ ਹੈ ‘ਚੋਰੀ, ਯਾਰੀ ਤੇ ਚਾਕਰੀ ਬਾਝ ਵਸੀਲੇ ਨਾਂਹ’। ਔਰਤ ਤੇ ਮਰਦ ਦੇ ਅਜਿਹੇ ਚੋਰੀ-ਯਾਰੀ ਦੇ ਪਿਆਰ ਸਬੰਧਾਂ ਨੂੰ ਪੰਜਾਬੀ ਸਮਾਜ ਨੇ ਕਦੇ ਬਹੁਤਾ ਨਹੀਂ ਕਬੂਲ ਕੀਤਾ। ਜਿਸ ਕਾਰਨ ਅਜਿਹੇ ਸਬੰਧਾਂ ਦੇ ਪੁਆਡਿਆਂ ਦੇ ਮਾੜੇ ਨਤੀਜੇ ਅਕਸਰ ਸਾਡੇ ਸਮਾਜਿਕ ਜੀਵਨ ਦੇ ਅਕਸ ਨੂੰ ਧੁੰਦਲਾਂਦੇ ਰਹੇ ਹਨ। ਸਮਾਜ ਵੱਲੋਂ ਅਜਿਹੇ ਗੈਰ ਮਾਨਤਾ ਪ੍ਰਾਪਤ ਰਿਸਤੇ ਜੁੜੇ ਤਾਂ ਘੱਟ ਹਨ ਪਰ ਟੁੱਟੇ ਬਹੁਤੇ ਹਨ। ਇਸ ਲਈ ਹੀ ਤਾਂ ਕਿਹਾ ਜਾਂਦਾ ਹੈ ਕਿ ‘ਲੱਗਦੀ ਕਿਸੇ ਨੇ ਨਾ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ।’

ਪਰ ਕੁੱਝ ਵੀ ਹੋਵੇ ਯਾਰੀ-ਦੋਸਤੀ ਬੰਦੇ ਦੀ ਬੁਨਿਆਦੀ ਲੋੜ ਹੈ। ਜੋ ਮਨ ਦੀ ਗੱਲ ਭਰਾਵਾਂ ਤੇ ਭੈਣਾਂ ਨਾਲ ਨਹੀਂ ਕੀਤੀ ਜਾ ਸਕਦੀ; ਉਹ ਦੋਸਤਾਂ-ਮਿੱਤਰਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਇਕ ਦੂਜੇ ਦੀ ਮਾਨਸਿਕ ਅਵਸਥਾ ਸਮਝਣਾ ਤੇ ਸਹਾਇਤਾ ਕਰਨਾ ਯਾਰੀ-ਦੋਸਤੀ ਦਾ ਵਧੀਆ ਨੇਮ ਤੇ ਕਰਮ ਹੈ।

ਮੁੱਕਦੀ ਗੱਲ! ਜਦੋਂ ਸਮਾਜ ਨੇ ਆਰਥਿਕ ਪੱਖੋਂ ਭੇਡਾਂ, ਬੱਕਰੀਆਂ ਤੇ ਪਸੂ ਪਾਲਣ ਤੋਂ ਸ਼ੁਰੂ ਕਰ ਕੇ ਕ੍ਰਿਸਾਣੀ ਜਾਂ ਵਣਜ-ਵਪਾਰ ਦਾ ਢਾਂਚਾ ਬਣਿਆ ਹੋਵੇਗਾ ਤਾਂ ਉਦੋਂ ਹਰ ਅਰਥਾਚਾਰੇ ਦੀ ਵਿਵਸਥਾ ਵਿਚ ਸੰਗੀ-ਸਾਥੀਆਂ ਦੀ ਲੋੜ ਪਈ ਹੋਵੇਗੀ। ਕ੍ਰਿਸਾਣੀ ਲਈ ਦਾਤਗੀ-ਰੰਬੇ ਤੋਂ ਲੈ ਕੇ ਗੱਡੇ-ਟਰੈਕਟਰ ਦੀ ਜ਼ਰੂਰਤ ਪੈਦੀ ਹੈ। ਜਿਸ ਨੂੰ ਕ੍ਰਿਸਾਣ ਭਾਈਚਾਰੇ ਦੇ ਸਾਥੀ ਹੀ ਪੂਰਾ ਕਰਦੇ ਹਨ। ਇਸ ਤਰ੍ਹਾਂ ਹੀ ਤਜਾਰਤੀ ਕਾਫਲਿਆਂ ਵਿਚ ਚੱਲਦੇ ਹੋਏ ਵਪਾਰੀਆਂ ਨੂੰ ਠੱਗਾਂ, ਚੋਰਾਂ ਤੇ ਡਾਕੂਆਂ ਤੋਂ ਬਚਣ ਲਈ ਅੱਜ ਵੀ ਯਾਰਾਂ-ਦੋਸਤਾਂ ਦੇ ਸਾਥ ਦੀ ਲੋੜ ਪੈਦੀ ਹੈ।

### ਦੂਜਾ ਭਾਈਚਾਰਾ ਸਹੁਰਿਆਂ ਦੇ ਰਿਸਤੇ-

ਹਰ ਬੰਦੇ ਦੇ ਦੋ ਜਨਮਜਾਤ ਭਾਈਚਾਰੇ ਹੁੰਦੇ ਹਨ। ਪਹਿਲਾਂ ਦਾਦਕੇ-ਨਾਨਕੇ ਤੇ ਦੂਜੇ

ਸਹੁਰੇ ਪਰਿਵਾਰ ਦੇ ਰਿਸ਼ਤੇ ਮਨੁੱਖੀ ਭਾਈਚਾਰੇ ਵਿਚ ਬੜੇ ਅਹਿਮ ਹੁੰਦੇ ਹਨ। ਇਹ ਰਿਸ਼ਤੇ ਮੰਨਿਆ ਜਾਂਦਾ ਹੈ ਕਿ ਧੂਰ ਸੰਜੋਗਾਂ ਨਾਲ ਹੀ ਬਣਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚ ਮੇਰਾ ਸਭ ਤੋਂ ਅਹਿਮ ਰਿਸ਼ਤਾ ਆਪਣੇ ਸਹੁਰਾ ਸਹਿਬ ਸ੍ਰ.; ਗੁਰਤੇਜ ਸਿੰਘ ਸਮਾਘ ਨਾਲ ਬਣਿਆ; ਜਿਨ੍ਹਾਂ ਨੂੰ ਕਿ ਅਸੀਂ ਬਾ-ਜੀ ਕਹਿੰਦੇ ਸੀ। ਮੈਨੂੰ ਯਾਦ ਹੈ ਕਿ ਸੁਖਜੀਤ ਨਾਲ ਵਿਆਹ ਪੱਕਾ ਹੋਣ ਸਮੇਂ ਮੈਨੂੰ ਮੇਰੇ ਫੁੱਡੜ ਜੀ ਨੇ ਕਿਹਾ ਸੀ ਕਿ ਸ੍ਰ.: ਗੁਰਤੇਜ ਸਿੰਘ ਬਹੁਤ ਹੀ ਵਧੀਆ ਤੇ ਮਦਦਗਾਰ ਇਨਸਾਨ ਹਨ। ਇਹ ਸਾਰੀ ਉਮਰ ਤੇਰੇ ਲਈ ਬਹੁਤ ਵੱਡੀ ਧਿਰ ਬਣਨਗੇ।

ਇਹ ਬਿਲਕੁਲ ਠੀਕ ਇਸ ਤਰ੍ਹਾਂ ਹੀ ਹੋਇਆ। ਵਿਆਹ ਤੋਂ ਤਕਰੀਬਨ 3 ਸਾਲ ਤੱਕ ਉਨ੍ਹਾਂ ਨੇ ਮੈਨੂੰ ਸਰਵਿਸ ਦੀਆਂ ਪ੍ਰੇਸ਼ਾਨੀਆਂ ਦਾ ਪਤਾ ਹੀ ਨਹੀਂ ਲੱਗਣ ਦਿੱਤਾ। ਜਦੋਂ ਕਿਤੇ ਲੋੜ ਪਈ ਉਨ੍ਹਾਂ ਨੇ ਆਪਣਾ ਰਸੂਖ ਵਰਤਦੇ ਹੋਏ ਮੇਰੀ ਮੁਸ਼ਕਿਲ ਹੱਲ ਕਰ ਦਿੱਤੀ। ਪਰ ਪ੍ਰਮਾਤਮਾ ਨੂੰ ਉਨ੍ਹਾਂ ਨਾਲ ਸਾਡਾ ਲੰਬਾ ਸਾਥ ਮਨਜ਼ੂਰ ਨਹੀਂ ਸੀ। ਉਹ ਸਿਰਫ਼ 3 ਕੁ ਸਾਲ ਹੀ ਸਾਨੂੰ ਖੁਸ਼ੀ ਤੇ ਖੁਸ਼ਹਾਲੀ ਦੇ ਭੰਗੂੜੇ ਝੁਲਾ ਕੇ ਛੋਟੇ ਬੇਟੇ ਅਮਨਬੀਰ ਦੇ ਜਨਮ ਤੋਂ ਤਕਰੀਬਨ ਕੁਝ ਮਹੀਨੇ ਬਾਅਦ ਹੀ ਇਸ ਜਹਾਨ ਫਾਨੀ ਨੂੰ ਅਲਵਿਦਾ ਕਹਿ ਗਏ। ਬੇਸ਼ਕ ਅੱਜ ਵੀ ਉਨ੍ਹਾਂ ਦਾ ਸਾਰਾ ਪਰਿਵਾਰ ਬੀ-ਜੀ ਦਰਸ਼ਨ ਕੌਰ, ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਆਪਣੇ ਪਰਿਵਾਰਾਂ ਸਮੇਤ ਹਮੇਸ਼ਾਂ ਵਾਂਗ ਸਾਡੀ ਪੁਸ਼ਤ-ਪਨਾਹੀ ਕਰ ਰਿਹਾ ਹੈ। ਇਸ ਤੋਂ ਬਾਅਦ ਵੱਡੇ ਬੇ-ਜੀ ਦਲੀਪ ਕੌਰ; ਜੋ ਕਿ ਸੁਖਜੀਤ ਦੇ ਨਾਨੀ ਜੀ ਸਨ। ਉਨ੍ਹਾਂ ਦਾ ਸਾਰੀ ਉਮਰ ਸਾਡੇ ਲਈ ਬਿਲਾ-ਨਾਗਾ ਪਾਠ ਤੇ ਅਰਦਾਸ ਕਰਨਾ ਇਕ ਅਜਿਹੀ ਮਮਤਾ ਭਰੀ ਬਖਸ਼ਿਸ਼ ਰਹੀ। ਜਿਸ ਪਿਆਰ ਭਰੀ ਰਹਿਮਤ ਦਾ ਮੁੱਲ ਹੀ ਨਹੀਂ ਚੁਕਾਇਆ ਜਾ ਸਕਦਾ। ਇਸ ਤੋਂ ਇਲਾਵਾ ਉਸ ਪਰਿਵਾਰ ਵਿਚ ਪੈਰੂ ਵਾਲੇ ਮਾਸੜ ਜੀ ਹਰਬੰਸ ਸਿੰਘ ਤੇ ਮਾਮਾ ਜੀ ਹਰਮੰਦਰ ਸਿੰਘ ਆਉਂਦੇ ਹਨ, ਜੋ ਕਿ ਜਿੰਨੀ ਦੇਰ ਉਨ੍ਹਾਂ ਦੀ ਜ਼ਿੰਦਗੀ ਰਹੀ, ਉਨੀਂ ਦੇਰ ਹੀ ਉਹ ਸਾਡੇ ਸਾਰੇ ਪਰਿਵਾਰ ਲਈ ਦਰਦਸੰਦ ਤੇ ਮਦਦਗਾਰ ਰਹੇ। ਹੁਣ ਵੀ ਮਾਮਾ ਪ੍ਰਿਸੀਪਲ ਪ੍ਰੀਤਮ ਸਿੰਘ, ਐਸ. ਐਸ. ਪੀ ਰੇਸਮ ਸਿੰਘ ਤੇ ਰਾਜਿੰਦਰ ਸਿੰਘ, ਬਲਰਾਜ ਤੇ ਰਛਪਾਲ ਸਿੰਘ ਅਧੇ ਬੋਲ ਬੁਲਾਏ ਪਹੁੰਚਦੇ ਹਨ। ਪਰ ਅੱਜ ਦੀਆਂ ਬਦਲਦੀਆਂ ਜਾ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਕਰਕੇ ਇਨ੍ਹਾਂ ਰਿਸ਼ਤਿਆਂ ਦੀ ਮਿਠਾਸ ਵਿਚ ਖਟਾਸ ਤੇ ਇਥੋਂ ਤੱਕ ਕਿ ਕਿਤੇ-ਕਿਤੇ ਤਾਂ ਕੁੜੱਣ ਵੀ ਆਉਣੀ ਸ਼ੁਰੂ ਹੋ ਗਈ ਹੈ। ਇਸ ਸਾਰੇ ਵਰਤਾਰੇ ਨੂੰ ਹੀ ਕਲਖੁੱਗੀ ਵਰਤਾਰਾ ਕਿਹਾ ਜਾਂਦਾ ਹੈ।

### ਤੀਜਾ ਭਾਈਚਾਰਾ

ਪਰ ਸਮਾਜ ਵਿਚ ਰਹਿੰਦੇ ਮਨੁੱਖ ਦਾ ਇਕ ਤੀਜਾ ਭਾਈਚਾਰਾ ਉਹ ਹੁੰਦਾ ਹੈ; ਜਿਹੜਾ ਕਿ ਉਸ ਦੇ ਸੱਜਣ-ਮਿੱਤਰਾਂ ਦਾ ਹੁੰਦਾ ਹੈ। ਕਹਿੰਦੇ ਹਨ ਕਿ ਬੰਦਾ ਉਹ ਹੀ ਵਧੀਆ ਮੰਨਿਆ ਜਾਂਦਾ ਹੈ ਕਿ ਜਿਸ ਦੇ ਚਾਰ ਸੱਜਣ-ਮਿੱਤਰ ਹੋਣ। ਜ਼ਿੰਦਗੀ ਵਿਚ ਬੰਦੇ ਨੇ ਆਪਣੇ ਦਾਦਕੇ

-ਨਾਨਕੇ ਤੇ ਸਹੁਰੇ ਭਾਈਚਾਰੇ ਤੋਂ ਬਿਨਾਂ ਇਕ ਤੀਜਾ ਭਾਈਚਾਰਾ ਸਮਾਜ ਤੇ ਖਾਸ ਤੌਰ 'ਤੇ ਨੌਕਰੀ ਪੇਸ਼ੇ ਵਿਚ ਬਣਾਇਆ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨੇਕ ਸੀਰਤ ਤੇ ਲੋਕ ਭਲਾਈ ਕਰਨ ਵਾਲੇ ਬੰਦਿਆਂ ਨੇ ਵਧੀਆ ਤੇ ਨੇਕ ਯਾਰ-ਦੋਸਤ ਹੀ ਕਮਾਏ ਹੁੰਦੇ ਹਨ। ਸਮਾਜ ਵਿਚ ਅਕਸਰ ਅਜਿਹੇ ਕਾਮਯਾਬ ਬੰਦੇ ਮਿਲਦੇ ਹਨ ਜਿਨ੍ਹਾਂ ਨੇ ਸਾਰੀ ਉਮਰ ਦੋਸਤੀ ਹੀ ਨਿਭਾਈ ਹੁੰਦੀ ਹੈ ਤੇ ਚੰਗੇ ਦੋਸਤ ਕਮਾਏ ਹੁੰਦੇ ਹਨ।

ਅੱਜ ਕੱਲ੍ਹ ਆਮ ਕਿਹਾ ਜਾਂਦਾ ਹੈ ਕਿ ਦੋਸਤੀ ਦਾ ਤੀਜਾ ਭਾਈਚਾਰਾ ਬਾਕੀ ਰਿਸ਼ਤਿਆਂ ਦੇ ਭਾਈਚਾਰੇ ਨਾਲੋਂ ਜ਼ਿਆਦਾ ਨਿਭਣ ਵਾਲਾ ਸਾਬਤ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦੋਸਤੀ ਵਿਚ ਰਿਸ਼ਤਿਆਂ ਵਾਲੀਆਂ ਗਰਜ਼ਾਂ ਤੇ ਪਾਬੰਦੀਆਂ ਨਹੀਂ ਹੁੰਦੀਆਂ। ਰਿਸ਼ਤਿਆਂ ਵਿਚ ਤਾਂ ਲਾਜ਼ਮੀ ਹੈ ਕਿ ਜਾਇਦਾਦ, ਵੰਡਾਂ ਤੇ ਹੋਰ ਮਨ-ਮੁਟਾਵ ਆਤੇ ਆ ਜਾਂਦੇ ਹਨ। ਦੋਸਤੀ ਵਿਚ ਮਨ-ਮੁਟਾਵ ਤਾਂ ਆ ਸਕਦੇ ਹਨ; ਪਰ ਜਾਇਦਾਦ ਤੇ ਵੰਡ ਦਾ ਮਸਲਾ ਬਹੁਤ ਘੱਟ ਸਾਹਮਣੇ ਆਉਂਦਾ ਹੈ।

ਖਾਸ ਤੌਰ 'ਤੇ ਨੌਕਰੀ-ਪੇਸ਼ੇ ਵਿਚ ਇਕ ਇਹੋ ਜਿਹਾ ਭਾਈਚਾਰਾ ਬਣਦਾ ਹੈ; ਜਿਸ ਵਿਚ ਜਾਤ-ਪਾਤ ਜਾਂ ਉਚ-ਨੀਚ ਦਾ ਜ਼ਿਆਦਾ ਪ੍ਰਭਾਵ ਨਹੀਂ ਹੁੰਦਾ। ਜ਼ਿੰਦਗੀ ਦਾ ਇਕ ਲੰਬਾ ਅਰਸਾ ਤਕਰੀਬਨ 30-35 ਸਾਲ ਇਕੱਠੇ ਬਿਤਾਉਦਿਆਂ ਅਕਸਰ ਆਪਸੀ ਪਿਆਰ-ਮੁਹੱਬਤ ਇੰਨੀ ਵਧ ਜਾਂਦੀ ਹੈ ਕਿ ਤੁਹਾਡੇ ਬੱਚਿਆਂ ਤੱਕ ਵੀ ਅੱਗੇ ਤੁਹਾਡੇ ਵੱਲੋਂ ਬਣਾਏ ਦੋਸਤੀ ਦੇ ਰਿਸ਼ਤੇ ਨੂੰ ਅੱਗੇ ਤੌਰਦੇ ਹਨ। ਬੇਸ਼ੱਕ ਨੌਕਰੀ-ਪੇਸ਼ੇ ਵਿਚ ਵੀ ਕਿਤੇ-ਕਿਤੇ ਨਿਯੁਕਤੀਆਂ ਤੇ ਤਰੱਕੀਆਂ ਦੇ ਮਸਲੇ ਮਨਾ ਵਿਚ ਈਰਖਾ ਤੇ ਦਵੇਸ਼ ਪੈਦਾ ਕਰ ਦਿੰਦੇ ਹਨ। ਪਰ ਇਹ ਚਿਰ ਸਬਾਈ ਨਹੀਂ ਹੁੰਦੇ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਅੱਜੋਕੇ ਸਮਾਜ ਵਿਚ ਸੱਜਣਾ-ਮਿੱਤਰਾਂ ਤੇ ਸਨੋਹੀਆਂ ਦਾ ਇਹ ਤੀਜਾ ਭਾਈਚਾਰਕ ਰਿਸ਼ਤਾ ਨਾਨਕੇ -ਦਾਦਕੇ ਤੇ ਸਹੁਰੇ ਪਰਿਵਾਰ ਦੇ ਰਿਸ਼ਤਿਆਂ ਨਾਲੋਂ ਵੀ ਜ਼ਿਆਦਾ ਨੇੜਤਾ ਤੇ ਪਕਿਆਈ ਦਾ ਹੁੰਦਾ ਹੈ।

ਮੈਨੂੰ ਆਪਣੇ ਜੀਵਨ ਵਿਚ ਕਿੰਨੇ ਹੀ ਸੱਜਣ-ਸੁਨੋਹੀਆਂ ਦੇ ਪਿਆਰ ਤੇ ਸ਼ੁੱਭ ਇਛਾਵਾਂ ਦਾ ਅਹਿਸਾਸ ਹੈ; ਜੋ ਕਿ ਹੁਣ ਤੱਕ ਵੀ ਨਿਭ ਰਿਹਾ ਹੈ। ਰੱਬੀ ਰਜ਼ਾ ਵਿਚ ਕੁੱਝ ਮਿੱਤਰ ਸ੍ਰ: ਅਜੀਤ ਸਿੰਘ ਡੀ.ਆਈ.ਜੀ., ਭਾਈ ਸ਼ਾਮਿੰਦਰ ਸਿੰਘ ਐਮ.ਪੀ., ਸ੍ਰ: ਸੁਰਜੀਤ ਸਿੰਘ ਆਈ.ਏ.ਐਸ., ਸ੍ਰ: ਗੁਰਬਖਸ਼ ਸਿੰਘ ਗੋਸਲ ਆਈ.ਏ.ਐਸ., ਛੋਟਾ ਵੀਰ ਨਿਰਮਲ ਸਿੰਘ ਟਿਵਾਣਾ, ਵੀਰ ਕ੍ਰਿਸ਼ਨ ਚੰਦ ਪਟਵਾਰੀ, ਬਾਈ ਭਾਗ ਸਿੰਘ ਤੇ ਗੁਰਬਖਸ਼ ਸਿੰਘ ਅਜਿਹੇ ਸੱਜਣ-ਸਨੋਹੀ ਸਨ; ਜਿਨ੍ਹਾਂ ਨੂੰ ਯਾਦ ਕਰਕੇ ਮਨ ਭਰ ਆਉਂਦਾ ਹੈ। ਇਹ ਵੀਰ ਮੇਰੇ ਬੱਚਿਆਂ ਲਈ ਚਾਚੇ-ਤਾਥੇ ਹੀ ਬਣ ਗਏ ਹਨ। ਮੈਨੂੰ ਹਮੇਸ਼ਾਂ ਹੀ ਇਕ ਬਹੁਤ ਹੀ ਨੇਕ ਦਿਲ ਸਾਡੇ ਬਜ਼ੁਰਗ ਬਾਪੂ ਜੀ ਨਾਜ਼ਰ ਸਿੰਘ ਮੇਂਗੇ ਵਾਲੇ ਦੀ ਯਾਦ ਆਉਂਦੀ ਹੈ; ਜੋ ਮੇਰੇ ਪੜ੍ਹਦਾਦਾ ਜੀ ਦੀ ਸੇਵਾ ਵਿਚ ਰਹੇ। ਪਰ ਜਦੋਂ ਮੈਂ ਫਿਰੋਜ਼ਪੁਰ ਡੀ.ਸੀ. ਬਣਿਆ ਤਾਂ ਮੈਨੂੰ ਯਾਦ ਹੈ ਕਿ ਉਹ

ਅਕਸਰ ਟੈਲੀਫੋਨ ਕਰਕੇ ਮੈਨੂੰ ਮੇਰੇ ਬਜ਼ੁਰਗਾਂ ਦੀਆਂ ਸਮਾਜ ਸੇਵਾ ਦੀਆਂ ਖਾਨਦਾਨੀ ਰਵਾਇਤਿਆਂ ਬਾਰੇ ਦੱਸਦੇ ਰਹਿੰਦੇ ਸਨ।

ਇਸ ਤਰ੍ਹਾਂ ਹੀ ਮੈਨੂੰ ਆਪਣੇ ਵੀਰ ਸੁਰਜੀਤ ਸਿੰਘ ਰਾਜਪੂਤ ਦੇ ਪਿਤਾ ਜੀ ਦੀ ਯਾਦ ਹਮੇਸ਼ਾਂ ਰਹਿੰਦੀ ਹੈ ਕਿ ਉਹ ਕਿੰਨੇ ਵਧੀਆ ਇਨਸਾਨ ਸਨ। ਜਦੋਂ ਮੈਂ ਅੰਮ੍ਰਿਤਸਰ ਕਾਰਪੋਰੇਸ਼ਨ ਦਾ ਕਮਿਸ਼ਨਰ ਸੀ ਤਾਂ ਉਹ ਅਕਸਰ ਮੇਰੇ ਕੋਲ ਸਿਰਫ਼ ਅਸੀਸ ਦੇਣ ਮਾਤਰ ਹੀ ਆਉਂਦੇ ਸਨ। ਇਕ ਦਿਨ ਮੈਂ ਦਫ਼ਤਰ ਵਿਚ ਲੰਚ ਟਾਈਮ ਵੇਲੇ ਦੀਵਾਨ 'ਤੇ ਲੇਟਿਆ ਹੋਇਆ ਸੀ ਤਾਂ ਬਾਪੂ ਜੀ ਆਏ। ਉਹ ਫਿਕਰਮੰਦ ਜਿਹੇ ਹੋ ਕੇ ਪੁੱਛਣ ਲਗੇ ਕਿ ਬੇਟਾ ਕੀ ਗੱਲ ਹੈ ਲੰਮੇ ਕਿਉਂ ਪਏ ਹੋ? ਮੈਂ ਹਾਸੇ ਨਾਲ ਜਵਾਬ ਦਿੱਤਾ ਕਿ ਬਾਪੂ ਜੀ ਮੈਂ ਬੋੜਾ ਜਿਹਾ ਬੱਕ ਗਿਆ ਹਾਂ। ਵੀਰੋਂ ਸਮਝ ਕੇ ਵੇਖਿਓ ਬਾਪੂ ਜੀ ਤੁਰੰਤ ਮੇਰੇ ਵੱਲ ਨੂੰ ਵਧੇ ਤੇ ਕਹਿਣ ਲਗੇ ਕਿ ਲੈ ਬੇਟਾ! ਮੈਂ ਤੈਨੂੰ ਘੁੱਟ ਦਿੰਦਾ ਹਾਂ। ਉਸ ਵੇਲੇ ਉਨ੍ਹਾਂ ਦੀ ਉਮਰ ਤਕਰੀਬਨ 80 ਸਾਲ ਸੀ ਤੇ ਮੇਰੇ ਨਾਲ ਰਿਸ਼ਤਾ 'ਬਾਪੂ ਜੀ' ਦਾ ਸੀ। ਸੋ ਇਹ ਤੀਜੇ ਰਿਸ਼ਤੇ ਦੇ ਸੱਭਣ-ਸਨੇਹੀਆਂ ਦੇ ਪਿਆਰ ਦੀ ਇੰਤਹਾ ਦੀ ਮਿਸਾਲ ਹੈ। ਇਸ ਤਰ੍ਹਾਂ ਦੀ ਮੇਰੇ ਜੀਵਨ ਵਿਚ ਇਕ ਮਿਸਾਲ ਛੋਟੇ ਵੀਰ ਇਕਬਾਲ ਸਿੰਘ ਸਿੱਧੂ ਆਈ.ਏ.ਐਸ. ਦੀ ਭਰਾਵਾਂ ਦੀ ਥਾਂ ਤੇ ਹੈ ਅਤੇ ਉਸ ਦੇ ਪਿਤਾ ਸ੍ਰ. ਦਲੀਪ ਸਿੰਘ ਜੀ ਦੀ ਮਿਸਾਲ ਬਤੌਰ ਪਿਤਾ ਪਿਆਰ ਦੇ ਹੈ। ਦੋਸਤਾਂ ਵਿਚ ਭਗਤਰਾਮ, ਜੰਗ ਬਹਾਦਰ ਗੋਇਲ ਮਹਿਤਾਬ ਸਿੰਘ, ਸ੍ਰ. ਰਮੇਸ਼ਵਿੰਦਰ ਸਿੰਘ, ਸ੍ਰ. ਜੈ ਸਿੰਘ ਗਿੱਲ, ਸ੍ਰ. ਰਾਜਦੀਪ ਸਿੰਘ ਗਿੱਲ ਜਾਂ ਜਸਟਿਸ ਇਕਬਾਲ ਸਿੰਘ ਤੇ ਜਸਟਿਸ ਨਾਰੰਗ ਕਿਸ ਦਾ ਨਾਮ ਲਵਾਂ ਤੇ ਕਿਸ ਦਾ ਛੱਡਾਂ?

ਜਦੋਂ ਕਿਤੇ ਨੌਕਰੀ-ਪੇਸ਼ੇ ਦੀ ਸ਼ੁਰੂਆਤ ਹੋਈ ਤਾਂ ਨੌਕਰੀ ਕਰਦੇ ਲੋਕਾਂ ਦਾ ਇਕ ਨਵਾਂ ਜਿਹਾ ਭਾਈਚਾਰਾ ਉਭਰਿਆ। ਜਿਸ ਵਿਚ ਜਾਤ-ਪਾਤ ਤੇ ਉੱਚ-ਨੀਚ ਦੀ ਭਾਵਨਾ ਬੇਸ਼ਕ ਇਨਸਾਨੀ ਮਾਨਸਿਕਤਾ ਵਜੋਂ ਤਾਂ ਹਮੇਸ਼ਾਂ ਦਿਸਦੀ ਰਹੀ ਹੈ। ਪਰ ਜਾਹਿਰਾ ਤੌਰ 'ਤੇ ਸਮਾਜ ਦੀ ਇਹ ਕੁਰੀਤੀ ਨੌਕਰੀ-ਪੇਸ਼ਾ ਲੋਕਾਂ ਦੇ ਆਪਸੀ ਦਫ਼ਤਰੀ ਸਬੰਧਾਂ ਤੇ ਮਿਲਵਰਤਣ 'ਤੇ ਕਦੇ ਹਾਵੀ ਨਹੀਂ ਹੋ ਸਕੀ। ਸਗੋਂ ਮੇਰਾ ਤਾਂ 35 ਕੁ ਸਾਲ ਦਾ ਨੌਕਰੀ ਦਾ ਨਿਜੀ ਤਜਰਬਾ ਇਹ ਹੈ ਕਿ ਖੂਨ ਦੇ ਰਿਸ਼ਤੇ ਦੇ ਭਾਈਚਾਰੇ ਨਾਲੋਂ ਸਰਵਿਸ ਦੇ ਦੌਰਾਨ ਮਿਲੇ ਪ੍ਰੇ: ਗੁਰਚਰਨ ਸਿੰਘ ਡੀਨਾਂ ਤੇ ਭਗਤ ਰਾਮ ਵਰਗੇ ਵੀਰਾਂ-ਭਰਾਵਾਂ ਦਾ ਭਾਈਚਾਰਾ ਕਿਤੇ ਵੱਧ ਸਹਾਈ ਹੋਇਆ ਹੈ। ਈਰਖਾ ਦੇ ਵੱਸ ਆਪਣੇ ਸਕਿਆਂ ਨੂੰ ਤਾਂ ਪਰਿਵਾਰ ਦੇ ਵਿਚੋਂ ਬਣੇ ਅਫਸਰ ਦੀ ਪੁਜ਼ੀਸ਼ਨ ਦਾ ਅਕਸਰ ਕਸ਼ਟ ਹੁੰਦਾ ਰਹਿੰਦਾ ਹੈ, ਪਰ ਸਰਵਿਸ ਦੇ ਸਮੇਂ ਤੋਂ ਲੈ ਕੇ ਅਤੇ ਉਸ ਤੋਂ ਬਾਅਦ ਸਮਾਜਿਕ ਤੌਰ 'ਤੇ ਸੱਤ-ਬੇਗਾਨੇ ਕਹਾਏ ਜਾਣ ਵਾਲੇ ਅਫਸਰ ਵੀਰ ਤੇ ਭੈਣਾਂ ਲੋੜ ਪੈਣ 'ਤੇ ਹਮੇਸ਼ਾਂ ਚੱਟਾਨ ਬਣ ਕੇ ਸਾਬ ਨਿਭਾਉਂਦੇ ਹਨ।

ਇਕ ਵਾਰ ਜਦੋਂ ਮੈਂ ਰੋਪੜ ਡਿਪਟੀ ਕਮਿਸ਼ਨਰ ਲੱਗਾ ਤਾਂ ਮੇਰੇ ਪਾਪਾ ਜੀ ਮੈਨੂੰ ਮਿਲਣ

ਲਈ ਆਏ। ਉਦੋਂ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਸਾਰੇ ਸਰਵਿਸ ਵਾਲੇ ਦਰਜਾ-ਬ-ਦਰਜਾ ਇਕ ਦੂਜੇ ਨੂੰ 'ਸੱਰ' ਕਹਿ ਕੇ ਬੁਲਾਉਂਦੇ ਹੋ। ਭਲਾ ਸੱਰ ਦਾ ਮਤਲਬ ਕੀ ਹੁੰਦਾ ਹੈ? ਮੈਂ ਉਨ੍ਹਾਂ ਦੇ ਸਵਾਲ ਦਾ ਕੋਈ ਤਸਲੀਬਖ਼ਸ਼ ਉੱਤਰ ਨਹੀਂ ਸੀ ਦੇ ਸਕਿਆ। ਪਰ ਇਸ ਬਹੁਤ ਹੀ ਅਹਿਮ ਸਵਾਲ ਨੇ ਮੈਨੂੰ ਇਕ ਆਪਸੀ ਦਫ਼ਤਰੀ ਸਬੰਧਾਂ ਬਾਰੇ ਇਕ ਨਵੀਂ ਵਿਚਾਰਧਾਰਾ ਦਿੱਤੀ। ਜੋ ਕਿ ਮੇਰੀ ਇਕ ਵੱਖਰੀ ਪਛਾਣ ਬਣੀ। ਉਹ ਇਹ ਕਿ ਮੈਨੂੰ ਬਹੁਤ ਸਾਰੇ ਵੱਡੇ ਤੇ ਛੋਟੇ ਅਫਸਰ ਦੋਸਤ ਬਾਈ ਜੀ ਕਹਿਣ ਲੱਗੇ ਅਤੇ ਆਪਸੀ ਨਿੱਘ ਤੇ ਪਿਆਰ ਦੀ ਇਕ ਧਾਰਾ ਦਾ ਪ੍ਰਵਾਹ ਚੱਲਦਾ ਰਿਹਾ। ਅੱਜ ਵੀ ਮੈਂ ਬਾਈ ਜੀ ਭਾਵ ਭਾ ਜੀ ਜਾਂ ਵੀਰ ਜੀ ਕਹਿਣ-ਕਹਾਉਣ ਦਾ ਭਰਪੂਰ ਅਨੰਦ ਮਾਣਦਾ ਰਿਹਾ ਹਾਂ।

ਸ਼ੈਰ! ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਮਾਦਾਪ੍ਰਸਤੀ ਤੇ ਪ੍ਰਗਤੀਵਾਦੀ ਸਮਾਜ ਦੀਆਂ ਮਾੜੀਆਂ ਇੱਲਤਾਂ ਜਿਵੇਂ ਕਿ ਈਰਖਾ ਤੇ ਸ਼ਰੀਕਾਬਾਜ਼ੀ ਅਫਸਰਾਂ ਵਿਚ ਨਹੀਂ ਹੁੰਦੀਆਂ। ਅਜਿਹੀਆਂ ਇਖਲਾਕੀ ਕਮਜ਼ੋਰੀਆਂ ਤਾਂ ਇਨਸਾਨੀ ਫਿਤਰਤ ਤੇ ਸੋਚ ਦਾ ਹਮੇਸ਼ਾਂ ਇਕ ਅੰਗ ਰਹੀਆਂ ਹਨ। ਇਸ ਸਭ ਵਿਚਾਰ-ਵਿਸਥਾਰ ਤੋਂ ਬਾਅਦ ਇਹ ਵੀ ਮੰਨਣਾ ਪੈਂਦਾ ਹੈ ਕਿ ਲਬ-ਲੋਭ ਤੇ ਲਾਲਚ ਵਰਗੀਆਂ ਬੰਦੇ ਦੀਆਂ ਕਮਜ਼ੋਰੀਆਂ ਨੇ ਨਵੇਂ ਜ਼ਮਾਨੇ ਦੀਆਂ ਈਰਖਾਲੂ ਫਿਜ਼ਾਵਾਂ ਤਹਿਤ ਨਵੇਂ-ਨਵੇਂ ਜਲਵੇ ਦਿਖਾਉਣੇ ਸੁਰੂ ਕਰ ਦਿੱਤੇ ਹਨ। ਇਥੇ ਵੀ ਆਪਸੀ ਦਫ਼ਤਰੀ ਸਬੰਧਾਂ ਤੋਂ ਲੈ ਕੇ ਅਫਸਰਾਂ ਦੇ ਘਰੇਲੂ ਸਬੰਧਾਂ ਤੱਕ ਈਰਖਾ ਅਤੇ ਦਫ਼ਤਰੀ ਝਗੜਿਆਂ ਦੀਆਂ ਤਰੇੜਾਂ-ਤਿੜਕਾਂ ਨਜ਼ਰ ਆਉਣ ਲੱਗ ਪਈਆਂ ਹਨ। ਪਰ ਇਸ ਸਭ ਕੁੱਝ ਦੇ ਬਾਵਜੂਦ ਕੁੱਲ ਮਿਲਾ ਕੇ ਸਰਕਾਰੀ ਭਾਈਚਾਰੇ ਵਿਚ ਖੂਨ ਦੇ ਰਿਸ਼ਤਿਆਂ 'ਤੇ ਆਧਾਰਿਤ ਭਾਈਚਾਰੇ ਨਾਲੋਂ ਅਫਸਰਾਂ ਵਿਚ ਇਕ ਦੂਜੇ ਪ੍ਰਤੀ ਕਿਤੇ ਘੱਟ ਈਰਖਾ ਤੇ ਨਫਰਤ ਹੁੰਦੀ ਹੈ। ਸ਼ੈਰ! ਰੱਬ ਮਿਹਰ ਕਰੋ।

ਰੱਗ ਗੁਆਚਦੇ ਜਾਦੇ ਰਿਸ਼ਤੇ-ਨਾਤੇ ਤੇ ਸਮਾਜਿਕ ਸਬੰਧਾਂ ਦੇ ਟੁੱਟਦੇ ਜਾਦੇ ਮੌਹ ਬਾਰੇ ਬੜੇ ਝੋਰੇ ਉੱਠਦੇ ਹਨ। ਸਾਡੇ ਮੂਲ ਗੁਣਾਂ, ਸਭਾਵਾਂ, ਗਾਂਣ ਅਖਾਡਿਆਂ, ਮੇਲਾ-ਗੇ ਲਾਂ, ਜੰਨਾਂ ਜ਼ਮਾਤਾਂ, ਨਾਨਕੇ ਮੇਲਾਂ, ਦਿਉਰਾਂ ਭਰਜਾਈਆਂ, ਜੀਜੇ ਸਾਲੀਆਂ ਦੇ ਮੇਲ-ਮਿਲਪਾਂ ਵਿਚ ਸੁੱਚੇ ਸਨੇਹ ਦੀ ਰਮਜ਼ ਹੋਵੇ ਤਾਂ ਕਿ ਪੰਜਾਬੀਆਂ ਦਾ ਜੀਵਨ ਇਕ ਵਾਰ ਫਿਰ ਜਿਉਂ ਉਠੇ ਗੁਰਾਂ ਦੇ ਨਾਮ 'ਤੇ।

ਅਜੋਕੇ ਸਮੇਂ ਵਿਚ ਸਾਡੇ ਬੀਤੇ ਕੱਲ੍ਹ ਦੇ ਵਿਰਸੇ-ਵਿਰਾਸਤ, ਅਮੀਰ ਸਭਿਆਚਾਰ ਤੇ ਸਦਾਚਾਰ ਭਰਪੂਰ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਤਾਂ ਹਰ ਹਰ ਇਕ ਪੰਜਾਬੀ ਪਰਿਵਾਰ ਕਰ ਰਿਹਾ ਹੈ ਅਤੇ ਇਸ ਪੱਖੋਂ ਸਮਾਜ ਵਿਚ ਆ ਰਹੀ ਗਿਰਾਵਟ ਕਾਰਨ ਹਰ ਕੋਈ ਫਿਕਰਮੰਦ ਵੀ ਜਾਪਦਾ ਹੈ। ਪਰ ਜਦੋਂ ਅੱਜ ਦੇ ਪਦਾਰਥਵਾਦੀ ਮਾਹੌਲ ਦੇ ਅਸਰ ਤਹਿਤ ਸਾਡੇ ਜੀਵਨ ਵਿਚ ਵਧ ਰਹੇ ਅਨੈਤਿਕ ਤੇ ਗੈਰ ਸਮਾਜਿਕ ਚਲਣ ਦੀ ਤੇਜ਼ ਧਾਰਾ

ਨੂੰ ਮੋੜਣ ਜਾਂ ਆਪਣੇ ਚਾਲ-ਚਲਣ ਤੇ ਅਮਲਾਂ ਨੂੰ ਸੁਧਾਰਨ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਹੀ ਕੰਨੀਂ ਖਿਸਕਾ ਲੈਂਦੇ ਹਾਂ।

ਹੁਣ ਦੇ ਮਾਪਿਆਂ, ਅਧਿਆਪਕਾਂ ਤੇ ਸਮਾਜ ਦੇ ਆਗੂਆਂ ਨੂੰ ਇਹ ਵੀ ਨਹੀਂ ਪਤਾ ਕਿ ਬੰਚਿਆਂ ਨੂੰ ਕਿਵੇਂ ਅਤੇ ਕਿਹੜੀਆਂ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਜਾਣੂੰ ਕਰਵਾਇਆ ਜਾਵੇ? ਸਾਂਥੂੰ ਬੁਝ ਹੀ ਨਹੀਂ ਪਤਾ ਕਿ ਅਸੀਂ ਆਪਣੀਆਂ ਪੁਰਾਣੀਆਂ ਆਦਰਸ਼ ਰਵਾਇਤਾਂ ਨਾਲ ਕਿਵੇਂ ਜੁੜੇ ਰਹਿ ਸਕਦੇ ਹਾਂ? ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਅਗੇ ਸਾਡੇ ਬੱਚੇ ਸਮੇਂ ਦੀ ਤੇਜ਼ ਰਫ਼ਤਾਰੀ ਤੇ ਪਦਾਰਬਵਾਦੀ ਤਰੱਕੀ ਦੇ ਮਾੜੇ ਪ੍ਰਭਾਵ ਹੇਠ ਹਿਮਾਕਤ ਦੀ ਹੱਦ ਤੱਕ ਪਹੁੰਚੇ ਹੋਏ ਹਨ। ਉਨ੍ਹਾਂ ਨੂੰ ਆਪਣੇ ਮਾਂ-ਬਾਪ ਤੇ ਆਪਣੇ ਤੋਂ ਵੱਡਿਆਂ ਸਾਹਮਣੇ ਬੜੇ ਤਿਜਾਰਤੀ ਤੇ ਬਾਜ਼ਾਰੀ ਜਿਹੇ ਅੰਦਰਾਂ ਵਿਚ ਅਕਸਰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਹ ਮੇਰਾ ਬਿਜ਼ਨਸ ਹੈ ਤੇ ਇਹ ਮੇਰੀ ਡੀਲ ਹੈ ਭਾਵ ਇਹ ਮੇਰੀ ਜ਼ਿੰਦਗੀ ਹੈ ਤੇ ਇਸ ਵਿਚ ਕਿਸੇ ਦੇ ਵੀ ਦਖਲ ਦੀ ਲੋੜ ਨਹੀਂ।

ਸੋ ਇਸ ਸਾਰੇ ਵਰਤਾਰੇ ਬਾਰੇ ਸਾਡਾ ਪ੍ਰਤੀਕਰਮ ਕੁਲ ਮਿਲਾ ਕੇ ਰੱਬ ਦਾ ਭਾਣਾ ਮੰਨਣ ਵਰਗਾ ਹੋ ਗਿਆ ਹੈ। ਸਾਡੀ ਸੁਰਤੇ-ਹਾਲ ਕੁੱਝ ਇਹੋ ਜਿਹੀ ਬਣ ਚੁੱਕੀ ਹੈ ਕਿ ਜਿਵੇਂ ਕਹਿੰਦੇ ਹਨ ਕਿ ਕਿਸੇ ਬੇਸ਼ਰਮ ਦੀ ਦਾਲ ਛੁੱਲ੍ਹ ਗਈ; ਉਹ ਸਰਮਿੰਦਾ ਹੋਣ ਦੀ ਬਜਾਏ ਕਹਿਣ ਲੱਗਾ ਕਿ ਚਲੋ ਚੰਗਾ ਹੋਇਆ; ਹੁਣ ਦਾਲ ਠੰਢੀ ਕਰਕੇ ਸੁਆਦ ਨਾਲ ਛਕਾਗੇ। ਇਸ ਤਰ੍ਹਾਂ ਅਸੀਂ ਸਾਰੇ ਹੀ ਵਿਖਾਵੇ ਦੀ ਖੁਸ਼ਹਾਲੀ ਦੀਆਂ ਵਕਤੀ ਲਹਿਰਾਂ-ਬਹਿਰਾਂ ਸਦਕੇ ਚੱਲ ਹੋਉ ਤੇ ਖਾਓ-ਪੀਓ ਕਰੋ ਅਨੰਦ ਦੀ ਅਵਸਥਾ ਵਿਚ ਦਿਨ ਕਟੀ ਕਰ ਰਹੇ ਹਾਂ।

ਸੂਰਤੇ ਹਾਲ ਇਹ ਬਣੀ ਹੋਈ ਹੈ ਕਿ ਹਰ ਆਮ ਬੰਦਾ ਕਹਿੰਦਾ ਜਾਪਦਾ ਹੈ ਕਿ ...ਪ੍ਰੇਸ਼ਾਨ ਖੜਾ ਹੂੰ ਚੁੱਗੇ ਪਰ ਕਿ ਰਹਿਬਰ ਕਹੀਂ ਰਾਹਜ਼ਨ ਨਾ ਬਣ ਜਾਏ।' ਰਾਜ ਭਾਗ ਤੇ ਪਰਜਾ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਦੋਵੇਂ ਹੀ ਬੜੇ ਨੀਵੇਂ ਪੱਧਰ ਤੇ ਉਤਰ ਆਏ ਹਨ। ਜੇਹੋ ਜਿਹੀ ਨੰਦੇ ਬਾਹਮਣੀ ਉਹੋ ਜਿਹਾ ਘੁੱਢੂ ਜੇਠ ਵਾਲੀ ਗੱਲ ਬਣੀ ਲਗਦੀ ਹੈ। ਉਹ ਸਾਂਝਾਂ ਨਹੀਂ। ਝੋਪ ਸੰਗ ਕੁੱਝ ਘਟ ਗਈ ਹੈ। ਕਮਲੀ, ਕੱਚੀ, ਫੌਕੀ ਫੌਨੈ-ਖਾਈ ਦਾ ਬੋਲ ਬਾਲ ਹੈ। ਨਾ ਕੋਈ ਘੋਲ ਬੇਡ, ਕਥਾ ਨਾ ਵਾਰਤਾ, ਨਾ ਤੱਧੂ ਤਿਆਗ, ਮਾਇਆ ਦੀ ਭੁਖ ਲੋੜੋਂ ਵਧ ਗਈ ਹੈ। 'ਮੈਂ ਹੀ ਮੈਂ ਹਾਂ' ਦੇ ਦਮਗਜ਼ੇ ਹੀ ਵਜਦੇ ਹਨ।



## ਪੁਆੜਿਆਂ ਦੀ ਜੜ੍ਹ ਈਰਖਾ ਤੇ ਦਵੇਸ਼

ਸਾਡੀ ਧਾਰਮਿਕ ਤੇ ਸਮਾਜਿਕ ਮਾਨਤਾ ਹੈ ਕਿ ਬੰਦਾ ਸਾਤਵਿਕ ਤੇ ਤਾਮਸਿਕ ਗੁਣ-ਔਗੁਣਾਂ ਦਾ ਪੁਤਲਾ ਹੈ। ਇਨਸਾਨੀ ਫਿਤਰਤ ਵਿਚ ਸਾਤਵਿਕ ਗੁਣ ਜਿਵੇਂ ਕਿ ਧਰਮ, ਦਿਆ, ਸੰਤੋਖ ਤੇ ਖਿਆ ਆਦਿ ਹੁੰਦੇ ਹਨ। ਤਾਮਸਿਕ ਔਗੁਣਾਂ ਵਿਚ ਰਜੇ ਗੁਣ ਤੇ ਤਮੇ ਗੁਣ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਗੱਡ-ਮੱਡ ਹੁੰਦੇ ਹਨ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਸ਼ਰਾਬ ਅੰਗੂਰ ਦੀ ਬੇਟੀ ਹੁੰਦੀ ਹੈ; ਬਿਲਕੁਲ ਉਸ ਤਰ੍ਹਾਂ ਹੀ ਹੰਕਾਰ ਦੀ ਬੇਟੀ ਦਾ ਨਾਂ ਈਰਖਾ ਹੈ।

ਮਹਾਨ ਅੰਗਰੇਜ਼ ਵਿਦਵਾਨ ਸ਼ੈਕਸਪੀਅਰ ਲਿਖਦਾ ਹੈ ਕਿ ਈਰਖਾ ਸਭ ਤੋਂ ਵੱਡਾ ਦਾਨਵ ਹੈ। ਇਹ ਸਭ ਤੋਂ ਪਹਿਲਾਂ ਈਰਖਾ ਕਰਨ ਵਾਲੇ ਬੰਦੇ ਨੂੰ ਹੀ ਖਾਂਦਾ ਹੈ। ਕਹਿੰਦੇ ਹਨ ਕਿ ਬੰਦਾ ਜ਼ਿੰਦਗੀ ਵਿਚ ਤਿੰਨ ਵਾਰ ਈਰਖਾ ਨਹੀਂ ਕਰਦਾ। ਪਹਿਲਾਂ ਉਸ ਸਮੇਂ ਜਦੋਂ ਕਿਸੇ ਬਾਪ ਦਾ ਬੇਟਾ ਉਸ ਨਾਲੋਂ ਕੱਦ-ਬੁੱਤ ਅਤੇ ਖਾਸ ਤੌਰ 'ਤੇ ਕਾਰ-ਵਿਹਾਰ ਵਿਚ ਸਿਰ-ਕੱਢ ਹੋ ਜਾਵੇ ਤਾਂ ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਨਾਲ ਈਰਖਾ ਨਹੀਂ ਕਰਦੇ। ਦੂਜਾ ਸਮਾਂ ਉਹ ਹੁੰਦਾ ਹੈ ਜਦੋਂ ਕਿਸੇ ਸਹੀ ਉਸਤਾਦ ਦਾ ਸ਼ਾਗਰਦ ਉਸ ਵੱਲੋਂ ਸਿਖਾਏ ਛਨ ਵਿਚ ਆਪਣੇ ਉਸਤਾਦ ਨਾਲੋਂ ਵੱਧ ਮਾਹਿਰ ਹੋ ਜਾਵੇ ਤਾਂ ਕੋਈ ਉਸਤਾਦ ਆਪਣੇ ਚੇਲੇ ਨਾਲ ਈਰਖਾ ਨਹੀਂ ਕਰਦਾ। ਤੀਜਾ ਸਮਾਂ ਉਹ ਹੁੰਦਾ ਹੈ ਜਦੋਂ ਬੰਦੇ ਦਾ ਵਿਆਹ ਹੁੰਦਾ ਹੈ ਤੇ ਚੰਗੇ ਭਾਗੀਂ ਕੋਈ ਅੰਰਤ ਉਸ ਨੂੰ ਸੂਰਤ ਤੇ ਸੀਰਤ ਦੇ ਪੱਥੋਂ ਬਹੁਤ ਹੀ ਖੂਬਸੂਰਤ ਮਿਲ ਜਾਵੇ। ਉਹ ਬੰਦਾ ਜਿਹੜਾ ਸਾਰੀ ਉਮਰ ਆਪਣੇ ਤੋਂ ਕਿਸੇ ਨੂੰ ਸੋਹਣਾ ਨਹੀਂ ਮੰਨਦਾ ਤੇ ਧੁੱਪ ਵਿਚ ਆਪਣੇ ਪ੍ਰਛਾਵੇਂ ਤੋਂ ਲੈ ਕੇ ਆਪਣੇ ਰੂਪ ਨੂੰ ਸ਼ੀਸ਼ੇ ਵਿਚ ਨਿਹਾਰਦਾ ਤੇ ਪਿਆਰਦਾ ਰਹਿੰਦਾ ਹੈ। ਸੈਰ ਆਪਣੀ ਘਰ ਵਾਲੀ ਦੀ ਖੂਬਸੂਰਤੀ ਨੂੰ ਉਹ ਵੀ ਸਰੋਧਮ ਤਸਲੀਮ ਕਰਦਾ ਹੈ। ਨਹੀਂ ਤਾਂ ਇਨਸਾਨੀ ਫਿਤਰਤ ਵਿਚ ਈਰਖਾ, ਦਵੇਸ਼ ਤੇ ਇਸ ਤੋਂ ਉਪਜੇ ਕਲਹ-ਕਲੇਸ਼ ਜਨਮਜਾਤ ਉਪਜਦੇ ਹਨ ਤੇ ਬੰਦੇ ਦੇ ਨਾਲ ਹੀ ਇਹ ਅਖੀਰ ਤੱਕ ਜਾਂਦੇ ਹਨ।

ਇਕ ਭਰਾ ਦੂਜੇ ਭਰਾ ਨੂੰ ਤਰੱਕੀ ਕਰਦਾ ਤੇ ਸੁਖ ਮਾਣਦਾ ਨਹੀਂ ਦੇਖ ਸਕਦਾ। ਸਗੋਂ ਓਸੇ ਵਰਗੇ ਫਿਲਾਸਫਰ ਤਾਂ ਇਹ ਵੀ ਕਹਿ ਗਏ ਹਨ ਕਿ ਆਦਮੀ ਆਪਣੇ ਮਾੜੇ ਭਾਗਾਂ ਕਰਕੇ ਇੰਨਾ ਦੁਖੀ ਨਹੀਂ ਹੈ; ਜਿੰਨਾ ਕਿ ਉਹ ਆਪਣੇ ਗਵਾਂਢੀ ਦੇ ਚੰਗੇ ਭਾਗਾਂ ਨੂੰ ਦੇਖ ਕੇ ਦੁਖੀ ਹੁੰਦਾ ਹੈ। ਈਰਖਾਲੂ ਬੰਦੇ ਦੀ ਹਰ ਵਕਤ ਸੂਈ ਸਿਰਫ਼ ਇਸ ਗੱਲ 'ਤੇ ਅਟਕੀ ਰਹਿੰਦੀ ਹੈ ਕਿ ਉਹ ਖੁਸ਼ਹਾਲੀ ਦੀ ਪੌੜੀ ਚੜ੍ਹ ਰਹੇ ਆਪਣੇ ਗਵਾਂਢੀ ਦੀ ਲੱਤ ਕਿਵੇਂ ਖਿਚੇ ? ਜੇ ਉਸ ਦਾ ਕਿਤੇ ਦਾਅ ਲੱਗ ਜਾਵੇ ਤਾਂ ਲੱਤ ਤਾਂ ਕੀ ਉਹ ਪੌੜੀ ਹੀ ਖਿੱਚਣ ਤੋਂ ਬਾਜ਼ ਨਹੀਂ ਆਉਂਦਾ।

ਸ਼ਾਇਦ ਇਹ ਕਲਯੁੱਗੀ ਵਰਤਾਰਾ ਹੈ ਕਿ ਅਜਿਹੇ ਭੱਦਰ ਪੁਰਸ਼ ਅੱਜ-ਕੱਲ੍ਹੁ ਅਨੰਦ ਮੰਗਲ ਜਿਹੇ ਜਾਪਦੇ ਹਨ। ਦੂਜੇ ਪਸੋਂ ਲੇਕ ਸੀਰਿਤ ਬੰਦੇ ਸ਼ਾਇਦ ਆਪਣੇ ਪਿਛਲੇ ਸੰਸਕਾਰਾਂ ਤੋਂ ਲਿਆਂਦੇ ਦੁੱਖਾਂ ਦੇ ਭੁਗਤਾਨ ਸਦਕਾ ਕਸ਼ਮਕਸ਼ ਤੇ ਦੁੱਖ-ਤਕਲੀਫ਼ ਵਿਚ ਹੀ ਦਿਸਦੇ ਹਨ। ਸਿਰਫ਼ ਵੇਦ-ਗ੍ਰੰਥ ਹੀ ਇਸ ਵਰਤ ਰਹੇ ਵਰਤਾਰੇ ਦਾ ਨਿਰਣਾ ਕਰਦੇ ਹਨ ਕਿ ਨੇਕੀ ਤਾਂ ਨੇਕੀ ਹੀ ਹੈ ਅਤੇ ਬਦੀ ਸਿਰਫ਼ ਬਦੀ ਹੀ ਹੁੰਦੀ ਹੈ। ਗੁਰਬਾਣੀ ਵੀ ਇਹ ਕਹਿੰਦੀ ਹੈ ਕਿ 'ਕੂੜ ਨਿਖੁਟੇ ਨਾਨਕ ਓੜਕ ਸੱਚ ਰਹੀ'। ਬੇਸ਼ਕ ਦੁਨਿਆਵੀ ਸਮੱਸਿਆਵਾਂ ਵਿਚ ਘਰੇ ਆਦਮੀ ਦਾ ਤਾਂ ਇਸ ਵੇਦ-ਵਿਚਾਰ 'ਤੇ ਘੱਟ ਹੀ ਮਨ ਟਿਕਦਾ ਹੈ। ਉਸ ਦੀ ਅਵਸਥਾ ਬਿਲਕੁਲ ਇਹ ਹੁੰਦੀ ਹੈ ਕਿ 'ਪੇਟ ਨਾ ਪਈਆਂ ਰੋਟੀਆਂ ਤੇ ਸਬੋਂ ਗੱਲਾਂ ਖੋਟੀਆਂ।'

ਈਰਖਾ ਦੇ ਕਿੰਨੇ ਹੀ ਕੋਝੇ ਰੂਪ ਸਮਾਜਿਕ ਵਰਤਾਰਿਆਂ ਵਿਚ ਦਿਸਦੇ ਹਨ। ਜੇ ਕਿਸੇ ਦੀ ਪਤਨੀ ਸੋਹਣੀ ਹੋਵੇ ਤਾਂ ਈਰਖਾਲੂ ਸੜ-ਬਲ ਜਾਂਦੇ ਹਨ ਤੇ ਅਕਸਰ ਸੁਨਣ ਨੂੰ ਮਿਲਦਾ ਹੈ ਕਿ 'ਕਾਂ ਜਲੇਬੀ ਲੈ ਗਿਆ'। ਗਰੀਬ ਦੀ ਜ਼ੋਰੂ ਸਭ ਦੀ ਭਰਜਾਈ ਵੀ ਈਰਖਾ ਦਾ ਹੀ ਇਕ ਰੂਪ ਹੈ। ਕਿਸੇ ਗਰੀਬ ਦੇ ਅਜਿਹੇ ਸਮੇਂ ਦੇ ਜਜ਼ਬਾਤਾਂ ਦੀ ਤਰਜਮਾਨੀ ਇਸ ਸ਼ਿਅਰ ਨਾਲ ਹੁੰਦੀ ਹੈ ਕਿ

ਦੀਵਾਰ ਕਿਆ ਗਿਰੀ ਮੇਰੇ ਕੱਚੇ ਮਕਾਨ ਕੀ  
ਲੋਗੋਂ ਨੇ ਮੇਰੇ ਸੇਹਨ ਮੌਂ ਰਸਤੇ ਬਨਾ ਲੀਏ।

ਈਰਖਾ-ਦਵੇਸ਼ ਦੁਨੀਆਂ ਭਰ ਦੀਆਂ ਲੜਾਈਆਂ ਤੇ ਝਗੜਿਆਂ-ਝਮੇਲਿਆਂ ਦੀ ਮੂਲ ਜੜ੍ਹੁ ਹੈ। ਈਰਖਾ ਤੇ ਸਾੜੇ ਦਾ ਮਾਰਿਆ ਬੰਦਾ ਕਿਸ ਹੱਦ ਤੱਕ ਗਿਰ ਜਾਂਦਾ ਹੈ; ਉਸ ਬਾਰੇ ਇਕ ਪ੍ਰਸਿੱਧ ਲੋਕ ਸਿਆਣਪ ਹੈ ਕਿ ਈਰਖਾਲੂ ਬੰਦੇ ਰੱਬ ਅੱਗੇ ਆਪਣੇ ਸਰੀਕਾਂ ਦੀ ਖੁਸ਼ਹਾਲੀ ਦੇਖ ਕੇ ਇਹ ਅਰਦਾਸਾਂ ਕਰਦੇ ਹਨ ਕਿ ਸੱਚੇ ਪਾਤਿਸ਼ਾਹ ਮੇਰੀ ਭਾਵੇਂ ਇਕ ਅੱਖ ਛੁੱਟ ਜਾਵੇ। ਪਰ ਸਰੀਕ ਦੀਆਂ ਦੌਨੋਂ ਅੱਖਾਂ ਛੁੱਟ ਜਾਣ। ਈਰਖਾਲੂ ਬੰਦੇ ਤਾਂ ਆਪਣੇ ਸਰੀਕ ਨੂੰ ਮਾਰਨ ਲਈ ਇਉਂ ਸਬੀਲਾ ਘੜਦੇ ਰਹਿੰਦੇ ਹਨ। ਜਿਵੇਂ ਕਾਂ ਖੇਤਾਂ ਦੇ ਬੰਨਿਆਂ 'ਤੇ ਬੈਠੇ; ਇਹ ਹੀ ਸੋਚਦੇ ਰਹਿੰਦੇ ਹਨ ਕਿ ਜੱਟ ਦਾ ਬਲਦ ਹੁਣੇ ਮਰੂ ਤੇ ਅਸੀਂ ਦਾਵਤ ਖਾਵਾਂਗੇ। ਸੋ ਸਮਾਜ ਵਿਚ ਕਾਂ ਰੂਪੀ ਕੋਝੀਆਂ ਆਦਤਾਂ ਦੇ ਬੰਦੇ ਆਪਣੀ ਤਰੱਕੀ-ਖੁਸ਼ਹਾਲੀ ਦੀ ਗੱਲ ਘੱਟ ਕਰਦੇ ਹਨ। ਪਰ ਗਵਾਂਢੀ ਦੀ ਖੁਸ਼ਹਾਲੀ 'ਤੇ ਜਲਦੇ-ਬਲਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ 'ਮੇਰੇ ਘਰ ਕੀ ਮੰਡੇਰ ਗਿਰੇ ਤੋਂ ਗਿਰੇ ਪੜੋਸੀ ਕੇ ਸੇਹਨ ਮੌਂ।'

ਇਸ ਪ੍ਰਬਾਇ ਕਿਸੇ ਵੀ ਨਫਰਤ ਤੇ ਦਵੇਸ਼ ਭਰੇ ਬੰਦੇ ਨੂੰ ਭਾਵੇਂ ਜਿੰਨਾ ਮਰਜ਼ੀ ਪੈਸਾ ਮਿਲ ਜਾਵੇ ਜਾਂ ਉਹ ਦੁਨਿਆਵੀ ਪ੍ਰਗਤੀ ਵਿਚ ਅੱਗੇ ਹੋ ਜਾਵੇ। ਪਰ ਉਸ ਨੂੰ ਸਿਰਫ਼ ਆਪਣੇ ਸੰਗੀ-ਸਾਥੀ ਦੇ ਨੁਕਸਾਨ ਵਿਚ ਹੀ ਤਸਲੀ ਤੇ ਸਕੂਨ ਮਿਲਦਾ ਹੈ। ਇਸ ਸੰਦਰਭ ਵਿਚ ਕਿਸੇ ਸੰਵੇਦਨਾਸ਼ੀਲ ਬੰਦੇ ਨੇ ਕਿੰਨਾ ਠੀਕ ਕਿਹਾ ਹੈ ਕਿ

ਬੁਨਿਆਦ ਕੇ ਪੱਥਰ ਖੁੱਦ ਹੀ ਉਠਾ ਲੇ ਜਾਏਗੇ ਲੋਗ।  
ਇਸ ਸ਼ਹਿਰ ਮੈਂ ਮਕਾਨ ਬਨਾ ਕਰ ਤੋਂ ਦੇਖੀਏ।

ਇਹ ਵੀ ਮੰਨਿਆ ਗਿਆ ਹੈ ਕਿ ਈਰਖਾ ਦੇ ਕਾਰਨ ਦੂਜੇ ਦੀ ਬਾਲੀ ਵਿਚ ਲੱਭੁ ਵੱਡਾ ਦਿਸਦਾ ਹੈ। ਇਸ ਕੋਝੀ ਫਿਤਰਤ ਤੋਂ ਆਪਣੇ ਆਪ ਨੂੰ ਤਹਿਜੀਬ ਯਾਫਤਾ ਕਹਾਉਂਦਾ ਪੱਛਮੀ ਸਮਾਜ ਤਾਂ ਕੀ ਕੁਲ ਲੋਕਾਈ ਵੀ ਨਹੀਂ ਬਚ ਸਕੀ। ਇਸ ਲਈ ਹੀ ਤਾਂ Grass over the fence looks greener ਅਤੇ Distant drums sound better ਭਾਵ ਦੂਰ ਦੇ ਢੋਲ ਸੁਹਾਵਣੇ ਆਦਿ ਮੁਹਾਵਰੇ ਬਣੇ ਹਨ। ਉਰਦੂ ਦੇ ਸ਼ਾਇਰ ਸ਼ਾਕਿਰ ਨੇ ਈਰਖਾ ਦੇ ਪ੍ਰਸੰਗ ਵਿਚ ਕਿਹਾ ਹੈ ਕਿ

ਬਸ, ਯਹੀ ਦੌੜ ਹੈ, ਇਸ ਦੌਰ ਕੇ ਇਨਸਾਨੋਂ ਮੈਂ,  
ਤੇਰੀ ਦੀਵਾਰ ਸੇ ਉੱਚੀ, ਮੇਰੀ ਦੀਵਾਰ ਬਨੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਦੁੱਖ-ਕਲੇਸ਼ ਸਾਡੇ ਸਮਾਜ ਵਿਚ ਹੋ ਰਹੀ ਵੱਡੀ ਤਬਦੀਲੀ ਤੇ ਖਾਸ ਕਰਕੇ ਅਣਸੁਖਾਵੀਂ ਸਭਿਆਚਾਰਕ ਉੱਥਲ-ਪੁੱਥਲ ਦੇ ਮਾਨਸਿਕ ਪ੍ਰਤੀਕਰਮ ਵਜੋਂ ਉਭਰਦੇ ਹਨ। ਇਸ ਤੋਂ ਵੀ ਵੱਡੀ ਸੱਚਾਈ ਇਹ ਹੈ ਕਿ ਸਾਡੀਆਂ ਦੁੱਖ-ਤਕਲੀਫ਼ਾਂ ਬੰਦੇ ਦੇ ਆਪਣੇ ਸੰਸਕਾਰਾਂ, ਸੰਵੇਦਨਾਂ ਤੇ ਜਜ਼ਬਿਆਂ ਦੀ ਉਪਜ ਹਨ। ਜ਼ਿੰਦਗੀ ਵਿਚ ਰਿਸ਼ਤਿਆਂ ਦੀ ਕਢਵਾਹਟ ਦੇ ਕਾਰਨ ਛੋਟੇ-ਵੱਡੇ ਕਲਹ-ਕਲੇਸ਼ ਤੇ ਪਰਿਵਾਰਕ ਹਾਦਸੇ ਹੁੰਦੇ ਹਨ। ਜੋ ਕਿ ਸੰਵੇਦਨਾਹੀਣ ਬੰਦੀਆਂ ਨੂੰ ਤਾਂ ਸ਼ਾਇਦ ਫਾਇਦੇਮੰਦ ਲੱਗਦੇ ਹਨ। ਪਰ ਦਰਦ ਮਹਿਸੂਸ ਕਰਨ ਵਾਲਿਆਂ ਨੂੰ ਇਹ ਤੋੜ੍ਹ-ਝਿੰਜੋੜ ਕੇ ਰੱਖ ਦਿੰਦੇ ਹਨ। ਇਥੋਂ ਤੱਕ ਕਿ ਅਖੀਰ ਵਿਚ ਇਸ ਘੇਲੂ ਦਾਵਾਨਲ ਵਿਚ ਜਿੱਤ ਜਾਂ ਹਾਰ ਦਾ ਅਰਥ ਕੁਲ ਪਰਿਵਾਰ ਦੀ ਹਾਰ ਹੀ ਬਣਦਾ ਹੈ। ਜਿਵੇਂ ਕਿ ਕਿਹਾ ਗਿਆ ਹੈ ਕਿ ਸੰਸਾਰ ਯੁੱਧ ਵਿਚ ਜਿੱਤ ਜਾਂ ਹਾਰ ਦਾ ਮਤਲਬ ਸਿਰਫ਼ ਡਾਈਂਗ ਓਵਰ ਦੀ ਡੈਂਡ ਭਾਵ ਇਕ ਮਰੇ ਪਏ ਭਰਾ 'ਤੇ ਮਾਰਨ ਵਾਲੇ ਭਰਾ ਦਾ ਹੀ ਮਰਨ ਹੁੰਦਾ ਹੈ। ਇਸ ਤਰ੍ਹਾਂ ਦੀ ਜਿੱਤ ਜਾਂ ਹਾਰ ਕਿਸੇ ਵੀ ਪਰਿਵਾਰ ਨੂੰ ਸੈਤਾਨ ਦੀ ਮਾਰ ਦੇ ਬਰਾਬਰ ਹੁੰਦੀ ਹੈ।

ਇਹ ਵੀ ਇਕ ਜੱਗ ਜਾਹਿਰਾ ਸੱਚਾਈ ਹੈ ਕਿ ਜਦੋਂ ਭਰਾ ਆਪਸ ਵਿਚ ਲੜਦੇ ਹਨ ਤਾਂ ਜ਼ਮੀਨ ਹਸਦੀ ਹੈ ਅਤੇ ਵਡੇਰਿਆਂ ਦੀ ਮਿੱਟੀ ਰੋਂਦੀ ਹੈ। ਅਜਿਹੇ ਪਰਿਵਾਰਕ ਝਗੜਿਆਂ ਦੇ ਦਾਵਾਨਲ ਅੱਜ ਘਰ-ਘਰ ਦੀ ਕਹਾਣੀ ਬਣ ਗਏ ਹਨ। ਅਜਿਹੇ ਅਣਸੁਖਾਵੇਂ ਸਮਿਆਂ ਵਿਚ ਬੇਸ਼ੱਕ ਦਰਦਮੰਦ ਸਨੇਹੀ ਤਾਂ ਬਹੁਤ ਘੱਟ ਮਿਲਦੇ ਹਨ। ਪਰ ਉਨ੍ਹਾਂ ਦਰਦਮੰਦ ਸਨੇ ਹੀਆਂ ਦੀਆਂ ਰੂਹਾਂ ਅਜਿਹੇ ਸਮਾਜਿਕ ਕੋਹੜ ਦੇਖ ਕੇ ਜ਼ਰੂਰ ਕੁਰਲਾਉਂਦੀਆਂ ਹਨ।

ਸਾਡੇ ਸਮਾਜ ਦੇ ਪਰਿਵਾਰਾਂ ਵਿਚ ਇਹ ਭੂਚਾਲ ਰੂਪੀ ਝਗੜੇ-ਝੇੜੇ ਮੈਂ ਆਪਣੇ ਲੰਬੇ ਸਮੇਂ ਦੀ ਲੋਕ ਸੇਵਾ ਸਮੇਂ ਦੇਖੇ ਤੇ ਹੰਦਾਏ ਹਨ। ਵਾਹਿਗੁਰੂ ਦੀ ਮਿਹਰ ਸਦਕਾ ਮੈਂ ਅਨੇਕਾਂ

ਘਰਾਂ ਤੇ ਪਰਿਵਾਰਾਂ ਦੇ ਝਗੜੇ ਆਪਣੀ ਸਰਵਿਸ ਦੌਰਾਨ ਰਾਜੀਨਾਵਿਆਂ ਰਾਹੀਂ ਨਿਪਟਾਉਣ  
 ਦੀ ਕੋਸ਼ਿਸ਼ ਕੀਤੀ। ਬੇਸ਼ੱਕ ਨਿੱਜ ਘਰ ਦੇ ਝਗੜੇ 'ਘਰ ਦਾ ਜੋਗੀ ਬੱਸ ਜੋਗੜਾ' ਹੋਣ ਕਰਕੇ  
 ਨਿਪਟਾਉਣ ਕਰਕੇ ਬੇਵੱਸ ਰਿਹਾ ਹਾਂ। ਸ਼ਰੀਕੇ ਵਿਚ ਨਫਰਤ ਦੀ ਥਾਂ ਪਿਆਰ ਹੋਵੇ। ਇਸ  
 ਲਈ ਖੁਦ ਜਾਇਦਾਦ ਦੇ ਪੱਖੋਂ ਕਸਾਰਾ ਖਾਧਾ ਅਤੇ ਕਮਜ਼ੋਰ ਦਿਲ ਤੇ ਪਤਾ ਨਹੀਂ ਹੋਰ ਕਿੰਨਾ  
 ਕੁੱਝ ਮਾੜਾ ਗਰਦਾਨਿਆ ਗਿਆ। ਪਰ ਆਪਣੀ ਇਸ ਹੱਡਬੀਤੀ ਤੋਂ ਅਕਾਲ ਪੁਰਖ ਦੀ  
 ਕਿਰਪਾ ਨਾਲ ਮੈਨੂੰ ਆਪਣੇ ਖਾਨਦਾਨ ਦੇ ਉਚੇ ਨਾਮ ਨੂੰ ਬਰਕਰਾਰ ਰੱਖਣ ਦੀ ਪ੍ਰੇਰਣਾ ਮਿਲੀ  
 ਅਤੇ ਲੋਕ ਸੇਵਾ ਵਜੋਂ ਝਗੜਿਆਂ ਵਿਚ ਉਲੜੇ ਹੋਏ ਲੋਕਾਂ ਪ੍ਰਤੀ ਹਮੇਸ਼ਾਂ ਹਮਦਰਦੀ ਰਹੀ, ਜਿਸ  
 ਕਰਕੇ ਆਪਣੇ ਆਪ ਨੂੰ ਮੈਂ ਲੋਕ ਸੇਵਾ ਵਿਚ ਰੁਚਿਤ ਕਰਕੇ ਆਪਣੇ ਮਾਇਕ ਨੁਕਸਾਨ ਜਰ ਲਏ  
 ।

ਬੇਸ਼ੱਕ ਮਨ ਨੂੰ ਸੱਟ ਤਾਂ ਜ਼ਰੂਰ ਲੱਗੀ। ਜਿਸ ਕਾਰਨ ਸਾਡੇ ਸਮਾਜ ਦਾ ਈਰਖਾਲੂ ਤੇ  
 ਝਗੜਾਲੂ ਪ੍ਰਤੀਬਿੰਬ ਮੇਰੇ ਦਿਲ-ਦਿਮਾਗ 'ਤੇ ਅੰਕਿਤ ਹੋ ਗਿਆ। ਜਿਸ ਨਾਲ ਇਕ ਡੂੰਘੀ  
 ਸਮਾਜਿਕ ਸੰਵੇਦਨਾ ਮਨ ਵਿਚ ਜਾਗੀ ਅਤੇ ਪੜ੍ਹਣ-ਲਿਖਣ ਦੀ ਰੁਚੀ ਉਜਾਗਰ ਹੋਈ।  
 ਜਿਹੜੀ ਕਿ ਮੈਂ ਆਪਣੇ ਪਾਪਾ ਜੀ ਦੀ ਮੈਨੂੰ ਪੜ੍ਹਣ-ਲਿਖਣ ਦੀ ਨੇਕਨਸੀਹਤ ਦੇ ਬਾਵਜੂਦ  
 ਵੀ ਕਦੇ ਅਮਲ ਵਿਚ ਨਹੀਂ ਸੀ ਲਿਆ ਸਕਿਆ। ਪ੍ਰੈਰ ਇਸ ਸਾਰੇ ਪਰਿਵਾਰਕ ਅਣਸੁਖਾਵੇ  
 'ਮਾਹੌਲ ਵਿਚੋਂ ਮੈਨੂੰ ਇਕ ਰਚਨਾਤਮਿਕ ਪ੍ਰੇਰਣਾ ਮਿਲੀ। ਜਿਸ ਸਦਕਾ ਮੈਂ ਗੁਰੂਆਂ-ਪੀਰਾਂ,  
 ਸ਼ਹੀਦਾਂ-ਮੁਰੀਦਾਂ ਤੇ ਵਡੇਰਿਆਂ ਦੀਆਂ ਨੇਕ ਯਾਦਾਂ ਤੇ ਯਾਦਗਾਰਾਂ ਵੱਲ ਆਕ੍ਰਸ਼ਿਤ ਹੋਇਆ।  
 ਉਪਰੰਤ ਇਸ ਸੰਦਰਭ ਵਿਚ ਮੇਰੇ ਵੱਲੋਂ ਇਤਿਹਾਸਕ ਯਾਦਗਾਰਾਂ ਸੰਭਾਲਣ ਲਈ ਕੀਤੇ  
 ਉਪਰਾਲੇ ਅਤੇ ਪੜ੍ਹਣ-ਲਿਖਣ ਤੋਂ ਉਪਜੇ ਸ਼ਬਦਾਂ ਦੇ ਕਾਛਲੇ ਵਹੀਰਾਂ ਬਣਾ ਕੇ ਇਸ ਸਭ  
 ਕਾਸੇ ਦੀ ਮਲੁਮ ਜਿਹੀ ਬਣ ਗਏ ਹਨ।

ਸਮਾਜ ਸੇਵਾ ਦੇ ਖੇਤਰ ਵਿਚ ਅਕਸਰ ਇਹ ਵੀ ਵੇਖਣ ਵਿਚ ਆਇਆ ਹੈ ਕਿ ਕਦੇ  
 -ਕਦੇ ਕੋਈ ਆਦਮੀ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਆਪਣੇ ਲਈ ਕੁੱਝ ਨਹੀਂ  
 ਕਰ ਸਕਿਆ। ਪਰ ਫਿਰ ਵੀ ਉਹ ਲੋਕਾਂ ਲਈ ਕਿਉਂ ਇੰਨਾ ਕੰਮ ਕਰਦਾ ਹੈ। ਇਸ ਦਾ  
 ਜਵਾਬ ਮੈਨੂੰ ਕਿਸੇ ਨੇਕ ਸੀਰਿਤ ਬੰਦੇ ਤੋਂ ਇਹ ਮਿਲਿਆ ਸੀ ਕਿ ਸਮਾਜ ਦੇ ਅਜਿਹੇ ਸੇਵਕ  
 ਆਪਣੇ ਨਾਲੋਂ ਕਿਤੇ ਵਧ ਆਪਣੇ ਲੋਕਾਂ ਨੂੰ ਵੱਧ ਪਿਆਰ ਕਰਦੇ ਹਨ। ਇਸ ਸੱਚ ਨੂੰ ਮੈਂ ਖੁੱਦ  
 ਵੀ ਮਹਿਸੂਸ ਕੀਤਾ ਤੇ ਹੁੰਦਾਇਆ ਹੈ ਕਿ ਜਦੋਂ ਕੋਈ ਪਿਆਰ ਭਰਿਆ ਸੰਵੇਦਨਸ਼ੀਲ ਬੰਦਾ  
 ਢੁਨੀਆਂ ਦੇ ਝਗੜੇ-ਝਮੇਲਿਆਂ ਅਤੇ ਖਾਸ ਤੌਰ 'ਤੇ ਆਪਣਿਆਂ ਵੱਲੋਂ ਬੇਰੁੜੀ ਤੇ ਬੇਮੁਰਵਤ  
 ਸ਼ਿਕਾਰ ਹੁੰਦਾ ਹੈ ਤਾਂ ਉਹ ਅਜਿਹੇ ਵਰਤਾਰੇ ਤੋਂ ਛੁਟਕਾਰਾ ਤੇ ਨਿਜਾਤ ਲੱਭਦਾ ਹੈ। ਪ੍ਰੈਰ  
 ਬਹੁਤ ਥੋੜੇ ਲੋਕ ਹੁੰਦੇ ਹਨ, ਜੋ ਕਿ ਆਪਣੀਆਂ ਮਨੋ-ਬਿਰਤੀਆਂ ਤੇ ਉਦਮ-ਉਪਰਾਲਿਆਂ  
 ਨੂੰ ਲੋਕ ਸੇਵਾ ਦੇ ਕੰਮਾਂ ਵਿਚ ਲਾ ਕੇ ਕੋਈ ਬੇਤੂ-ਬਹੁਤ ਸ਼ੁਨ੍ਹ ਪ੍ਰਾਪਤ ਕਰ ਲੈਂਦੇ ਹਨ।

ਕਿਸੇ ਟੀ.ਵੀ. ਚੈਨਲ ਤੋਂ ਆਤਮਾ ਸਬੰਧੀ ਇਕ ਸੋਝੀ ਭਰਪੂਰ ਪ੍ਰੋਗਰਾਮ ਚੱਲ ਰਿਹਾ

ਸੀ ਕਿ ਮਨੁੱਖੀ ਆਤਮਾ ਆਪਣੇ ਪਿਛਲੇ ਜਨਮਾਂ ਦੇ ਸ਼ਕਤੀਸ਼ਾਲੀ ਚੰਗੇ ਜਾਂ ਮਾੜੇ ਸੰਸਕਾਰਾਂ ਨੂੰ ਇਸ ਜਨਮ ਵਿਚ ਲੈ ਕੇ ਆਉਂਦੀ ਹੈ। ਮਹਾਤਮਾ ਬੁੱਧ ਦੇ ਕਹਿਣ ਅਨੁਸਾਰ ਇਹ ਆਤਮਾ ਇਥੋਂ ਪਿਛਲੇ ਸੰਸਕਾਰਾਂ ਦੇ ਕਾਰਣ ਹੀ ਸਿਰਫ਼ ਭੁਗਤਾਨ ਕਰਨ ਲਈ ਹੀ ਮਨੁੱਖਾ ਜਨਮ ਲੈਂਦੀ ਹੈ। ਪਰ ਅਕਾਲ ਪੁਰਖ ਕਿਉਂਕਿ ਸਜ਼ਾ ਦੇਣ ਤੇ ਮਾਰਨ ਨਾਲੋਂ ਕਿਤੇ ਵੱਧ, ਬਖਸ਼ਿੰਦ ਤੇ ਮਨੁੱਖਤਾ ਵਾਸਤੇ ਵਡਾ ਪਾਲਣਹਾਰ ਹੈ। ਇਸ ਲਈ ਮਾਨਤਾ ਹੈ ਕਿ ਰੱਬ ਬੰਦੇ ਦੇ ਸੰਚਿਤ ਦੁੱਖਾਂ ਨੂੰ ਤਿੰਨ ਜਨਮਾਂ ਵਿਚ ਵੰਡਦਾ ਹੈ। ਮਨੁੱਖ 'ਤੇ ਪ੍ਰਮਾਤਮਾ ਦੀ ਹਾਲੇ ਵੀ ਅਪਾਰ ਕਿਰਪਾ ਹੈ ਕਿ ਉਹ ਕਿਸੇ ਬੰਦੇ ਨੂੰ ਸਾਰੇ ਦੁੱਖ ਇਕੱਠੇ ਹੀ ਕਦੇ ਵੀ ਇਕ ਜਨਮ ਵਿਚ ਨਹੀਂ ਦਿੰਦਾ।

ਨਿਰਸੰਦੇਹ ਅਕਾਲ ਪੁਰਖ ਦੀ ਰਜ਼ਾ ਨੂੰ ਬੋੜ੍ਹਾ-ਬਹੁਤ ਮੰਨਣ ਵਾਲੇ ਲੋਕ ਦੁਨੀਆਂ ਦੇ ਇਸ ਕੋਝੇ ਇਨਸਾਨੀ ਵਰਤਾਰੇ ਨੂੰ ਆਪਣੇ ਤਨ-ਮਨ 'ਤੇ ਔਖੇ-ਸੌਖੇ ਹੰਦਾ ਹੀ ਜਾਂਦੇ ਹਨ। ਪ੍ਰੈਰ ਰੱਬ ਘਰ ਦੀਆਂ ਰਮਜ਼ਾਂ ਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਤਾਂ ਰੱਬ ਦੇ ਬਾਬਾ ਨਾਨਕ ਵਰਗੇ ਮਹਾਂਪੁਰਖ ਹੀ ਜਾਣਦੇ ਹਨ ਜਾਂ ਇਹ ਸਭ ਕੁੱਝ ਜਾਣੇ ਆਪ ਕਰਤਾਰਿ ਜਾਣਦਾ ਹੈ। ਇਸ ਪ੍ਰਸ਼ਾਇ ਬਾਬਾ ਨਾਨਕ ਇਉਂ ਕਹਿੰਦੇ ਹਨ।

“ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ  
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ।।



## ਰੂਹਾਂ ਦੇ ਰਿਸ਼ਤਿਆਂ ਦੀ ਪਛਾਣ

ਆਜ ਫਿਰ ਇੱਕ ਅਜਨਬੀ ਚਿਹਰਾ ਅੱਛਾ ਲਗਾ,  
ਆਜ ਫਿਰ ਭੂਲੀ ਹੂਈ ਅਪਨੀ ਦੁਆ ਯਾਦ ਆਈ ਹੈ।

ਕਦੇ-ਕਦੇ ਦਿਲ ਕਿਸੇ ਜਾਣੇ-ਅਣਜਾਣੇ ਜਿਹੇ ਰਿਸ਼ਤੇ ਨੂੰ ਜਦੋਂ ਨਿਹਾਰਦਾ ਹੈ ਤਾਂ ਮਨ ਆਪਣੀਆਂ ਧੂਰ ਅੰਦਰ ਦੀਆਂ ਦਬੀਆਂ ਭਾਵਨਾਵਾਂ ਦੀ ਤਰਜਮਾਨੀ ਦੇ ਕਿਸੇ ਫਰੋਲਣੇ ਸ਼ੁਰੂ ਕਰ ਦਿੰਦਾ ਹੈ। ਉਹ ਇੰਨਾ ਬਹਿਬਲ ਹੋ ਉਠਦਾ ਹੈ ਕਿ ਕਦੇ ਸ਼ਾਇਰ ਕਹਾਉਂਦਾ ਹੈ, ਕਦੇ ਦਾਰਸ਼ਨਿਕ ਬਣ ਜਾਂਦਾ ਹੈ ਅਤੇ ਇਸ ਉਲਟ ਕਦੇ ਇਹ ਵੀ ਹੁੰਦਾ ਹੈ ਕਿ ਜਦੋਂ ਉਹ ਬੇ ਹੱਦ ਭਾਵੁਕ ਹੋ ਜਾਂਦਾ ਹੈ ਤਾਂ ਮਜਨੂੰ ਵਾਂਗ ਇਸ਼ਕ ਵਿਚ ਮਖਮੂਰ ਹੋ ਕੇ ਕੂਕਦਾ ਫਿਰਦਾ ਹੈ-

ਕਭੀ ਤੇਰਾ ਤਸੱਵਰ ਇਸ ਕਦਰ ਭੀ ਬੜ੍ਹ ਜਾਤਾ ਹੈ,  
ਆਈਨਾ ਭੀ ਦੇਖੂੰ ਤੋਂ ਚਿਹਰਾ ਤੇਰਾ ਨਜ਼ਰ ਆਤਾ ਹੈ।

ਇਸ ਸੁਰਤ ਵਿਚ ਅਕਸਰ ਆਤਮਾ ਦਿਲ ਨੂੰ ਸਮਝਾਉਂਦੀ ਹੈ ਕਿ ਉਸ ਰੂਹ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਕਿ ਤੂੰ ਪਹਿਲਾਂ ਉਸ ਦੂਜੀ ਰੂਹ ਨੂੰ ਕਦੋਂ ਤੇ ਕਿਥੇ ਮਿਲਿਆ ਸੀ? ਉਸ ਰੂਹ ਨੂੰ ਕਲਾਵੇ ਵਿਚ ਲੈਣਾ ਤਾਂ ਤੈਨੂੰ ਯਾਦ ਹੀ ਕਿਥੇ ਹੋਵੇਗਾ? ਤੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸ ਰੂਹ ਨੂੰ ਹੁਣ ਤੇਰੀ ਕੋਈ ਪਹਿਚਾਣ ਵੀ ਹੈ ਜਾਂ ਨਹੀਂ? ਦਿਮਾਗ ਵੀ ਦਿਲ ਨੂੰ ਕਹਿੰਦਾ ਹੈ ਕਿ ਤੂੰ ਤਾਂ ਐਵੇਂ ਹੀ ਕਿਸੇ ਅਜਨਬੀ ਰੂਹ ਦਾ ਦੀਵਾਨਾ ਹੋਇਆ ਫਿਰਦਾ ਹੈ; ਜਿਵੇਂ ਕਿ ਕਿਸੇ ਦਿਲ ਜਲੇ ਸ਼ਾਇਰ ਨੇ ਆਪਣੇ ਦਿਲ ਨੂੰ ਸਮਝਾਇਆ ਸੀ ਕਿ ਤੇਰੀ ਤਾਂ ਉਹ ਹਾਲਤ ਹੈ ਕਿ-

ਕਿਸ ਕਾ ਦੀਵਾਨਾ, ਕਿਸ ਕੀ ਯਾਦ; ਮੁੱਦਤ ਹੋ ਗਈ ਹੈ,  
ਐ ਪੁੱਛਣੇ ਵਾਲੇ ਤੁਸੁ ਸੇ ਹੀ ਮਿਲਤਾ-ਜੁਲਤਾ ਉਸ ਕਾ ਨਾਮ ਥਾ।

ਇਸ ਤਰ੍ਹਾਂ ਮੈਂ ਵੀ ਅਨੇਕਾਂ ਰੂਹਾਂ ਦੇ ਰਿਸ਼ਤਿਆਂ ਦੇ ਸਾਦਕਾਂ ਵਿਚੋਂ ਇਕ ਹੋਣ ਦੇ ਨਾਤੇ ਆਪਣੇ ਦਿਲ ਨੂੰ ਸਮਝਾਉਂਦਾ ਰਹਿੰਦਾ ਹਾਂ ਕਿ ਤੂੰ ਤਾਂ ਨਿਰਾ ਜਜਬਾਤੀ ਜਿਹਾ ਹੋ ਕੇ ਪੂਰੇ ਦਾ ਪੂਰਾ ਸੰਪੂਰਨ ਹੱਕ ਬਿਨਾਂ ਹੱਦ ਬੰਨਿਆਂ ਦੇ ਚਾਹੁੰਦਾ ਹੈ। ਜਦੋਂ ਕਿ ਹੁਣ ਦੂਜੀ ਰੂਹ ਦਾ ਨੁਕਤਾ ਨਿਗਾਹ ਬਿਲਕੁਲ ਸਮਾਜਿਕ ਤੇ ਕਾਨੂੰਨੀ ਹੈ। ਜਿਸ ਵਿਚ ਇੱਕ ਹੱਦ ਤੋਂ ਅੱਗੇ ਦੂਜੀ ਹੱਦ ਦਾ ਵੱਖਰਾ ਬੰਧਨ ਹੈ। ਓ ਦਿਲਾ, ਤੂੰ ਇਸ਼ਕ ਮਿਜਾਜ਼ੀ ਤੋਂ ਅੱਗੇ ਨਹੀਂ ਲੰਘ ਸਕਿਆ ਤੇ ਉਹ ਰੂਹ ਤਾਂ ਸ਼ਾਇਦ ਹੁਣ ਦੇਵ ਲੋਕ ਦੇ ਇਸ਼ਕ ਹਕੀਕੀ ਤੇ ਰੂਹਾਨੀਅਤ ਦੀਆਂ ਬਾਤਾਂ ਪਾਉਂਦੀ ਹੈ। ਬੇਸ਼ਕ ਇੱਕ ਦਿਨ ਹੋਣਾ ਇਹ ਹੀ ਹੈ ਕਿ : ‘ਉਸ ਵਕਤ ਸ਼ਾਇਦ ਤੂੰ ਹਮੇ

‘ਯਾਦ ਕਰੋਗਾ, ਜਬ ਤੇਰੀ ਯਾਦ ਮੈਂ ਗੁਜ਼ਰ ਜਾਏਗੇ ਹਮ।’ ਪਰ ਇਹ ਜਨਮਾਂ ਦੇ ਰਿਸ਼ਤੇ ਜਿਨ੍ਹਾਂ ਨੂੰ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਬਾਰੇ ਤਾਂ ਭਲੀ-ਖਰੀ ਗੱਲ ਇਹ ਹੀ ਹੈ ਕਿ ‘ਵੇਂ ਅਫਸਾਨਾ ਜਿਸੇ ਅੰਜਾਮ ਤੱਕ ਲਾਨਾ ਨਾ ਹੋ ਮੁਸਕਿਨ, ਉਸੇ ਬੁਬਸੂਰਤ ਮੌਜ ਦੇ ਕਰ ਛੋੜਨਾ ਅੱਛਾ।’

ਦਿਲ ਕਹਿੰਦਾ ਹੈ ਕਿ ਅਜਿਹੇ ਰਿਸ਼ਤਿਆਂ ਦਾ ਸਰੂਰ ਜਿੰਦਗੀ ਵਿਚ ‘ਨਸ਼ਾ ਹੀ ਨਸ਼ਾ’ ਭਰਦਾ ਹੈ। ਬੇਸ਼ਕ ਮੈਂ ਦਿਲ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਦਿਲ ਦੇ ਇਹ ਜਜਬੇ ਤੇ ਛਲਸ਼ਾ ਉਸ ਦੀ ਸੋਹਣੀ ਚੋਣ ਹੈ, ਪਰ ਕਿੰਨਾ ਹੀ ਚੰਗਾ ਹੋਵੇ ਕਿ ਇਸ ਸਰੂਰ ਦਾ ਨਤੀਜਾ ਕਿਸੇ ਦੂਜੇ ਪਾਸੇ ਦੂਜੀ ਧਿਰ ਦੇ ਇਸ਼ਕ ਮਿਜਾਜ਼ੀ ਨੇ ਨੁਕਤੇ ਤੋਂ ਇੱਕ ਰੂਹਾਨੀ ਜਿਹੀ ਸਾਂਝ ਤੇ ਦੂਜੇ ਪਾਸੇ ਦੂਜੀ ਧਿਰ ਦੇ ਇਸ਼ਕ ਮਿਜਾਜ਼ੀ ਨੇ ਨੁਕਤੇ ਤੋਂ ਇੱਕ ਸਿੱਦਤ ਭਰੀ ਵੰਗਾਰ ਦਾ ਸਮਝੋਤਾ ਬਣ ਸਕੇ। ਇਸ ਵਿਚ ਫਿਰ ਵੱਡੀ ਕਮਾਲ ਦੀ ਗੱਲ ਇਹ ਹੋਵੇ ਕਿ ਇਹ ਇਕੋ ਫੈਸਲਾ ਦੋਨੋਂ ਫਰੀਕਾਂ ਨੂੰ ਆਪੋ-ਆਪਣੇ ਹੱਕ ਵਿਚ ਹੋਇਆ ਜਾਏ। ਇਸ਼ਕ ਮਿਜਾਜ਼ੀ ਇਸ਼ਕ ਰੂਹਾਨੀ ਦੀ ਬੁਲੰਦ-ਤਰੀਨ ਅਸੂਲ ਪ੍ਰਸਤੀ ਦੇ ਜ਼ੇਰੇ ਅਸਰ ਇਹ ਕਬੂਲ ਕਰਕੇ ਇਸ਼ਕ ਹਕੀਕੀ ਨੂੰ ਮੁਬਾਰਿਕਬਾਦ ਦੇ ਸਕੇ।

ਤੁਮੂਰੀ ਯਾਦ ਕਾ ਆਲਮ ਅਬ ਮੈਂ ਕਹੂੰ ਭੀ ਤੋ ਕਧਾ,  
ਹਰ ਇੱਕ ਜਖਮ-ਏ-ਤਮੰਨਾ, ਅੱਛਾ ਲਗੇ ਹੈ ਮੁਝੇ।

ਮੇਰੀ ਸਮਝ ਵਿਚ ਤਾਂ ਇਸ ਨੂੰ ਹੀ ਤਾਂ ਨਸ਼ਾ ਹੀ ਨਸ਼ਾ ਕਹਿੰਦੇ ਹਨ। ਮੈਂ ਇਹ ਵੀ ਸਮਝਦਾ ਹਾਂ ਕਿ ਇਹ ਬੇਚੈਨ ਦਿਲ ਅੱਜ ਨਹੀਂ ਤਾਂ ਕੁਲੁ ਸੰਭਲ-ਸਮਝ ਜਾਏਗਾ। ਯਕੀਨਨ ਉਸ ਨੂੰ ਇਹ ਵੀ ਪਤਾ ਹੈ ਕਿ ਰੂਹਾਂ ਦੀ ਧੁਰ ਅੰਤਰੀਵ ਤੋਂ ਬਹਿਬਲ ਇੱਕ ਗਲਵੱਕੜੀ ਵੀ ਰੂਹਾਨੀ ਵਿਸਮਾਦ ਤੋਂ ਘੱਟ ਨਹੀਂ ਹੁੰਦੀ। ਦੁਨਿਆਵੀ ਪੱਧਰ 'ਤੇ ਬੇਸ਼ਕਅਕਸਰ ਇਹ ਵੀ ਹੁੰਦਾ ਹੈ ਕਿ ਜਿਸ ਨੂੰ ਤੁਸੀਂ ਸਮਝ ਰਹੇ ਹੋ ਕਿ ‘ਮੁੰਹ ਫੇਰ ਕੇ ਮੁਸਕਰਾ ਰਹੇ ਹੈ’ ਉਹ ਵਾਕਿਆ ਹੀ ਤੁਹਾਡੀ ਰੂਹ ਦੀ ਅਵਾਜ਼ ਸੁਣ-ਸਮਝ ਰਹੇ ਹੋਣ।

ਬੈਰ! ਇਹ ਜੂਰੀ ਵੀ ਨਹੀਂ ਕਿ ਗੱਡੀ ਦੇਸਫਰ ਵਿੱਚ ਮਿਲੇ ਯਾਤਰੀਆਂ ਵਾਂਗ ਹਰ ਰੂਹ ਜਿਹੜੀ ਤੁਹਾਨੂੰ ਚੰਗੀ ਲਗੇ ਅਤੇ ਜਿਸ ਨੂੰ ਤੁਹਾਡੀ ਰੂਹ ਪਛਾਨਣ ਦੀ ਕੋਸ਼ਿਸ਼ ਕਰੇ। ਉਹ ਰੂਹ ਵੀ ਤੁਹਾਨੂੰ ਪਛਾਣੇ ਤੇ ਆਪਣਾ ਸਮਝੇ। ਇਹ ਵੀ ਹੁੰਦਾ ਹੈ ਕਿ ਜਿਸ ਰੂਹ ਨੂੰ ਤੁਸੀਂ ਆਪਣਾ ਜਿਹਾ ਸਮਝਣ ਲੱਗਦੇ ਹੋ। ਉਸ ਦਾਸਫਰ ਬਸ ਅਗਲੇ ਸਟੇਸ਼ਨ ਤੱਕ ਦਾ ਹੀ ਹੁੰਦਾ ਹੈ ਤੇ ਇਉਂ ਲੱਗਦਾ ਹੈ ਕਿ ਇਸ ਜੀਵਨ ਦੇ ਸਫਰ ਵਿੱਚ ਰਾਹੀਂ ਮਿਲਦੇ ਹੀ ਵਿਛੜ ਜਾਣ ਲਈ ਹਨ। ਕਦੇ ਇਉਂ ਵੀ ਹੁੰਦਾ ਹੈ ਕਿਸਫਰ ਦੇ ਇੱਕ ਪੜਾਅ 'ਤੇ ਕੋਈ ਚਿਹਰਾ ਹਜ਼ਾਰਾਂ-ਲੱਖਾਂ ਦੀ ਭੀੜ ਦੇ ਧੁੰਦਲਕੇ ਵਿੱਚੋਂ ਬੋੜਾ ਜਿਹਾ ਨਿਖਰ ਕੇ ਆਪਣੀ ਪਛਾਣ ਬਣਾਉਂਦਾ ਹੋਇਆ ਅਪਣਤ ਦੇ ਦਾਇਰੇ ਵਿੱਚ ਆਉਂਦਾ ਹੈ ਤਾਂ ਤੁਹਾਡੀ ਜੀਵਨ-ਗੱਡੀ ਅਗਲੇ ਪੰਧ ਲਈ ਚੱਲ ਪੈਂਦੀ ਹੈ ਤੇ ਉਸ ਸਟੇਸ਼ਨ 'ਤੇ ਮਿਲਣ ਲਈ ਵਧੇ ਹੱਥ ਇੱਕ ਛੋਹ ਤੋਂ ਵੀ

ਮਹਿਰੂਮ ਰਹਿ ਜਾਂਦੇ ਹਨ। ਇਥੇ ਸੂਰਤ ਗਲ ਇਹ ਬਣਦੀ ਹੈ ਕਿ ..ਅਦਤ ਵੀ.ਵ  
ਗਕ.ਫੀਸ ਝ.ਖ ਅਰਵ ਠਕਕਵਾ! ਇਸ ਦੁਨਿਆਵੀ ਜੀਵਨ ਦੀ ਇਹ ਸੱਚਾਈ ਹੈ ਕਿ -

ਕਿਸੀ ਕੋ ਭੀ ਯਹਾਂ ਮੁਕੰਮਲ ਜਹਾਂ ਨਹੀਂ ਮਿਲਤਾ,  
ਕਹੀਂ ਜਾਮੀ ਤੋਂ ਕਹੀਂ ਆਸਮਾਂ ਨਹੀਂ ਮਿਲਤਾ।

ਇਹ ਤਾਂ ਜਨਮਾਂ ਦਾ ਚੱਕਰ ਹੈ - ਕਿਸ ਜਨਮ ਵਿੱਚ ਮਿਲੇ ਸੀ? ਹਾਂ! ਮਿਲੇ ਜ਼ਰੂਰ  
ਸੀ। ਨਹੀਂ ਤਾਂ, ਹਜ਼ਾਰਾਂ ਲੱਖਾਂ ਰੂਹਾਂ ਵਿਚੋਂ ਕਿਸੇ ਖਾਸ ਰੂਹ ਦੀ ਹੀ ਕਸ਼ਿਸ਼ ਕਿਉਂ ਬੇਚੈਨ  
ਕਰਦੀ ਹੈ? ਫਿਰ ਕਦ ਮਿਲਣਾ ਹੈ? ਜਿਸ ਵਿੱਚ ਜਿਸਮਾਨੀ ਫਾਸਲੇ ਤੇ ਹੱਦਾਂ ਦੀ  
ਸਮਾਜਿਕ ਮਜ਼ਬੂਰੀ ਆਪਣੇ-ਆਪ ਮੁਕੰਮਲ ਪਿਆਰ ਦੇ ਰਿਸ਼ਤੇ ਵਿੱਚ ਬਦਲ ਜਾਵੇ - ਰੱਬ  
ਹੀ ਜਾਣੇ? ਪਰ ਇਹ ਵੀ ਸੱਚ ਹੈ ਕਿ 'ਹਮ ਭੂਲਨਾ ਚਾਹੇ' ਜਿਸੇ ਵੇਂ ਅਕਸਰ ਯਾਦ  
ਆਤੇ ਹੈਂ।' ਉਦੋਂ ਹਾਲਤ ਬੇਸ਼ਕ ਇਹ ਹੁੰਦੀ ਹੈ ਕਿ -

ਬੀਤੇ ਹੂਏ ਜ਼ਮਾਨੇ ਯੂੰ ਯਾਦ ਆ ਰਹੇ ਹੈਂ;  
ਮੂੰਹ ਫੇਰ ਕਰ ਵੇਂ ਜੈਸੇ ਮੁਸਕਰਾ ਰਹੇ ਹੈਂ।

ਪਰ ਅਜਿਹੀ ਸਬਿਤੀ ਵਿਚ ਰੂਹਾਨੀਅਤ ਦਾ ਤਕਾਜ਼ਾ ਹੈ ਕਿ ਸੱਜਣਾਂ ਦੇ ਦਰਦ ਨੂੰ  
ਅਪਣਾ ਬਣਾ ਕੇ ਉਨ੍ਹਾਂ ਨੂੰ ਦੁੱਖ-ਤਕਲੀਫ਼ ਤੋਂ 'ਅਸੀਂ ਦਰਦਾਂ ਦੇ ਦਰਿਆ'; ਇੱਕ ਦੁੱਖ  
ਹੋਰ ਸਹੀ' ਦੇ ਕਬਨ ਅਨੁਸਾਰ ਸੁਰਖਰੂ ਕੀਤਾ ਜਾਵੇ। ਪਰ ਰੂਹਾਨੀ ਰਿਸ਼ਤਿਆਂ ਦੀ  
ਪਾਕੀਜ਼ਗੀ ਤੇ ਪੁਖਤਗੀ ਲਈ ਬਹੁਤ ਹੀ ਜ਼ਰੂਰੀ ਹੈ ਕਿ ਦਿਲ ਤੇ ਦਿਮਾਗ ਇਕ ਸੁਰ-  
ਤਾਲ ਹੋ ਜਾਣ। ਫਿਰ ਹਰ ਬਸ਼ਰ ਆਪਣੇ ਮਨ ਦੀਆਂ ਡੂੰਘਾਈਆਂ ਤੋਂ ਦੂਸਰੇ ਦੀ ਖੁਸ਼ੀ ਲਈ  
ਅਪਣਾ ਦਰਦ ਆਪਣੀ ਰੂਹ ਵਿਚ ਹੀ ਸਮੇਂ ਲਵੇ। ਇਸ ਤਰ੍ਹਾਂ ਪੁਰ-ਸਕੂਨ ਰੂਹਾਂ ਦੇ ਰਿਸ਼ਤੇ  
ਨਿਭਾਉਂਦੇ ਹੋਏ, ਇਕ-ਦੂਜੇ ਨੂੰ ਅਸੀਂ ਬੜੀ ਦਰਿਆ ਦਿਲੀ ਨਾਲ ਖੁਸ਼ੀ-ਖੁਸ਼ੀ ਇੰਝ  
ਸੈਰਅਬਾਦ ਕਰੀਏ ਕਿ ਤੁਸੀਂ ਸ਼ਾਦ ਰਹੋ, ਅਬਾਦ ਰਹੋ।

ਸੈਰ! ਸਾਡੀਆਂ ਰੂਹਾਂ ਦੇ ਇਸ ਦੁਨਿਆਵੀ ਸਫਰ ਦਾ ਖੁਦਾ ਨਿਗਾਹਬਾਨ ਹੋਵੇ।



## ਅਛੋਪਲੇ ਹੀ ਤੁਰ ਗਿਆ ਪੰਜਾਬੀ ਵਿਰਾਸਤ ਦਾ ਅਲੰਬਰਦਾਰ ਪ੍ਰੋ. ਕਰਮ ਸਿੰਘ



ਪ੍ਰੋਫੈਸਰ ਕਰਮ ਸਿੰਘ ਨੇ ਉੱਚੀ-ਸੁੱਚੀ ਸੋਚ, ਦਿੜ੍ਹੂ ਸੰਕਲਪ, ਪੰਜਾਬੀ ਸਿਰਜ਼ ਤੇ ਪੰਜਾਬੀ ਵਿਰਾਸਤ ਦੀਆਂ ਨਰੋਈਆਂ ਕਦਰਾਂ-ਕੀਮਤਾਂ ਦੇ ਅਲੰਬਰਦਾਰ ਵਜੋਂ ਅਕਾਲ ਪੁਰਖ ਵਲੋਂ ਬਖਸ਼ੇ ਜੀਵਨ ਦੀ ਮੋਹਲਤ ਅਤੇ ਸਮਰਥਾ ਨੂੰ ਸਮਾਜ ਸੇਵਾ ਦੇ ਤੌਰ 'ਤੇ ਆਪਣੀ ਉਮਰ ਭਰ ਦੀ ਕਮਾਈ ਹੋਈ ਸਹਿਜ ਅਵਸਥਾ ਅਨੁਸਾਰ ਅਛੋਪਲੇ ਜਿਹੇ 'ਸੁਖੀ ਰਹੋ' ਦਾ ਵਚਨ ਅਲਾਉਦੇ ਹੋਏ ਮਿਤੀ 13-7-2007 ਨੂੰ ਇਸ ਫਾਲੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਇਕ ਇਨਸਾਨ ਵਿਚ ਇਕੋ ਹੀ ਸਮੇਂ ਕਿੰਨੇ ਹੀ ਗੁਣਾਂ ਦਾ ਉਹ ਮੁਜਸ਼ਮਾਂ ਸਨ। ਕਿਸੇ ਲਈ ਉਹ ਸਾਰੀ ਉਮਰ ਸਿੰਖਿਆ ਸ਼ਾਸਤਰੀ ਰਹੇ, ਕਿਸੇ ਲਈ ਸਾਰੀ ਉਮਰ ਆਪਣੇ ਜੀਵਨ ਦੇ 85ਵੇਂ ਸਾਲ ਤੱਕ ਪਹਿਲਵਾਨੀ ਕਰਕੇ ਜਾਣੇ ਜਾਂਦੇ ਰਹੇ। ਕਿਸੇ ਲਈ ਉਹ ਸਾਹਿਤਕਾਰ ਸਨ, ਕਿਸੇ ਲਈ ਉਹ ਪੰਜਾਬੀ ਵਿਰਾਸਤ ਦੇ ਅਲੰਬਰਦਾਰ ਸਨ ਅਤੇ ਕਿਸੇ ਲਈ ਉਹ ਸਫ਼ਲ ਕਿਸਾਨ ਸਨ।

ਮੁੱਕਦੀ ਗੱਲ! ਉਨ੍ਹਾਂ ਵਿਚ ਉਹ ਸਾਰੇ ਗੁਣ ਸਨ। ਜਿਨ੍ਹਾਂ ਸਦਕਾ ਉਹ ਆਪਣੇ ਨਾਮ ਕਰਮ ਸਿੰਘ ਨੂੰ ਸਹੀ ਅਰਥ ਦਿੰਦੇ ਹੋਏ ਸਮਾਜ ਸੇਵਾ ਦੇ ਖੇਤਰ ਵਿਚ ਅਖੀਰ ਤੱਕ ਨਿਰੰਤਰ ਕਰਮਸ਼ੀਲ ਰਹੇ। ਜਿੰਦਗੀ ਦੇ ਅਖੀਰਲੇ ਮਹੀਨਿਆਂ ਤੇ ਦਿਨਾਂ ਤੱਕ ਵੀ ਉਨ੍ਹਾਂ ਦਾ ਘਰ ਗਵੰਤਰੀਆਂ, ਕਵੀਸ਼ਰੀਆਂ ਤੇ ਕਿੱਸਾਕਾਰਾਂ ਦੇ ਲਈ ਇਕ ਸੱਥ ਬਣਿਆ ਰਿਹਾ। ਉਹ ਆਪ ਕਲਾ ਦੇ ਵੱਡੇ ਪਾਰਥੂ ਤੇ ਸਰਪ੍ਰਸਤ ਸਨ। ਹਰ ਮੇਲੇ 'ਤੇ ਜਾਣਾ ਉਨ੍ਹਾਂ ਲਈ ਤੀਰਸ਼ ਦੇ ਬਰਾਬਰ ਸੀ। ਉਹ ਸਾਹਿਤ ਕਲਾ ਪ੍ਰੇਮੀਆਂ ਤੇ ਸਰਪ੍ਰਸਤਾਂ ਦੇ ਵੀ ਵੱਡੇ ਕਦਰਦਾਨ ਸਨ। ਇਕ ਪ੍ਰਸੰਗ ਵਿਚ ਮੇਰਾ ਬਾਬਾ ਜੀ ਜਗਤ ਸਿੰਘ ਬਾਰੇ ਉਹ ਲਿਖਦੇ ਹਨ:-

“ਇੰਦਰ ਸਿੰਹੁ ਭੂੰਦੜ ਵਾਲਾ ਸਰੋਤਿਆਂ ਤੋਂ ਬਲੋ-ਬਲੋ ਕਰਵਾਉਣ ਵਾਲਾ ਸਿੱਧੂ ਜੱਤ

ਸੀ। ਸ੍ਰ. ਜਗਤ ਸਿੰਘ ਚੱਕ ਖੜਕ ਸਿੰਘ ਵਾਲਾ ਉਰਫ਼ ਛੂਮਵਾਲੀ ਤਕਰੀਬਨ ਹਰ ਹਫ਼ਤੇ ਮੇਰੇ ਰਾਹੀਂ ਸੁਨੇਹਾ ਭੇਜ ਕੇ ਉਸ ਤੋਂ ਕਵੀਸ਼ਰੀ ਸੁਣਦੇ ਤੇ ਅੱਜ ਤੋਂ ਕੋਈ 60-70 ਸਾਲ ਪਹਿਲਾਂ ਚਾਂਦੀ ਦਾ ਇਕ ਰੁਪਿਆ ਉਸ ਨੂੰ ਇਨਾਮ ਵਜੋਂ ਦਿੰਦੇ ਸਨ। ਜਦੋਂ ਕਿ ਉਨ੍ਹਾਂ ਭਲਿਆਂ ਸਮਿਆਂ ਵਿਚ ਚਵਾਨੀ-ਅਠਿਆਨੀ ਦੇਣ ਵਾਲਾ ਬੰਦਾ ਸਰਦਾਰ ਕਹਾਉਂਦਾ ਸੀ।”

ਪ੍ਰੈਫੈਸਰ ਕਰਮ ਸਿੰਘ ਨੇ ਪੰਜਾਬੀ ਮਾਂ ਬੋਲੀ ਅਤੇ ਅਮੀਰ ਪੰਜਾਬੀ ਵਿਰਾਸਤ ਦਾ ਰਿਣ-ਮਾਤਰ ਚੁਕਾਉਣ ਵਜੋਂ ਆਪਣੀਆਂ ਵਿਲੱਖਣ ਰਚਨਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਉਨ੍ਹਾਂ ਵਲੋਂ ਰਚਿੱਤ ‘ਸੋਹਣੀ’ ਦਾ ਕਿੱਸਾ ਉਨ੍ਹਾਂ ਦੀ ਆਸਥਾ ਮੁਤਾਬਿਕ 916 ਸਫ਼ਿਲਾਂ ਵਿਚ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ (1) ਬਠਿੰਡਾ (2) ਅਠੋਤਰੀ (3) ਢੱਡ ਸਾਰੰਗੀ ਵੱਜਦੀ ਮਾਲਵੇ (4) ਕਾਰਵਾਂ, ਜਿਹੀਆਂ ਨਾਯਾਬ ਪੁਸਤਕਾਂ ਲਿਖੀਆਂ। ਉਨ੍ਹਾਂ ਦੀਆਂ ਅਣਛੱਪੀਆਂ ਪੁਸਤਕਾਂ ਵਿਚੋਂ ‘ਮੱਲਾਂ ਦੀਆਂ ਗੱਲਾਂ’, ਸਵੈ-ਜੀਵਨੀ ‘ਰੰਗਾਂ ਰੰਗਦੀ’, ਲੋਕ ਗੀਤਾਂ ਦਾ ਸੰਗ੍ਰਹਿ ‘ਕੱਲੀ-ਕੱਲੀ ਮੈਂ ਵੇ ਨਰੰਜਣ੍ਣ’ ਹਨ। ਉਨ੍ਹਾਂ ਨੇ ਮੁੱਖ ਤੌਰ ’ਤੇ ਪੰਜਾਬੀ ਸਾਹਿਤ ਤੇ ਪੰਜਾਬੀ ਵਿਰਸੇ-ਵਿਰਾਸਤ ਸਬੰਧੀ ਹੀ ਲਿਖਿਆ ਹੈ।

ਬਠਿੰਡੇ ਦਾ ਇਤਿਹਾਸ ਉਨ੍ਹਾਂ ਦਾ ਇਕ ਸ਼ਾਹਕਾਰ ਹੈ। ਜੋ ਕਿ ਉਹ ਬਠਿੰਡਾ ਦੀ ਪ੍ਰਾਚੀਨਤਾ ਤੇ ਆਧੁਨਿਕ ਸਮੇਂ ਦੇ ਉਤਰਾਵਾਂ-ਚੜਾਵਾਂ ਦਾ ਚਿਤਰਨ ਵੀ ਕਰਦਾ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦਾ ਚਿੱਤਰਪਟ ਤੇ ਇਸ ਦੀ ਸ਼ੈਲੀ ਸਮੁੱਚੇ ਮਾਲਵੇ ਦੇ ਸਭਿਆਚਾਰ ਨੂੰ ਆਪਣੇ ਆਪ ਵਿਚ ਇਸ ਤਰ੍ਹਾਂ ਸਮੇਂ ਲੈਂਦੀ ਹੈ ਕਿ ਸ਼ਰਤ ਲਗਾ ਕੇ ਕਿਹਾ ਜਾ ਸਕਦਾ ਹੈ ਜਿਸ ਨੇ ਉਸ ਦੀ ਪੁਸਤਕ ‘ਬਠਿੰਡਾ’ ਪੜ੍ਹਨੀ ਸ਼ੁਰੂ ਕੀਤੀ, ਉਹ ਉਸ ਪੁਸਤਕ ਨੂੰ ਪੂਰਾ ਪੜ੍ਹ ਕੇ ਹੀ ਉਠਿਆ ਹੋਵੇਗਾ। ਇਹ ਪੁਸਤਕ ਬਠਿੰਡਾ ਦਰਸ਼ਨ ਸਾਬਿਤ ਹੋਈ ਹੈ। ਜਿਵੇਂ ਕਿ ਉਹ ਜਦੋਂ ਨਗੀਨੇ ਗਵੰਤਰੀ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਉਸ ਨੂੰ ਹੀਰ ਗਾਉਣ ਲਈ ਕਿਹਾ ਤਾਂ ਉਸ ਨੇ ਅੱਗੋਂ ਮਹਾਰਾਜਾ ਸਾਹਿਬ ਨੂੰ ਸਵਾਲ ਕਰ ਦਿੱਤਾ ਕਿ ਕੀ ਮਹਾਰਾਜਾ ਸਾਹਿਬ ਆਪ ਨੂੰ ਹੀਰ ਸੁਣਨੀ ਆਉਂਦੀ ਹੈ? ਜੇ ਤੁਹਾਨੂੰ ਵਾਕਿਆ ਹੀ ਹੀਰ ਸੁਣਨ ਤੇ ਸਮਝਣ ਦੀ ਸੋਝੀ ਹੈ ਤਾਂ ਦੋ ਗੱਡੇ ਕੱਕੇ ਰੇਤੇ ਦੇ ਵਿਛਾ ਦਿਓ; ਮੈਂ ਤੁਹਾਨੂੰ ਹੀਰ ਦੀਆਂ ਪੈੜਾਂ ਦਿਖਾ ਦਿਆਂਗਾ।

ਸਮੇਂ ਦੀ ਪ੍ਰਸ਼ਾਸਨਿਕ ਵਿਵਸਥਾ ਬਾਰੇ ਵੀ ਉਹ ਲਿਖਦੇ ਹਨ:- “ਰਾਜਾ ਸੋਈ ਜਿਹੜਾ ਸੁਖੀ ਵਸਾਲੇ ਪਰਜਾ ਨੂੰ। ਖਾਤਰ ਪਰਜਾ ਦੀ, ਉਹ ਦੁਧੋਂ ਪਾਣੀ ਛਾਣੇ।। ਬਠਿੰਡਾ ਦੀ ਪੁਰਾਤਨਤਾ ਦੇ ਮਹੱਤਵ ਬਾਰੇ ਉਹ 4 ਸਤਰਾਂ ਵਿਚ ਹੀ ਸਾਰੀ ਗੱਲ ਇਸ ਤਰ੍ਹਾਂ ਮੁਕਾ ਦਿੰਦੇ ਹਨ:- ਖੁਆਜੇ ਦੀ ਅਮਜ਼ੇਰ, ਬਠਿੰਡਾ ਹਾਜੀ ਰਤਨ ਦਾ, ਕਿਸੇ ਨਾ ਲੱਧਾ ਤੇਰੇ ਯਤਨ ਦਾ, ਲਵ-ਕੁਸ ਬਧੈ ਲਾਹੌਰ, ਅੰਬਰਸਰ ਗੁਰੂ ਦਾ, ਦਿੱਲੀ ਬਧੈ ਦਲੀਪ ਨੇ, ਸ਼ਕਰਗੰਜ ਪਾਕ ਪਟਨ ਦਾ।। ਸਮਾਜ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਬਾਰੇ ਤੇ ਬਦਲਦੇ ਨਿਜ਼ਾਮ ਬਾਰੇ ਉਹ ਚਿੰਤਾਤੁਰ ਵੀ ਸਨ ਅਤੇ ਆਸਵੰਤ ਵੀ ਸਨ। ਜਦੋਂ ਉਹ ਵੰਨਗੀ ਮਾਤਰ ਲਿਖਦੇ

ਹਨ: “ਜੱਗ ਜਿਊਣਾ ਅੱਪਜਸ ਮਰਨਾ, ਜੱਗ ਤੇ ਗੱਲਾ ਦੋ। ਰਾਵਣ ਕੀ ਜੱਗ 'ਚੋ ਲੈ ਗਿਆ,  
ਕਰਣ ਗਿਆ ਕੀ ਥੋੜ੍ਹੇ।”

ਫੇਰ ਅੱਗੇ ਉਹ ਲਿਖਦੇ ਹਨ, “ਮੈਂ ਤੇਰਾ ਬੰਦਾ ਦੁਆਵਾਂ ਅਰਦਾਸਾਂ ਕਰਦਾ ਹਾਂ ਕਿ ਰੱਬਾ  
ਭੇਜ ਕੋਈ ਮਰਦੇ ਕਾਮਲ ਜਿਸ ਨੂੰ ਸਾਡੇ ਜੀਵਨ ਦੀਆਂ ਜੜ੍ਹਾਂ ਦਾ ਗਿਆਨ ਹੋਵੇ। ਸਾਡੇ ਮੂਲ  
ਗੁਣਾਂ, ਸੁਭਾਵਾਂ, ਗੋਣ ਅਖਾਡਿਆਂ, ਮੇਲਾਂ-ਗੇਲਾਂ, ਜੰਨਾਂ ਜਮਾਤਾਂ, ਨਾਨਕੇ ਮੇਲਾਂ, ਦਿਉਰਾ-  
ਭਰਜਾਈਆਂ, ਜੀਜੇ-ਸਾਲੀਆਂ ਦੇ ਮੇਲ ਮਿਲਾਪਾਂ ਵਿਚ ਸੁਚੇ ਸਨੇਹ ਦੀ ਰਮਜ਼ ਹੋਵੇ ਤਾਂ ਕਿ  
ਪੰਜਾਬ ਦੇ ਪਿੰਡ ਫਿਰ ਜਿਊਂ ਉਠਣ ਗੁਰਾਂ ਦੇ ਨਾਮ 'ਤੇ। ਗੁਆਚਦੇ ਜਾਂਦੇ ਸਤਿਆਚਾਰ ਬਾਰੇ  
ਬੜੇ ਝੋਰੇ ਉਠਦੇ ਹਨ। ਮਨੁਖ ਇੱਡਾ ਨਕਲ ਪਸੰਦ ਹੋ ਗਿਆ ਹੈ ਕਿ ਇਹ ਅਸਲ ਗੁਣਾਂ  
ਨੂੰ ਭੁੱਲ ਕੇ ਨਕਲ ਦੀ ਫੋਕੀ ਬਲੋ-ਬਲੋ ਦੇ ਮਗਰ ਤੁਰ ਪਿਆ ਹੈ। ਅੱਜ ਦਾ ਜਵਾਨ ਚੌੜੀ  
ਛਾਤੀ ਤੇ ਭਰਵੇਂ ਡੌਲਿਆਂ ਦੀ ਅਸਲੀ ਤਾਕਤ ਨੂੰ ਵਿਸਾਰ ਕੇ ਕੋਟ-ਕਮੀਜ਼ਾਂ ਤੇ ਨਕਲੀ ਪੱਫ  
ਤੇ ਪਾਉਡਰ ਨਾਲ ਸਰੀਰ ਸਿੰਗਾਰਦਾ ਹੈ। ਸਿਹਤ ਦੇ ਬਖਸ਼ੇ ਜੀਵਨ ਸੁਖਾਂ ਨੂੰ ਅੱਖਾਂ ਓਹਲੇ  
ਕਰਕੇ ਨਕਲੀ ਰਸਾਂ-ਕੱਸਾਂ ਦੇ ਮਗਰ ਲੱਗ ਤੁਰਿਆ ਹੈ। ਗਜ਼ਬ ਸਾਈਂ ਦਾ ਹੀਰੇ ਤੇ ਲਾਲ  
ਗੁਆਚ ਗਏ, ਕੌਡੀਆਂ ਘੋਗਿਆਂ ਨਾਲ ਜੀਅ ਪਰਚਾਵੇ ਕਰੀ ਜਾਂਦਾ ਹੈ। ਸੂਰਤੇ ਹਾਲ ਇਹ  
ਹੈ ਕਿ ਮੁਰਸ਼ਦ ਕਹਿੰਦਾ ਜਾਪਦਾ ਹੈ ‘ਪ੍ਰੇਸ਼ਨ ਖੜਾ ਹੂੰ ਚੌਰਾਹੇ ਪਰ ਕਿ ਰਹਿਬਰ ਕਹੀਂ  
ਰਾਹਜ਼ਨ ਨਾ ਬਨ ਜਾਏ।’

ਫਿਰ ਕਹਿੰਦੇ ਹਨ, ਰਾਜ ਭਾਗ ਤੇ ਪਰਜਾ ਬਾਰੇ ਵੀ ਇਹ ਹੀ ਕਿਹਾ ਜਾ ਸਕਦਾ ਹੈ  
ਕਿ ਇਹ ਵੀ ਬੜੇ ਨੀਵੇਂ ਪੱਧਰ 'ਤੇ ਉਤਰ ਆਏ ਹਨ। ਜਿਹੋ ਜਿਹੀ ਨੰਦੋਂ ਬਾਹਮਣੀ, ਉਹੋ  
ਜਿਹਾ ਘੁੜੂ ਜੇਠ ਵਾਲੀ ਗੱਲ ਬਣੀ ਲਗਦੀ ਹੈ। ਉਹ ਸਾਝਾਂ ਨਹੀਂ ਅਤੇ ਸੰਗ ਤੇਥੇ ਬਹੁਤ ਘਟ  
ਗਈ ਹੈ। ਕਮਲੀ, ਕੱਚੀ ਤੇ ਫੋਕੀ ਫੰਨੇ-ਖਾਈ ਦਾ ਬੋਲਬਾਲਾ ਹੈ। ਨਾ ਕੋਈ ਘੋਲੂ ਖੇਡ, ਕਥਾ  
ਨਾ ਵਾਰਤਾ, ਨਾ ਤਪ ਤਿਆਗ ਸਗੋਂ ਮਾਇਆ ਦੀ ਭੁੱਖ ਲੋੜੋਂ ਵੱਧ ਅਤੇ ਮੈਂ ਹਾਂ ਬਸ ਮੈਂ ਹੀ  
ਹਾਂ ਵਰਗੇ ਦਮਗਜ਼ੇ ਹੀ ਵੱਜਦੇ ਹਨ। ਪ੍ਰਮਾਤਮਾ ਮੌਤ ਪਾਵੇ! ਸੰਤਾਂ, ਭਗਤਾਂ, ਸੂਰਿਆਂ ਦੀਆਂ  
ਵਾਰਾਂ ਗਾਈਆਂ ਜਾਣ ਤੇ ਵਾਰਤਾ ਕਹਾਣੀਆਂ ਸੁਣੀਆਂ-ਸੁਣਾਈਆਂ ਜਾਣ ਤਾਂ ਕਿ ਪਿਆਰ ਤੇ  
ਵਢਾ ਦੇ ਰੰਗ ਗੂੜੇ ਹੋ ਜਾਣ। ਮੇਰਾ ਵਿਸਵਾਸ ਹੈ ਕਿ ਇਹ ਜ਼ਰੂਰ ਹੋਵੇਗਾ। ਬੇਸਕਿੱਟ ਘਟਾਅ  
ਤੇ ਵਧਾਅ ਰੱਬੀ ਹੁਕਮ ਹੈ; ਪਰ ਆਸਾਂ-ਉਮੀਦਾਂ ਨੂੰ ਫਲ ਲੱਗਾਣੇ ਹੀ ਹਨ।‘


ਪ੍ਰੋਫੈਸਰ ਕਰਮ ਸਿੰਘ ਜੀ ਦੇ ਜੀਵਨ ਦੇ ਅੰਤਿਮ ਪੜ੍ਹਾ ਵਜੋਂ ਉਨ੍ਹਾਂ ਦੇ ਸਕੇ-ਸਬੰਧੀ  
ਮਿੱਤਰ-ਪਿਆਰੇ, ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਅਰਦਾਸ-ਅਰਜੋਈ ਕਰਦੇ ਹਾਂ ਕਿ  
ਪ੍ਰਮਾਤਮਾ ਅਜਿਹੇ ਜ਼ਿੰਦਗੀ ਦੇ ਦਿਲਦਾਰ ਆਸ਼ਕ ਨੂੰ ਆਪਣੀ ਗੋਦ ਵਿਚ ਲੈ ਲਵੇ। ਪਰ  
ਇਸ ਤੋਂ ਵੀ ਵੱਧ ਅਜਿਹੇ ‘ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਣਿ’ ਪ੍ਰਤੀ ਅੱਜ ਸਮੁੱਚੇ  
ਸਮਾਜ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਨਾਮ ਨੂੰ ਉਜਾਗਰ ਰੱਖਿਆ ਜਾਵੇ। ਪੰਜਾਬੀ ਮਾਂ ਬੋਲੀ

ਅਤੇ ਪੰਜਾਬੀ ਵਿਰਾਸਤ ਸਬੰਧੀ ਉਨ੍ਹਾਂ ਵੱਲੋਂ ਕੀਤੇ ਉਦਮਾਂ ਤੇ ਉਪਰਾਲਿਆਂ 'ਤੇ ਅਸੀਂ ਪਹਿਰਾ ਦੇਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਿਚ ਪ੍ਰੋਫੈਸਰ ਕਰਮ ਸਿੰਘ ਵਰਗੇ ਇਨਸਾਨ ਬਾਰੇ ਉਨ੍ਹਾਂ ਦੀ ਭਰ ਜਵਾਨੀ ਤੋਂ ਲੈ ਕੇ ਸਾਫ਼ ਸੁਥਰੀ ਬਜ਼ੁਰਗੀ ਦੇ ਪੰਧ ਬਾਰੇ ਬਕੋਲ ਇਕ ਸ਼ਾਇਰ ਕਿਹਾ ਜਾ ਸਕਦਾ ਹੈ: ਮੁਹੱਬਤ ਕਾ ਬਸ ਇਤਨਾ ਹੀ ਹੋ ਅਫਸਾਨਾ ਹੈ। ਸਿਮਟੇ ਤੋਂ ਦਿਲੇ ਆਸ਼ਿਕ, ਫੈਲੇ ਤੋਂ ਜ਼ਮਾਨਾ ਹੈ।

ਸਮੁੱਚੇ ਪੰਜਾਬੀ ਸਮਾਜ ਪ੍ਰਤੀ ਪ੍ਰੋ. ਕਰਮ ਸਿੰਘ ਖੁਦ ਆਪਣੀ ਦਿਲੀ ਮੁਹੱਬਤ ਸਦਕਾ ਇਕ ਜ਼ਮਾਨੇ ਦਾ ਹੀ ਰੂਪ ਧਾਰਨ ਕਰ ਗਿਆ ਹੈ। ਉਨ੍ਹਾਂ ਦੇ ਬਾਰੇ ਉਨ੍ਹਾਂ ਦੇ ਆਪਣੇ ਹੀ ਸ਼ਬਦਾਂ ਵਿਚ ਕੀਤੀ ਅਰਦਾਸ ਨੂੰ ਅਕਾਲ ਪੁਰਖ ਅਗੇ ਮੈਂ ਦੁਹਰਾਉਂਦਾ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਆਪਣੇ ਸ਼ਬਦਾਂ ਵਿਚ ਪ੍ਰੋ. ਕਰਮ ਸਿੰਘ ਲਿਖਦੇ ਹਨ:- “ਜਾਹ ਓਏ ‘ਕਰਮਿਆ’ ਮੁਆਫ ਕਸੂਰ ਤੇਰੇ, ਬਾਜ਼ਾ ਅੱਜ ਦਰਗਾਹ ’ਚੋਂ ਬੰਜਿਆ ਈੀ॥”



## ਦੋ ਚਿਰਾਗ ਬੁਝ ਗਏ ਹੈਂ..... ਸਰੇ ਰਾਹ ਚਲਤੇ-ਚਲਤੇ



ਬੱਸ ਯਕੀਨ ਹੀ ਨਹੀਂ ਆਉਂਦਾ ਕਿ ਰੱਬ ਦੀ ਰੀਝ ਨਾਲ ਬਣਾਈ ਜੋੜੀ ਸ਼ਵਿੰਦਰ-ਮਨਵੀਨ ਸੱਚੀ-ਮੁੱਚੀ ਅਹਿਲੇ ਚਮਨ ਨੂੰ ਸਦੀਵੀ ਵਿਛੋੜਾ ਦੇ ਕੇ ਤੁਰ ਗਈ ਹੈ। ਗੁਰੂ ਦੀ ਪਾਵਨ ਨਗਰੀ ਅੰਮ੍ਰਿਤਸਰ ਵਿੱਚ ਹੱਸਦੇ-ਵੱਸਦੇ ਤੇ ਖੁਸ਼ਹਾਲ ਡਾਕਟਰ ਸ਼ਵਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੀ ਧਰਮ ਪਤਨੀ ਪ੍ਰੰਸੀਪਲ ਸਾਹਿਬਾ ਬੀਬਾ ਮਨਵੀਨ ਕੌਰ ਆਪਣੇ ਮਾਤਾ-ਪਿਤਾ ਤੇ ਆਪਣੇ ਪਰਿਵਾਰਾਂ ਦੇ ਚਸ਼ਮ-ਚਿਰਾਗ ਤਾਂ ਸਨ ਹੀ; ਸਗੋਂ ਉਹ ਪ੍ਰੇਮ-ਪਿਆਰ ਤੇ ਲੋਕ ਸੇਵਾ ਕਰਕੇ ਸਮਾਜ ਦੇ ਵੀ ਚਾਨਣ-ਚਿਰਾਗ ਸਨ।

ਮੇਰਾ ਖਿਆਲ ਹੈ ਕਿ ਚਿਰਾਗ ਸਾਡੀ ਅੱਧੀ ਧਰਤੀ ਨੂੰ ਰਾਤ ਦੇ ਹਨ੍ਹੇਰੇ ਵਿੱਚ ਉਦੇ-ਰੁਸ਼ਨਾਉਂਦੇ ਹਨ। ਜਦੋਂ ਕਿ ਸੂਰਜ ਬਾਕੀ ਦੀ ਅੱਧੀ ਧਰਤੀ ਨੂੰ ਚਾਨਣਾ ਦੇਣ ਵਿੱਚ ਰੁੱਝਾ ਹੁੰਦਾ ਹੈ। ਸੋ ਕਿਸੇ ਇਕ ਜਗਦੇ ਚਿਰਾਗ ਦੇ ਬੁਝ ਜਾਣ ਨਾਲ ਹੀ ਹਨ੍ਹੇਰਾ ਹੋ ਜਾਂਦਾ ਹੈ। ਪਰ ਜਿਹੜਾ ਨੱਗਰ-ਗਿਰਾਂ ਦੋ ਰੌਸ਼ਨ-ਮਿਨਾਰਾਂ ਦੀ ਰੌਸ਼ਨੀ ਤੋਂ ਮਹਿਰੂਮ ਹੋ ਜਾਵੇ। ਉਸ ਨੱਗਰ ਦੀਆਂ ਬਰੂਹਾਂ ਤੋਂ ਜੁਹਾਂ ਤਕ ਇਕ ਵਾਰ ਤਾਂ ਸੁੰਨ-ਮਸਾਣ ਹੋ ਜਾਂਦੀ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ। ਬੱਸ ਇਕ ਹੀ ਗੈਬੀ ਸੰਦੇਸ਼ਾ ਮਿਲ ਰਿਹਾ ਸੀ ਕਿ ਇਸ ਫਾਨੀ ਜਹਾਨ ਤੋਂ ਰੁਖਸਤ ਹੋਣ ਤੋਂ ਪਹਿਲਾਂ ਲੋਕ ਸੇਵਾ ਦੇ ਅਜਿਹੇ ਕੰਮ ਕਰ ਚਲੋ ਕਿ ਤੁਸੀਂ ਤਾਂ ਹੱਸਦੇ-ਮੁਸਕਰਾਉਂਦੇ ਹੋਏ ਜਾਓ। ਪਰ ਲਖ-ਬਿਗਾਨੇ ਵੀ ਤੁਹਾਨੂੰ ਅਲਵਿਦਾ ਕਹਿਣ ਲੱਗੇ ਰੋਣ।

ਡਾਕਟਰ ਸ਼ਵਿੰਦਰ ਸਿੰਘ ਸੰਧੂ ਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਮਨਵੀਨ ਕੌਰ ਹਮੇ

ਸ਼ਾਂ ਲਈ ਸਮਾਜ-ਸੇਵਾ ਦੇ ਸਭ ਤੋਂ ਅਹਿਮ ਸਿੱਖਿਆ ਦੇ ਖੇਤਰ ਵਿਚ ਪਾਏ ਆਪਣੇ ਯੋਗਦਾਨ ਸਦਕਾ ਯਾਦ ਰਹਿਣਗੇ। ਇਨ੍ਹਾਂ ਦੋਨਾਂ ਨੇ ਜਿਸ ਤਰ੍ਹਾਂ ਆਪਣੇ ਮਾਤਾ-ਪਿਤਾ ਦੇ ਸਕੂਲ ਸਥਾਪਿੰਗ ਡੇਲ ਨੂੰ ਸੰਭਾਲਿਆ ਤੇ ਪ੍ਰਫ਼ਲਿਤ ਕੀਤਾ। ਉਸ ਦੀ ਮਿਸਾਲ ਇਸ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਤੋਂ ਮਿਲਦੀ ਹੈ। ਸਥਾਪਿੰਗ ਡੇਲ ਸਕੂਲ ਅੰਮ੍ਰਿਤਸਰ ਅੱਜ ਪੰਜਾਬ ਵਿਚ ਹੀ ਨਹੀਂ; ਸਗੋਂ ਹਿੰਦੋਸਤਾਨ ਦੇ ਸਿਰਮੌਰ ਸਕੂਲਾਂ ਵਿਚੋਂ ਇਕ ਹੈ।

ਡਾਕਟਰ ਸ਼ਵਿੰਦਰ ਪ੍ਰਸਿੰਘ ਪ੍ਰਾਪਤ ਉਸਤਾਦ ਡਾ. ਹਰਦਾਸ ਸਿੰਘ ਦਾ ਹੋਣਹਾਰ ਸ਼ਾਗਰਦ ਸੀ। ਮੈਂ ਉਸ ਨੂੰ ਹਿੰਦ-ਪਾਕਿ ਦੋਸਤੀ ਦੇ ਮੇਲੇ ਸਮੇਂ ਅੰਮ੍ਰਿਤਸਰ ਵਿਖੇ ਆਪਣੇ ਰੋਲ ਮਾਡਲ ਡਾ: ਹਰਦਾਸ ਸਿੰਘ ਦੇ ਲਈ ਗੁਰੂਕੁਲ ਪ੍ਰੰਪਰਾ ਅਨੁਸਾਰ ਗੁਰੂ-ਸ਼ਿਸ਼ ਦੀ ਮਰਿਆਦਾ ਨਿਭਾਉਂਦੇ ਹੋਏ ਵੇਖਿਆ। ਉਹ ਆਪਣੇ ਪਹਿਲਵਾਨੀ ਵਜੂਦ ਦੇ ਬਾਵਜੂਦ ਵੀ ਇਉਂ ਜਾਪਦਾ ਸੀ ਕਿ ਜਿਵੇਂ ਉਹ ਦੁਨੀਆਂ ਦੀ ਭੀੜ ਵਿਚ ਗੁੰਮ ਹੋਣ ਤੋਂ ਡਰਦਾ ਇਕ ਛੋਟੇ ਨਿਆਣੇ ਵਾਂਗੁ ਆਪਣੇ ਬਾਪਜ਼ਦੀ ਉੱਗਲ ਫੜ ਕੇ ਤੁਰਿਆ ਫਿਰਦਾ ਹੋਵੇ।

ਉਸ ਦੀ ਡਾਕਟਰੀ ਜਾਂ ਹਿਕਮਤ ਦੀ ਸ਼ੋਹਰਤ ਤੇ ਕਾਬਲੀਅਤ ਸਬੰਧੀ ਮੈਂ ਇਕ ਪ੍ਰਸ਼ਾਸ਼ਨਿਕ ਅਧਿਕਾਰੀ ਵਜੋਂ ਇਹ ਹੀ ਕਹਿ ਸਕਦਾ ਹਾਂ ਕਿ 1994 ਤੋਂ 2008 ਤੱਕ ਹੱਡੀਆਂ ਦੇ ਇਸ ਮਾਹਿਰ ਡਾਕਟਰ ਨੂੰ ਪੰਜ ਮੁੱਖ ਮੰਤਰੀਆਂ ਦੇ ਨਿੱਜੀ ਫਿਜ਼ੀਸ਼ੀਅਨ ਤੇ ਲੋੜ ਸਮੇਂ ਸਲਾਹਕਾਰ ਦੇ ਤੌਰ 'ਤੇ ਵਿਚਰਦੇ ਹੋਏ ਵੇਖਿਆ ਹੈ। ਇਕ-ਦੋ ਮੌਕਿਆਂ 'ਤੇ ਤਾਂ ਮੈਂ ਉਸ ਨੂੰ ਆਪਣੇ ਬੇਬਾਕ ਜੱਟਕਾ ਸੁਭਾ ਅਨੁਸਾਰ ਦੋ ਮੁੱਖ ਮੰਤਰੀ ਸਾਹਿਬਾਨ ਨਾਲ ਪ੍ਰਸ਼ਾਸਨ ਸਬੰਧੀ ਬੜੇ ਨੰਗੇ-ਚਿਟੈ ਲਹਿਜੇ ਵਿਚ ਖਰੂ-ਖਰੂ ਤੇ ਬੁਲੰਦ ਆਵਾਜ਼ ਗੁਫ਼ਤਗੁ ਕਰਦੇ ਸੁਣਿਆ ਹੈ।

ਡਾ. ਸ਼ਵਿੰਦਰ ਸਿੰਘ ਸੰਧੂ ਅੰਤਰਰਾਸ਼ਟਰੀ ਪੱਧਰ ਦਾ ਕਾਬਲਿਲ ਡਾਕਟਰ, ਪਿਛਲੇ ਕੁੱਝ ਸਮੇਂ ਤੋਂ ਹੁਣ ਇਕ ਐਜੂਕੇਸ਼ਨਿਸਟ, ਪੈਸੇ-ਧੇਲੇ ਵੱਲੋਂ ਇਕ ਦਾਨੀ-ਬਿੜੀ ਸਮਾਜ-ਸੇਵਕ ਬਣ ਗਿਆ ਸੀ। ਉਹ ਪੰਜਾਬੀ ਸਭਿਆਚਾਰ ਦੇ ਰਾਜਦੂਤ ਵਜੋਂ ਆਪਣੀ ਸ਼ਰੀਕੇ-ਹਯਾਤ ਮਨਵੀਨ ਦਾ ਹਮਖਿਆਲ ਹੋ ਕੇ ਹਿੰਦ-ਪਾਕਿ ਦੇ ਸਾਂਝੇ ਪੰਜਾਬਾਂ ਵਿਚ ਆਪਣੇ ਇਕ ਨਵੇਂ ਅਵਤਾਰ ਵਜੋਂ ਦੁਨੀਆਂ ਦੇ ਰੰਗ-ਮੰਚ 'ਤੇ ਖੇਡ ਰਿਹਾ ਸੀ। ਹੁਣ ਉਸ ਜੋੜੀ ਨੂੰ ਦੇਸ਼-ਵਿਦੇਸ਼ ਜਾਣਦਾ ਸੀ। ਮੈਂ ਵੀ ਸੈਕੜੇ-ਹਜ਼ਾਰਾਂ ਹਮਾਤੜ ਸਾਥੀਆਂ ਵਾਂਗ ਉਨ੍ਹਾਂ ਨੂੰ ਸੰਨ 1994 ਤੋਂ ਜਾਣਦਾ ਸੀ।

ਉਸ ਸਮੇਂ ਮੈਂ ਸਿਫ਼ਤੀ ਦੇ ਸ਼ਹਿਰ ਅੰਮ੍ਰਿਤਸਰ ਦੀ ਮਿਊਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਸੀ। ਮੈਂ ਵੱਡੇ ਬੇਟੇ ਦੇ ਜਨਮ ਦਿਹੜੇ ਮਿਤੀ 11 ਜਨਵਰੀ, 1994 ਨੂੰ ਪ੍ਰਮੋਟ ਹੋ ਕੇ ਆਈ.ਏ.ਐਸ. ਬਣਿਆ। ਉਦੋਂ ਮੇਰਾ ਛੋਟਾ ਵੀਰ ਲਖਬੀਰ ਸਿੰਘ ਲੋਧੀ ਨੰਗਲ ਮੌਜੂਦਾ

ਐਮ.ਐਲ.ਏ. ਮੇਰੇ ਕੋਲ ਇਕ ਦਿਨ ਆਇਆ ਤੇ ਉਸ ਨੇ ਸੈਨੂੰ ਡੀ.ਸੀ. ਗੁਰਦਾਸਪੁਰ ਦੀ ਪੋਸ਼ਟਿੰਗ ਦੀ ਪੇਸ਼ਕਸ਼ ਕੀਤੀ। ਮੈਂ ਕਿਹਾ ਜੇ ਤੇਰੀ ਸਰਕਾਰੇ-ਦਰਬਾਰੇ ਇੰਨੀ ਚਲਦੀ ਹੈ ਤਾਂ ਮੇਰੇ 'ਤੇ ਇੰਨੀ ਕ੍ਰਿਪਾ ਕਰਵਾ ਦੇ ਕਿ ਗੁਰੂ ਰਾਮਦਾਸ ਦੀ ਨਗਰੀ ਵਿਚ ਮੇਰੀ ਤੇ ਮੇਂ ਅਰ ਸੋਨੀ ਦੀ ਸਾਂਝੀ ਸੇਵਾ ਹੋਰ ਸਾਲ-ਛਿਮਾਹੀ ਇਉਂ ਹੀ ਬਣੀ ਰਹੇ।

ਇਸ ਤੋਂ ਸਿਰਫ਼ ਚਾਰ ਕੁ ਦਿਨ ਬਾਅਦ 19 ਫਰਵਰੀ ਨੂੰ ਗੁਮਟਾਲਾ ਡਰੇਨ ਦੇ ਪੁੱਲ 'ਤੇ ਕਾਰ-ਟਰੱਕ ਦੇ ਭਿਆਨਕ ਹਾਦਸੇ ਵਿੱਚ ਮੇਰੇ ਦੋਨੋਂ ਪੁੱਤਰ ਦਮਨਬੀਰ ਤੇ ਅਮਨਬੀਰ ਮੇਂ ਰੇ ਸਟਾਫ਼ ਦੇ ਚਾਰ ਹੋਰ ਪਿਆਰੇ ਬੱਚਿਆਂ ਨਾਲ ਉਲੜ ਗਏ। ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੇਵਨੇਤ ਲੱਖਾ ਵੀਰ ਉਸ ਵੇਲੇ ਉਧਰੋਂ ਲੰਘ ਰਿਹਾ ਸੀ। ਉਸ ਨੇ ਇਨ੍ਹਾਂ ਸਭ ਨੂੰ ਚੁਕ ਕੇ ਕੱਕੜ ਹਸਪਤਾਲ ਪਹੁੰਚਾਇਆ।

ਉਸ ਸਮੇਂ ਮੈਂ ਤੇ ਐਸ.ਐਸ.ਪੀ. ਹਰਦੀਪ ਸਿੰਘ ਵਿੱਲੋਂ ਦੋਨੋਂ ਖੂਨਦਾਨ ਕੈਪ ਵਿਚ ਰੁੜੇ ਹੋਏ ਸੀ। ਜਦੋਂ ਅਸੀਂ ਹਸਪਤਾਲ ਪੁੱਜੇ ਤਾਂ ਡਾ. ਸ਼ਵਿੰਦਰ ਸਟਰੇਚਰ ਵਾਲੇ ਕਰਮਚਾਰੀਆਂ ਤੋਂ ਵੱਖਰਾ ਇਨ੍ਹਾਂ ਜਥਮੀ ਬੱਚਿਆਂ ਨੂੰ ਹਨੂਮਾਨ ਭਗਤ ਵਾਂਗੁ ਬਾਹਵਾਂ 'ਤੇ ਚੁੱਕ ਕੇ ਓਪਰੇਸ਼ਨ ਥੀਏਟਰ ਵਿੱਚ ਲਿਜਾ ਰਿਹਾ ਸੀ। ਮੈਂ ਗੁੰਮ-ਸੁੰਮ ਹਾਲਤ ਵਿੱਚ ਡਾ. ਸ਼ਵਿੰਦਰ ਤੇ ਹਰਦੀਪ ਵਿੱਲੋਂ ਨੂੰ ਮਹਾਬਲੀਆਂ ਵਾਂਗ ਮੌਤ ਦੇ ਜਮੜ੍ਹਤਾਂ ਨਾਲ ਘੁਲਦੇ ਹੋਏ ਵੇਖ ਰਿਹਾ ਸੀ। ਪੈਰਿ! ਹੁਣ ਅਕਾਲ ਪੁਰਖ ਦੀ ਕ੍ਰਿਪਾ ਨਾਲ ਮੇਰੇ ਇਹ ਦੋਨੋਂ ਪੁੱਤਰ ਤੇ ਹੈਡਕਾਸਟੇਬਲ ਅਵਤਾਰ ਸਿੰਘ ਆਪਣੇ ਇਸ ਦੋਹਰੇ ਜਨਮ ਦਾ ਅਨੰਦ ਲੈ ਰਹੇ ਹਨ। ਮੈਂ ਇਸ ਤਰ੍ਹਾਂ ਛੋਟੇ ਵੀਰ ਸ਼ਵਿੰਦਰ ਤੇ ਕੱਕੜ ਹਸਪਤਾਲ ਦੇ ਸਬੰਧ ਨਾਲ ਅੱਜ ਗੁਰੂ ਰਾਮਦਾਸ ਪਾਤਿਸ਼ਾਹ ਦੀ ਨਗਰੀ ਦੀ ਸੇਵਾ ਦਾ ਫਲ ਮਾਣ ਰਿਹਾ ਹਾਂ।

ਡਾ. ਸ਼ਵਿੰਦਰ ਦੇ ਪਰਿਵਾਰ ਨਾਲ ਇਸ ਮਨੁੱਖੀ ਸੇਵਾ ਦੀ ਸਾਂਝੀ ਭੈਣ-ਭਾਰਾਵਾਂ ਦੇ ਰਿਸ਼ਤੇ ਵਿੱਚ ਬਦਲ ਗਈ। ਸਾਲ-ਡੇਢ ਸਾਲ ਹੋਇਆ। ਮਨਵੀਨ ਨੇ ਸਾਰਕ ਦੇਸ਼ਾਂ ਦੀ ਕਾਨਫਰੰਸ ਦੀ ਤਰਜ਼ 'ਤੇ ਗੁਆਂਢੀ ਮੁਲਕਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਸਾਂਝੇ-ਸਭਿਆਚਾਰ ਦੇ ਮੇਲੇ ਦਾ ਅਯੋਜਨ ਕੀਤਾ। ਪੰਜਾਬ ਦੀ ਧੀ ਬੀਬਾ ਮਨਵੀਨ ਸੋਹਣੀ ਸੂਰਤ ਅਤੇ ਸੀਰਤ ਦੀ ਮਾਲਕ ਸੀ। ਉਹ ਇਸ ਸਭਿਆਚਾਰਕ ਮੇਲੇ ਵਿੱਚ ਸਾਡੀ ਸਭ ਦੀ ਸਾਂਝੀ ਧੀ-ਭੈਣ ਵਾਂਗ ਪਿਆਰ ਤੇ ਸਨੋਹ ਨਾਲ ਵਿਚਰ ਰਹੀ ਸੀ। ਮੇਲੇ ਦੀ ਭੀੜ ਵਿੱਚ ਕਿਸੇ ਨੇ ਆਪ-ਮੁਹਾਰਾ ਜਿਹਾ ਕਸੀਦਾ ਕਸਿਆ ਤਾਂ ਮੈਂ ਉਸ ਦੇ ਮੌਢੇ 'ਤੇ ਬੜੇ ਪਿਆਰ ਨਾਲ ਹੱਥ ਰੱਖ ਕੇ ਕਿਹਾ। ਮੇਰੇ ਵੀਰ ਉਸ ਦੀ ਜੁੱਤੀ ਵੱਲ ਵੀ ਵੇਖ ਉਹ ਵੀ ਬਹੁਤ ਸੋਹਣੀ ਹੈ। ਉਹ ਸੋਕੀਨ ਤੁਰੰਤ ਆਪਣੀ ਗਲਤੀ ਦਾ ਅਹਿਸਾਸ ਕਰਕੇ ਕਹਿਣ ਲੱਗਾ ਹਾਂ ਭਾ-ਜੀ ਉਹ ਤਾਂ ਮੈਂ ਵੀ ਮੰਨਦਾ ਹਾਂ।

ਮੁੱਕਦੀ ਗੱਲ ਬਹੁਤ ਹੀ ਬੁਲੰਦ ਇਖਲਾਕ ਦੀ ਮਾਲਿਕ ਸੀ; ਸਾਡੀ ਇਹ ਛੋਟੀ ਭੈਣ। ਉਸ ਦੇ ਸ਼ਵਿੰਦਰ ਲਈ ਪਿਆਰ ਤੇ ਸਮਪਰਣ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸ਼ਵਿੰਦਰ ਤੇ ਮਨਵੀਨ ਇੱਕ ਢੂਜੇ ਲਈ ਹੀ ਰਬ ਨੇ ਬਣਾਏ ਸਨ। ਉਹ ਹੁਣ ਇਕਠੇ ਹੀ ਤੁਰਦੇ-ਤੁਰਦੇ ਅਗਲੇ ਅਣਜਾਣੇ ਰਾਹਾਂ ਦੇ ਰਾਹੀਂ ਹੋ ਗਏ ਹਨ ਅਤੇ ਹੁਣ ਵੀ ਉਹ ਇਕਮਿਕ ਹਨ।

ਡਾ. ਸ਼ਵਿੰਦਰ ਵੀ ਆਪਣੀ ਜਗ੍ਹਾ ਮਨਵੀਨ ਨੂੰ ਜੱਗੋ-ਬਾਹਰਾ ਪਿਆਰ ਤੇ ਸਤਿਕਾਰ ਇਸ ਲਈ ਦਿੰਦਾ ਸੀ ਕਿ ਮਨਵੀਨ ਸ਼ਵਿੰਦਰ ਦੇ ਮਾਤਾ-ਪਿਤਾ ਦੇ ਸਪਰਿੰਗ ਡੇਲ ਸਕੂਲ ਦਾ ਸੁਨਿਹਰੀ ਸੁਪਨਾ ਸਾਕਾਰ ਕਰਨ ਦਾ ਅਹਿਮ ਫਰਜ਼ ਨਿਭਾ ਰਹੀ ਸੀ। ਸ਼ਵਿੰਦਰ ਕਦੇ ਵੀ ਇਹ ਸੁਪਨਾ ਪੂਰਾ ਨਾ ਕਰ ਸਕਦਾ; ਜੇ ਮਨਵੀਨ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਪਿਤਰੀ ਰਿਣ ਨੂੰ ਉਤਾਰਨ ਲਈ ਸੈਕੜੇ ਤੇ ਹਜ਼ਾਰਾਂ ਰਾਤਾਂ ਦਾ ਉਨੀਂਦਾ ਨਾ ਝਾਗਦੀ।

ਮਨਵੀਨ ਤੇ ਸ਼ਵਿੰਦਰ ਨੂੰ ਮੈਂ ਅਕਸਰ ਮਾਤਾ ਦਵਿੰਦਰ ਕੌਰ ਤੇ ਪਿਤਾ ਸ੍ਰ. ਸੁਰਿੰਦਰ ਸਿੰਘ ਦੇ ਵਿਦਿਆ-ਮੰਦਰ ਸਪਰਿੰਗ ਡੇਲ ਸਕੂਲ ਦੇ ਸੁਪਨੇ ਦੀ ਤਾਜ਼ੀਰੀ ਬਾਤ ਪਾਉਣ ਸਮੇਂ ਬਹੁਤ ਹੀ ਜਜਬਾਤੀ ਹੋ ਕੇ ਹੰਡੂ ਕੇਰਦੇ ਵੇਖਿਆ ਸੀ। ਸ਼ਵਿੰਦਰ ਬੁਦ ਡਾਕਟਰ ਹੋਣ ਦੇ ਬਾਵਜੂਦ ਵੀ ਕਦੇ ਆਪਣੀ ਮਾਂ ਦੀ ਮੌਤ ਦੀ ਸਚਾਈ ਨਾਲ ਸਮਝੌਤਾ ਨਹੀਂ ਸੀ ਕਰ ਸਕਿਆ। ਬੱਸ ਮਾਂ ਤੋਂ ਬਿਨਾਂ ਜਿਵੇਂ ਉਹ ਰਹਿ ਹੀ ਨਹੀਂ ਸਕਦਾ ਸੀ ਤੇ ਮਨਵੀਨ ਨੂੰ ਉਹ ਕਦੇ ਵੀ ਛੱਡ ਨਹੀਂ ਸੀ ਸਕਦਾ। ਪਰ ਅੱਜ ਲਗਦਾ ਹੈ ਕਿ ਅਖੀਰ ਵਿੱਚ ਉਸ ਦੀ ਖਾਹਿਸ਼ ਨੂੰ ਦੇਖਦੇ ਹੋਏ ਰੱਬੀ ਫੈਸਲਾ ਉਸ ਦੇ ਹੱਕ ਵਿੱਚ ਹੀ ਹੋਇਆ ਹੈ ਕਿ ਇਹ ਦੌਨੋਂ ਗਲਵਕੜੀ ਪਾ ਕੇ ਆਪਣੀ ਡਰਿਸ਼ਤਾ ਮਾਂ ਦੀ ਗੋਦੀ ਵਿੱਚ ਜਾ ਬਿਰਜੇ ਹਨ। ਇਹ ਗੱਲ ਵੱਖਰੀ ਹੈ ਕਿ ਜਦੋਂ ਅਜਿਹੀਆਂ ਪਿਆਰੀਆਂ ਰੂਹਾਂ ਵਿਛੜਦੀਆਂ ਹਨ ਤਾਂ ਪਿੱਛੇ ਰਹਿ ਗਈਆਂ ਸਾਕ-ਸਕੀਰੀਆਂ ਤੇ ਸਨੋਹੀ ਮਿੱਤਰ-ਪਿਆਰਿਆਂ ਨੂੰ ਇਹ ਨਹੀਂ ਦੱਸ ਕੇ ਜਾਂਦੀਆਂ ਕਿ ਉਨ੍ਹਾਂ ਦੇ ਵਿਛੋੜੇ ਦਾ ਸੱਲ੍ਹ ਉਹ ਹੁਣ ਕਿਸ ਨਾਲ ਸਾਂਝਾ ਕਰਨ?

ਅਕਾਲ ਪੁਰਖ ਮਿਹਰ ਕਰੇ ਕਿ ਉਨ੍ਹਾਂ ਦੇ ਬੱਚੇ ਆਪਣੇ ਮਾਤਾ-ਪਿਤਾ ਦੇ ਸਪਰਿੰਗ ਡੇਲ ਤੇ ਪੁਨਰ-ਜੋਤ ਦੇ ਸਭਿਆਚਾਰਕ ਸੁਪਨੇ ਨੂੰ ਪੁਰ-ਵਕਾਰ ਬਣਾਈ ਰਖਣ ਅਤੇ ਉਹ ਆਪਣੇ ਮਾਤਾ-ਪਿਤਾ ਦੇ 'ਸ਼ਿਵ-ਮਣੀ ਰੈਣ ਬਸੇਰੇ' ਦੇ ਕਿਸੇ ਇਕ ਕੋਨੇ ਨੂੰ ਪੰਜਾਬੀ ਸਭਿਆਚਾਰ ਅਤੇ ਖਾਸ ਤੌਰ 'ਤੇ ਸਰਹੱਦੋਂ ਪਾਰ ਪੰਜਾਬ ਤੇ ਪੰਜਾਬੀਅਤ ਦੇ ਅਲੰਬਰਦਾਰਾਂ ਲਈ ਰਾਖਵਾਂ ਰਖ ਸਕਣ।


ਵਾਹਿਗੁਰੂ ਦੇ ਦਰਿ 'ਤੇ ਅਰਦਾਸ ਬੇਨਤੀ ਹੈ ਕਿ ਉਹ ਰਿਸ਼ਤੇਦਾਰਾਂ ਤੇ ਅਣਗਿਣਤ ਸਨੋਹੀ-ਮਿੱਤਰਾਂ ਦੀ ਜੋਦੜੀ ਪ੍ਰਵਾਨ ਕਰਕੇ ਉਨ੍ਹਾਂ ਵਿਛੜੀਆਂ ਰੂਹਾਂ ਨੂੰ ...ਬਾਬਲ ਮਹਿਲਾ'

ਵਿੱਚ ਨਿਵਾਸ ਬਖਸ਼ੇ। ਪ੍ਰਮਾਤਮਾ ਉਨ੍ਹਾਂ ਦੀ ਨੇਕ ਅੰਸ਼-ਬੰਸ ਪਿਆਰੇ ਬੰਚਿਆਂ ਨੂੰ ਆਪਣੇ ਨੇ  
ਕ ਦਿਲ ਮਾਤਾ-ਪਿਤਾ ਦੇ ਸਮਾਜ ਸੇਵਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਮੋਹਲਤ ਤੇ  
ਸਮਰਥਾ ਬਖਸ਼ੇ।

ਰੱਬ ਰਾਖਾ! ਆਮੀਨਾ॥



## ਸ਼ਬਦਾਂ ਦਾ ਜੋਗੀ ਪੀਰ- ਪ੍ਰੋ. ਮਹਿੰਦਰ ਸਿੰਘ ਚੀਮਾ



ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਅਲੰਬਰਦਾਰ ਸਾਡੇ ਚੀਮਾ ਭਾ-ਜੀ ਪਰਮ ਪਿਤਾ ਪ੍ਰਮਾਤਮਾ ਨਾਲ ਇਉਂ ਸੰਵਾਦ ਰਚਾ ਕੇ ‘ਮੈਂ ਰਮਤਾ ਜੋਗੀ - ਮੈਂ ਰਮਤਾ ਜੋਗੀ, ਬੱਸ ਪ੍ਰੇਮ ਦਾ ਪਿਆਲਾ ਪੀ ਆਇਆ- ਪੀ ਆਇਆ, ਤੇ ਇੱਕ ਪਲ ਵਿੱਚ ਹੀ ਸਦੀਆਂ ਜੀ ਆਇਆ। ਰੱਬਾ ਤੇਰੇ ਦਿਲ ਵਿੱਚ ਇਹ ਕੀ ਆਇਆ? ਲੈ ਫੇਰ ਮੈਂ ਆਇਆ; ‘ਬਸ ਮੈਂ ਆਇਆ’ ਕਹਿੰਦੇ-ਕਹਿੰਦੇ ਸਾਥੋਂ ਵਿਛੜ ਗਏ। ਇਹ ਸਾਹਿਤਕ ਇਤਿਹਾਸ ਦਾ ਮੁਰੀਦ ਸ਼ਬਦਾਂ ਦਾ ਸੁਦਾਗਰ ਅਤੇ ਮਾਂ ਬੋਲ-ਬਾਣੀ ਦਾ ਬਾਦਸ਼ਾਹ ਇਉਂ ਲਗਦਾ ਹੈ ਜਿਵੇਂ ਜਨਮ- ਜਨਮਾਤਰਾਂ ਤੋਂ ਹੀ ਦਾਰਸ਼ਨਿਕ ਸੀ ਤੇ ਉਹ ਆਪਣੀ ਵਢਾਤ ਤੱਕ ਸਾਹਿਤਕ ਰੰਗਣਾ ਵਿੱਚ ਹੀ ਰੰਗਿਆ ਰਿਹਾ।

ਵੈਸੇ ਤਾਂ ਇਹ ਦੁਨੀਆਂ ਰੂਹਾਂ ਦਾ ਮੇਲਾ-ਗੇਲਾ ਹੀ ਹੈ ਅਤੇ ਇੱਥੋਂ ਦਾ ਹਰ ਰਿਸਤਾ ਰੂਹਾਂ ਦੇ ਰਿਸਤਿਆਂ ਦੇ ਕਲਾਵੇ ਵਿੱਚ ਆਉਦਾ ਹੈ। ਉਸ ਰੂਹ ਦਾ ਕਿਸ ਨਾਲ ਕੀ ਰਿਸਤਾ ਸੀ? ਇਹ ਉਸ ਦੇ ਸੰਪਰਕ ਵਿੱਚ ਆਈ ਹਰ ਰੂਹ ਦੀ ਆਪੋ ਆਪਣੀ ਸੰਵੇਦਨਾ ’ਤੇ ਨਿਰਭਰ ਕਰਦਾ ਹੈ। ਪਰ ਮੇਰੇ ਨਾਲ ਉਸਦਾ ਰਿਸਤਾ ਮੇਰੇ ਸਵਰਗਵਾਸੀ ਪਿਤਾ ਦੇ ਬਜ਼ਰੀਆ ਸੀ। ਉਹ ਇਸ ਤਰ੍ਹਾਂ ਕਿ ਭਾ-ਜੀ ਪ੍ਰੋ: ਚੀਮਾ ਅਤੇ ਪ੍ਰੋ: ਆਤਮ ਹਮਰਾਹੀ ਮੇਰੇ ਪਿਤਾ ਜੀ ਦੇ ਵਿਦਿਆਰਥੀ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੈਂ ਆਪਣੀ ਮਾਂ ਦੀ ਗੋਦ ਵਿੱਚ ਸੀ। ਇਹ ਦੋਨੋਂ ਵੱਡੇ ਵੀਰ ਮੈਨੂੰ ਦਸਦੇ ਹੁੰਦੇ ਸਨ ਕਿ ਮੈਂ ਇਨ੍ਹਾਂ ਵੀਰਾਂ ਦੀ ਗੋਦੀ ਦੇ ਝੂਟੇ ਵੀ ਮਾਣੇ ਸਨ। ਉਦੋਂ ਸ਼ਾਇਦ ਉਸਤਾਦ ਤੇ ਵਿਦਿਆਰਥੀ ਦਾ ਰਿਸਤਾ ਪਿਤਾ ਤੇ ਪੁੱਤਰ ਵਾਲਾ ਹੁੰਦਾ ਸੀ।

ਮੈਂ ਜਦੋਂ 1996 ਵਿੱਚ ਲੁਧਿਆਣਾ ਵਿਖੇ ਕਾਰਪੋਰੇਸ਼ਨ ਕਮਿਸ਼ਨਰ ਬਣਿਆ। ਉਦੋਂ

ਇਹ ਸੱਜਣ ਮੈਨੂੰ ਮੇਰੇ ਬਚਪਨ ਤੋਂ ਚਿਰ ਕਾਲ ਬਾਅਦ ਮਿਲੇ। ਉਸ ਸਮੇਂ ਤੋਂ ਲੈ ਕੇ ਇਨ੍ਹਾਂ ਦੇ ਆਪੋ- ਆਪਣੀ ਵਾਰੀ ਇਸ ਜਹਾਨ ਫਾਨੀ ਨੂੰ ਰੁਖਸਤ ਕਹਿਣ ਦੇ ਸਮੇਂ ਤੱਕ ਮੇਰੇ ਨਾਲ ਇਨ੍ਹਾਂ ਦਾ ਤੁਅਲਕ ਬਿਲਕੁਲ ਇਉਂ ਰਿਹਾ ਹੈ ਜਿਵੇਂ ਮੈਂ ਆਪਣੇ ਜੀਵਨ ਦੇ ਸ਼ੁਰੂਆਤੀ ਗੁੜ੍ਹਤੀ ਸੰਸਕਾਰ ਇਨ੍ਹਾਂ ਦੋਨਾਂ ਵੀਰਾਂ ਤੋਂ ਹੀ ਪ੍ਰਾਪਤ ਕੀਤੇ ਹੋਣ।

ਪ੍ਰੈਫੈਸਰ ਚੀਮਾ ਨਾਲ ਤਾਂ ਮੇਰਾ ਦੋਹਰਾ ਰਿਸ਼ਤਾ ਹੋ ਨਿਬਤਿਆ। ਉਹ ਇਹ ਕਿ ਮੇਰੇ ਸਿਆਲਕੋਟੀ ਮਾਤਾ ਜੀ ਮੌਜੂਦਾ ਕਾਦੀਆਂ ਵਾਲੇ ਬਾਜਵਾ ਖਾਨਦਾਨ ਦੀ ਧੀ ਸਨ। ਚੀਮਾ ਭਾ-ਜੀ ਦੀਆਂ ਮੇਰੇ ਨਾਨਕਿਆਂ ਨਾਲ ਪਤਾ ਨਹੀਂ ਕਿੰਨੀਆਂ ਰਿਸ਼ਤੇਦਾਰੀਆਂ ਸਨ? ਉਹ ਮੇਰੇ ਨਾਨਕਿਆਂ ਬਾਰੇ ਜਦੋਂ ਮੈਨੂੰ ਦੱਸਦੇ ਹੁੰਦੇ ਸੀ ਤਾਂ ਮੈਂ ਉਨ੍ਹਾਂ ਦਾ ਸੁਕਰਗੁਜ਼ਾਰ ਹੁੰਦਾ ਸੀ। ਇਸ ਦੇ ਨਾਲ ਹੀ ਆਪਣੇ ਨਾਨਕਿਆ ਦੇ ਪਿਛੋਕੜ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਇਉਂ ਮਹਿਸੂਸ ਕਰਦਾ ਸੀ ਕਿ ਜਿਵੇਂ ਮੇਰਾ ਆਪਣੇ ਨਾਨਕਿਆ ਨਾਲ ਸਬੰਧ ਕਿਸੇ ਯਤੀਮਖਾਨੇ ਦੇ ਅਭਾਗੇ ਬਚੇ ਦੇ ਆਪਣੇ ਨਾਨਕਿਆਂ ਨਾਲ ਵਾਬਸਤਗੀ ਵਰਗਾ ਹੋਵੇ। ਮੇਰੇ ਇਸ ਦਿਲੀ ਇਜ਼ਹਾਰ ਪਿਛੇ ਪੰਜਾਬ ਦੀ ਵੰਡ ਦਾ ਦੁਖਾਂਤ ਵੀ ਛੁਪਿਆ ਹੋਇਆ ਹੈ। ਮੈਂ ਸਾਲ ਜਾਂ ਦੋ ਕੁ ਸਾਲ ਦਾ ਹੀ ਸੀ ਕਿ ਪਾਕਿਸਤਾਨ ਬਣ ਗਿਆ। ਮੇਰੇ ਨਾਨਕੇ ਪਰਿਵਾਰ ਸਿਰਫ਼ ਖਿੰਡ-ਪੁੰਡ ਹੀ ਨਹੀਂ ਗਏ ਸਗੋਂ ਰਫ਼ਿਉਜ਼ੀ ਬਣ ਗਏ।

ਖੈਰ! ਮੈਂ ਜਦੋਂ ਥੋੜ੍ਹਾ ਕੁ ਵੱਡਾ ਹੋਇਆ ਉਦੋਂ ਮੇਰਾ ਸਕੂਲਾਂ ਤੋਂ ਯੂਨੀਵਰਸਿਟੀ ਤੱਕ ਦੇ ਹੋਸਟਲਾਂ ਵਿਚ ਵਾਸਾ ਹੋਇਆ। ਫੇਰ ਜਨਾਬੀ ਮਿਲੀ ਤਾਂ ਆਪਣੇ ਪਰਿਵਾਰਾਂ ਨਾਲ ਹੋਰ ਵੀ ਢੁਰੀ ਬਣ ਗਈ। ਅਜਿਹੇ ਸਮੇਂ ਦੇ ਸੰਦਰਭ ਵਿਚ ਚੀਮਾ ਭਾ-ਜੀ ਤੇ ਮੈਂ ਜਦੋਂ ਵੀ ਮਿਲਦੇ ਤਾਂ ਲਹੂ ਦੀ ਸਾਂਝ ਅਪਣਤ ਦੇ ਹੁਲਾਰੇ ਦੇ ਜਾਂਦੀ ।

ਇਸ ਤਰ੍ਹਾਂ ਮੇਰਾ ਉਨ੍ਹਾਂ ਨਾਲ ਰੂਹਾਨੀਅਤ ਦਾ ਰਿਸ਼ਤਾ ਸੀ। ਬੇਸ਼ਕ ਦੁਨਿਆਵੀ ਪੱਧਰ 'ਤੇ ਨਾ ਤਾਂ ਅਸੀਂ ਦੋਨਾਂ ਧਿਰਾਂ ਨੇ ਇਸ ਨੂੰ ਹੰਦਾਇਆ ਤੇ ਨਾ ਹੀ ਸਾਡੇ ਸਾਬੀ-ਮਿੱਤਰਾਂ ਨੇ ਇਸ ਨੂੰ ਬਹੁਤਾ ਵੇਖਿਆ ਹੋਵੇਗਾ। ਹਾਂ! ਇਸ ਦਾ ਚਸ਼ਮਦੀਦ ਗਵਾਹ ਰੂਹਾਨੀ ਰਿਸ਼ਤਿਆਂ ਦੇ ਕਲੇਵਰ ਵਿਚ ਆਇਆ; ਇੱਕ ਹੋਰ ਵੀਰ ਟੀ. ਪੀ. ਐਸ. ਸੰਯੂ ਹੈ। ਜੋ ਸਾਡੇ ਦੋਨੋਂ ਭਾਈਆਂ ਦੇ ਪਿਆਰ ਦੇ ਨਿੱਘ ਨੂੰ ਵੀ ਮਾਣਦਾ ਰਿਹਾ ਹੈ ਅਤੇ ਸਾਡੇ ਆਪਸੀ ਨਿੱਧੇ ਸਤਿਕਾਰ ਦੀ ਸ਼ਾਅਦੀ ਵੀ ਭਰਦਾ ਹੈ।

ਪ੍ਰੋ: ਆਤਮ ਹਮਰਾਹੀ ਅਤੇ ਛੋਟੇ ਵੀਰ ਪ੍ਰੋ: ਗੁਰਭਜਨ ਗਰੇਵਾਲ ਦੀ ਪ੍ਰੇਰਣਾ ਮੈਂ ਸਦਕਾ ਸਾਹਿਤ, ਸਭਿਆਚਾਰ ਅਤੇ ਇਤਿਹਾਸ ਦੇ ਵਿਦਵਾਨਾਂ ਤੋਂ ਉਧਾਰੀ ਮੰਗੀ ਜਾਣਕਾਰੀ ਨੂੰ ਚੁੱਕ-ਬੱਲ ਦੀ ਤਕਨੀਕ ਨਾਲ ਆਪਣੀ ਜਨਾਬੀ ਦੀ ਨਾ-ਅਹਿਲੀਅਤ ਨੂੰ 'ਹੁਣ ਅਸੀਂ ਉਹ ਨਹੀਂ ਰਹਿਗੇ ਜੀ' ਕਹਿ ਕੇ ਚਮਕਾਇਆ ਹੈ। ਇਸ ਸਾਰੇ ਵਰਤਾਰੇ ਦੇ ਪਿਛੋਕੜ ਵਿਚ ਭਾ-ਜੀ ਚੀਮਾ ਨੇ ਫੱਟੀ ਤੇ ਪੂਰਨੇ ਪਾਉਣ ਵਾਂਗ ਮੈਨੂੰ ਉਰਦੂ, ਫਾਰਸੀ, ਅੰਗਰੇਜ਼ੀ ਅਤੇ ਖਾਸ ਤੌਰ 'ਤੇ ਪੰਜਾਬੀ ਦੀ ਸ਼ਬਦਾਵਲੀ ਦੀ ਜਾਣਕਾਰੀ ਅਤੇ ਉਸ ਦੇ ਪ੍ਰਯੋਗ ਸਬੰਧੀ ਮੇਰੀ ਸਵੇਰੇ-ਸ਼ਾਮ

ਦੀ ਪੁੱਛ-ਗਿੱਛ ਸਬੰਧੀ ਹਜ਼ਰ ਜੁਆਬੀ ਦੀ ਡਿਊਟੀ ਨਿਭਾਈ।

ਇਸ ਦਾ ਜ਼ਿਕਰ ਮੈਂ ਆਪਣੀ ਕਿਤਾਬ 'ਸਰਸਵਤੀ ਤੋਂ ਸਿੰਘ ਅਤੇ ਸਤਲੁਜ ਤੱਕ' ਵਿੱਚ ਕਈ ਸਾਲ ਪਹਿਲਾ ਕੀਤਾ ਸੀ ਕਿ ਚੀਮਾ ਸਾਹਿਬ ਇਨ੍ਹਾਂ ਭਾਸ਼ਾਵਾਂ ਦੇ ਵੱਡੇ ਮਾਹਿਰ ਹੋਣ ਸਦਕਾ ਬਣੇ-ਬਣਾਏ ਮਹਾਨ ਮਹਾਨਕੋਸ਼ ਹੀ ਸਨ। ਜੇ ਮੈਂ ਉਨ੍ਹਾਂ ਨੂੰ ਉਰਦੂ ਦੇ ਸ਼ਿਆਰ ਬਾਰੇ ਪੁੱਛਣਾ ਤਾਂ ਉਨ੍ਹਾਂ ਨੇ ਉਰਦੂ ਦਾ ਸ਼ਿਆਰ ਵੀ ਦੱਸਣਾ ਅਤੇ ਉਸ ਸ਼ਿਆਰ ਦੇ ਵਜ਼ਨ ਅਤੇ ਲਹਿਰ-ਬਹਿਰ ਬਾਰੇ ਵੀ ਜਾਣਕਾਰੀ ਦੇ ਦੇਣੀ। ਫਿਰ ਜਿਵੇਂ ਕਿ ਕੋਈ ਜਗਿਆਸੂ ਜਦੋਂ ਕਿਸੇ ਭਾਸ਼ਾ ਦੀ ਡਿਕਸ਼ਨਰੀ ਦੇਖਣ ਲਗਦਾ ਹੈ ਤਾਂ ਉਹ ਇਕ ਸ਼ਬਦ ਦੇ ਅਰਥਾਂ 'ਤੇ ਹੀ ਨਹੀਂ ਰੁਕਦਾ। ਸਗੋਂ ਸ਼ਬਦਾਂ ਦੀ ਮੂਲ ਧਾਰੂ 'ਤੇ ਵੀ ਪਹੁੰਚਦਾ ਹੈ।

ਉਸ ਤਰ੍ਹਾਂ ਹੀ ਸਾਹਿਤਕ ਗਿਆਨ ਦਾ ਇਹ ਮੁਜਸਮਾ ਪ੍ਰੋ: ਚੀਮਾ ਸੂਤ ਦੇ ਗਲੋਟੇ ਵਾਂਗੂ ਉਧੜ੍ਹ ਜਾਂਦਾ ਸੀ। ਫਿਰ ਉਹ ਉਸ ਸ਼ਬਦ ਜਾਂ ਸ਼ਿਆਰ ਦਾ ਫਾਰਸੀ ਵਿੱਚ ਮਤਬਾਦਲ ਵੀ ਸੁਣਾ ਦਿੰਦਾ ਸੀ। ਮੈਨੂੰ ਹਮੇਸ਼ਾ ਮਾਣ ਰਿਹਾ ਕਿ ਮੈਂ ਫੱਟੀ ਬਸਤਾ ਸਕੂਲਾਂ ਵਿੱਚੋਂ ਉਠ ਕੇ ਐਮ. ਏ. ਇੰਗਲਿਸ਼ ਕੀਤੀ। ਪਰ ਜਦੋਂ ਕਿਤੇ ਭਾ ਜੀ ਚੀਮਾ ਨਾਲ ਕੋਈ ਸਾਹਿਤਕ ਵਿਚਾਰ ਵਟਾਦਾ ਹੋਣਾ ਤਾਂ ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਦੇ ਬਖੀਏ ਹੀ ਉਧੜ੍ਹ ਦੇਣੇ। ਫਿਰ ਉਹ ਸੈਕਸਪੀਅਰ ਤੋਂ ਲੈ ਕੇ ਸੈਲੀ ਤੇ ਕੀਟਸ ਵਰਗੇ ਵਿਦਵਾਨ ਸਾਹਿਤਕਾਰਾਂ ਦੀ ਵਿਦਵਤਾ ਨੂੰ ਗੰਢੇ ਦੀ ਛਿਲ ਵਾਂਗ ਪਰਤ-ਦਰ-ਪਰਤ ਖੋਲ੍ਹ ਕੇ ਸਾਹਿਤ ਦਾ ਬਾਗ ਹੀ ਤੁਹਾਡੇ ਹਵਾਲੇ ਕਰ ਦਿੰਦੇ ਸੀ।

ਪ੍ਰੋ: ਚੀਮਾ ਲਿਖਣ ਸੈਲੀ ਦੇ ਮੌਦੀਖਾਨੇ ਦਾ ਮੌਦੀ ਜਾਪਦਾ ਸੀ। ਜਦੋਂ ਉਹ ਆਪਣੀ ਵਾਕ-ਚਾਤਰੀ ਦੀ ਸਾਉਣ ਦੇ ਮਹਿਨੇ ਵਰਗੀ ਸ਼ਹਿਬਰ ਲਾਉਂਦਾ ਸੀ ਤਾਂ ਤੀਆਂ-ਤ੍ਰੀਝਣਾਂ ਦੇ ਅੱਲੜ੍ਹ-ਕੁਆਰੇ ਉਦਗਾਰਾਂ ਵਰਗੇ, ਉਸ ਦੇ ਆਪ ਮੁਹਾਰੇ ਦਿਲੀ ਵਲਵਲਿਆਂ ਦੀ ਢੁਹਾਰ ਅਸ਼ਾਂਤ ਮਨਾਂ ਲਈ ਨਿਹਾਇਤ ਹੀ ਸ਼ਾਂਤ ਚਿੱਤ ਮਾਹੌਲ ਸਿਰਜ ਦਿੰਦੀ ਸੀ। ਉਸ ਦੇ ਵਿਦਵਤਾ ਭਰੇ ਬੋਲ, ਨਿੱਧਾ ਤਰਜ਼ੇ ਗੁਫਤਗੁ ਅਤੇ ਲੋੜੀਦਾਂ ਜੱਟ-ਖਚਰਾਪਣ ਸਰੋਤਿਆਂ ਨੂੰ ਇਉਂ ਮੰਤਰ-ਮੁਗਧ ਕਰ ਦਿੰਦਾ ਸੀ ਕਿ ਜਿਵੇਂ ਜੋਗੀ ਪੀਰ ਗੋਰਖਨਾਥ ਖੁਦ ਆਪ ਅੱਖੇ ਰਾਝੇ ਜੱਟ ਦੀ ਕੀਲ ਕਰ ਰਿਹਾ ਹੋਵੇ। ਉਸ ਦੇ ਸੂੰਹੋਂ ਮਹਿਕਾਂ ਭਰੇ ਸ਼ਬਦ-ਫੁੱਲ ਇਉਂ ਕਿਰਦੇ ਸਨ ਜਿਵੇਂ ਕਿ ਕਿਸੇ ਟਿਕੀ ਰਾਤ ਨੂੰ ਬਰਸਾਤੀ ਦੀ ਛੱਡ ਤੇ ਮੀਂਹ ਵਰੂ ਰਿਹਾ ਹੋਵੇ। ਬੈਰ ਹੁਣ ਤਾਂ ਇਹ ਗੱਲਾਂ ਹੀ ਰਹਿ ਗਈਆਂ ਹਨ। ਇਉਂ ਲਗਦਾ ਹੈ ਕਿ ਵਾਕ ਸੈਲੀ ਦੇ ਉਸ ਸੁੱਘੜ ਵਿਦਵਾਨ ਦੇ ਜਾਨ ਨਾਲ ਇਸ ਸਰਸਵਤੀ-ਸਾਹਿਤ ਦਾ ਸੋਮਾ ਹੀ ਅਲੋਪ ਹੋ ਗਿਆ ਹੈ।

ਪ੍ਰੋ: ਮਹਿੰਦਰ ਸਿੰਘ ਚੀਮਾ ਦੀ ਨਿੱਧੀ-ਮਿੱਠੀ ਯਾਦ ਵਿੱਚ ਮੇਰੇ ਵਲੋਂ ਇਹ ਹੀ ਖਿਰਜੇ ਅਕੀਦਤ ਹੋਵੇਗਾ ਕਿ ਮੈਂ ਇਸ ਗੱਲ ਦਾ ਵੀ ਇੰਕਸ਼ਾਫ਼ ਹੀ ਕਰ ਲਵਾਂ ਕਿ ਮੇਰਾ ਤਾਂ ਆਪਣੀ ਪੰਜਾਬੀ ਮਾਂ ਬੋਲੀ ਵਲੋਂ ਵੀ ਹੱਥ ਤੰਗ ਹੈ। ਬਸ ਉਨ੍ਹਾਂ ਦੇ ਸਲਾਹ-ਮਸ਼ਵਰੇ ਕਰਕੇ ਮੇਰੀ ਇਸ ਕਮਜ਼ੋਰੀ ਦਾ ਕੱਜ ਬਸ ਫਕਿਆ ਹੀ ਰਿਹਾ ਹੈ। ਮੇਰੇ ਵਲੋਂ ਹੁਣ ਉਨ੍ਹਾਂ ਤੋਂ ਨਾ ਤਾਂ ਪੁੱਛ-ਗਿੱਛ

ਹੋਣੀ ਹੈ ਤੇ ਨਾ ਹੀ ਉਨ੍ਹਾਂ ਦੀ ਹੱਲਸ਼ੇਰੀ ਵਾਲੀ ਪ੍ਰੇਰਣਾ ... ਓ ਬਲੋ-ਬਲੋ : ਸਿੱਧੂ ਪਾਤਿਸ਼ਾਹ  
ਤੂੰ ਤਾਂ ਕਮਾਲ ਹੀ ਕਰ ਦਿੱਤਾ ਹੈ' ਹੁਣ ਕਦੇ ਸੁਣਨ ਨੂੰ ਨਹੀਂ ਮਿਲਣੀ ਹੈ। ਪੈਰ! ਭਾਣਾ ਮੰਨਣ  
ਤੋਂ ਬਿਨਾਂ ਹੋਰ ਕੀ ਹੋ ਸਕਦਾ ਹੈ?

ਬਹਿਰਹਾਲ! ਸਾਡੇ ਵਲੋਂ ਉਨ੍ਹਾਂ ਦਾ ਰੂਹਾਨੀ ਤੇ ਸਾਹਿਤਕ ਪੱਧਰ ਉਤੇ ਬਹੁਤ ਉਧਾਰ  
ਦੇਣਾ ਬਾਕੀ ਹੈ। ਮੇਰੀ ਉਨ੍ਹਾਂ ਦੇ ਅਜੀਜ਼ ਸਿਖਿਆਰਥੀ ਵਜੋਂ ਦਿਲੀ ਅਰਦਾਸ-ਬੰਦਨਾਂ ਹੈ ਕਿ  
ਪ੍ਰਮਾਤਮਾ ਕਰੋ; ਉਨ੍ਹਾਂ ਦੀ ਰੂਹ ਨੂੰ ਸਕੂਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ  
ਮਿਲਿਆ ਰਹੇ। ਆਮੀਨ!



## ਕਿਧਰੋਂ ਆਈਆਂ ਬੇੜੀਆਂ ਤੇ ਕਿਧਰ ਗਏ ਮਲਾਹ?



“ਛੂੰਡਤਾ ਫਿਰਤਾ ਹੂੰ ਐ ਇਕਬਾਲ ਅਪਨੇ ਆਪ ਕੋ  
ਆਪ ਹੀ ਗੋਯਾ ਮੁਸਾਫਿਰ ਆਪ ਹੀ ਮੰਜ਼ਿਲ ਹੂੰ ਮੈਂ।”

ਸਭ ਤੋਂ ਪਹਿਲਾਂ ਸਾਡੇ ਸੌਰ ਮੰਡਲ ਦੇ ਮਾਲਿਕ ਸੂਰਜ ਦੇ ਘਰ ਸਾਡੀ ਧਰਤੀ ਮਾਂ ਜੰਮੀ। ਫਿਰ ਧਰਤੀ ਮਾਂ ’ਤੇ ਆਦਮਜ਼ਾਤ ਨੇ ਬਾਬਾ ਆਦਮ ਤੇ ਮਾਈ ਹਵਾ ਦੇ ਰੂਪ ਵਿਚ ਅਵਤਾਰ ਧਾਰਿਆ। ਧਰਤੀ ਦੇ ਜਨਮ ਤੋਂ ਹੁਣ ਤੱਕ ਇਹ ਕਈ ਵਾਰ ਟੁੱਟੀ-ਬਿਖਰੀ ਤੇ ਫੇਰ ਅਣਗਿਣਤ ਵਾਰ ਧਰਾਤਲੀ ਵੰਡੀਆਂ ਦੀ ਸ਼ਿਕਾਰ ਹੋਈ। ਧੰਨ ਹੈ! ਧਰਤੀ ਮਾਂ ਜੋ ਵੰਡੀ ਤਾਂ ਗਈ ਪਰ ਕਦੇ ਮਰੀ ਨਹੀਂ। ਬੇਸ਼ਕ ਇਸ ਧਰਤੀ ਦੇ ਜਾਇਆਂ ਦੀਆਂ ਲੱਖਾਂ-ਕਰੋੜਾਂ ਪੀੜ੍ਹੀਆਂ ਦੇ ਪੂਰਾਂ ਦੇ ਪੂਰ ਸੰਸਾਰ ’ਤੇ ਆਏ ਅਤੇ ਬ੍ਰਹਮਲੀਨ ਹੋ ਗਏ। ਇਸ ਲਈ ਧਰਤੀ ਦੀਆਂ ਚਹੂੰਕੁਟਾਂ ’ਤੇ ਜਿੱਥੇ ਹਰ ਪਲ ਨਵੀਂ ਸਿਰਜਣਾ ਤੇ ਜਨਮ ਦੀਆਂ ਵਧਾਈਆਂ ਮਿਲਦੀਆਂ ਰਹਿੰਦੀਆਂ ਹਨ। ਉਥੇ ਹੀ ਇਸ ਦੁਨੀਆਂ ਫਾਨੀ ਤੋਂ ਲਗਾਤਾਰ ‘ਜੋ ਆਇਆ ਸੋ ਚੱਲਸੀ’ ਦੇ ਇਲਾਹੀ ਹੁਕਮ ਅਨੁਸਾਰ ਕੂਚ ਦੀ ਨੌਬਤ ਹਰ ਪਲ ਵੱਜਦੀ ਰਹਿੰਦੀ ਹੈ।

ਫਿਰ ਵੱਡੀ ਵਿੱਡਬਣਾ ਇਹ ਹੈ ਕਿ ਹਰ ਬੰਦੇ ਦੇ ਜੀਵਨ ਵਿਚ ਮੌਤ ਰੂਪੀ ਇਹ ਰੱਬ ਦਾ ਆਖਰੀ ਭਾਣਾ ਸਦੋਂ-ਸਦੋਂ ਤੋਂ ਵਰਤ ਰਿਹਾ ਹੈ। ਜਿਸ ਨੂੰ ਦੁਨੀਆਂ ਭਰ ਦੇ ਆਮ ਲੋਕਾਂ ਨੇ ਹਮੇਸ਼ਾਂ ਰੋਦੇ-ਕੁਰਲਾਦੇ ਹੀ ਮੰਨਿਆ ਹੈ। ਕੁਦਰਤ ਦਾ ਇਹ ਨਿਯਮ ਹੀ ਕੁੱਝ ਇਸ ਤਰ੍ਹਾਂ ਦਾ ਹੈ ਕਿ ਜਦੋਂ ਮੌਤ ਰੂਪੀ ਭਾਣਾ ਵਰਤਦਾ ਹੈ ਤਾਂ ਉਦੋਂ ਇਸ ਦਾ ਨਾ ਕੋਈ ਚਾਰਾ ਹੁੰਦਾ ਹੈ ਤੇ ਨਾ ਹੀ ਇਸ ਦਾ ਕੋਈ ਹੱਲ ਲੱਭਣ ਵਾਲਾ ਚਾਰਾਗਰ ਮਿਲਦਾ ਹੈ। ਕਦੇ-ਕਦੇ ਤਾਂ ਇਹ ਵੀ ਹੁੰਦਾ ਹੈ ਕਿ ਕੋਈ ਬਹੁਤ ਹੀ ਨੇਕ ਇਨਸਾਨ ਖੁਦ ਆਪ ਹੀ ਛੋਟੀ ਉਮਰ ਵਿਚ ਕੂਚ ਕਰ ਜਾਂਦਾ ਹੈ।

ਕਦੇ ਕੁਦਰਤ ਦਾ ਇਹ ਭਾਣਾ ਵਰਤਦਾ ਹੈ ਕਿ ਕਿਸੇ ਉਸ ਵਿਆਕਤੀ ਦਾ ਇਕੋ-ਇਕ

ਪੁੱਤਰ ਭਰ ਜਵਾਨੀ ਵਿਚ ਚਲਿਆ ਜਾਂਦਾ ਹੈ। ਜਿਸ ਨੇ ਕਿ ਕਦੇ ਗੁਨਾਹ ਨਾਮ ਦਾ ਕੋਈ ਕੰਮ ਨਹੀਂ ਕੀਤਾ ਹੁੰਦਾ। ਫਿਰ ਉਸ ਨੂੰ ਰੱਬ ਇੰਨੀ ਵੱਡੀ ਸਜ਼ਾ ਕਿਉਂ ਦਿੰਦਾ ਹੈ? ਹਰ ਕੋਈ ਰੱਬ ਨੂੰ ਇਹ ਸਵਾਲ ਪੁੱਛਦਾ ਪ੍ਰਤੀਤ ਹੁੰਦਾ ਹੈ। ਜਦੋਂ ਲੋਕਾਈ ਨੂੰ ਇਸ ਦਾ ਜਵਾਬ ਨਹੀਂ ਮਿਲਦਾ ਤਾਂ ਅਕਸਰ ਅਧਿਆਤਮਕ ਪੱਖੋਂ ਸਿਆਣੇ ਲੋਕ ਇਹ ਕਹਿ ਕੇ ਦਿਲਾਸਾ ਦਿੰਦੇ ਹਨ ਕਿ ਭਾਈ ਉਸ ਨੂੰ ਇਹ ਪਿਛਲੇ ਜਨਮਾਂ ਦੇ ਕਿਸੇ ਮਾੜੇ ਕਰਮ ਦਾ ਫਲ ਹੀ ਮਿਲਿਆ ਹੈ। ਇਸ ਲਈ ਉਸ ਵਾਸਤੇ ਹੁਣ ਭਾਣਾ ਮੰਨਣ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਬੇਸ਼ਟਕ ਭਾਣਾ ਮੰਨਣ ਦੀ ਸਲਾਹ ਤਾਂ ਹਰ ਨੇੜੇ-ਦੂਰ ਦਾ ਸੱਜਣ-ਸਾਥੀ ਦਿੰਦਾ ਹੈ। ਪਰ ਰੱਬ ਦਾ ਭਾਣਾ ਮੰਨਣਾ ਬਹੁਤ ਔਖਾ ਹੈ। ਇਉਂ ਕਹੋ ਕਿ ਇਹ ਭਾਣਾ ਵੀ ਜੇ ਰੱਬ ਦੀ ਨਜ਼ਰ ਸਵੱਲੀ ਹੋਵੇ ਤਾਂ ਹੀ ਮੰਨਿਆ ਜਾ ਸਕਦਾ ਹੈ।

ਬਸ ਇਉਂ ਕਹਿ ਲਵੇ ਕਿ ‘ਨਾਨਕ ਹਮ ਹਾਂ ਇਕ ਦਮੀ’ ਦਾ ਅਟਲਾਧਾ ਬਚਨ ਆਦਿ ਤੋਂ ਜੁਗਾਦਿ ਤੋਂ ਸੱਚ ਹੋ ਰਿਹਾ ਹੈ। ਧਰਤੀ ਦੇ ਜੀਵਾਂ ਨੂੰ ਆਪਣੀ ਉਮਰ ਦਾ ਜਿਸੇ ਪਤਾ ਨਹੀਂ। ਉਥੇ ਇਹ ਵੀ ਪਤਾ ਨਹੀਂ ਕਿ ‘ਨਾ ਜਾਣਾ ਕਿਵ ਮਰੇਗੇ। ਕੈਸਾ ਮਰਨਾ ਹੋਏ।’ ਈਸਾ ਮਸੀਹ ਦੀ ਲੋਕਾਈ ਲਈ ਕੀਤੀ ਕੁਰਬਾਨੀ ਤੋਂ ਸ਼ੁਰੂ ਹੋਏ ਕੈਲੰਡਰ ਤੋਂ ਵੀ ਪਹਿਲਾਂ ਦੇਵੀ ਸ਼ਕਤੀਆਂ ਤੇ ਦੇਵੀ-ਦੇਵਤੇ ਇਸ ਧਰਤੀ ’ਤੇ ਆਏ। ਉਨ੍ਹਾਂ ਦੇ ਨਾਲ-ਨਾਲ ਇਸ ਧਰਤੀ ਦੀਆਂ ਜਾਬਰ ਤੇ ਨਾਬਰ ਸ਼ਕਤੀਆਂ ਦੇ ਰੂਪ ਵਿਚ ਕਈ ਡੇਰੀਆਸ, ਕਈ ਸਿਕੰਦਰ ਤੇ ਸੀਜ਼ਰ ਵਰਗੇ ਆਏ ਅਤੇ ਉਨ੍ਹਾਂ ਨਾਲ ਉਨ੍ਹਾਂ ਦੀਆਂ ਫੌਜਾਂ ਆਈਆਂ। ਪਰ ਰੱਬ ਦਾ ਅਟਲਾਧਾ ਭਾਣਾ ਵਰਤਿਆ ਤੇ ਸਭ ਮਰ-ਖਪ ਗਏ। ਮੁੱਕਦੀ ਗੱਲ! ਕੀ ਅਮੀਰ ਤੇ ਕੀ ਗਰੀਬ ਸਾਰੇ ਨਰ-ਨਾਰੀ ਬੱਸ ਰੱਬੀ ਰਜਾ ਅਨੁਸਾਰ ਉਸ ਦੇ ਭਾਣੇ ਵਿਚ ਕਾਢੋ-ਕਾਢੋ ਦਾ ਸੰਤਾਪ ਭੋਗਦੇ ਹੋਏ, ਕੂਚ ਕਰਦੇ ਜਾ ਰਹੇ ਹਨ।

ਆਦਮੀ ਕਿਸੋਂ ਆਉਂਦਾ ਹੈ ਤੇ ਆਖਿਰ ਕਿਸੇ ਚਲਾ ਜਾਂਦਾ ਹੈ? ਉਸ ਦੀ ਰੂਹ ‘ਆਸਮਾਨੋਂ ਆਏ ਅਤੇ ਆਸਮਾਨੀ ਗਏ’ ਦਾ ਸਫਰ ਤੈਅ ਕਰਦੀ ਹੋਈ; ਕਿੱਧਰ ਨੂੰ ਤੁਰ ਜਾਂਦੀ ਹੈ? ਅੱਜ ਤੱਕ ਕਿਸੇ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਹ ਰੂਹਾਂ ਦੇ ਕਾਛਲੇ ਕਿਧਰੋਂ ਆਉਦੇ ਹਨ ਤੇ ਕਿੱਧਰ ਨੂੰ ਤੁਰ ਜਾਂਦੇ ਹਨ? ਇਹ ਸਵਾਲ ਦੁਨੀਆਂ ਭਰ ਲਈ ਹੁਣ ਤੱਕ ਅਣਬੁੱਝੀ ਬੁਝਾਰਤ ਬਣਿਆ ਹੋਇਆ ਹੈ। ਅਲਾਮਾ ਇਕਬਾਲ ਨੇ ਦੁਨੀਆਂ ਭਰ ਦੀ ਇਸ ਹੈਰਾਨੀ ਦੀ ਤਰਜਮਾਨੀ ਇਉਂ ਕੀਤੀ ਹੈ: -

“ਕੋਈ ਅਬ ਤਕ ਨ ਯੇਹ ਸਮਝਾ ਕਿ  
ਇਨਸਾਂ ਕਹਾਂ ਜਾਤਾ ਹੈ ਆਤਾ ਹੈ ਕਹਾਂ ਸੇ॥”

ਮੁੱਢ ਕਦੀਮ ਤੋਂ ਹੀ ਇਸ ਲਈ ਆਖਿਰ ਵਿਚ ਮੌਤ ਦੇ ਅੱਗੇ ਬੰਦਾ ਬੇਬੱਸ ਹੋ ਜਾਂਦਾ ਹੈ ਅਤੇ ਮੌਤ ਉਸ ਨੂੰ ਧੂੰਹਦੀ-ਘਸੀਟਦੀ ਲੈ ਤੁਰਦੀ ਹੈ। ਹਾਂ! ਸਿਰਫ ਸਹੀਦਾਂ ਦੀ ਕਿਸਮਤ ਵਿਚ ਰੱਬ ਨੇ ਇਕ ਛੋਟ ਦਿੱਤੀ ਹੁੰਦੀ ਹੈ ਕਿ ਮੌਤ ਉਨ੍ਹਾਂ ਦੇ ਪਿਛੇ ਤੁਰਦੀ ਹੈ। ਉਦੋਂ ਮੌਤ ਦੇ ਜਮਦੂਤਾਂ ਨੂੰ ਸ਼ਹੀਦ ਸਵੈਮਾਣ ਨਾਲ ਕਹਿੰਦੇ ਹਨ ਕਿ “ਅਜਬ ਨਿਸ਼ਾਤ ਸੇ ਜਲਾਦ

ਕੇ ਚਲੇ ਹੈਂ ਹਮ ਆਗੇ। ਕਿ ਅਪਨੇ ਸਾਏ ਮੇਂ ਸਰ ਪਾਓਂ ਸੇ ਹੈ ਦੋ ਕਦਮ ਆਗੇ  
।”

ਇਸ ਤਰ੍ਹਾਂ ਬੇਸ਼ੱਕ ਸ਼ਰੀਰ ਆਪਣਾ ਸਭ ਕੁੱਝ ਦੇਸ਼ ਤੇ ਧਰਮ ਤੋਂ ਨਿਛਾਵਰ ਕਰ ਦਿੰਦੇ  
ਹਨ। ਪਰ ਮੌਤ ਨੂੰ ਲਾੜੀ ਬਣਾ ਕੇ ਆਪਣੇ ਪਿਛੇ ਤੋਰ ਲੈਂਦੇ ਹਨ। ਕੁਦਰਤ ਦੀ ਇਕ ਹੋਰ  
ਵਿੱਡਬਣਾ ਹੈ ਕਿ ਕਿਸ ਜਵਾਨ ਨੇ ਬੁਝੇ ਮਾਂ-ਬਾਪ ਦਾ ਸਹਾਰਾ ਬਣਨਾ ਹੈ ਤੇ ਕਿਸ ਨੇ ਫਿਰ  
ਉਨ੍ਹਾਂ ਦੀ ਅਰਥੀ ਦਾ ਕਾਨੂੰਨੀ ਬਣਨਾ ਹੈ। ਇਹ ਇਕ ਸਦੀਵੀ ਰਜ਼ਾ ਹੈ। ਕਿਸੇ ਨੂੰ ਅੱਜ ਤੱਕ  
ਪਤਾ ਨਹੀਂ ਲੱਗਾ ਕਿ ਮਾਂ-ਬਾਪ ਦੀ ਵਾਰੀ ਪਹਿਲਾਂ ਆਉਣੀ ਹੈ ਜਾਂ ਬੱਚਿਆਂ ਦਾ ਨੰਬਰ ਲੱਗ  
ਜਾਣਾ ਹੈ? ਬੱਸ ਪਤਾ ਉਦੋਂ ਲਗਦਾ ਹੈ ਜਦੋਂ ਉਮਰ ਭਰ ਦਾ ਇਹ ਭਰਮ ਇਕ ਮਿੰਟ-  
ਸਕਿੰਟ ਵਿਚ ਟੁੱਟ ਜਾਂਦਾ ਹੈ ਤੇ ਪਿਤਾ ਆਪਣੀ ਜ਼ਿੰਦਗੀ ਦਾ ਸਭ ਤੋਂ ਔਖਾ ਤੇ ਮੌਤ ਨਾਲੋਂ  
ਵੀ ਵੱਧ ਕਸ਼ਟਦਾਇਕ ਫਰਜ਼ ਨਿਭਾਉਂਦਾ ਹੋਇਆ ਪੁੱਤਰ ਦੀ ਅਰਥੀ ਨੂੰ ਮੌਦਾ ਦਿੰਦਾ ਹੈ।  
ਬਾਬਾ ਵਜੀਦ ਨੇ ਇਸ ਪ੍ਰਬਾਇ ਲਿਖਿਆ ਹੈ ਕਿ ਇਕਨਾ ਦੇ ਘਰ ਪੁੱਤੱਤ, ਪੁੱਤਰਾਂ ਦੇ  
ਘਰ ਪੋਤਰੇ। ਇਕਨਾ ਦੇ ਘਰ ਧੀ, ਧੀਆਂ ਦੇ ਘਰ ਦੋਹਤਰੇ। ਇਕਨਾ ਦੇ ਘਰ  
ਇਕ, ਉਹ ਵੀ ਜਾਏ ਮਰ। ਵਜੀਦਾ ਕੌਣ ਆਖੇ ਸਾਹਿਬ ਨੂੰ ਇੰਝ ਨਾ, ਤੂੰ ਇੰਝ  
ਕਰ।

ਪਰ ਰੱਬ ਨੇ ਇਸ ਕਾਲ ਚੱਕਰ ਦੀ ਜ਼ਿੰਮੇਵਾਰੀ ਦੀ ਸੌਂਪਣਾ; ਬੱਸ ਬੰਦੇ ਦੇ ਕਰਮ-  
ਕਿਸਮਤ ਨੂੰ ਕਰ ਰੱਖੀ ਹੈ। ਰੱਬ ਦੀ ਲੀਲਾ ਇਹ ਹੈ ਕਿ ਉਸ ਨੇ ਬੰਦੇ ਨੂੰ ਕਰਮ ਕਰਨ  
ਤੇ ਕਰਮ ਕਮਾਉਣ ਦੀ ਮੋਹਲਤ ਬਖਸ਼ੀ ਹੋਈ ਹੈ। ਬੇਸ਼ੱਕ ਚੰਗੇ-ਮਾੜੇ ਕਰਮ ਦੀ ਮਾੜੀ-  
ਮੋਟੀ ਸੋਝੀ ਵੀ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਰੱਬ ਨੇ ਮਨੁੱਖਾ ਜੀਵਨ ਨੂੰ ਉਸ ਦੇ  
ਕਰਮਾਂ ਦੇ ਅਨੁਸਾਰ ਸੰਚਿਤ ਕਿਸਮਤ ਦੇ ਰੱਖੀ ਹੈ। ਜਿਸ ਨਾਲ ਉਹ ਖਾਏ-ਖਾਏਵਿਹਾਜੇ ਜਾਂ  
ਉਜਾੜੇ ਇਹ ਇਨਸਾਨ ਦੀ ਮਰਜ਼ੀ ਹੈ। ਬਾਬਾ ਨਾਨਕ ਨੇ ਤਾਂ ਰੱਬ ਦਾ ਫੁਰਮਾਨ ਇਸ  
ਪ੍ਰਬਾਇ ਦੁਨੀਆਂ ਨੂੰ ਸਧਸ਼ਟ ਸੁਣਾ ਦਿੱਤਾ ਹੈ ਕਿ ਭਾਈ, ਇਹ ਜਨਮ ਤਾਂ ਕਰਮਾਂ-ਸੰਦੜਾ  
ਖੇਤ ਹੈ। ਤੂੰ ਜਿਹਾ ਬੀਜੇਗਾ ਤੇਹਾ ਹੀ ਲੁਟੇਗਾ। ਬੈਰ! ਭੋਲਾ ਬੰਦਾ ਰੱਬੀ ਰਮਜ਼ਾਂ ਨੂੰ ਕੀ ਸਮਝੇ  
? ਬੈਰ! ਜੇ ਬੰਦਾ ਸਿਰਫ਼ ਭੋਲਾ ਹੀ ਹੋਵੇ ਤਾਂ ਵੀ ਸ਼ਾਇਦ ਕੋਈ ਸੋਝੀ ਪੈ ਜਾਵੇ। ਪਰ ਬੰਦਾ  
ਤਾਂ ਜਾਣ-ਬੁੱਝ ਕੇ ਮਚਲਾ ਬਣਿਆ ਹੋਇਆ ਹੈ।

ਬੰਦਾ ਭਾਵੇਂ ਮੈਂ ਤੇ ਤੂੰ ਲਈ ਕਿੰਨਾ ਵੀ ਸ਼ਾਤਿਰ ਤੇ ਨਾਬਰ ਬਣਿਆ ਫਿਰੇ। ਪਰ  
ਆਖਿਰਕਾਰ ਰੱਬ ਹਰ ਇਕ ਬੰਦੇ ਨੂੰ ਇਕ ਨਾ ਇਕ ਦਿਨ ਸਮਝਾ ਤੇ ਮਨਾ ਦਿੰਦਾ ਹੈ ਕਿ  
ਐ ਬੰਦਿਆ! ਜਿਵ-ਜਿਵ ਹੁਕਮ ਤਿਵ-ਤਿਵ ਕਾਰ ਅਨੁਸਾਰ ਹੁਣ ਭੋਲਿਆ ਤੂੰ ਰੱਬੀ ਭਾਣਾ  
ਹੀ ਮੰਨ ਕਿਉਂਕਿ ਵਿਚਾਰੀ ਘੁੱਗੀ ਜਾਣੇ ਵੀ ਤਾਂ ਕੀ ਜਾਣੇ ਸਤਿਗੁਰ ਦੀਆਂ ਬਾਤਾਂ ਨੂੰ? ਫਿਰ  
ਉਦੋਂ ਬੰਦਾ ਕੰਨਾਂ ਨੂੰ ਹੱਥ ਲਾ ਕੇ ਤੇਬਾ-ਤੇਬਾ ਕਰਦਾ ਹੋਇਆ; ਹੱਥ ਜੋੜ ਕੇ ‘ਅਬ ਕੀ ਬਾਰ  
ਬਖਸ਼ ਬੰਦੇ ਕੋ’ ਦੀਆਂ ਅਰਦਾਸ-ਬੇਨਤੀਆਂ ਕਰਦਾ ਹੈ। ਪਰ ਇਹ ਸੋਝੀ ਉਸ ਨੂੰ ਉਦੋਂ  
ਆਉਂਦੀ ਹੈ ਜਦੋਂ ਵੇਲਾ ਸਿਰੋਂ ਲੰਘ ਚੁੱਕਿਆ ਹੁੰਦਾ ਹੈ। ਉਦੋਂ ਆਦਮੀ ’ਤੇ ਬਣੇ ਇਸ

ਅੱਲੋਕਾਰੀ ਦੁਖਾਤ ਦਾ ਨਾ ਕੋਈ ਹੱਲ ਹੁੰਦਾ ਹੈ ਤੇ ਨਾ ਹੀ ਇਸ ਦਾ ਕੋਈ ਇਲਾਜ ਹੁੰਦਾ ਹੈ।

ਘੜੀ-ਦੋ ਘੜੀ ਬੰਦਾ ਰੱਬ ਦੀ ਰਜ਼ਾ ਨੂੰ ਮੰਨਣ-ਸਮਝਣ ਦੀ ਪੀਰਾਂ-ਫਕੀਰਾਂ ਵੱਲੋਂ ਦਿੱਤੀ ਸਮਝੌਤੀ ਆਪਣੇ ਆਪ ਨੂੰ ਦਿੰਦਾ ਹੈ। ਜਿਵੇਂ ਕਿ ਪੀਲੂ ਨੇ ਕਿਹਾ ਹੈ ਕਿ ...ਪੀਲੂ ਆਖੇ ਸ਼ਾਇਰਾ ਕਿਤ ਵਲ ਗਿਆ ਜਹਾਨ; ਬਹਿ ਬਹਿ ਗਈਆਂ ਮਜ਼ਲਸਾਂ ਲਗ ਲਗ ਗਏ ਦੀਵਾਨ।' ਪੀਲੂ ਭਗਤ ਤੋਂ ਕਿਤੇ ਪਹਿਲਾਂ ਬਾਬਾ ਫਰੀਦ ਨੇ ਵੀ ਕੁਦਰਤ ਵਿਚ ਅਨੰਤ ਕਾਲ ਤੋਂ ਚਲ ਰਹੇ ਮਨੁੱਖਤਾ ਦੇ ਵਹੀਰਾਂ ਬਾਰੇ ਇਨ੍ਹਾਂ ਸ਼ਬਦਾਂ ਵਿਚ ਜ਼ਿਕਰ ਕੀਤਾ ਹੈ ...ਸੇਖ ਹੈਯਾਤੀ ਜਾਗ ਨ ਕੋਈ ਬਿਰੁ ਰਹਿਆ। ਜਿਸ ਆਸਾਣੀ ਹਮ ਬੈਠੇ ਕੇ ਤੇ ਬੈਸਿ ਗਇਆ।।'

ਪਰ ਇਸ ਸਮਾਜਿਕ ਵਰਤਾਰੇ ਵਿਚ ਮਨੁੱਖੀ ਸਮਾਜ ਦੇ ਮੌਕਾਪ੍ਰਸਤ ਤੇ ਮੋਹਤਬਰਾਂ ਦਾ ਇਕ ਵੱਡਾ ਕੋਹੜ ਇਹ ਸਾਹਮਣੇ ਆਉਂਦਾ ਹੈ ਕਿ ਉਹ ਵਿਖਾਵਾ ਮਾਤਰ ਮੁਲਜ਼ੇਦਾਰੀਆਂ ਪੂਰਦੇ ਹਨ। ਇਹ ਮੁਲਜ਼ੇਦਾਰੀ ਦਾ ਪਰਪੰਚ ਬੜਾ ਬੇਅਰਸ਼ ਤੇ ਪਿਆਰ ਵਿਹੁਣਾ ਜਿਹਾ ਹੁੰਦਾ ਹੈ। ਮੋਹ-ਪਿਆਰ ਤਾਂ ਦੂਰ ਦੀ ਗੱਲ ਹੈ; ਇਹ ਵਿਖਾਵਾ ਇੰਨਾ ਸੰਵੇਦਨਾਹੀਣ ਹੁੰਦਾ ਹੈ ਕਿ ਇਹ ਅਕਸਰ ਦੁਖੀ ਜੀਆਂ ਨੂੰ ਕੁੱਝ ਸਕੁਨ ਦੇਣ ਦੀ ਥਾਂ ਸੱਟ ਜਿਹੀ ਮਾਰਦਾ ਹੈ। ਵਿਖਾਵਾ ਮਾਤਰ ਮੌਕਾ-ਪ੍ਰਸਤ ਲੋਕ ਵਿਛੜੀ ਆਤਮਾ ਨੂੰ ਇਹ ਸ਼ਰਧਾਜਲੀਆਂ ਦਿੰਦੇ ਦਿਸਦੇ ਹਨ ਕਿ ਭਾਈ ਜਾਣ ਵਾਲਾ ਤਾਂ ਗੁਣਾਂ ਦਾ ਭੰਡਾਰਾ ਸੀ। ਸਮਾਜ ਤਾਂ ਹੁਣ ਉਸ ਦਾ ਦੇਣਾ ਹੀ ਨਹੀਂ ਦੇ ਸਕਦਾ।

ਉਸ ਦੀ ਵਿਦਵਤਾ ਤੇ ਉਸ ਦੇ ਤਜਰਬੇ ਤੋਂ ਬਿਨਾਂ ਤਾਂ ਪੰਜਾਬ ਹੁਣ ਯਤੀਮ ਹੀ ਹੋ ਗਿਆ ਹੈ। ਉਸ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਜਦੋਂ ਕਿ ਵਿਛੜੀ ਆਤਮਾ ਦੇ ਨਜ਼ਦੀਕੀ ਹੀ ਜਾਣਦੇ ਹੁੰਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਆਰੇ ਨਾਲੋਂ ਵਿਛੜਣ ਦਾ ਇਕ ਵੱਡਾ ਸੰਤਾਪ ਕਿਵੇਂ ਆਪਣੇ ਮਨ-ਤਨ 'ਤੇ ਹੰਦਾਇਆ ਹੁੰਦਾ ਹੈਂ? ਇਸ ਲਈ ਉਹ ਇਹ ਵੀ ਸਮਝਦੇ ਹਨ ਕਿ ਇਹ ਝੂਠੀਆਂ ਤਸੱਲੀਆਂ ਦੇਣ ਵਾਲੇ ਹਮਦਰਦ ਲੋਕ ਉਸ ਸਵਰਗਗਵਾਈ ਸੱਜਣ ਦੀ ਅਖਰੀ ਦਿਨਾਂ ਦੀ ਗੱਲ ਤਾਂ ਇਕ ਪਾਸੇ ਰਹੀ; ਸਗੋਂ ਸਾਲਾਂ ਬੱਧੀ ਉਸ ਦਾ ਅਤਾ-ਪਤਾ ਵੀ ਲੈਣ ਲਈ ਨਹੀਂ ਬਹੁੜੇ ਹੁੰਦੇ। ਲੋਕ ਦਿਲਬਰੀਆਂ ਦਿੰਦੇ ਹਨ ਕਿ ਭਾਈ ਹੁਣ ਰੋਣ ਦਾ ਕੀ ਫਾਇਦਾ ਦਿਲ ਨੂੰ ਕਰੜਾ ਕਰਕੇ ਵਾਹਿਗੁਰੂ-ਵਾਹਿਗੁਰੂ ਕਰੋ। ਰੱਬ ਦਾ ਭਾਣਾ ਮੰਨ ਕੇ ਹੀ ਦਿਨ ਕਟੀ ਹੋਉਂਗੀ। ਰੱਬ ਮਿਹਰ ਕਰੁ ਭਾਈ।

ਗੁਰੂ, ਪੀਰ, ਪੈਰਿੰਬਰ ਇਸ ਲਈ ਤਾਂ ਦੁਨੀਆਂ ਨੂੰ ਦਿੜ੍ਹੜ੍ਹੁ ਕਰਵਾ ਗਏ ਹਨ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਬੰਦੇ ਦੀ ਤਾਂ ਬੱਸ ਇੰਨੀ ਕੁ ਹੀ ਮਿਆਦ ਹੈ ਕਿ ਉਹ ਚੰਗੇ ਭਾਗੀਂ ਕਹਿ ਸਕੇ ਕਿ "ਬਸ ਇਤਨੀ ਸੀ ਹੈ ਦਾਸਤਾਨੇ ਹਯਾਤ; ਤੇਰੇ ਦਰ ਪੇ ਆਏ ਔਰ ਸਜਦਾ ਕਰ ਚਲੋ।"

ਬੱਸ ਉਦੋਂ ਸੱਚੇ ਦਿਲਾ-ਮਨਾ ਦੀਆਂ ਦਿਲਬਰੀਆਂ ਹੀ ਕੰਮ ਆਉਂਦੀਆਂ ਹਨ। ਜਦੋਂ ਕਿ ਸਾਕ-ਸਕੀਰੀਆਂ ਮੋਹ-ਮਾਇਆ ਦੀਆਂ ਤੰਦਾ ਦੀ ਸਾਂਝ ਤੇ ਆਪੋ-ਆਪਣੇ ਰਿਸ਼ਤਿਆਂ ਤੇ ਸਬੰਧਾਂ ਦੀ ਨਿਸਥਤ ਨਾਲ ਸਮਝੌਤੀਆਂ ਦਿੰਦੇ ਹਨ ਕਿ ਭਾਈ ਇਹ ਤਾਂ ਰੂਹਾਂ ਦੇ ਰਿਸ਼ਤੇ ਹੁੰਦੇ ਹਨ। ਬੱਸ ਉਸ ਵਿਛੜੀ ਆਤਮਾ ਦਾ ਰਿਸ਼ਤਾ ਤਾਂ ਆਪਣੇ ਨਾਲ ਇੰਨਾਂ ਹੀ ਸੀ। ਬੱਸ ਭਾਈ ਹੁਣ ਰੋਣ ਨਾਲ ਕੀ ਬਣਦਾ ਹੈ; ਉਸ ਪਿਆਰੇ ਦੀ ਰੂਹ ਤਾਂ ਉਡਾਰੀ ਮਾਰ ਗਈ ਹੈ। ਪਰ ਉਹ ਜਾਂਦਾ-ਜਾਂਦਾ ਇਕ ਹੋਰ ਸਿਤਮ ਹੋਰ ਵੀ ਢਾਹ ਗਿਆ ਹੈ ਕਿ ਜਾਂਦੀ ਵਾਰੀ ਇਹ ਵੀ ਦੱਸ ਕੇ ਨਹੀਂ ਗਿਆ ਕਿ ਹੁਣ ਚਿੱਠੀਆਂ ਕਿੱਧਰ ਨੂੰ ਪਾਈਏ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਸਾਇੰਸ ਨੇ ਬ੍ਰਾਹਮੰਡ ਨੂੰ ਅਕਾਸ਼ ਤੋਂ ਪਤਾਲ ਤੱਕ ਹੰਗਾਲ ਦਿੱਤਾ ਹੈ। ਕੁਦਰਤ ਦੇ ਅਨੇਕਾਂ ਭੇਦ ਭਰੇ ਕ੍ਰਿਸ਼ਮਿਆਂ ਦੇ ਵਿਗਿਆਨੀਆਂ ਨੇ ਹਾਥ ਪਾ ਲਈ ਹੈ। ਮਨੁੱਖੀ ਸਰੀਰ ਦੇ ਖਾਸ ਤੌਰ 'ਤੇ ਦਿਲ ਤੇ ਦਿਮਾਗ ਦੇ ਡਾਕਟਰਾਂ ਨੇ ਬਖੀਏ ਉਧੇਤੇ ਦਿੱਤੇ ਹਨ। ਇਥੋਂ ਤੱਕ ਕਿ ਜਨਮ ਦੇ ਕਈ ਗੁਝੇ ਭੇਤਾਂ ਤੇ ਸੁਰਾਗਾਂ ਦੀ ਬਾਹ ਪਾ ਲਈ ਹੈ। ਪਰ ਜਨਮ ਸਮੇਂ ਉਸ ਨੂੰ ਦੇ ਗੋੜੇ ਵਰਗੇ ਮਾਸ-ਹੱਡੀਆਂ ਦੇ ਲੋਬੜੇ ਵਿਚ ਰੂਹ ਕਿਸੋਂ ਆਉਂਦੀ ਹੈ ਤੇ ਫਿਰ ਮਰਨ ਸਮੇਂ ਸੂਤ ਦੇ ਉਲੜੇ ਗਲੋਟੇ ਵਰਗੇ ਸਰੀਰ ਵਿਚੋਂ ਰੂਹ ਕਿਥੇ ਚਲੀ ਜਾਂਦੀ ਹੈ? ਇਸ ਪ੍ਰਸ਼ਨਾਤਮਿਕ ਰੱਬੀ ਜਲਵੇ ਨੂੰ ਅੱਜ ਤੱਕ ਮਨੁੱਖਤਾ ਦਾ ਨਾ ਕੋਈ ਵਿਦਵਾਨ ਤੇ ਨਾ ਕੋਈ ਸਾਇੰਸਦਾਨ ਸਮਝ ਸਕਿਆ ਹੈ। ਇਸ ਪੱਖੋਂ ਵਿਗਿਆਨ ਤੇ ਵੱਡੇ ਵਿਗਿਆਨੀਆਂ ਦੇ ਵੀ ਹੱਥ ਖੜ੍ਹੇ ਹਨ। ਬੱਸ ਗੁਰਬਾਣੀ ਦਾ ਛੁਰਮਾਨ ‘ਬਾਬਾ ਬੋਲਤੇ ਥੇ ਕਹਾਂ ਗਏ’ ਹੀ ਅਟਲਾਧਾ ਹੈ।



## ਸਾਡੀ ਸਿੱਖਿਆ ਪ੍ਰਣਾਲੀ ਦੇ ਕੁੱਝ ਕੁ ਚਮਤਕਾਰੇ

“ਦਸ਼ਕਾਇਤ ਹੈ ਮੁੜੇ, ਖੁਦਾਵੰਦਾਨਿ ਮਕਤਬ ਸੇ  
ਸਬਕ ਸ਼ਾਹੀਂ ਕੇ ਬਚੋਂ ਕੋ, ਦੇ ਰਹੇ ਹੈ ਖਾਕਬਾਜ਼ੀ ਕਾ”



ਵੈਦਿਕ ਕਾਲ ਸਮੇਂ ਹਿੰਦੁਸਤਾਨ ਦੀ ਸਭਿਆਤਾ ਤੇ ਸੰਸਕ੍ਰਿਤੀ ਬਹੁਤ ਬੁਲੰਦੀ 'ਤੇ ਸੀ। ਪਰ ਮੱਧ ਕਾਲ ਵਿਚ ਮੁਸਲਮਾਨਾਂ ਤੇ ਫਿਰ ਅੰਗਰੇਜ਼ਾਂ ਦੇ ਰਾਜ ਸਮੇਂ ਸਾਨੂੰ ਗੁਲਾਮੀ ਦਾ ਸੱਪ ਸੁੰਘ ਗਿਆ। ਅਸੀਂ ਆਪਣੀ ਬੁੱਧੀ ਨੂੰ ਤਾਲੇ ਮਰ ਕੇ, ਜੋ ਹੁਕਮ ਮੇਰੇ ਆਕਾ ਦੀ ਪ੍ਰਵਿਰਤੀ ਦੇ ਤਹਿਤ ਆਪਣੀ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਆਪ ਹੀ ਲਾਈ ਲਾ ਦਿੱਤਾ। ਮੁਗਲ ਸਾਸਕਾਂ ਤੋਂ ਲੈ ਕੇ ਅੰਗਰੇਜ਼ ਸਾਸਕਾਂ ਨੇ ਆਪਣੇ-ਆਪਣੇ ਸਮੇਂ ਦੀ ਲੋੜ ਮੁਤਾਬਿਕ ਸਾਨੂੰ ਸਿੱਖਿਆ ਪ੍ਰਣਾਲੀ ਤਾਂ ਦਿੱਤੀ। ਪਰ ਇਹ ਸਿੱਖਿਆ ਪ੍ਰਣਾਲੀ ਗੈਰ ਮੁਲਕੀ ਸਾਸਕਾਂ ਦੇ ਹੀ ਮੰਤਵ ਸਿੱਧ ਕਰਦੀ ਸੀ। ਇਸ ਸੰਦਰਭ ਵਿਚ ਭਾਰਤ ਨੂੰ ਤਰਤੀਬ-ਬੱਧ ਵਿਦਿਅਕ ਢਾਂਚਾ ਦੇਣ ਦਾ ਨਾਮਣਾ ਲਾਰਡ ਮੈਕਲੇ ਨੂੰ ਦਿੱਤਾ ਜਾਂਦਾ ਹੈ।

ਬੇਸ਼ੱਕ ਲਾਰਡ ਮੈਕਲੇ ਨੂੰ ਭਾਰਤ ਵਿਚ ਸੁਧਾਰਾਂ ਤੇ ਖਾਸ ਤੌਰ 'ਤੇ ਵਿਦਿਅਕ ਪ੍ਰਣਾਲੀ ਦੇ ਸੁਧਾਰਾਂ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਪਰ ਉਸ ਦੀ ਸਾਡੇ ਵਿਰਾਸਤੀ ਸਭਿਆਚਾਰ ਤੇ ਵਿਦਿਅਕ ਪ੍ਰਣਾਲੀ ਬਾਰੇ ਜੋ ਨੀਤੀ ਸੀ। ਉਹ ਉਸ ਦੇ ਬ੍ਰਿਟਿਸ਼ ਪਾਰਲੀਮੈਂਟ ਨੂੰ 2 ਫਰਵਰੀ 1835 ਨੂੰ ਦਿੱਤੇ ਬਿਆਨ ਤੋਂ ਬਹੁਤ ਹੀ ਸਪਸ਼ਟ ਹੋ ਜਾਂਦੀ ਹੈ।

ਮੈਕਲੇ ਨੇ ਕਿਹਾ ਸੀ ਕਿ ‘ਮੈਂ ਹਿੰਦੁਸਤਾਨ ਦੇ ਇਕ ਕੋਨੇ ਤੋਂ ਚੂਜੇ ਕੋਨੇ ਤੱਕ ਗਿਆ ਹਾਂ। ਇਸ ਵਿਚ ਮੈਂ ਕਿਸੇ ਆਦਮੀ ਨੂੰ ਮੰਗਦੇ ਨਹੀਂ ਦੇਖਿਆ। ਮੈਂ ਕੋਈ ਇਥੇ ਕੋਈ ਚੋਰ ਵੀ ਨਹੀਂ ਦੇਖਿਆ। ਅਜਿਹਾ ਮੁਲਕ ਜਿਥੇ ਲੋਕਾਂ ਦੀਆਂ ਸਮਾਜਿਕ ਕਦਰਾਂ-ਕੀਮਤਾਂ ਇੰਨੀਆਂ ਚੰਗੀਆਂ ਹੋਣ ਤੇ ਉਨ੍ਹਾਂ ਦਾ ਮਾਨਸਿਕ ਪੱਧਰ ਇੰਨਾ ਉੱਚਾ ਹੋਵੇ। ਇਸ ਦੇਸ਼ ਨੂੰ ਅਸੀਂ ਕਦੇ ਵੀ ਸਹੀ ਅਰਥਾਂ ਵਿਚ ਨਹੀਂ ਜਿੱਤ ਸਕਾਂਗੇ। ਜਦੋਂ ਤੱਕ ਕਿ ਇਸ ਕੌਮ ਦੀ ਰੀੜ੍ਹ ਦੀ ਹੱਡੀ

ਇਨ੍ਹਾਂ ਦੀ ਨੈਤਿਕ ਤੇ ਸਭਿਆਚਾਰਕ ਵਿਰਾਸਤ ਨੂੰ ਅਸੀਂ ਨਹੀਂ ਤੋੜਦੇ।

ਇਸ ਲਈ ਮੈਂ ਤਜਵੀਜ਼ ਪੇਸ਼ ਕਰਦਾ ਹਾਂ ਕਿ ਅਸੀਂ ਇਨ੍ਹਾਂ ਦੀ ਪੁਰਾਤਨ ਵਿਦਿਅਕ ਪ੍ਰਣਾਲੀ ਤੇ ਸਭਿਆਚਾਰ ਨੂੰ ਅੰਗਰੇਜ਼ੀ ਸਭਿਆਤਾ ਨਾਲ ਇੰਨਾ ਬਦਲ ਦੇਈਏ ਕਿ ਹਿੰਦੋਸਤਾਨੀ ਇਹ ਸਮਝਣ ਲੱਗ ਪੈਣ ਕਿ ਜੋ ਕੁਝ ਵੀ ਵਿਦੇਸ਼ੀ ਹੈ ਤੇ ਜੋ ਕੁਝ ਵੀ ਅੰਗਰੇਜ਼ੀ ਵਿਚ ਹੈ, ਉਹ ਹੀ ਇਨ੍ਹਾਂ ਲਈ ਵਡਮੁੱਲਾ ਹੈ। ਇਸ ਨਾਲ ਇਹ ਲੋਕ ਆਪਣੀ ਸਵੈਮਾਣਤਾ ਤੇ ਆਪਣਾ ਸਭਿਆਚਾਰ ਗੁਆ ਬੈਠਣਗੇ। ਇਸ ਤਰ੍ਹਾਂ ਸੱਹੀ ਅਰਥਾਂ ਵਿਚ ਹਿੰਦੋਸਤਾਨੀ ਸਾਡੇ ਗੁਲਮ ਹੋ ਜਾਣਗੇ।’

ਅੱਜ ਸਾਡੀ ਵਿਦਿਅਕ ਪ੍ਰਣਾਲੀ ਹੀ ਨਹੀਂ, ਸਗੋਂ ਸਾਡੀ ਸਮੁੱਚੀ ਹੋਂਦ ਤੇ ਵੀ ਅੰਗਰੇਜ਼ੀ ਦੀ ਪ੍ਰਤੱਖ ਮੋਹਰ-ਛਾਪ ਨਜ਼ਰ ਆ ਰਹੀ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਅਸੀਂ ਮੈਕਾਲੇ ਦੀ ਬਦਨੀਤੀ ਆਪਣੀ ਨੀਤੀ ਵਜੋਂ ਅਪਣਾ ਲਈ ਹੈ।

ਅਜਿਹੇ ਬਦਦਿਆਨਤੀ ਅੰਗਰੇਜ਼ੀ ਸਾਮਰਾਜ ਦੇ ਉਸ ਜਬਰ ਦੇ ਖਿਲਾਫ਼ ਭਾਰਤ ਦੇ ਅਨੇਕਾਂ ਸਵਤੰਤਰਤਾ ਸੰਗਰਾਮੀਆਂ ਸੰਘਰਸ਼ੀ ਯੋਧਿਆਂ ਤੇ ਕੁਰਬਾਨੀ ਦੇ ਪੁੰਜਾਂ ਨੇ ਆਵਾਜ਼ ਬੁਲੰਦ ਕੀਤੀ। ਉਸ ਦੀਆਂ ਗੁਲਮੀ ਦੀਆਂ ਜੰਜ਼ੀਰਾਂ ਤੋੜ ਕੇ 15 ਅਗਸਤ, 1947 ਨੂੰ ਭਾਰਤ ਵਾਸੀਆਂ ਨੂੰ ਇਕ ਵਾਰ ਫਿਰ ਆਪਣੇ ਸਾਨਾ-ਮੱਤੇ ਅਮੀਰ ਵਿਰਸੇ-ਵਿਰਾਸਤ ਨੂੰ ਮਾਨਣ ਅਤੇ ਸਵੈਮਾਣ ਭਰਪੂਰ ਜਿੰਦਗੀ ਜਿਊਣ ਦਾ ਅਜਾਦਾਨਾ ਹੱਕ ਦਿਵਾਇਆ।

ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਕਿ ਉੱਚ ਅਧਿਕਾਰੀਆਂ ਦੇ ਦੜਤਾਂ ਵਿਚ ਉਹ ਪਟਵਾਰੀ ਤੇ ਕਲਰਕ ਜਾਂ ਥਾਣਿਆਂ ਵਿਚ ਦਰੋਗੇ ਭਰਤੀ ਕੀਤੇ ਜਾ ਸਕਣ। ਜਿਥੋਂ ਤੱਕ ਭਾਰਤ ਦੇ ਸਾਹਿਤ, ਸਭਿਆਚਾਰ ਤੇ ਧਰਮਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਸਵਾਲ ਹੈ। ਉਸ ਬਾਰੇ ਬਹੁਤ ਕੁਝ ਕਿਹਣ ਤੋਂ ਬਿਨਾਂ ਹੀ ਗੱਲ ਦੀ ਪੂਰੀ ਸਮਝ ਆ ਜਾਂਦੀ ਹੈ।

ਸਾਡੇ ਦੇਸ਼ ਦੇ ਸਮੇਂ-ਸਮੇਂ ਤੇ ਹੋਏ ਦੇਸ਼ ਭਗਤਾਂ ਭਾਵੇਂ ਉਹ ਪੋਰਸ ਸੀ ਜਾਂ ਭਾਵੇਂ ਉਹ ਰਾਣਾ ਸਾਂਗਾ, ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਮਰੱਹਟਾ ਤੇ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ; ਸਾਡੇ ਗੈਰ-ਮੁਲਕੀ ਹੁਕਮਰਾਨਾਂ ਨੇ ਇਨ੍ਹਾਂ ਸਭ ਦੀ ਵਡਿਆਈ ਨੂੰ ਅਦਿਸ਼ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਫੇਰ ਸਾਡੇ ਹਜ਼ਾਰਾਂ ਹੀ ਸ਼ਹੀਦ-ਮੁਰੀਦ ਜੋ ਕਿ ਆਪਣੇ ਸਮਿਆਂ ਤੇ ਸਥਿਤੀਆਂ ਅਨੁਸਾਰ ਦੇਸ਼ ਲਈ ਰਣ ਤੱਤੇ ਵਿਚ ਜੁਝਦੇ ਹੋਏ ਘੋਰ ਸੰਗਰਾਮ ਅਤੇ ਕੁਰਬਾਨੀਆਂ ਕਰ ਗਏ। ਉਨ੍ਹਾਂ ਸਾਰੇ ਲੋਕ ਨਾਇਕਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਵਿਦਰੋਹੀ, ਗਦਰੀ ਜਾਂ ਇਨਕਲਾਬੀ ਹੋਣ ਦਾ ਫਤਵਾ ਦੇ ਕੇ ਉਨ੍ਹਾਂ ਦੀ ਹਸਤੀ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਥੋਂ ਤੱਕ ਕਿ ਉਨ੍ਹਾਂ ਦੀ ਵਿਦਵਾਨਾਂ ਰਾਹੀਂ ਇਸ ਤਰ੍ਹਾਂ

ਤੋੜ-ਮਰੋੜ ਕੇ ਪੇਸ਼ ਕੀਤਾ ਕਿ ਅਸੀਂ ਹੁਣ ਤੱਕ ਵੀ ਵਧੀਆ ਜਿਹਨੀ ਗੁਲਾਮਾਂ ਵਜੋਂ ਲਕੀਰ ਦੇ ਛਕੀਰ ਬਣ ਕੇ ਵਿਦੇਸ਼ੀਆਂ ਵੱਲੋਂ ਲਿਖੇ-ਲਿਖਾਏ ਗਏ ਅੱਖਰਾਂ ਨੂੰ ਵਿਧ-ਮਾਤਾ ਦੇ ਅੱਖਰ ਸਮਝ ਕੇ ਸਤਿ ਬਚਨ ਕਰਕੇ ਮੰਨ ਰਹੇ ਹਾਂ।

ਸਾਨੂੰ ਦਿੱਤੀ ਗਈ ਵਿਦਿਅਕ ਪ੍ਰਣਾਲੀ ਅਨੁਸਾਰ ਇਮਤਿਹਾਨਾਂ ਵਿਚ ਵਧੀਆ ਸਥਾਨ ਪ੍ਰਾਪਤ ਕਰਨ ਲਈ ਵਿਦੇਸ਼ੀ ਜਾਬਰ ਸ਼ਾਸਕਾਂ ਦੇ ਸੋਹਲੇ ਗਾਏ ਜਾਂਦੇ ਹਨ। ਬੇਸ਼ਟਕ ਅਸੀਂ ਆਪਣੇ ਸੰਘਰਸ਼ੀ ਯੋਧਿਆਂ ਦੀ ਮੂੰਹ ਜ਼ਬਾਨੀ ਤਾਰੀਫ ਤਾਂ ਕਰਦੇ ਹਾਂ। ਪਰ ਪਾਠ-ਪਠਣ ਤੇ ਰਟਣ ਗੈਰ ਮੁਲਕੀ ਸਲਤਨਤਾਂ ਦਾ ਹੀ ਕਰਦੇ ਹਾਂ। ਇਹ ਸਾਰੀ ਗੱਲ-ਕਬਾ ਦਾ ਸਾਰ-ਅੰਸ ਬਕੋਲ ਪ੍ਰਸਿੱਧ ਸ਼ਾਇਰ ਤਾਰਿਕ ਇਹ ਹੈ ਕਿ : ‘ਯੋਹ ਸ਼ਉਰ ਭੀ ਸ਼ਾਇਦ ਛੀਨ ਲੇਗੀ ਦੁਨੀਆਂ, ਕਿਸ ਕੋ ਯਾਦ ਰੱਖਨਾ ਹੈ, ਕਿਸ ਕੋ ਭੂਲ ਜਾਨਾ ਹੈ।’

ਇਸ ਪ੍ਰਬਾਇ ਸਾਡੇ ਲਈ ਪੋਰਸ ਦੀ ਬਜਾਏ ਸਿਕੰਦਰ ਮਹਾਨ ਹੈ। ਰਾਣਾ ਸੰਗਰਮ ਸਿੰਘ ਦੀ ਥਾਂ ਬਾਬਰ ਮਹਾਨ ਹੈ। ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਇਕ ਛੋਟੇ ਜਿਹੇ ਖਿਤੇ ਦੇ ਵਿਦਰੋਹੀ ਹੀ ਬਣਾ ਦਿੱਤੇ ਗਏ ਹਨ। ਬਾਕੀ ਗੱਲ ਤਾਂ ਛੱਡੇ, ਉਸ ਸਮੇਂ ਦੇ ਜ਼ੁਲਮ ਤੇ ਜ਼ਬਰ ਦੇ ਵਿਹੁੱਧ ਟੱਕਰ ਲੈਣ ਵਾਲੇ ਮਹਾਨ ਗੁਰੂਆਂ ਤੇ ਉਨ੍ਹਾਂ ਦੇ ਇਤਿਹਾਸਕ ਦੌਰ ਦੇ ਇਸ ਸਬੰਧੀ ਤੱਥ ਅੱਜ ਤੱਕ ਵੀ ਅਣਗੋਲੇ ਹੀ ਰਹੇ ਹਨ। ਅਸੀਂ ਅਜਾਦੀ ਤੋਂ ਬਾਅਦ ਹੁਣ ਤੱਕ ਵੀ ਉਨ੍ਹਾਂ ਨੂੰ ਆਪਣੇ ਇਤਿਹਾਸ ਤੇ ਸਾਹਿਤ ਵਿਚ ਬਣਦਾ ਸਥਾਨ ਨਹੀਂ ਦੇ ਸਕੇ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੇ ਮਹਾਨ ਗੁਰੂ ਤੇ ਸੰਤ ਸਿਪਾਹੀ ਦੇ ਲਾਸਾਨੀ ਸਰਬੰਸਦਾਨ ਨੂੰ ਵੀ ਅਸੀਂ ਸਿੱਖਿਆ ਪ੍ਰਣਾਲੀ ਦੇ ਕੋਰਸਾਂ ਵਿਚ ਅੱਖ-ਪ੍ਰੋਖੇ ਕੀਤਾ ਹੋਇਆ ਹੈ। ਸ਼ਾਇਦ ਇਸ ਲਈ ਹੈ ਕਿ ਔਰਗਜ਼ੇਬ ਸਾਰੇ ਮੁਲਕ ਦਾ ਬਾਦਸ਼ਾਹ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਆਪ ਨੂੰ ਅਨੰਦਪੁਰ ਸਾਹਿਬ ਦੇ ਖਿੱਤੇ ਦਾ ਰਾਜਾ ਵੀ ਨਹੀਂ ਕਹਾਇਆ।

ਸਿਤਮ ਇਹ ਹੈ ਕਿ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਦੇ ਸਮੇਂ ਵਾਂਗ ਅਜਾਦੀ ਤੋਂਥਾਅਦ ਵੀ ਪੋਰਸ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਅਤੇ ਅੱਗੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਤਕ ਤੇ ਫਿਰ ਅਜਾਦੀ ਦੇ ਸੁਤੰਤਰਤਾ ਸੈਨਾਨੀਆਂ ਨੂੰ ਇਤਿਹਾਸ ਵਿਚ ਛੁੱਟ ਨੋਟ ਕੁ ਜਿੰਨਾ ਹੀ ਸਥਾਨ ਦਿੱਤਾ ਜਾ ਰਿਹਾ ਹੈ। ਭਾਵੇਂ ਉਹ ਕਰਤਾਰ ਸਿੰਘਸਰਾਭਾ, ਮਦਨ ਲਾਲ ਫੀਗਰਾ, ਰਾਮ ਪ੍ਰਸਾਦ ਬਿਸਮਿਲ, ਠਾਕਰ ਰੋਸ਼ਨ ਸਿੰਘ, ਚੰਦਰ ਸ਼ੇਖਰ ਅਜਾਦ, ਰਾਜਗੁਰੂ, ਸੁਖਦੇ ਵ, ਸ਼ਹੀਦ-ਏ-ਅਜਾਮ ਸ. ਭਗਤ ਸਿੰਘ ਜਾਂ ਭਾਵੇਂ ਸ਼ਹੀਦ ਉਧਮ ਸਿੰਘ ਹੋਵੇ ਜਾਂ ਸੁਭਾਸ ਚੰਦਰ ਬੋਸ ਵਰਗੇ ਬਲੀਦਾਨੀ ਹੋਣ, ਇਨ੍ਹਾਂ ਸਭ ਨੂੰ ਲਗਦੀ-ਵਾਹ ਅੱਖ-ਪ੍ਰੋਖੇਂ ਹੀ ਕੀਤਾ ਗਿਆ ਹੈ। ਫਿਰ ਬੰਗਾਲ ਦੇ ਕੀ ਸਮੁੱਚੇ ਭਾਰਤ ਦੇ ਹਿੰਦੂ ਸਿੱਖ ਤੇ ਮੁਸਲਮਾਨ ਕ੍ਰਾਂਤੀਕਾਰੀਆਂ ਤੇ ਸੰਘਰਸ਼ੀ ਯੋਧਿਆਂ ਨੂੰ ਤਾਂ ਕਿਸੇ ਨੇ ਪੁਛਣਾ ਹੀ ਕੀ ਸੀ?

ਮੁੱਕਦੀ ਗੱਲ ਤਾਂ ਇਹ ਹੈ ਕਿ ਸਾਡੀ ਵਿਦਿਅਕ ਪ੍ਰਣਾਲੀ ਤੇ ਵਿਦਿਅਕ ਅਦਾਰਿਆਂ ਵਿਚ ਸੋਹਲੇ ਤਾਂ ਹੁਣ ਤਕ ਵੀ ਰਾਜਾ ਸ਼ਾਹੀ ਤਾਕਤਾਂ ਤੇ ਸ਼ਾਸਕਾਂ ਦੇ ਹੀ ਗਏ ਜਾ ਰਹੇ ਹਨ। ਇਸ ਤੋਂ ਵੀ ਵੱਡੀ ਅਲੋਕਾਰੀ ਦੀ ਗੱਲ ਇਹ ਹੈ ਕਿ ਬੇਸ਼ਕ ਅਸੀਂ “ਭਾਰਤ ਮਹਾਨ” ਦੇ ਵਖੋ-ਵਖ ਸੂਬਿਆਂ ਦੇ ਲੋਕਾਂ ਦੇ ਧਰਮਾਂ ਦੀ ਅਨੇਕਤਾ ਦੇ ਬਾਵਜੂਦ ਏਕਤਾ ਤੇ ਦੇਸ਼ ਭਗਤੀ ਦੀ ਗੱਲ ਕਰਦੇ ਹਾਂ। ਪਰ ਸੱਚਾਈ ਇਹ ਹੈ ਕਿ ਦੇਸ਼ ਵਿਚ ਖੇਤਰਵਾਦ ਦੇ ਮਾੜੇ ਪ੍ਰਭਾਵ ਤਹਿਤ ਸਾਡੀ ਸੋਚ ਇੰਨੀ ਸੌਝੀ ਹੋ ਗਈ ਹੈ ਕਿ ਖਬੋਨੂੰ ਸੱਜਾ ਨਹੀਂ ਪਛਾਣਦਾ ਜਾਪਦਾ। ਰਾਜਸਬਾਨੀਆਂ ਲਈ ਮਹਾਰਾਣਾ ਪ੍ਰਤਾਪ ਹੀ ਸਰਵੋਤਮ ਦੇਸ਼ ਭਗਤ ਹੈ ਕਿਉਂਕਿ ਸ਼ਾਇਦ ਉਹ ਪੂਰਨ ਤੌਰ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਣਦੇ ਹੀ ਨਹੀਂ ਹਨ। ਮਰਾਠਿਆਂ ਲਈ ਸ਼ਿਵਾ ਜੀ ਛਤਰਪਤੀ ਮਹਾਨ ਹਨ। ਸਪਸ਼ਟ ਹੈ ਕਿ ਮਹਾਰਾਣਾ ਪ੍ਰਤਾਪ ਬਾਰੇ ਜਾਂ ਤਾਂ ਬਹੁਤਾ ਉਹ ਜਾਣਦੇ ਨਹੀਂ ਜਾਂ ਅਤੇ ਜੋ ਜਾਣਦੇ ਵੀ ਹਨ ਤਾਂ ਵੀ ਉਨ੍ਹਾਂ ਲਈ ਮਹਾਰਾਣਾ ਪ੍ਰਤਾਪ ਦਾ ਨਾਮ ਸਾਡੀ ਫਿਰਕਾਪ੍ਰਸਤੀ ਦੀਆਂ ਹੱਦਬੰਦੀਆਂ ਕਰਕੇ ਸ਼ਿਵਾ ਜੀ ਤੋਂ ਉਪਰ ਨਹੀਂ ਹੋ ਸਕਦਾ।

ਕੁੱਝ ਸਮਾਂ ਹੋਇਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦੇਸ਼ ਤੇ ਕੌਮ ਦੇ ਲਈ ਕੀਤੇ ਸਰਬੰਸਦਾਨ ਅਤੇ ਉਨ੍ਹਾਂ ਦੇ ਬੇਸ਼ਕੀਮਤੀ ਯੋਗਦਾਨ ਬਾਰੇ ਮੈਂ ਚਾਰ-ਪੰਜ ਅਹਿਮ ਨੁਕਤਿਆਂ ਵੱਲ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਦਾ ਧਿਆਨ ਦਿਵਾਇਆ ਸੀ ਕਿ ਕਿਵੇਂ ਅਸੀਂ ਦਿਨ-ਦੀਵੀਂ, ਸਫੇਦ-ਚਿੱਟੀਆਂ, ਜੱਗ-ਜ਼ਾਹਿਰ ਸਚਾਈਆਂ ਤੋਂ ਘੋਗੜ-ਕੰਨੀ ਜਿਹੀ ਘੇਸਲ ਵੱਟ ਕੇ ਮਹਾਂ ਅਹਿਸਾਨ ਫਰਾਮੋਸ ਸਾਬਤ ਹੋ ਰਹੇ ਹਾਂ। ਕਿਸੇ ਵੀ ਯੂਨੀਵਰਸਿਟੀ ਵੱਲੋਂ ਨਾ ਤਾਂ ਅੱਜ ਤੱਕ ਇਸ ਪ੍ਰਥਾਏ ਕੋਈ ਜੁਆਬ ਆਇਆ ਹੈ ਤੇ ਨਾ ਹੀ ਇਤਿਹਾਸ ਨੂੰ ਸਮੇਂ ਦੀ ਦੀ ਮੰਗ ਅਨੁਸਾਰ ਸਹੀ ਤੁਧ ਵਿਚ ਪੇਸ਼ ਕਰਨ ਸਬੰਧੀ ਕਿਤੇ ਕੋਈ ਪਹਿਲ ਕਦਮੀ ਹੋਈ ਹੈ। ਬੈਕ! ਇਹਿਤਾਸ ਦੇ ਉਹ ਮੁੱਦੇ ਜਿਉਂ ਦੇ ਤਿਉਂ ਹੀ ਖੜ੍ਹੇ ਹਨ ਅਤੇ ਸਾਥੋਂ ਜੁਆਬ ਦੀ ਮੰਗ ਕਰਦੇ ਹਨ।

ਬੇਸ਼ਕ ਸਾਡੇ ਇਤਿਹਾਸ ਤੇ ਸਾਹਿਤ ਸਬੰਧੀ ਸਾਡੇ ਧਿਆਨ ਦੇ ਮੁਖਾਜ ਮੁੱਦੇ ਹੋਰ ਵੀ ਬੇਅੰਤ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਦੇ ਸੰਦਰਭ ਵਿਚ ਪਹਿਲਾ ਅਹਿਮ ਮੁੱਦਾ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਨੂੰ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਕੀਤੀ। ਜਿਸ ਦੇ ਬੁਨਿਆਦੀ ਸਿਧਾਂਤ ਮਨੁੱਖੀ ਅਜਾਦੀ, ਮਨੁੱਖੀ ਭਾਈਚਾਰਾ ਤੇ ਸਾਝੀਵਾਲਤਾ ਸਨ ਅਤੇ ਇਸ ਦਾ ਮੁੱਖ ਮੰਤਵ ਦਬੀ-ਕੁਚਲੀ ਕੌਮ ਨੂੰ ਜਾਤ-ਪਾਤ ਤੇ ਧਰਮ ਦੇ ਸੰਕਿਆਂ ਤੋਂ ਰਹਿਤ ਕਰਕੇ ਅਜਿਹੀ ਕੌਮ ਦੀ ਸਿਰਜਣਾ ਕਰਨਾ ਸੀ। ਜੋ ਜਬਰ ਤੇ ਜੁਲਮ ਦੇ ਖਿਲਾਫ ਹੱਕ ਤੇ ਸੱਚ ਦੀ ਲੜਾਈ ਲੜ ਸਕੇ।

ਉਸ ਤੋਂ 90 ਸਾਲ ਬਾਅਦ ਸੰਨ 1789 ਵਿਚ ਫਰਾਂਸ ਦੀ ਕ੍ਰਾਂਤੀ ਹੋਈ। ਪਰ ਸੋਚ

ਸਮਝ ਕੇ ਦੇਖੀਏ ਕਿ ਅੱਜ ਵੀ ਕਿਸੇ ਕਿਤਾਬ ਜਾਂ ਕਿਸੇ ਸਿਲੇਬਸ ਵਿਚ ਇਹ ਗੱਲ ਲਿਖੀ ਨਹੀਂ ਮਿਲਦੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਤੋਂ ਠੀਕ 90 ਸਾਲ ਪਹਿਲਾਂ ਫਰਾਂਸ ਦੀ ਕ੍ਰਾਂਤੀ ਦੇ ਅਗਰਗਾਮੀ ਬਣੇ।

ਜੇ ਕੋਈ ਹਮਾਤੜ ਸਾਥੀ ਇਹ ਤੱਥ ਫਰਾਂਸ ਦੀ ਕ੍ਰਾਂਤੀ ਦੇ ਸਵਾਲ ਸਬੰਧੀ ਜਵਾਬ ਵਿਚ ਲਿਖ ਬੈਠੇ ਤਾਂ ਉਸ ਦਾ ਫੇਲ੍ਹ ਹੋਣਾ 100' ਯਕੀਨੀ ਹੈ। ਢੂਜਾ ਮੁੱਦਾ ਇਹ ਹੈ ਕਿ ਕਿਹਾ ਜਾਂਦਾ ਹੈ ਕਿ ਵਿਲੀਅਮ ਪਿੱਟ ਦੀ ਯੰਗਰ ਦੇ ਸਮੇਂ ਇੰਗਲੈਂਡ ਦੀ ਪਾਰਲੀਮੈਂਟ ਵਿਚ ਸੰਨ 1806 ਵਿਚ ਡੈਮੋਕਰੇਸੀ ਦੇ ਅਸੂਲਾਂ ਤਹਿਤ ਪਹਿਲਾ ਮਤਾ ਪਾਸ ਕੀਤਾ ਗਿਆ। ਪਰ ਅਸੀਂ ਭੁਲ ਜਾਂਦੇਂ ਹਾਂ ਕਿ ਖਾਲਸੇ ਦੀ ਪੰਚਾਇਤ ਨੇ ਚਮਕੌਰ ਦੀ ਗੜ੍ਹੀ ਵਿਚ ਆਪਣੇ ਗੁਰੂ ਨੂੰ 22 ਦਸੰਬਰ, 1704 ਦੀ ਰਾਤ ਨੂੰ ਇਹ ਕਿ ਇਹ ਪਹਿਲਾ ਗੁਰਮਤਾ ਪਾ ਕੇ ਹੁਕਮ ਦਿੱਤਾ ਸੀ ਕਿ ਤੁਸੀਂ ਆਪਣੇ ਸ਼ਹੀਦ ਸਾਹਿਬਜ਼ਾਦਿਆਂ ਅਤੇ ਪੁੱਤਰਾਂ ਵਰਗੇ ਸਿੰਘਾਂ ਨੂੰ ਛੱਡ ਕੇ ਚਮਕੌਰ ਦੀ ਗੜ੍ਹੀ ਵਿਚੋਂ ਕੂਚ ਕਰ ਜਾਓ। ਖਾਲਸਾ ਪੰਚਾਇਤ ਦਾ ਵਿਸ਼ਵਾਸ ਸੀ ਕਿ ਜੇ ਗੁਰੂ ਸਾਹਿਬ ਹਨ ਤਾਂ ਪੰਥ ਰਹੇਗਾ ਤੇ ਜੇਕਰ ਦਸਵੇਂ ਪਾਤਿਸ਼ਾਹ ਨਾ ਰਹੇ ਤਾਂ ਪੰਥ ਵੀ ਨਹੀਂ ਰਹੇਗਾ। ਸੁਰਮਗਤੀ ਤੋਂ ਵੀ ਵੱਡੇ ਸੁਰਬੀਰ ਗੁਰੂ ਸਾਹਿਬ ਲਈ ਇਹ ਇਕ ਪਰਖ ਦੀ ਘੜੀ ਸੀ ਕਿ ਉਹ ਰਣਭੂਮੀ ਛੱਡਣ ਅਤੇ ਖਾਲਸਾ ਪੰਚਾਇਤ ਦਾ ਮਤਾ ਪ੍ਰਵਾਨ ਕਰਨ।

ਬੇਅੰਤ ਮਾਨਸਿਕ ਕਸ਼ਮਕਸ ਉਪਰੰਤ ਅਭਿਰ ਗੁਰੂ ਸਾਹਿਬ ਨੇ ਆਪੇ ਗੁਰ-ਚੇਲਾ ਦੇ ਸਿਧਾਂਤ ਨੂੰ ਨਿਭਾਇਆ। ਬੈਰ! ਸਾਨੂੰ ਸਭ ਨੂੰ ਇਹ ਹੁਣ ਤਕ ਪ੍ਰਤਖ ਹੋ ਚੁਕਾ ਹੈ ਕਿ ਗੁਰੂ ਸਾਹਿਬ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਪਹਿਲੇ ਮਤੇ ਤੋਂ ਠੀਕ 102 ਸਾਲ ਪਹਿਲਾਂ ਖਾਲਸਾ ਪੰਚਾਇਤ ਦਾ ਇਹ ਫੈਸਲਾ ਪ੍ਰਵਾਨ ਕੀਤਾ ਸੀ। ਪਰ ਅਸੀਂ ਇਹ ਤੱਥ ਦੁਨੀਆਂ ਨੂੰ ਦਸਣ ਤੋਂ ਪਤਾ ਨਹੀਂ ਕਿਉਂ ਜਿਜਕਦੇ ਤੇ ਡਰਦੇ ਹਾਂ?

ਸਾਡੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿਚ ਇਹ ਗੱਲ ਪੜ੍ਹਾਉਣੀ ਤਾਂ ਦੂਰ ਰਹੀ। ਅਸੀਂ ਸਾਰੇ ਬੁੱਧੀਜੀਵੀ ਕਿਸੇ ਵੀ ਕੋਰਸ ਵਿਚ ਇਹ ਤੱਥ ਫੁੱਟਨੋਟ ਵਜੋਂ ਵੀ ਨਹੀਂ ਪਾ ਸਕੇ। ਤੀਜੀ ਗੱਲ, ਹੈਨਰੀ ਡਾਉਨਾ ਤੇ ਫਲੋਰੈਸਨ ਨਾਈਟਇੰਗੇਲ ਨੇ ਕਰੀਮੀਆਂ ਦੀ ਜੰਗ ਤੋਂ ਬਾਅਦ ਸੰਨ 1853 ਦੇ ਕਰੀਬ ਰੈਂਡ ਕਰਾਸ ਦੀ ਬੁਨਿਆਦ ਰੱਖੀ ਅਤੇ ਜਖਮੀਆਂ ਤੇ ਲੋੜਵੰਦਾਂ ਦੀ ਬੇਇੰਡਹਾ ਸੇਵਾ ਕੀਤੀ। ਪਰ ਕੀ ਇਹ ਵੀ ਸੱਚਾਈ ਨਹੀਂ ਕਿ ਸੰਨ 1701 ਈਸਵੀ ਦੀ ਅਨੰਦਪੁਰ ਸਾਹਿਬ ਦੀ ਜੰਗ ਵਿਚ ਦੁਨੀਆਂ ਅਤੇ ਸਮਾਜ ਲਈ ਇਹ ਸੇਵਾ ਪੰਥੀ ਯੋਗਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਭਾਈ ਘਨੁੱਣੀਆ ਜੀ ਨੇ ਦਿੱਤਾ। ਜੇ ਸਾਡਾ ਹਿਸਾਬ ਇੰਨਾ ਕਮਜ਼ੋਰ ਨਾ ਹੋਵੇ ਤਾਂ ਇਹ ਗੁਰਬਾਣੀ ਦੇ ਸਿਧਾਂਤਾਂ ‘ਨਾ ਕੋ ਬੈਰੀ ਨਾ ਹੀ ਬਿਗਾਨਾ ਅਤੇ ਫੇਰ ਮਾਨਸ ਕੀ ਜਾਤਿ ਸਬੈ ਏਕ ਹੀ ਪਹਿਚਾਨਬੋ’ ਤੇ ਆਧਾਰਿਤ ਮਹਾਨ ਸੇਵਾ ਦਾ ਇਹ ਚਮਤਕਾਰੀ ਕੱਤਕ ਕਰੀਮੀਆ ਦੀ ਜੰਗ ਤੋਂ 150 ਸਾਲ ਪਹਿਲਾਂ ਦੀ ਗੱਲ

ਹੈ।

ਚੌਬਾ ਨੁਕਤਾ ਇਹ ਹੈ ਕਿ ਸੰਨ 1701 ਵਿਚ ਹੋਲਾ-ਮਹੱਲਾ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਘੋਲਾ, ਨੇਜ਼ਾਬਾਜ਼ੀ, ਤਲਵਾਰਬਾਜ਼ੀ, ਗੱਤਕਾ ਤੇ ਸੌਚੀਪੱਤੀ ਜਿਹੀਆਂ ਨਿਗਰ ਜਿਸਮਾਨੀ ਖੇਡਾਂ ਦੀ ਸ਼ੁਰੂਆਤ ਕੀਤੀ ਤੇ ਅਜੋਕੀਆਂ ਉਲੰਪਿਕ ਖੇਡਾਂਦੀ ਅਗਵਾਈ ਕੀਤੀ। ਪਰ ਅੰਗਰੇਜ਼ ਸਾਡੇ ਸ਼ਾਸਕ ਸਨ ਤੇ ਅਸੀਂ ਉਨ੍ਹਾਂ ਦੇ ਗੁਲਾਮ ਸੀ। ਉਨ੍ਹਾਂ ਨੇ ਘੋਲਾ ਨੂੰ ਰੈਸਲਿੰਗ ਕਹਿ ਦਿੱਤਾ, ਨੇਜ਼ਾਬਾਜ਼ੀ ਨੂੰ ਟੈਟਪੈਰਿੰਗ ਤੇ ਤਲਵਾਰਬਾਜ਼ੀ ਤੇ ਗੱਤਕਾਬਾਜ਼ੀ ਨੂੰ ਫੈਨਸਿੰਗ, ਸੌਚੀਪੱਤੀ ਨੂੰ ਜੂਡੇ ਕਰਾਏ ਕਹਿ ਦਿੱਤਾ। ਇਸ ਤਰ੍ਹਾਂ ਉਹ ਠੀਕ 200 ਸਾਲ ਬਾਅਦ ਵੀ ਅਜੋਕੀਆਂ ਉਲੰਪਿਕ ਖੇਡਾਂ ਦੀ ਸ਼ੁਰੂਆਤ ਕਰਨ ਦਾ ਸਿਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਣ ਦੀ ਥਾਂ 1896 ਵਿਚ ਲੀਅ-ਕਾਰਬੁਟਿਨ ਨੂੰ ਦੁਆ ਰਹੇ ਹਨ।

ਇਹ ਸਭ ਕੁੱਝ ਮੈਂ ਆਪਣੀ ਪੁਸਤਕ “ਮਾਨਵਤਾ ਦੇ ਪ੍ਰਣਾਮ ਸਰਬਸਦਾਨੀ ਦੇ ਨਾਮ” ਰਾਹੀਂ ਵੀ ਕੌਮ ਨਾਲ ਸਾਂਝਾ ਕਰ ਚੁੱਕਾ ਹਾਂ। ਬੇਸ਼ਕ ਸਾਨੂੰ ਇਸ ਪਖੋਂ ਨਿਰਾਸ਼ਾਵਾਦੀ ਤਾਂ ਨਹੀਂ ਹੋਣਾ ਚਾਹੀਦਾ। ਪਰ ਨਤੀਜੇ ਵਜੋਂ ‘ਪੰਚਾਂ ਦਾ ਕਿਹਾ ਸਿਰ ਮੱਥੇ’ ਤੇ ਪਰਨਾਲਾ ਉਥੇ ਦਾ ਉਥੇ ਹੀ ਰਿਹਾ’ ਵਾਲੀ ਖੇਡ ਮਤਵਾਤਰ ਚਲ ਰਹੀ ਹੈ। ਸੈਰ! ਮੇਰੀ ਮਾਨਤਾ ਹੈ ਕਿ ਉਪਰੋਕਤ ਨੁਕਤਾ ਨਿਗਾਹ ਤੋਂ ਵੀ ਕਿਤੇ ਵੱਧ ਇਕ ਹੋਰ ਅਹਿਮ ਤੱਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਨ੍ਹਾਂ ਦੀ ਦੇਸ਼ ਤੇ ਕੌਮ ਨੂੰ ਮਹਾਨਤਮ ਦੇਣ ਵਜੋਂ ਸਾਡੇ ਸਾਹਮਣੇ ਹੈ।

ਪਰ ਅਸੀਂ ਉਨ੍ਹਾਂ ਦੇ ਇਸ ਲਾਸਾਨੀ ਯੋਗਦਾਨ ਦੀ ਬਣਦੀ ਅਹਿਮੀਅਤ ਅਨੁਸਾਰ ਇਤਿਹਾਸ ਵਿਚ ਸਥਾਨ ਨਹੀਂ ਦੇ ਸਕੇ। ਉਹ ਤੱਥ ਇਹ ਹੈ ਕਿ ਗੁਰੂ ਸਾਹਿਬ ਸੰਸਾਰ ਦੇ ਏਕੋ ਸਰਬਸਦਾਨੀ ਸਨ ਅਤੇ ਦੇਸ਼ ਤੇ ਕੌਮ ਦੀ ਖਾਤਰ ਆਪਣਾ ਸਭ ਕੁੱਝ ਵਾਰਨ ਦੇ ਬਾਵਜੂਦ ਵੀ ਆਪਣੇ ਹੀ ਦੇਸ਼ ਵਾਸੀਆਂ ਵੱਲੋਂ ਦਿਖਾਏ ਅਕ੍ਰਿਤਘਣਤਾ ਭਰਪੂਰ ਵਤੀਰੇ ਪ੍ਰਤੀ ਉਨ੍ਹਾਂ ਨੇ ਕਿਸੇ ਨੂੰ ਮੰਦਾ ਨਹੀਂ ਕਿਹਾ ਤੇ ਰੱਬ ਦੀ ਰਜਾ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਸਵਾਮੀ ਵਿਵੇਂ ਕਾਨੰਦ ਨੇ ਪੂਰਨ ਸਵਰਾਜ ਦੀ ਮੰਗ ਦਾ ਮਤਾ ਪਾਸ ਕਰਨ ਲਈ ਬੁਲਾਏ ਗਏ ਸੰਨ 1929 ਦੇ ਸੰਮੇਲਨ ਸਮੇਂ ਦੇਸ਼ ਵਾਸੀਆਂ ਦੇ ਸਾਹਮਣੇ ਪੁਰਜ਼ੋਰ ਸਥਦਾਂ ਵਿਚ ਇਸ ਮਹਾਨ ਤੱਥ ਨੂੰ ਰੱਖਿਆ। ਪਰ ਅਸੀਂ ਗੁਰੂ ਸਾਹਿਬ ਦੇ ਮਹਾਨ ਤਿਆਗ ਤੇ ਉਨ੍ਹਾਂ ਦੀ ਖਿਮਾ-ਮੂਰਤ ਨੂੰ ਅੱਖ-ਪ੍ਰੋਖੇ ਕਰ ਰਹੇ ਹਾਂ।

ਸੋ ਵਰਤਮਾਨ ਸਮੇਂ ਦੀ ਇਹ ਸਭ ਤੋਂ ਵੱਡੀ ਮੰਗ ਹੈ ਕਿ ਦੇਸ਼ ਤੇ ਕੌਮ ਲਈ ਆਪਾ-ਵਾਰਨ ਵਾਲੀ ਲਾਸਾਨੀ ਸਥਾਨੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਨ੍ਹਾਂ ਦੇ ਤਿਆਗ ਨੂੰ ਦੁਨੀਆਂ ਭਰ ਦੇ ਇਤਿਹਾਸ ਤੇ ਸਾਹਿਤ ਵਿਚ ਉਜਾਗਰ ਕਰੀਏ। ਜਿਸ ਲਈ ਅੰਗਰੇਜ਼ੀ ਤੋਂ ਇਲਾਵਾ ਮੁੱਖ ਅੰਤਰਰਾਸ਼ਟਰੀ ਭਾਸ਼ਾਵਾਂ ਜਿਵੇਂ ਕਿ ਸਪੈਨਿਸ਼, ਫਰੈਂਚ, ਰੂਸੀ,

ਚੀਨੀ ਤੇ ਉਰਦੂ ਆਦਿ ਵਿਚ ਵੀ ਉਨ੍ਹਾਂ ਦੇ ਜੀਵਨ ਤੇ ਫਲਸਫੇ ਸਬੰਧੀ ਕਿਤਾਬਾਂ ਛਾਪੇ ਜਾਣ ਦੀ ਬਹੁਤ ਹੀ ਜ਼ਰੂਰਤ ਹੈ।

ਫੇਰ ਦੁਨੀਆਂ ਦੇ ਕਿਸੇ ਵੀ ਧਰਮ ਵਿਚ ਇਹ ਪਹਿਲੀ ਵਾਰ ਹੋਇਆ ਕਿ ਦੇ ਹਧਾਰੀ ਗੁਰੂ ਬਣਨ ਲਈ ਆਪੋ-ਧਾਪੀ ਤੇ ਖਾਨਾਜ਼ੰਗੀ ਨੂੰ ਹਮੇਸ਼ਾਂ ਲਈ ਖਤਮ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਸ਼ਬਦ ਗੁਰੂ” ਦੇ ਰੂਪ ਵਿਚ ਗੁਰਗੱਦੀ ਦੀ ਸੌਂਪਣਾ ਕੀਤੀ। ਉਨ੍ਹਾਂ ਦੇ ਇਸ ਵਰਦਾਨ ਮਾਤਰ ਕਾਰਨਾਮੇ ਨੂੰ ਕੌਮ ਨੇ ਅਹਿਸਾਨ ਫਰਾਮੋਜ਼ੀ ਦੇ ਹੱਦ-ਬੰਨੇ ਲੰਘ ਕੇ ਵਿਸਾਰ ਦਿੱਤਾ ਹੈ। ਅਫਸੋਸ ਦੀ ਗੱਲ ਹੈ ਕਿ ਸਾਡਾ ਇਤਿਹਾਸ ਤੇ ਅਸੀਂ ਸਾਰੇ ਮੁਕ ਗਵਾਹ ਬਣੇ ਖਲੋਤੇ ਹਾਂ। ਸਾਡੀ ਇਹ ਵਿਦਿਆ ਪੱਦਤੀ ਕਿਰੋ ਜਿਹੀ ਹੈ ਕਿ ਇਸ ਵਿਚ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣ ਦੀ ਤੌਫ਼ੀਕ ਹੁਣ ਤੱਕ ਸਾਡੇ ਵਿਚ ਪੈਦਾ ਨਹੀਂ ਹੋਈ।

ਇਹ ਕੁਝ ਕੁ ਨੁਕਤੇ ਫਿਰ ਮੈਂ ਆਪ ਸਭ ਨਾਲ ਸਾਂਝੇ ਕਰ ਰਿਹਾ ਹਾਂ। ਸਿਤਮ ਦੀ ਗੱਲ ਇਹ ਹੈ ਕਿ ਸਾਡੇ ਵਿਦਿਅਕ ਅਦਾਰੇ ਅਤੇ ਵਿਦਿਆ ਦੇ ਮਹਾਂ-ਅਚਾਰੀਏ ਵੀ ਇਨ੍ਹਾਂ ਨਿਰੋਲ ਤੱਥਾਂ ਤੋਂ ਕੰਨੀ ਵੱਟਦੇ ਹਨ। ਮੁੱਕਦੀ ਗੱਲ ਤਾਂ ਇਹ ਹੈ ਕਿ ਅੰਗਰੇਜ਼ਾਂ ਨੇ ਸਾਡੀ ਵਿਦਿਅਕ ਪ੍ਰਣਾਲੀ ਦਾ ਢਾਂਚਾ ਆਪਣੀ ਲੋੜ ਦੇ ਮੁਤਾਬਿਕ ਬਣਾਇਆ ਸੀ। ਅਸੀਂ ਅੱਜ ਅਜ਼ਾਦੀ ਤੋਂ 60 ਸਾਲ ਬਾਅਦ, ਹੁਣ ਤੱਕ ਵੀ ਆਪਣੀ ਵਿਦਿਆ ਪ੍ਰਣਾਲੀ ਨੂੰ ਅੱਜ ਦੇ ਸਮੇਂ ਦੀ ਮੁੱਖ ਮੰਗ ਮੁਤਾਬਿਕ ਨਹੀਂ ਕਰ ਸਕੇ। ਅੰਗਰੇਜ਼ਾਂ ਨੇ ਬਾਬੂ ਕਲਰਕ ਪੈਦਾ ਕੀਤੇ ਅਤੇ ਅਸੀਂ ਹੁਣ ਤਕ ਨੌਜ਼ਾਨਾਂ ਨੂੰ ਕਿੱਤਾ ਮੁਖੀ ਨਹੀਂ ਬਣਾ ਸਕੇ। ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਇਮਤਿਹਾਨੀ ਢਾਂਚਾ ਅਧੂਰਾ ਤੇ ਨੁਕਸ ਭਰਪੂਰ ਹੋਣ ਦੇ ਬਾਵਜੂਦ ਵੀ ਸਾਲ-ਦਰ-ਸਾਲ ਰਵਾਂ-ਦਰਵਾਂ ਹੈ।

ਟੈਗੋਰ ਦੇ ਅਨੁਸਾਰ ਵਿਦਿਆ ਦੇ ਨਾਂ ’ਤੇ ਅਸੀਂ ਬੱਚਿਆਂ ਦੇ ਕੁਦਰਤੀ ਹੁਨਰ ਨੂੰ ਬੁਰੀ ਤਰ੍ਹਾਂ ਕੁਚਲ ਰਹੇ ਹਾਂ। ਬਿਲਕੁਲ ਉਹ ਹੀ ਭਾਣਾ ਵਰਤ ਰਿਹਾ ਹੈ ਕਿ ਅੱਜ ਬਚੇ ਕੰਪਿਊਟਰ ਨਾਲ ਜੁੜਦੇ ਹੋਏ, ਆਪ ਹੀ ਕੰਪਿਊਟਰ ਬਣ ਗਏ ਹਨ। ਉਨ੍ਹਾਂ ਦੇ ਨੰਬਰਾਂ ਵਿਚ ਉਨ੍ਹਾਂ ਦੀ ਪ੍ਰਤੀਸ਼ਤਤਾ ਤਾਂ 99’ ਤਾਂ ਬੇਸ਼ੱਕ ਹੋ ਸਕਦੀ ਹੈ। ਇਸ ਤੋਂ ਅੱਗੇ ਸ਼ਾਇਦ ਇਹ 101’ ਹੋ ਜਾਵੇ? ਪਰ ਇਹ ਹੋਣਹਾਰ ਬਚੇ ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਤੋਂ ਵਿਰਵੇ ਹਨ ਤੇ ਸਾਡੇ ਸਮਾਜ ਦੀ ਲੋੜ ਮੁਤਾਬਿਕ ਸਰਕਾਰੀ ਨੌਕਰੀ ਨੂੰ ਤਰਜੀਹ ਦੇਣ ਤੋਂ ਬਿਨਾਂ ਹੋਰ ਕੋਈ ਜ਼ਿਆਦਾ ਯਤਨ ਨਹੀਂ ਕਰ ਰਹੇ।

ਜੇ ਅਸੀਂ ਆਪਣੀ ਇਸ ਪੁਰਾਣੀ ਵਿਦਿਅਕ ਪ੍ਰਣਾਲੀ ਦੇ ਜ਼ਰੀਏ ਬੱਚਿਆਂ ਨਾਲ ਹਿੱਟ ਐਂਡ ਟਰਾਇਲ ਜਿਹੇ ਤਜਰਬੇ ਹੀ ਕਰਦੇ ਰਹੇ ਤਾਂ ਜਾਪਦਾ ਹੈ ਕਿ ‘ਨਾ ਰਹੂਗਾ ਬਾਂਸ ਤੇ

ਨਾ ਵਜੂਗੀ ਬੰਸਰੀ'। ਮਤਲਬ ਇਹ ਕਿ ਅਸੀਂ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ, ਉਚਿ ਅਧਿਕਾਰੀ ਤੇ ਕਰਮਚਾਰੀ ਫਾਈਲਾਂ ਨੂੰ ਉਤੇਂ ਤੋਂ ਥਲੇ ਅਤੇ ਥਲੇ ਤੋਂ ਉਤੇ ਤੱਕ ਧੱਣ ਦਾ ਹੀ ਕੰਮ ਕਰਦੇ ਰਹਾਂਗੇ। ਉਸ ਤੋਂ ਵੀ ਅਗੇ ਅਸੀਂ ਉਨ੍ਹਾਂ ਨੂੰ ਫਾਈਲਾਂ ਦੇ ਜ਼ਰੂਰੀ ਮੁੱਦਿਆਂ ਨੂੰ ਦਾਖਲ ਦਫ਼ਤਰ ਕਰਨ ਦਾ ਕੰਮ ਅਸੀਂ ਮਤਵਾਤਰ ਕਰ ਰਹੇ ਹਾਂ, ਜਿਸ ਕਰਕੇ ਸਾਡੀਆਂ ਪੀੜ੍ਹੀਆਂ ਲਗਾਤਾਰ ਵਿਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵੱਧ ਅਹਿਮੀਅਤ ਦਿੰਦੀਆਂ ਆ ਰਹੀਆਂ ਹਨ।

ਸਾਡੇ ਇਤਿਹਾਸ ਦੇ ਬੇਮਿਸਾਲ ਜਰਨੈਲ ਤੇ ਯੋਧੇ ਅਤੇ ਸਾਡੇ ਸਾਹਿਤ ਦੇ ਮਹਾਨ ਰਚਨਾਕਾਰਾਂ ਤੋਂ ਸਾਨੂੰ ਬੇਗਾਨੇ ਵਿਦੇਸ਼ੀਆਂ ਦੇ ਸਾਹਿਤਕਾਰ ਤੇ ਇਤਿਹਾਸਕ ਪਾਤਰ ਵੱਧ ਪਿਆਰੇ ਲਗਦੇ ਹਨ। ਇਸ ਦਾ ਵੱਡਾ ਕਾਰਨ ਸਾਡੀ ਗੁਲਾਮ ਜ਼ਹਿਨੀਅਤ ਹੈ। ਜੋ ਕਿ ਸਾਡੀ ਲੰਬੀ ਗੁਲਾਮੀ ਤੋਂ ਉਪਜੀ ਹੈ। ਇਸ ਲਈ ਸਾਨੂੰ ਸਾਡੇ ਸਾਹਿਤ ਤੇ ਇਤਿਹਾਸ ਨੂੰ ਸੱਹੀ ਪਰਿਪੇਖ ਵਿੱਚ ਦੁਬਾਰਾ ਲਿਖਣ ਦੀ ਲੋੜ ਹੈ। ਜਿਹੜੇ ਵਿਦਿਆਕ ਸਲੇਬਸਾਂ ਵਿੱਚ ਸਾਨੂੰ ਸ਼ੈਕਸਪੀਅਰ ਹਿਟਲਰ ਤੇ ਨੈਪੋਲੀਅਨ ਪੜ੍ਹਾਏ ਜਾਂਦੇ ਹਨ; ਠੀਕ ਹੈ ਉਹ ਵੱਡੀਆਂ ਸ਼ਬਦੀਆਂ ਹਨ। ਪਰ ਨਾ ਉਹ ਸਾਡੀ ਸਭਿਆਤਾ ਦੇ ਹਨ ਤੇ ਨਾ ਹੀ ਉਹ ਸਾਡੇ ਸਭਿਆਚਾਰ ਨਾਲ ਕੋਈ ਸਰੋਕਾਰ ਰੱਖਦੇ ਹਨ। ਇਮਤਿਹਾਨ ਪਾਸ ਕਰਨ ਲਈ ਅਸੀਂ ਉਨ੍ਹਾਂ ਦੇ ਨਾਮਾਂ ਨੂੰ ਰੱਟਾ ਲਾਉਂਦੇ ਹਾਂ ਤੇ ਰਾਤਾਂ ਦੀ ਨੀਦ ਗੁਆਉਂਦੇ ਹਾਂ। ਵਿਦੇਸ਼ੀ ਇਤਿਹਾਸ ਦੇ ਹਾਕਮਾਂ ਦੇ ਜੀਵਨਾਂ ਨੂੰ ਜਾਂ ਸਾਹਿਤਕ ਰਚਨਾਵਾਂ ਨੂੰ ਜਿਸ ਤਰ੍ਹਾਂ ਅਸੀਂ ਪੜ੍ਹਣ ਵੇਲੇ ਸਾਲਾਂਬੱਧੀ ਮਿਹਨਤ ਕਰਕੇ ਆਪਣੇ ਮਨਾਂ ਵਿੱਚ ਵਸਾਇਆ।

ਇਸ ਪ੍ਰਤੀ ਮੇਰਾ ਨਿੱਜੀ ਤਜਰਬਾ ਸਾਡੇ ਸਮਾਜ ਦੇ ਕਿਸੇ ਵੀ ਵਿਅਕਤੀ ਵਾਂਗ ਇਹ ਹੈ ਕਿ ਉਹ ਸਾਡੀ ਨਿੱਤ-ਪ੍ਰਤੀ ਦੀ ਕੰਮਕਾਜੀ ਜਿੰਦਗੀ ਵਿੱਚ ਇਨ੍ਹਾਂ ਦੀ ਕਦੇ ਲੋੜ ਨਹੀਂ ਪਈ। ਇਸ ਦਾ ਕਾਰਣ ਇਹ ਹੈ ਕਿ ਸਾਡੇ ਮਸਲੇ; ਸਾਡੇ ਸਮੇਂ ਅਤੇ ਸਾਡੇ ਸਮਾਜ ਦੇ ਅਨੁਸਾਰ ਹਨ। ਜਦੋਂ ਕਿ ਵਿਦੇਸ਼ੀ ਸ਼ਬਦੀਆਂ ਦੇ ਕਾਰਨਾਮੇ ਉਨ੍ਹਾਂ ਦੇ ਹਾਲਾਤਾਂ ਤੇ ਉਨ੍ਹਾਂ ਦੇ ਸਮਾਜ ਮੁਤਾਬਿਕ ਸਨ। ਮੁੱਕਦੀ ਗੱਲ ਇਹ ਹੈ ਕਿ ਅੰਗਰੇਜ਼ਾਂ ਨੇ ਜੋ ਸਾਨੂੰ ਵਿਦਿਆ ਪ੍ਰਣਾਲੀ ਦਿੱਤੀ, ਅਸੀਂ ਉਸ ਨੂੰ ਆਪਣੇ ਸਮੇਂ ਤੇ ਸਮਾਜ ਦੀ ਲੋੜ ਮੁਤਾਬਕ ਬਿਲਕੁਲ ਹੀ ਨਹੀਂ ਬਦਲਿਆ। ਜਿਸ ਕਰਕੇ ਸਾਡੀ ਸਾਰੀ ਪੜ੍ਹਾਈ-ਲਿਖਾਈ ਦਾ ਮਹੱਤਵ ਸਾਡੇ ਲਈ ਇਮਤਿਹਾਨ ਪਾਸ ਕਰਨ ਤੋਂ ਬਾਅਦ ਸਿਰਫ ਨਾਮ-ਮਾਤਰ ਹੀ ਰਹਿ ਜਾਂਦਾ ਹੈ।

ਅੱਜ ਸਾਡਾ ਆਪਣਾ ਸੰਵਿਧਾਨ ਹੈ। ਸਾਡਾ ਆਪਣਾ ਸ਼ਾਸਨ ਤੇ ਪ੍ਰਸ਼ਾਸਨ ਹੈ, ਪਰ ਅਸੀਂ ਕਿਤੇ ਨਾ ਕਿਤੇ ਅੱਜੇ ਵੀ ਆਪਣੀ ਵਿਦਿਆਕ ਪ੍ਰਣਾਲੀ ਦੇ ਗਿਆਨ-ਧਿਆਨਦੇ ਪੱਖ ਤੋਂ ਉਣੇ ਬੋਣੇ ਜਿਹੇ ਵਿਦਵਾਨ ਕਹਾ ਕੇ ਬਿਲਕੁਲ ਸੰਭੁਸ਼ਟ ਹਾਂ। ਜਦੋਂ ਕਿ ਲੋੜ ਹੈ ਕਿ ਇਸ ਜਨਮ ਵਿੱਚ ਅਕਾਲ ਪੁਰਖ ਵੱਲੋਂ ਮਿਲੀ ਮੋਹਲਤ ਤੇ ਸਮਰਥਾ ਸਦਕਾ ਆਪਣੇ ਧਰਮ, ਸੰਸਕ੍ਰਿਤੀ,

ਸਭਿਆਚਾਰ ਬਾਰੇ ਜੋ ਖਤਰੇ-ਖਦਸੇ ਪੈਦਾ ਹੋ ਰਹੇ ਹਨ, ਉਨ੍ਹਾਂ ਤ ਆਪਣਾ ਬਚਾਅ ਕਰ ਸਕੀਏ। ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਗੁਰੂਆਂ-ਪੀਰਾਂ, ਸ਼ਹੀਦਾਂ-ਮੁਰੀਦਾਂ ਤੇ ਦੇਸ਼-ਭਗਤਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਆਪਣੀ ਵਿਦਿਅਕ ਪ੍ਰਣਾਲੀ ਰਾਹੀਂ ਦੁਨੀਆਂ ਦੇ ਇਤਿਹਾਸ ਵਿਚ ਦਿਵਾ ਸਕੀਏ ਤਾਂ ਕਿ ਅਸੀਂ ਭਾਰਤ ਦੇ ਅਜ਼ਾਦ ਨਾਗਰਿਕ ਕਹਾਉਣ ਦਾ ਸਹੀ ਹੱਕਦਾਰ ਬਣ ਸਕੀਏ।

ਇਸ ਤਰ੍ਹਾਂ ਅਸੀਂ ਫਿਰ ਹਜ਼ਾਰਾਂ ਸਾਲ ਬਾਅਦ ਅਜ਼ਾਦੀ ਭਾਰਤ ਦੇ ਨਾਗਰਿਕਾਂ ਵਾਂਗ ਅਜ਼ਾਦ ਸੋਚ ਤੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਕਸੋਟੀ ਦੇ ਸਨਮੁੱਢ ਆਪਣੀ ਵਿਦਿਅਕ ਪ੍ਰਣਾਲੀ ਨੂੰ ਇਤਿਹਾਸਕ ਤੇ ਸਭਿਆਚਾਰਕ ਪੱਖੋਂ ਇਕ ਨਵੀਂ ਸੇਧ ਦੇ ਸਕਾਂਗੇ।

ਮੁਗਲ ਸ਼ਾਸਕਾਂ ਤੇ ਅੰਗਰੇਜ਼ਾਂ ਨੇ ਬੇਸ਼ਕ ਸਾਡੇ ਸਾਹਿਤ ਤੇ ਇਤਿਹਾਸ ਨੂੰ ਆਪੋ ਆਪਣੀ ਲੋੜ ਮੁਤਾਬਿਕ ਤੋੜ-ਮਰੋੜ ਕੇ ਪੇਸ਼ ਕੀਤਾ, ਪਰ ਇਸ ਵਿਚ ਕਮਜ਼ੋਰੀ ਸਾਡੀ ਵੀ ਰਹੀ ਹੈ। ਬੇਸ਼ਕ ਇਸ ਦਾ ਕਾਰਨ ਸਾਡੀ ਗੁਲਮੀ ਸੀ ਅਤੇ ਜਾਂ ਕੋਈ ਹੋਰ ਕਾਰਨ ਸੀ। ਜਿਵੇਂ ਕਿ ਕਿਹਾ ਗਿਆ ਹੈ ਕਿ ਅਸੀਂ ਇਤਿਹਾਸ ਸਿਰਜ ਤਾਂ ਸਕਦੇ ਹਾਂ, ਪਰ ਇਤਿਹਾਸ ਲਿਖ ਨਹੀਂ ਸਕਦੇ।

ਇਸ ਸੰਦਰਭ ਵਿਚ ਜਿਥੇ ਜ਼ਿਆਦਾ ਗੈਰ ਮੁਲਕੀ ਸ਼ਾਸਕਾਂ ਨੇ ਭਾਰਤੀ ਸਾਹਿਤ ਤੇ ਇਤਿਹਾਸ ਨਾਲ ਵੱਡਾ ਧੱਕਾ ਕੀਤਾ ਹੈ। ਉਥੇ ਹੀ ਕੁਝ ਕੁ ਖੁਲਦਿਲੀ ਤੇ ਅਜ਼ਾਦ ਸੋਚ ਦੇ ਮਾਲਕ ਵਿਦੇਸ਼ੀ ਇਤਿਹਾਸਕਾਰਾਂ ਤੇ ਸਾਹਿਤਕਾਰਾਂ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਉਨ੍ਹਾਂ ਨੇ ਸਾਡੇ ਸਾਹਿਤ ਤੇ ਇਤਿਹਾਸ ਨੂੰ ਵੱਡੀ ਦੇਣ ਵੀ ਦਿੱਤੀ ਹੈ। ਜਿਵੇਂ ਕਿ ਸਾਡੀ ਪੰਜਾਬੀ ਭਾਸ਼ਾ ਦੀ ਵਿਆਕਰਣ ਸਬੰਧੀ ਗ੍ਰੀਅਰਸਨ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ। ਰਿਚਰਡ ਸੀ ਟੈਪਲ ਦਾ ਸਾਡੇ ਪੰਜਾਬੀ ਲੋਕ ਗੀਤਾਂ ਸਬੰਧੀ, ਮੈਕਾਲਫ ਦਾ ਗੁਰੂ ਗ੍ਰੰਥ ਸਾਹਿਬ ਸਬੰਧੀ, ਜੇ.ਡੀ. ਕਨਿੰਘਮ ਵਲੋਂ ਐਂਗਲੋ ਸਿੱਖ ਵਾਰ ਸਬੰਧੀ “ਹਿਸਟਰੀ ਆਫ ਦ ਸਿੱਖਜ਼” ਦੇ ਰੂਪ ਵਿਚ ਵੱਡਾ ਯੋਗਦਾਨ ਹੈ। ਇਸ ਤਰ੍ਹਾਂ ਹੀ ਇਬਿਟਸਨ ਤੇ ਰੋਜ਼ ਨੇ ‘ਕਾਸਟਸ ਐਂਡ ਟ੍ਰਾਈਬੜ’ ਸਬੰਧੀ ਅਤੇ ਗ੍ਰਿਫਨ ਨੇ ਪੰਜਾਬ ਦੇ ਸਰਦਾਰਾਂ ਦੇ ਇਤਿਹਾਸ ਬਾਰੇ ਵਡਮੁੱਲਾ ਯੋਗਦਾਨ ਪਾਇਆ ਹੈ। ਅੰਗਰੇਜ਼ ਸ਼ਾਸਕਾਂ ਨੇ ਸਾਡੇ ਜ਼ਿਲ੍ਹਿਆਂ ਦੇ ਬਾਰੇ ਪਹਿਲੀ ਵਾਰ ਜ਼ਿਲ੍ਹਾ ਗਜ਼ਟੀਅਰਾਂ ਰਾਹੀਂ ਜਾਣਕਾਰੀ ਦਿੱਤੀ। ਇਸ ਜਾਣਕਾਰੀ ਨੂੰ ਲੋੜੀਂਦੀ ਤਰਮੀਮ ਕਰਕੇ ਸਮੇਂ ਅਨੁਸਾਰ ਹੁਣ ਤੱਕ ਨਵੇਂ ਗਜ਼ਟੀਅਰ ਲਿਖਣ ਦੀ ਗੱਲ ਤਾਂ ਛੱਡੇ। ਅੰਗਰੇਜ਼ਾਂ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਲੋਕਾਂ ਨੇ ਅਤੇ ਖਾਸ ਤੌਰ 'ਤੇ ਰਾਜਨੀਤਿਕ ਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਵੀ ਬਹੁਤ ਹੀ ਘੱਟ

ਇਸ ਜਾਣਕਾਰੀ ਨੂੰ ਲੋੜੀਂਦੀ ਤਰਮੀਮ ਕਰਕੇ ਸਮੇਂ ਅਨੁਸਾਰ ਹੁਣ ਤੱਕ ਨਵੇਂ ਗਜ਼ਟੀਅਰ ਲਿਖਣ ਦੀ ਗੱਲ ਤਾਂ ਛੱਡੇ। ਅੰਗਰੇਜ਼ਾਂ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਲੋਕਾਂ ਨੇ ਅਤੇ ਖਾਸ ਤੌਰ 'ਤੇ ਰਾਜਨੀਤਿਕ ਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਵੀ ਬਹੁਤ ਹੀ ਘੱਟ

ਪੜ੍ਹਿਆ ਹੈ। ਇਸ ਦਾ ਮੁੱਖ ਕਾਰਨ ਸ਼ਾਇਦ ਇਹ ਹੀ ਹੈ ਕਿ ਅਸੀਂ ਲੰਬੀ ਗੁਲਾਮੀ ਸਦਕਾ ਸਾਹਿਤ ਤੇ ਇਤਿਹਾਸ ਦੇ ਖੇਤਰ ਵਿਚ ਪਿਛਲਗ ਹੀ ਬਣ ਚੁਕੇ ਹਾਂ। ਜਿਸ ਕਰਕੇ ਅਸੀਂ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਕਹਿਣ ਵਰਗਾ ਗੁਲਾਮੀ ਭਰਿਆ ਵਤੀਰਾ ਅਪਣਾ ਲਿਆ ਹੈ।

ਸੋ ਵਿਦਿਅਕ ਪ੍ਰਣਾਲੀ ਦੇ ਨਿਰਧਾਰਕੇ ਤੇ ਵਿਦਿਅਕ ਅਦਾਰਿਆਂ ਦੇ ਮਹਾਂ ਆਚਾਰੀਆ-ਗਣੋਂ ਬਹੁਤ ਦੇਰ ਹੋ ਗਈ ਹੈ; ਆਏ ਹੁਣ ਤਾਂ ਸੋਝੀ ਦੇ ਘਰ ਆਈਏ। ਮਹਾਨ ਸਾਹਿਤਕਾਰ ਟੀ.ਐਸ. ਇਲੀਅਟ ਦੇ ਕਬਨ ਅਨੁਸਾਰ “ਆਏ ਕੁੱਝ ਕਰੀਏ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।”

ਅਸੀਂ ਗੁਲਾਮੀ ਤੇ ਅਹਿਸਾਨਫਰਮੋਸੀ ਦੀਆਂ ਦਹਿਲੀਜਾਂ ਛੱਡ ਕੇ ਅਹਿਸਾਨਮੰਦੀ ਤੇ ਕ੍ਰਿਤਗਤਾ ਦੀ ਭਾਵਨਾ ਵਜੋਂ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਦੇ ਜਜ਼ਬੇ ਤਹਿਤ ਆਪਣੇ ਗੁਰੂਆਂ-ਪੀਰਾਂ, ਸ਼ਹੀਦਾਂ-ਮੁਰੀਦਾਂ ਤੇ ਦੇਸ਼ ਭਗਤਾਂ ਨੂੰ ਦੇਸ਼ ਦੇ ਹੀ ਨਹੀਂ। ਸਗੋਂ ਸੰਸਾਰ ਦੇ ਇਤਿਹਾਸ ਵਿਚ ਉਨ੍ਹਾਂ ਦਾ ਬਣਦਾ ਯੋਗ ਸਬਾਨ ਤੇ ਸਤਿਕਾਰ ਦੇਈਏ ਤੇ ਦਿਵਾਈਏ। ਕੀ ਦੁਨੀਆਂ ਭਰ ਦੇ ਲੋਕਾਂ ਨਾਲ ਅਸੀਂ ਇਸ ਸੱਚਾਈ ਨੂੰ ਨਹੀਂ ਮੰਨਦੇ ਕਿ ਜਿਹੜੀਆਂ ਕੌਮਾਂ ਆਪਣੇ ਵਡੇਰਿਆਂ ਦੇ ਨੇਕ ਕਾਰਨਾਮੇ ਤੇ ਕੁਰਬਾਨੀਆਂ ਭੁਲਾ ਦਿੰਦੀਆਂ ਹਨ। ਉਹ ਮੁਦ ਵੀ ਸਫ਼ਾ ਹਸਤੀ ਤੋਂ ਮਿਟ ਜਾਂਦੀਆਂ ਹਨ। ਇਹ ਗਿਆਨ-ਧਿਆਨ ਤਾਂ ਸਾਨੂੰ ਸਭ ਨੂੰ ਹੈ। ਪਰ ਬਿੱਲੀ ਦਿੱਸਣ 'ਤੇ ਜਿਵੇਂ ਕਬੂਲਤਰ ਅੱਖਾਂ ਮੀਚ ਕੇ ਆਪਣੇ ਦਿਲ ਨੂੰ ਧਰਵਾਸ ਦਿੰਦਾ ਹੈ ਕਿ ਹੁਣ ਬਿੱਲੀ ਚਲੀ ਗਈ ਹੈ। ਬਿਲਕੁਲ ਉਸ ਤਰ੍ਹਾਂ ਹੀ ਅਸੀਂ ਵੀ ਵਿਦੇਸ਼ੀ ਸ਼ਾਸਕਾਂ ਵੱਲੋਂ ਬਖਸ਼ੀ ਉਮਰ-ਵਿਹਾ ਚੁਨੀ ਬੇਅਰਬ ਤੇ ਬੇਮਾਇਨੇ ਹੋ ਚੁੱਕੀ ਵਿਦਿਆ ਪ੍ਰਣਾਲੀ ਨੂੰ ਸੁਹਾਗ ਸਾਲੂ ਪਾ ਰਹੇ ਹਾਂ।

ਇਸ ਤਰ੍ਹਾਂ ਅਸੀਂ ਆਪਣੀਆਂ ਗੁੱਲੀਆਂ ਰਾਝੁਣ ਮਾਤਰ ਡਿਗਰੀਆਂ ਹਾਸਲ ਕਰਨ ਤੋਂ ਲੈ ਕੇ ਵੱਡੀਆਂ-ਵੱਡੀਆਂ ਉਪਾਧੀਆਂ ਲੈਣ ਤੱਕ ਦਾ ਤੌਰੀ-ਫੁਲਕਾ ਚਲਾ ਰਹੇ ਹਾਂ। ਦੱਸੋ! ਇਨ੍ਹਾਂ ਹਾਲਾਤਾਂ ਵਿਚ ਵਿਦਿਆ ਵਿਚਾਰੀ ਕੀ ਕਰੇ? ਅਤੇ ਕੀ ਅਜੋਕਾ ਵਿਦਿਆਰਥੀ ਠੰਢਾ ਪਾਣੀ ਪੀ ਮਰੇ? ਸੋਚੋ ਅਤੇ ਨਾਲ ਹੀ ਸੋਚ ਨੂੰ ਰਹਾਏ ਦਿਓ ਕਿ ਤਾਂ ਕਿ ਸਾਨੂੰ ਸਹੀ ਮਾਨਸਿਕ ਤੇ ਦਿਮਾਗੀ ਸੇਧ ਮਿਲ ਸਕੇ ਤਾਂ ਕਿ ਅਸੀਂ ਆਪਣੀ ਵਿਦਿਅਕ ਪ੍ਰਣਾਲੀ ਨੂੰ ਸਹੀ ਰਾਹੇ-ਰਾਸਤੇ 'ਤੇ ਲਿਆ ਸਕੀਏ।

ਕੋਈ ਬਹੁਤ ਸਮਾਂ ਨਹੀਂ ਹੋਇਆ ਚੰਗੇ ਸਕੂਲਾਂ ਵਿਚ ਪਹਿਲਾਂ ਪੀਰੀਅਡ ਨੀਤੀ ਅਰਥਾਤ ਨੈਤਿਕ ਸਿੱਖਿਆ ਦਾ ਪੀਰੀਅਡ ਹੁੰਦਾ ਸੀ। ਜਿਸ ਵਿਚ ਨੈਤਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਦੀ ਵਿਦਿਆਰਥੀਆਂ ਨੂੰ ਸੋਝੀ ਦਿੱਤੀ ਜਾਂਦੀ ਸੀ। ਇਹ ਸਿੱਖਿਆ ਕੌਮ ਦੀ ਨਰੋਣੀ ਤੇ ਨਿੱਗਰ ਉਸਾਰੀ ਵਾਸਤੇ ਲੋੜੀਦੇ ਕੌਮੀ ਆਚਰਣ ਦੀ ਬੁਨਿਆਦ ਵਜੋਂ ਕੰਮ ਕਰਦੀ

ਸੀ। ਪਰ ਅੱਜ ਸ਼ਾਇਦ ਉਹ ਸਕੂਲ ਜਾਂ ਕਾਲਜ ਲੋਭਿਆਂ ਵੀ ਨਾ ਲੱਭਣ; ਜਿਥੇ ਨੌਜਵਾਨਾਂ ਵਿਦਿਆਰਥੀਆਂ ਦੇ ਚਰਿੱਤਰ ਉਸਾਰੀ ਦੀ ਕੋਈ ਸਬੰਧ ਹੁੰਦੀ ਹੋਵੇ।

ਇਸ ਸੰਦਰਭ ਵਿਚ ਅਜੋਕੇ ਸਮੇਂ ਦੀ ਮੁੱਖ ਮੰਗ ਇਹ ਹੈ ਕਿ ਆਪਣੇ ਵਿਦਿਅਕ ਕੋਰਸਾਂ ਵਿਚ ਬੇਸ਼ਟ ਅਸੀਂ ਗੈਰ ਮੁਲਕੀ ਯੋਗਦਾਨ ਦਾ ਜ਼ਿਕਰ ਕਰੀਏ। ਪਰ ਉਸ ਤੋਂ ਉਪਰ ਆਪਣੇ ਦੇਸ਼ ਭਗਤਾਂ, ਸੰਘਰਸ਼ੀ ਯੋਧਿਆਂ, ਕੁਰਬਾਨੀ ਦੇ ਪੁੰਜਾਂ ਅਤੇ ਆਪਣੇ ਸਾਹਿਤਕਾਰਾਂ ਤੇ ਇਤਿਹਾਸਕਾਰਾਂ ਨੂੰ ਉਨ੍ਹਾਂ ਦਾ ਬਣਦਾ ਯੋਗ ਸਬਾਨ ਦੇਈਏ। ਬਾਹਰਲੇ ਸਭਿਆਚਾਰ ਦੀ ਕੋਝੀ-ਕਾਲੀ ਗਰਮ ਹਨ੍ਹੇਰੀ ਨੂੰ ਆਪਣੇ ਸਦਾਚਾਰ ਤੇ ਸਭਿਆਚਾਰ ਦੇ ਠੰਡੇ ਬੁੱਲਿਆਂ ਨਾਲ ਠੱਲ੍ਹੇਏ। ਇਸ ਲਈ ਦੇਸ਼ ਭਗਤੀ, ਦੇਸ਼ ਪ੍ਰੇਮ ਅਤੇ ਧਾਰਮਿਕ, ਸਮਾਜਿਕ ਪ੍ਰੰਪਰਾਵਾਂ ਤੇ ਆਦਰਸ਼ ਰੀਤੀ-ਰਿਵਾਜਾਂ ਨੂੰ ਆਪਣੇ ਨੈਤਿਕ ਤੇ ਸਮਾਜਿਕ ਜੀਵਨ ਦਾ ਆਧਾਰ ਬਣਾਉਣ ਉਪਰੰਤ ਆਪਣੀ ਸਿੱਖਿਆ ਪ੍ਰਣਾਲੀ ਦੇ ਸਿਲੇਬਸਾਂ ਤੇ ਕੋਰਸਾਂ ਦਾ ਅਨਿੱਖੜਵਾਂ ਅੰਗ ਬਣਾਈਏ।

ਇਸ ਦੇ ਨਾਲ ਹੋਰ ਵੀ ਜ਼ਰੂਰੀ ਹੈ ਕਿ ਅਸੀਂ ਮਹਾਂਭਾਰਤ ਵਰਗੇ ਚੱਕਰਵਿਤੂ ਜਿਹੀ ਅਜੋਕੀ ਵਿਦਿਆ ਪ੍ਰਣਾਲੀ ਤੇ ਇਸ ਦੇ ਇਮਤਿਹਾਨੀ ਢਾਚੇ ਵਿਚ ਫਸੀਆਂ ਸਾਡੀਆਂ ਅਭਿਮੰਨਯੂਤੂ ਤੁੱਲ ਦੇਸ਼ ਭਗਤ ਤੇ ਮਾਤਾ-ਪਿਤਾ ਭਗਤ ਪੁੱਤਰਾਂ ਦੀਆਂ ਪੀੜ੍ਹੀਆਂ ਨੂੰ ਆਪਣਿਆਂ ਦਾ ਮੋਹ-ਪਿਆਰ ਤੋੜ ਕੇ ਮਜ਼ਬੂਰੀ ਵੱਸ ਦੇਸ਼ ਤੇ ਕੌਮ ਪ੍ਰਤੀ ਬੇਸੁੱਖ ਹੋ ਕੇ ਵਿਦੇਸ਼ਾਂ ਨੂੰ ਵਹੀਰਾਂ ਘੱਤਣ ਤੋਂ ਰੋਕ ਸਕੀਏ। ਸੱਤਿਆਮ-ਸ਼ਿਵਮ-ਸੁੰਦਰਮ! ਆਮੀਨ।

ਜੈ ਉਸਤਾਦ-ਜੈ ਵਿਦਿਆਰਥੀ।



## ਮਹਾਂਭਾਰਤ ਦੇ ਵੀਰ ਅਭਿਮਨਯੁੰ ਤੁੱਲ ਅੱਜ ਦਾ ਵਿਦਿਆਰਥੀ



ਅੱਜ ਦਾ ਵਿਦਿਆਰਥੀ ਮਹਾਂਭਾਰਤ ਦੇ ਸਮੇਂ ਦਾ ਵੀਰ ਅਭਿਮਨਯੁੰ ਹੈ। ਇਹ ਕੋਈ ਕਹਾਣੀ ਨਹੀਂ। ਸਗੋਂ ਇਹ ਤਾਂ ਅਜੋਕੇ ਸਮੇਂ ਦੇ ਵਿਦਿਆਰਥੀ ਅਤੇ ਉਸ ਦੀ ਵਿਦਿਆ ਪ੍ਰਾਪਤੀ ਦੀ ਹੱਡ-ਬੀਤੀ ਹੈ, ਜੋ ਕਿ ਸਮੁੱਚੇ ਤੌਰ 'ਤੇ ਮੌਜੂਦਾ ਦੌਰ ਦੀ ਜੱਗ ਬੀਤੀ ਬਣ ਗਈ ਹੈ। ਇਸ ਜੱਗ-ਬੀਤੀ ਦੇ ਕੁਰੂਕਸ਼ੇਤਰ ਦੇ ਵਿਕਰਾਲ ਚੱਕਰਵਿਉਂ ਦਾ ਦਾਨਵੀ ਦਾਵਾਨਲ ਬੇ ਰੁਜ਼ਗਾਰੀ, ਰਿਸ਼ਵਤਖੋਰੀ ਤੇ ਭਾਈ-ਭਤੀਜਾਵਾਦ ਦੇ ਰੂਪ ਵਿਚ ਅਜੋਕੀ ਵਿਦਿਆ ਪ੍ਰਣਾਲੀ ਤੇ ਇਸ ਦੀ ਕੁੱਲ ਉਪਜ ਵਿਦਿਆਰਥੀ-ਜਗਤ ਨੂੰ ਗਰੱਦਾਂ ਰਿਹਾ ਹੈ।

ਵਿਦਿਆ ਨੂੰ ਇਕ ਵਰਦਾਨ ਹੋਣ ਦੇ ਨਾਤੇ ਸਤਿਕਾਰ ਵਜੋਂ ਗੁਰਬਾਣੀ ਵਿਚ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਹੋਣ ਦਾ ਮਾਣ ਦਿੱਤਾ ਗਿਆ ਹੈ। ਵਿਦਿਆਰਥੀ ਇਕ ਜਗਿਆਸੂ ਹੈ, ਜੋ ਕਿ ਗਿਆਨ ਨੂੰ ਵਿਦਿਆ ਦੇ ਮਾਧਿਅਮ ਰਾਹੀਂ ਗ੍ਰਹਿਣ ਕਰਦਾ ਹੈ। ਮਾਨਵਤਾ ਦੇ ਉਦੇ ਕਾਲ ਤੋਂ ਹੀ ਵਿਦਿਆ, ਗੁਰੂ ਤੇ ਸਿਸ਼ ਸਮਾਜ ਦੇ ਸਤਿਕਾਰਤ ਆਧਾਰ ਰਹੇ ਹਨ। ਪਰ ਸਮਾਜ ਦੇ ਬਦਲਾਓ ਦੇ ਨਿਯਮਾਂ ਅਨੁਸਾਰ ਅੱਜ ਵਿਦਿਆ ਦਾ ਪੁਜਾਰੀ-ਵਿਦਿਆਰਥੀ ਇਕ ਪ੍ਰੇਸ਼ਾਨੀ ਅਤੇ ਉਲੜਣ ਦੇ ਵਿਚ ਫਿਸਿਆ ਹੋਇਆ ਹੈ। ਵਿਦਿਆਰਥੀ ਦੀ 15 ਤੋਂ 20 ਸਾਲਾਂ ਦੇ ਲੰਮੇ ਸਮੇਂ ਤੱਕ ਪ੍ਰਾਪਤ ਕੀਤੀ ਵਿਦਿਆ ਪ੍ਰਤੀ ਸ਼ਰਧਾ; ਜਦੋਂ ਸਮਾਜ ਦੀਆਂ ਕਦਰਾਂ-ਕੀਮਤਾਂ ਦੀ ਕਠਾਲੀ ਵਿਚ ਪੈਦੀ ਹੈ ਤਾਂ ਉਸ ਦਾ ਵਿਦਿਆ ਦੇ ਪਵਿੱਤਰ ਰਿਸ਼ਤੇ ਲਈ ਮੌਹ ਭੰਗ ਹੋਇਆ ਦਿਸਦਾ ਹੈ। ਸਮਾਜ ਦੀਆਂ ਬਦਲ ਰਹੀਆਂ ਕਦਰਾਂ-ਕੀਮਤਾਂ ਦੇ ਕਾਰਨ ਪੈਦਾ ਹੋਏ ਅਣਸਖਾਵੇਂ ਹਾਲਾਤਾਂ ਦੇ ਸਨਮੁੱਖ ਵਿਦਿਆਰਥੀ ਨਿਰਾਸ ਹੋ ਕੇ ਵਿਦਿਆ ਦੀ ਲੋੜ ਅਤੇ ਵਿਦਿਆ ਦੇ ਫਾਇਦੇ ਪ੍ਰਤੀ ਕਿੰਡੂ-ਪ੍ਰੰਡੂ ਕਰਦਾ ਹੈ। ਸ਼ਾਇਦ ਇਹ ਇਸ ਲਈ ਹੋਇਆ ਹੈ ਕਿ ਸਮਾਜ ਬਹੁਤ ਤੇਜ਼ੀ ਨਾਲ ਬਦਲਦਾ ਜਾ ਰਿਹਾ

ਹੈ। ਸਮਾਜਿਕ ਕਦਰਾਂ-ਕੀਮਤਾਂ ਉਚੇ-ਸੁਚੇ ਆਦਰਸ਼ਾਂ ਤੋਂ ਹਟ ਕੇ ਮਾਇਆਵਾਦੀ ਪ੍ਰਾਪਤੀਆਂ ਦੀ ਲਾਲਸਾ ਤਹਿਤ ਰਸਾਤਲ ਨੂੰ ਜਾ ਰਹੀਆਂ ਹਨ।

ਪਦਾਰਥਵਾਦ ਦੀ ਦੌੜ ਵਿਚ ਵਿਦਿਆ ਨੂੰ ਵੀ ਆਪਣਾ ਉਪਕਾਰੀ ਰੂਪ ਤਿਆਗ ਕੇ ਮਾਇਆਵਾਦੀ ਓੜ੍ਹਨੀ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਘੱਟੋ-ਘੱਟ ਮਿਆਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦਿਆਰਥੀ ਦਾ ਅਮੀਰ ਹੋਣਾ ਤਾਂ ਇਕ ਵੱਡੀ ਲੋੜ ਬਣ ਗਿਆ ਹੈ। ਪਹਿਲੀ ਗੱਲ ਤਾਂ ਵਿਦਿਆ ਗਰੀਬ ਦੀ ਪਹੁੰਚ ਵਿਚ ਹੀ ਨਹੀਂ ਰਹਿ ਗਈ। ਇਸ ਤੋਂ ਅਗੇ ਜੇ ਵਿਦਿਆਰਥੀ ਆਪਣੇ ਜੀਵਨ ਦੇ ਬਿਹਤਰੀਨ ਸਾਲ ਵਿਦਿਆ ਨੂੰ ਅਰਪਿਤ ਕਰਨ ਸਦਕਾ ਗਿਆਨ ਦੀ ਕਿਸੇ ਮੰਜ਼ਿਲ ਤੱਕ ਪਹੁੰਚਦਾ ਹੈ ਤਾਂ ਮਾਇਆ ਦੇ ਲਿਜ਼ਕਾਰੇ ਤੋਂ ਬਿਨਾਂ ਉਸ ਨੂੰ ਅਗੇ ਚੰਗੇ ਗੁਜ਼ਰਾਨ ਦੇ ਬੂਝੇ ਖੁੱਲ੍ਹੇ ਨਸੀਬ ਨਹੀਂ ਹੁੰਦੇ। ਅਜਿਹੀ ਸੁਰਤੇ ਹਾਲ ਨੂੰ ਬੇਸ਼ਕ ਆਧੁਨਿਕ ਤਰੱਕੀ ਤੇ ਖੁਸ਼ਹਾਲੀ ਦਾ ਨਾਮ ਦਿੱਤਾ ਜਾ ਰਿਹਾ ਹੈ। ਕੁੱਝ ਲੋਕ ਇਸ ਪ੍ਰਸ਼ਿੱਖਤੀ ਨੂੰ ਪੁਰਾਣੇ ਅਤੇ ਆਧੁਨਿਕ ਸਮੇਂ ਦਾ ਦਰਮਿਆਨੀ ਪੜਾਅ ਸਮਝਦੇ ਹੋਏ; ਇਹ ਕਹਿੰਦੇ ਹਨ ਕਿ ਇਹ ਅਣਸੁਖਾਵੀਂ ਸਥਿਤੀ ਲੰਮੇ ਸਮੇਂ ਲਈ ਨਹੀਂ ਤੇ ਹਾਲਾਤ ਸੁਖਾਵੇਂ ਬਣਨ ਦੀ ਉਮੀਦ ਹੈ।

ਪਰ ਜੇ ਅਸੀਂ ਯਥਾਰਥਵਾਦੀ ਨਜ਼ਰੀਏ ਤੋਂ ਕਹਿਣ ਦੀ ਜੁਅੱਤ ਕਰੀਏ ਤਾਂ ਸਪੱਸ਼ਟ ਹੈ ਕਿ ਅੱਜ ਦੇ ਸਮੇਂ ਵਿਚ ਵਿਦਿਆ ਅਤੇ ਵਿਦਿਆਰਥੀ ਦੋਵਾਂ ਦੀ ਜੋ ਅਯੋਗਤੀ ਹੋ ਰਹੀ ਹੈ। ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ‘ਖੁਦ ਹੀ ਅਮਨ ਹੋ ਜਾਏਗਾ; ਰਾਖ ਹੋ ਜਾਨੇ ਕੇ ਬਾਅਦ’। ਇਹੋ ਹੀ ਕਾਰਨ ਹੈ ਕਿ ਸਮਾਜ ਦਾ ਤਕਰੀਬਨ ਹਰ ਵਰਗ ਵਿਦਿਆ ਅਤੇ ਵਿਦਿਆਰਥੀ ਬਾਰੇ ਚਿੰਤਾਤੁਰ ਹੈ ਅਤੇ ਵਿਦਿਆਰਥੀ ਦੇ ਆਉਣ ਵਾਲੇ ਸਮੇਂ ਵਿਚ ਉਸ ਦੇ ਭਵਿੱਖ ਸਬੰਧੀ ਸੋਚਣ ਲਈ ਮਜ਼ਬੂਰ ਹੈ। ਖਾਸ ਤੌਰ ’ਤੇ ਮਾਤਾ-ਪਿਤਾ, ਵਿਦਵਾਨ, ਵਿਦਿਆ ਸ਼ਾਸਤਰੀ ਅਤੇ ਖੁਦ ਵਿਦਿਆਰਥੀ ਵਰਗ ਨੇ ਹੁਣ ਇਕ ਸਿੱਦਤ ਨਾਲ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਕਿ ਇਕ ਪਾਸੇ ਤਾਂ ਦੁਨੀਆਂ ਵਿਚ ਗਿਆਨ ਪ੍ਰਾਪਤੀ ਦਾ ਮੇਚ ਬੰਨਾ ਨਹੀਂ ਰਿਹਾ। ਗਿਆਨ ਦਾ ਪ੍ਰਕਾਸ਼ ਧਰਤੀ ਦੀ ਹੱਦਾਂ ਤੋਂ ਅਗੇ ਅਸਮਾਨੀ ਅਤੇ ਪਤਾਲੀ ਦੀਆਂ ਗੁੜੀਆਂ ਤੈਹਾਂ ਤੱਕ ਪਹੁੰਚ ਰਿਹਾ ਹੈ।

ਪਰ ਦੂਜੇ ਪਾਸੇ ਇਸ ਦੇ ਬਾਵਜੂਦ ਗਿਆਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਬੇਕਦਰੀ ਤੇ ਦਿਲ ਸਿਕਨੀ ਕਿਉਂ ਹੋ ਰਹੀ ਹੈ? ਹੁਣ ਇਸ ਪ੍ਰਸੰਗ ਵਿਚ ਇਕ ਪ੍ਰਬਲ ਸੋਚ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਸਾਡੀ ਵਿਦਿਆ ਪ੍ਰਣਾਲੀ ਨੂੰ ਅਜੋਕੇ ਯੁੱਗ ਦੀਆਂ ਲੋੜਾਂ ਅਨੁਸਾਰ ਢਾਲਿਆ ਜਾਵੇ। ਗਿਆਨ ਅਤੇ ਵਿਦਿਆ ਪ੍ਰਣਾਲੀ ਨੂੰ ਕਿੱਤਾ ਮੁਖੀ ਬਣਾਇਆ ਜਾਵੇ ਤਾਂ ਕਿ ਸਮਾਜ ਦੀਆਂ ਮੌਜੂਦਾ ਸਮਾਜਿਕ ਤੇ ਆਰਥਿਕ ਲੋੜਾਂ ਦੇ ਸਨਮੁੱਖ ਜਿੱਥੇ ਵਿਦਿਆ ਚਾਨਣ ਦਾ ਸਾਧਨ ਬਣੇ; ਉਥੇ ਜੀਵਨ ਦੇ ਗੁਜ਼ਰ-ਬਸਰ ਵੀ ਸਹਾਈ ਹੋ ਸਕੇ।

ਸੂਝਵਾਨ ਵਿਦਵਾਨ ਫਿਕਰਮੰਦ ਹਨ ਕਿ ਉਹ ਕਿਵੇਂ ਵਿਦਿਆ ਦੇ ਖੇਤਰ ਵਿਚ ਪੈਦਾ ਹੋ ਰਹੇ, ਇਸ ਪਦਾਰਥਵਾਦੀ ਉਲਾਰ ਨੂੰ ਸਾਵਾਂ-ਪੱਧਰਾ ਕਰਨ। ਇਕ ਲੋੜ ਸਮੁੰਦਰ ਦੀਆਂ ਤੁਫ਼ਾਨੀ ਲਹਿਰਾਂ ਵਾਂਗ ਉਭਰ ਰਹੀ ਹੈ ਕਿ ਕਿਵੇਂ ਸਮਾਜ ਦੀ ਮੱਧਮ ਅਤੇ ਹੇਠਲੀ ਸ਼੍ਰੇਣੀ ਦੇ ਲੱਖਾਂ-ਕਰੋੜਾਂ ਵਿਦਿਆਰਥੀਆਂ ਦੀ ਪਹੁੰਚ ਮਿਆਰੀ ਸਿੱਖਿਆ ਤੱਕ ਕੀਤੀ ਜਾਵੇ। ਹਰ ਇਕ ਵਿਦਿਆਰਥੀ ਨੂੰ ਮਿਆਰੀ ਸਿੱਖਿਆ ਦੇਣ ਦੀ ਮੰਗ ਲੋਕ ਲਹਿਰ ਬਣਦੀ ਜਾ ਰਹੀ ਹੈ।

ਅੱਜ ਅਸੀਂ ਇਸ ਇਕ ਅਤਿ-ਲੋੜੀਂਦੀ; ਪਰ ਭੁੱਲੀ ਵਿਸਰੀ ਲੋੜ ਵੱਲ ਧਿਆਨ ਦੇ ਛ ਲੱਗੇ ਹਾਂ। ਇਹ ਉਸ ਤਾਮੀਰ ਦੀ ਸ਼ੁਰੂਆਤ ਹੈ, ਜਿਸ ਦੀ ਲੋੜ ਸ਼ਾਇਦ ਅੱਜ ਤੋਂ 60 ਸਾਲ ਪਹਿਲਾਂ ਅਜ਼ਾਦੀ ਪ੍ਰਾਪਤ ਦੇ ਨਾਲ ਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ। ਨਿਸ਼ਚੇ ਹੀ ਮਿਆਰੀ ਵਿਦਿਆ ਦੀ ਲੋੜ ਅਤੇ ਪੂਰਤੀ; ਭਾਰਤ ਮਾਂ ਦੇ ਅਨੇਕਾਂ ਸਪੂਤਾਂ ਦੀਆਂ ਕੁਰਬਾਨੀਆਂ ਦੇ ਮਹਿੰਗੇ ਭਾਅ ਖਰੀਦੀ ਦੇਸ਼ ਦੀ ਅਜ਼ਾਦੀ ਨੂੰ ਸੰਭਾਲਣ ਅਤੇ ਬਰਕਰਾਰ ਰੱਖਣ ਲਈ ਦੇਸ਼ ਦੀ ਅਹਿਮ ਜ਼ਰੂਰਤ ਬਣ ਗਈ ਹੈ।

ਮਿਆਰੀ ਵਿਦਿਆ ਦਾ ਭਾਵ ਜਿਥੇ ਆਧੁਨਿਕ ਗਿਆਨ ਦੀ ਪ੍ਰਾਪਤੀ ਹੈ। ਉਸ ਤੋਂ ਵੀ ਕਿਤੇ ਵੱਧ ਤੇ ਜ਼ਰੂਰੀ ਹੈ ਕਿ ਮਿਆਰੀ ਵਿਦਿਆ ਦੀ ਬੁਨਿਆਦ ਇਖਲਾਕ ਤੇ ਸ਼ੁਭ ਕਰਮਨ ਦੇ ਸਿਧਾਂਤਾਂ ਦੀਆਂ ਉਚੀਆਂ-ਸੁਚੀਆਂ ਕਦਰਾਂ-ਕੀਮਤਾਂ 'ਤੇ ਟਿਕੀ ਹੋਵੇ। ਮਨੁੱਖੀ ਆਚਰਣ ਨੂੰ ਇਨਸਾਨੀਅਤ ਦੀ ਬੁਲੰਦੀ 'ਤੇ ਪਹੁੰਚਾਉਣਾ ਵਿਦਿਆ ਦਾ ਅਤਿ ਜ਼ਰੂਰੀ ਮਨੋਰਥ ਹੋਵੇ। ਇਸ ਮੰਤਵ ਦੀ ਪ੍ਰਾਪਤੀ ਇਕ ਕ੍ਰਾਤੀ ਤੋਂ ਘੱਟ ਨਹੀਂ ਹੋਵੇਗੀ। ਜਿਸ ਤਰ੍ਹਾਂ ਕਿ ਫਰਾਸ ਦੀ ਕ੍ਰਾਤੀ ਲਿਆਉਣ ਲਈ ਰੂਸੋਂ, ਵੌਲਤੇਅਰ ਤੇ ਮੌਨਟੈਸਕਿਊ ਵਰਗੇ ਵਿਦਵਾਨਾਂ ਦੇ ਵਿਚਾਰ ਸਹਾਈ ਸਿੱਧ ਹੋਏ ਸਨ। ਉਸ ਤਰ੍ਹਾਂ ਹੀ ਅੱਜ ਦੀ ਵਿਦਿਆ ਪ੍ਰਣਾਲੀ ਸਬੰਧੀ ਉਪਜੇ ਸੰਕੇ ਤੇ ਵਿਚਾਰ ਵਿਦਿਆ ਦੇ ਖੇਤਰ ਵਿਚ ਲੋੜੀਂਦੀ ਕ੍ਰਾਤੀ ਵਾਸਤੇ ਯਕੀਨਨ ਸਹਾਈ ਹੋਣੇ।

ਇਹ ਗੱਲ ਠੀਕ ਹੈ ਕਿ ਅੱਜ ਵਿਦਿਆ ਦਾ ਪਸਾਰ ਪਹਿਲੇ ਸਮੇਂ ਨਾਲੋਂ ਜ਼ਿਆਦਾ ਹੈ। ਹੁਣ ਪੜ੍ਹਿਆਂ-ਲਿਖਿਆਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ, ਪਰ ਜੇ ਵਿਦਿਆਰਥੀਆਂ ਅਤੇ ਪੜ੍ਹਿਆਂ-ਲਿਖਿਆਂ ਵਿਚ ਮਿਆਰੀ ਪੱਧਰ ਦੇ ਅਨੁਪਾਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਕ ਕੌੜੀ ਸੱਚਾਈ ਸਾਹਮਣੇ ਆਉਂਦੀ ਹੈ ਕਿ ਮਿਆਰੀ ਸਿੱਖਿਆ ਦੇਣ ਪੱਖੋਂ ਅਸੀਂ ਹੇਠਾਂ ਵੱਲ ਨੂੰ ਗਏ ਹਾਂ। ਸਾਡੀ ਆਬਾਦੀ ਦੀ ਦਰ ਵੱਧ ਰਹੀ ਹੈ, ਉਸ ਦੇ ਨਾਲ ਹੀ ਪੜ੍ਹਿਆਂ-ਲਿਖਿਆਂ ਦੀ ਦਰ ਵੱਧ ਰਹੀ ਹੈ। ਅਸੀਂ ਅੰਕੜਿਆਂ ਦੀ ਇਸ ਫੈਲਾਅ ਵਾਲੀ ਸੂਰਤੇ ਹਾਲ ਨਾਲ ਹੀ ਬੜੇ ਖੁਸ਼ ਹੋਏ ਜਾਪਦੇ ਹਾਂ। ਪਰ ਵਿਦਿਅਕ ਮਿਆਰ ਜਿਸ ਵਿਚ ਖਾਸ ਤੌਰ 'ਤੇ ਸਦਾਚਾਰਕ ਵਿਵਹਾਰ ਦਾ ਅੰਸ਼ ਹੋਵੇ; ਉਸ ਪੱਖੋਂ ਆ ਰਹੀ ਗਿਰਾਵਟ ਤੋਂ ਅਸੀਂ ਅੱਖਾਂ ਮੀਟ ਕੇ ਅਣਜਾਣ ਜਿਹੇ ਬਣੇ ਹੋਏ ਹਾਂ। ਜਿਵੇਂ ਕਬੂਤਰ ਬਿੱਲੀ ਤੋਂ ਡਰ ਕੇ ਅੱਖਾਂ ਬੰਦ ਕਰ ਲੈਂਦਾ ਹੈ ਅਤੇ ਸਮਝਦਾ ਹੈ ਕਿ ਬਿੱਲੀ ਚਲੀ ਗਈ ਹੈ। ਪਰ ਅਸਲੀਅਤ ਵਿਚ ਬਿੱਲੀ ਕਬੂਤਰ ਨੂੰ ਦਬੋਚ ਲੈਂਦੀ ਹੈ।

ਬੈਰ! ਜਿਥੋਂ ਤੱਕ ਕੁਆਲਟੀ ਐਜੂਕੇਸ਼ਨ ਦਾ ਅਜੋਕੇ ਸਮੇਂ ਅਰਥ ਕੰਢਿਆ ਜਾ ਰਿਹਾ ਹੈ। ਉਹ ਇਹ ਹੈ ਕਿ ਵਿਦਿਆ ਪੜ੍ਹਨ ਤੇ ਗਿਆਨ ਪ੍ਰਾਪਤ ਕਰਨ ਵਿਚ ਦੁਨੀਆਂ ਦੀ ਮੁਕਾਬਲੇ ਦੀ ਦੌੜ ਵਿਚ ਆਪਣੇ-ਆਪ ਨੂੰ ਮੋਹਰੀ ਸਾਬਤ ਕੀਤਾ ਜਾਵੇ। ਇਹ ਸਾਡੇ ਸਮਾਜਿਕ ਖੇਤਰ ਦਾ ਕੌੜਾ ਸੱਚ ਹੈ ਕਿ ਅੱਜ ਪਿੰਡਾਂ ਅਤੇ ਸ਼ਹਿਰਾਂ ਦੇ ਆਮ ਸਕੂਲਾਂ ਦੇ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਵਿਚ ਬਹੁਤ ਪੱਛੜ ਗਏ ਹਨ। ਗੱਲ ਇਹ ਨਹੀਂ ਕਿ ਇਕ ਵਿਦਿਆਰਥੀ ਤੇ ਦੂਜੇ ਵਿਦਿਆਰਥੀ ਵਿਚ ਦਿਮਾਗੀ ਪੱਧਰ ਜਾਂ ਸਿਆਣਪ ਦਾ ਕੋਈ ਬਹੁਤ ਵੱਡਾ ਫਰਕ ਹੁੰਦਾ ਹੈ।

ਹਾਂ; ਜੇ ਫਰਕ ਕੁੱਝ ਹੁੰਦਾ ਹੈ ਤਾਂ ਉਹ ਇਕ ਮਾਹੌਲ ਦਾ ਹੁੰਦਾ ਹੈ ਕਿ ਚੰਗੇ ਸਕੂਲਾਂ ਅਤੇ ਚੰਗੇ ਸਮਾਜਿਕ ਮਾਹੌਲ ਵਿਚ ਅਜੋਕੇ ਮੁਕਾਬਲਿਆਂ ਵਾਸਤੇ ਵਿਦਿਆਰਥੀਆਂ ਦੇ ਮਨੋਬਲ ਵਿਚ ਕੁੱਝ ਪ੍ਰਾਪਤ ਕਰ ਲੈਣ ਦੀ ਤਾਂਘ ਨੂੰ ਪ੍ਰਚੰਡ ਕੀਤਾ ਜਾਂਦਾ ਹੈ। ਆਮ ਸਕੂਲਾਂ ਤੇ ਆਮ ਘਰਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਚੁਣੌਤੀਆਂ ਅਤੇ ਮੁਕਾਬਲਿਆਂ ਦੇ ਰੂ-ਬ-ਰੂ ਹੋਣ ਦਾ ਮੌਕਾ ਨਹੀਂ ਮਿਲਦਾ ਤੇ ਉਹ ਕੁੱਝ ਪ੍ਰਾਪਤ ਕਰਨ ਦੀ ਇੱਛਾ ਸ਼ਕਤੀ ਤੋਂ ਵਿਹੂੰਣੇ ਤੇ ਸੱਖਣੇ ਰਹਿਣ ਕਰਕੇ; ਇਨ੍ਹਾਂ ਮੁਕਾਬਲਿਆਂ ਵਿਚ ਪੱਛੜ ਜਾਂਦੇ ਹਨ।

ਇਸ ਲਈ ਇਹ ਇਕ ਸਮਾਜਿਕ ਲੋੜ ਬਣ ਗਈ ਹੈ ਕਿ ਹਜ਼ਾਰਾਂ ਨਹੀਂ, ਲੱਖਾਂ ਵਿਦਿਆਰਥੀਆਂ ਦੇ ਲਈ ਅਜਿਹੇ ਮਾਹੌਲ ਦੀ ਸਿਰਜਣਾ ਕੀਤੀ ਜਾਵੇ ਕਿ ਉਹ ਕਿਸੇ ਹੀਣ ਭਾਵਨਾ ਦਾ ਸ਼ਿਕਾਰ ਨਾ ਹੋ ਕੇ ਵਰਤਮਾਨ ਦੀਆਂ ਚੁਣੌਤੀਆਂ ਤੇ ਇਮਤਿਹਾਨਾਂ ਵਿਚੋਂ ਨਾ ਸਿਰਫ਼ ਪਾਸ ਹੀ ਹੋਣ। ਸਗੋਂ ਮਿਆਰੀ ਪੱਧਰ ਪ੍ਰਾਪਤ ਕਰਦੇ ਹੋਏ, ਆਪਣੀ ਜ਼ਿੰਦਗੀ ਨੂੰ ਇਕ ਸ਼ਾਨ ਨਾਲ ਰਵਾਂ-ਦਵਾਂ ਰੱਖ ਸਕਣ। ਉੱਚ ਸਿੱਖਿਆ ਨਾਲੋਂ ਵੀ ਕਿਤੇ ਵੱਧ, ਵਿਦਿਆਰਥੀਆਂ ਨੂੰ ਇਕ ਇਖਲਾਕੀ ਤੇ ਇਨਸਾਨੀ ਆਧਾਰ ਦੇਣ ਦੀ ਲੋੜ ਹੈ। ਇਖਲਾਕੀ ਆਧਾਰ ਦੀ ਗੱਲ, ਕੁਆਲਟੀ ਐਜੂਕੇਸ਼ਨ ਤੋਂ ਵੀ ਪਹਿਲਾਂ ਆਉਂਦੀ ਹੈ ਕਿਉਂਕਿ ਅਸੀਂ ਅੱਜ ਸਮਾਜ ਵਲੋਂ ਨਿਰਧਾਰਿਤ ਮਨੁੱਖੀ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ।

ਵਿਦਿਆ ਦੇ ਖੇਤਰ ਵਿਚ ਇਕ ਸਵਾਲ ਕਿੰਡੂ ਮਾਤਰ ਆਮ ਕੀਤਾ ਜਾਂਦਾ ਹੈ ਕਿ ਜ਼ਿਆਦਾਤਰ ਪ੍ਰੋਫੈਸਰ ਦਾ ਲੜਕਾ ਪ੍ਰੋਫੈਸਰ, ਡਾਕਟਰ ਦਾ ਲੜਕਾ ਡਾਕਟਰ, ਇੰਜੀਨੀਅਰ ਦਾ ਲੜਕਾ ਇੰਜੀਨੀਅਰ ਅਤੇ ਡੀ.ਸੀ. ਦਾ ਪੁੱਤਰ ਡੀ.ਸੀ. ਅਤੇ ਸਫ਼ਲ ਐਕਟਰ ਦਾ ਪੁੱਤਰ ਐਕਟਰ ਕਿਉਂ ਅਤੇ ਕਿਵੇਂ ਬਣਦਾ ਹੈ? ਸਮਝਿਆ ਜਾਂਦਾ ਹੈ ਕਿ ਕੁਣਬਾ-ਪਰਵਰੀ ਹੋ ਰਹੀ ਹੈ ਤੇ ਇਸ ਸਦਕਾ ਡੀ.ਸੀ. ਦਾ ਲੜਕਾ ਡੀ.ਸੀ. ਬਣਨਾ ਹੀ ਹੈ; ਕਿਉਂਕਿ ਸਾਰੇ ਉਸਤਾਦ ਤਾਂ ਲਾਏ ਹੁੰਦੇ ਹਨ ਉਸ ਨੂੰ ਟਿਊਸ਼ਨ ਪੜ੍ਹਾਉਣ ਅਤੇ ਲੋੜ ਅਨੁਸਾਰ ਇਮਤਿਹਾਨ ਵਿਚ ਨਕਲ ਕਰਾਉਣ ਲਈ। ਬੈਰ, ਇਹ ਸਚਾਈ ਵੀ ਜੱਗ ਜਾਹਿਰ ਹੈ ਕਿ ਅਜਿਹਾ ਵਿਦਿਆਰਥੀ ਜਦੋਂ ਕਿਤੇ ਰੁੜ੍ਹ-ਖੜ੍ਹ ਕੇ ਬਿਗਾਨੇ ਸਹਾਰਿਆਂ ਦੀ ਮਦਦ ਨਾਲ ਕਿਸੇ ਰੁਤਬੇ 'ਤੇ ਪਹੁੰਚਦਾ ਹੈ ਤਾਂ ਉਥੇ ਉਸ ਲਈ ਆਪਣੇ-ਆਪ ਨੂੰ ਸਾਵਾਂ ਤੇ ਬਰਕਰਾਰ ਰੱਖਣਾ ਮੁਸ਼ਕਿਲ ਹੈ

ਜਾਂਦਾ ਹੈ। ਉਸ ਰੁਤਬੇ 'ਤੇ ਰਹਿ ਕੇ ਸਮਾਜ ਦੀ ਸੇਵਾ ਕਰਨੀ ਜਾਂ ਸਮਾਜ ਉਸਰੱਈਆ ਬਣ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਸਹਾਈ ਬਣਨਾ, ਉਸ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ।

ਮੁੱਕਦੀ ਗੱਲ; ਉਹ ਮਿਲੇ ਹੋਏ ਰੁਤਬੇ ਦੇ ਫਰਜ਼ਾਂ ਨੂੰ ਇਕ ਬੱਧੇ-ਰੁੱਧੇ ਮੁਲਾਜ਼ਮ ਵਾਂਗ ਬੇਸ਼ਕ ਨਿਭਾਈ ਤਾਂ ਜਾਂਦਾ ਹੈ। ਪਰ ਉਹ ਸਮਾਜ ਲਈ ਕੋਈ ਠੋਸ ਯੋਗਦਾਨ ਦੇਣ ਵਿਚ ਸਫ਼ਲ ਨਹੀਂ ਹੁੰਦਾ। ਇਕ ਸਮਾਜਿਕ ਵਰਤਾਰਾ ਇਹ ਵੀ ਵੇਖਣ ਵਿਚ ਆ ਰਿਹਾ ਹੈ ਕਿ ਜਦੋਂ ਸਾਡਾ ਕੋਈ ਇਕਲਾਕੀ ਆਧਾਰ ਨਹੀਂ ਹੁੰਦਾ ਤਾਂ ਅਸੀਂ ਨੇਕ ਸੋਚ ਤੇ ਸੰਕਲਪ ਦੀ ਬਜਾਏ ਬੇ-ਸਿਰ-ਪੈਰ ਦੀ ਦਲੀਲਬਾਜ਼ੀ ਨੂੰ ਆਪਣੀ ਸੋਚ ਦਾ ਆਧਾਰ ਬਣਾਉਂਦੇ ਹਾਂ। ਅਸੀਂ ਇਕ ਪੱਕੇ ਨਸ਼ੇਈ ਵਾਂਗ ਗਲਤ ਦਲੀਲਬਾਜ਼ੀ ਦੇ ਧਾਰਨੀ ਅਤੇ ਵਕੀਲ ਬਣ ਜਾਂਦੇ ਹਾਂ। ਜੋ ਕਿ ਪਹਿਲੀ ਗੱਲ ਤਾਂ ਆਪਣੀ ਕੁਤਾਹੀਆਂ ਨੂੰ ਮੰਨਦਾ ਹੀ ਨਹੀਂ। ਜੇ ਮੰਨਦਾ ਵੀ ਹੈ ਤਾਂ ਆਪਣੀ ਕਮਜ਼ੋਰੀ ਨੂੰ ਠੀਕ ਸਾਬਤ ਕਰਨ ਦੀ ਪੂਰੀ ਵਾਹ ਲਾ ਦਿੰਦਾ ਹੈ। ਸਮਾਜਿਕ ਅਨੁਭਵ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਜਿੱਡਾ ਵੱਡਾ ਦਲੀਲਬਾਜ਼ ਸ਼ਰਾਬੀ ਆਦਮੀ ਹੁੰਦਾ ਹੈ। ਉਸ ਤੋਂ ਵੱਡਾ ਵਕੀਲ ਨਾ ਕੋਈ ਹੋਇਆ ਹੈ ਤੇ ਨਾ ਹੀ ਹੋ ਸਕਦਾ ਹੈ। ਇਕ ਸ਼ਰਾਬੀ ਆਪਣੀ ਕਮਜ਼ੋਰੀ ਨੂੰ ਇਉਂ ਦਲੀਲਬਾਜ਼ੀ ਵਿਚ ਪਾਉਂਦਾ ਹੈ ਕਿ ਕਈ ਵਾਰ ਤਾਂ ਸੋਫ਼ੀ ਬੰਦੇ ਨੂੰ ਵੀ ਮਨਾ ਲੈਂਦਾ ਹੈ ਕਿ ਭਲਿਆ ਮਾਣਸਾ ਕਦੀ-ਕਦਾਈਂ ਤੂੰ ਵੀ ਪੀ ਲਿਆ ਕਰ; ਕਿਉਂ ਭੁੱਲਿਆ ਫਿਰਦਾਂ ਹੈ?

ਅਸੀਂ ਮੁੱਢ ਤੋਂ ਹੀ ਇਸ ਕੋਸ਼ਿਸ਼ ਵਿਚ ਰਹੇ ਹਾਂ ਕਿ ਗਲਤ ਧਾਰਨਾਂ ਨੂੰ ਵੀ ਦਲੀਲਬਾਜ਼ੀ ਨਾਲ ਠੀਕ ਸਾਬਤ ਕਰ ਸਕੀਏ। ਇਕ ਅੜਬ ਪਠਾਨ ਬਾਰੇ ਮਸ਼ਹੂਰ ਹੈ ਕਿ ਉਹ ਕਹਿੰਦਾ ਹੁੰਦਾ ਸੀ ਕਿ ‘ਜ਼ਮੀਨ ਜੁੰਬਦ; ਨਾ ਜੁੰਬਦ ਗੱਲ ਮੁਹੰਮਦ’ ਭਾਵ ਜ਼ਮੀਨ ਭਾਵੇਂ ਹਿੱਲ ਜਾਏ ਪਰ ਗੁੱਲ ਮੁਹੰਮਦ ਨਹੀਂ ਹਿਲ ਸਕਦਾ।

ਅਸੀਂ ਮਿਆਰੀ ਵਿਦਿਆ ਦੀ ਤਾਂ ਗੱਲ ਕਰਦੇ ਹਾਂ ਪਰ ਸਾਡੀ ਮਾਂ ਬੋਲੀ ਜੋ ਸਾਡੇ ਸਭਿਆਚਾਰ ਦਾ ਮੁੱਢ ਹੈ ਅਤੇ ਸਾਡੇ ਮੂਲ ਵਿਚਾਰਾਂ ਦੀ ਤਰਜਮਾਨੀ ਦਾ ਆਧਾਰ ਹੈ। ਉਹ ਅੱਜ ਦੀ ਵਿਦਿਆ ਪ੍ਰਣਾਲੀ ਵਿਚੋਂ ਨਿਕਲਦੀ ਜਾ ਰਹੀ ਹੈ। ਮਾਂ ਬੋਲੀ ਦਾ ਸਰੋਤ ਸਾਡੀ ਮਾਂ ਹੁੰਦੀ ਹੈ। ਅੱਜ ਦੇ ਬੱਚਿਆਂ ਨੂੰ ਸਮਾਜਿਕ ਪ੍ਰਸਥਿਤੀਆਂ ਕਾਰਨ ਜੈਸੀ ਕੋਕੇ ਤੈਸੇ ਬੱਚੇ ਦੇ ਅਖਾਣ ਅਨੁਸਾਰ ਅਜੋਕੀਆਂ ਮਾਵਾਂ ਕੋਲੋਂ ਵੀ ‘ਮਾਂ ਬੋਲੀ’ ਨਹੀਂ ਮਿਲ ਰਹੀ।

ਮਾਤਰੀ ਭਾਸ਼ਾ ਦੀ ਦੂਜੀ ਆਧਾਰ ਸ਼ਿਲਾ ਅਧਿਆਪਕ ਹੁੰਦੇ ਹਨ। ਅੱਜ ਦੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਨੇ ਵੀ ਵਿਦਿਆਰਥੀ ਨੂੰ ਮਾਂ ਬੋਲੀ ਤੋਂ ਵਿਛੋੜ ਦਿੱਤਾ ਹੈ। ਇਹ ਅੱਜ ਦੇ ਵਿਦਿਆਰਥੀ ਦੀ ਤ੍ਰਾਸਟੀ ਹੀ ਹੈ ਕਿ ਉਹ ਨਾ ਮਾਂ ਕੋਲੋਂ ਅਤੇ ਨਾ ਹੀ ਅਧਿਆਪਕਾਂ ਕੋਲੋਂ ਮਾਂ ਬੋਲੀ ਦੇ ਹੁਲਾਰੇ ਲੈ ਸਕਦਾ ਹੈ। ਹੁਣ ਦੇ ਵਿਦਿਆਰਥੀ ਦੀ ਹਾਲਤ ਮਹਾਂਭਾਰਤ ਦੇ

ਅਭਿਮੰਨਯੂ ਵਰਗੀ ਹੈ। ਜਿਸ ਨੇ ਮਾਂ ਦੇ ਉਦਰ ਵਿਚ ਚੱਕਰਵਿਉ ਨੂੰ ਭੇਦਣ ਦਾ ਤਰੀਕਾ ਤਾਂ ਆਪਣੇ ਪਿਤਾ ਅਰਜਨ ਦੀ ਸੁਣਾਈ ਕਬਾ ਤੋਂ ਸਿੱਖ ਲਿਆ ਸੀ। ਪਰ ਮਾਂ ਦਰੋਪਦੀ ਦੇ ਸੌਂ ਜਾਣ ਕਰਕੇ ਚੱਕਰਵਿਉ ਤੋਂ ਬਾਹਰ ਨਿਕਲਣ ਦਾ ਢੰਗ ਨਾ ਜਾਣ ਸਕਿਆ। ਉਸ ਤਰ੍ਹਾਂ ਹੀ ਅੱਜ ਦਾ ਵਿਦਿਆਰਥੀ ਜੀਵਨ ਦੇ ਚੱਕਰਵਿਉ ਵਿਚ ਤਾਂ ਪ੍ਰਵੇਸ਼ ਕਰ ਜਾਂਦਾ ਹੈ। ਪਰ ਮਾਂ ਬੋਲੀ ਅਤੇ ਆਪਣੇ ਸਮਾਜ ਦੀ ਪ੍ਰਵਾਨਿਤ ਜੀਵਨ ਸ਼ੈਲੀ ਦੀ ਘਾਟ ਕਰਕੇ ਪ੍ਰਾਪਤੀ ਕਰਨ ਵਿਚ ਜਿਆਦਾ ਸਫਲ ਨਹੀਂ ਹੁੰਦਾ। ਇਸ ਤੋਂ ਵੀ ਅਹਿਮ ਪਹਿਲੂ ਇਹ ਹੈ ਕਿ ਉਹ ਜਿੰਦਗੀ ਦੀ ਦੁਸ਼ਵਾਰੀਆਂ ਨਾਲ ਜਦੋਂ ਜੂਝਦਾ ਹੈ ਤਾਂ ਆਪਣੀਆਂ ਸਮਾਜਿਕ ਮੁਸਕਲਾਂ ਦਾ ਹੱਲ ਉਹ ਵਲੈਤੀ ਤੌਰ-ਤਰੀਕਿਆਂ ਰਾਹੀਂ ਲੱਭਣ ਦੀ ਕੋਸ਼ਿਸ਼ ਕਰਕੇ ਨਾਕਾਮ ਸਿੱਧ ਹੁੰਦਾ ਹੈ।

ਇਕ ਛੋਟੀ ਜਿਹੀ ਮਿਸਾਲ ਹੈ ਕਿ ਜੇ ਅੱਜ-ਕੱਲ੍ਹ ਕਿਸੇ ਦੀ ਬੱਸ ਲੰਘ ਜਾਵੇ ਤਾਂ ਉਹ ਦੋ ਕਿਲੋਮੀਟਰ ਤੁਰ ਕੇ ਜਾਣ ਦੀ ਗੱਲ ਸੋਚ ਹੀ ਨਹੀਂ ਸਕਦਾ। ਵਿਚਾਰਨ ਵਾਲੀ ਗੱਲ ਹੈ ਕਿ ਮਾਂ ਬੋਲੀ ਤੋਂ ਦੂਰ ਹੋ ਕੇ ਅਸੀਂ ਰੀਸੋ-ਰੀਸ ਪੱਛਮੀ ਸਭਿਆਤਾ ਦੇ ਪ੍ਰਭਾਵ ਹੇਠ ਅੰਗਰੇ ਜੀ ਭਾਸ਼ਾ ਨੂੰ ਗੁਲਾਮੀ ਦੀ ਹੱਦ ਤੱਕ ਆਪਣੀ ਵਿਦਿਅਕ ਪ੍ਰਣਾਲੀ ਦਾ ਧੁਰਾ ਬਣਾ ਲਿਆ ਹੈ। ਪਰ ਆਪਣੀ ਮਾਂ ਬੋਲੀ ਦੇ ਉਨਾਹਨ ਨੂੰ ਫਿਫਟੀ ਨਾਈਨ ਤੇ ਉਨ੍ਹਤੁਰ ਨੂੰ ਸਿਕਸਟੀ ਨਾਈਨ ਕਰੇ ਬਿਨਾਂ ਨਹੀਂ ਸਮਝ ਸਕਦੇ। ਫੈਸ਼ਨ ਪ੍ਰਸਤੀ ਦੇ ਪੱਖੋਂ ਜਿਵੇਂ ਪੱਛਮੀ ਸਭਿਆਚਾਰ ਸਾਡੇ ਆਪਣੇ ਅਮੀਰ ਸਭਿਆਚਾਰ 'ਤੇ ਹਾਵੀ ਹੋ ਚੁੱਕਾ ਹੈ; ਉਸ ਤਰ੍ਹਾਂ ਹੀ ਅੰਗਰੇਜ਼ੀ ਭਾਸ਼ਾ ਨੇ ਸਾਨੂੰ ਆਪਣੀ ਮਾਂ ਬੋਲੀ ਹੀ ਭੁਲਾ ਦਿੱਤੀ ਹੈ।

ਸਭਿਆਚਾਰ ਦੇ ਨਵੇਂ ਮੌਸਮਾਂ ਦੀਆਂ ਨਵੀਆਂ ਫਿਜ਼ਾਵਾਂ ਦੇ ਅਸਰ ਹੇਠ ਅਸੀਂ ਜਦੋਂ ਅੰਮੜੀ ਨੂੰ ਮੰਸੀ ਤੇ ਅੰਬੋ ਜਾਂ ਦਾਦੀ-ਨਾਨੀ ਨੂੰ ਗਰੈਨੀ ਤੇ ਬਾਪੂ ਨੂੰ ਫੈਡੀ ਕਹਿਣ ਲੱਗੇ ਹਾਂ। ਇਸ ਤਰ੍ਹਾਂ ਹੀ ਚਾਚੇ, ਤਾਏ, ਫੁੱਫੜ ਤੇ ਮਾਸੜ ਅਤੇ ਚਾਚੀ, ਤਾਈ, ਭੂਆ ਤੇ ਮਾਸੀ ਦੇ ਪਿਆਰੇ ਸਭਿਆਚਾਰਕ ਰਿਸਤਿਆਂ ਨੂੰ ਜਦੋਂ ਅਸੀਂ ਅੰਕਲ ਤੇ ਆਟੀ ਦੇ ਇਕੋ ਹੀ ਰੱਸੇ ਨੂੰ ਬੰਨ੍ਹ ਰਹੇ ਹਾਂ। ਤਾਂ ਡਰ ਹੈ ਕਿ ਸਾਡੀ ਵਿਸ਼ਾਲ ਤੇ ਖੁਸ਼ਹਾਲ ਪੁਰਾਤਨ ਸਭਿਆਤਾ ਨੂੰ ਸਾਡੀ ਬੈਠੀ ਮਾਂ ਬੋਲੀ ਅਤੇ ਇਸ ਦੇ ਲੋਕ ਗੀਤਾਂ ਤੇ ਅਖਾਣਾਂ ਦੇ ਸੋਮੇ-ਸਰਵਰ ਕਿਤੇ ਸੁੱਕ ਹੀ ਨਾ ਜਾਣ?

ਇਸ ਲਈ ਜੇ ਕਿਸੇ ਸਮੇਂ ਫਿਰ ਸਾਡੀ ਆਪਣੀ ਤਹਿਜ਼ੀਬ ਲਈ ਸਾਡੇ ਅੰਦਰ ਮਾਣ ਤੇ ਸਵੈ-ਮਾਣ ਪੈਦਾ ਹੋਣਾ ਹੈ। ਅਤੇ ਜੇ ਕਦੇ ਫਿਰ ਸਾਡੀ ਜਿੰਦਗੀ ਵਿਚ ਆਪਣੇ ਨਿਰੋਲ ਸਭਿਆਚਾਰ ਦੀ ਰੂਹ ਨੇ ਰੁਮਕਣਾ ਹੈ ਤਾਂ ਉਸ ਲਈ ਪੁਰਾਣੀਆਂ ਪੀੜ੍ਹੀਆਂ ਤੇ ਉਨ੍ਹਾਂ ਦੀ ਅਮੀਰ ਵਿਰਾਸਤ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੋਵੇਗਾ ਕਿ ਅਸੀਂ ਆਪਣੇ ਲੋਕ-ਸਿਆਣਪਾਂ ਦੇ ਭੰਡਾਰ ਨੂੰ ਸਾਂਭ ਕੇ ਰੱਖੀਏ। ਸਾਡੇ ਲੋਕ ਗੀਤ ਤੇ ਅਖਾਣ ਹੌਲੀ-ਹੌਲੀ ਸਾਡੀ ਯਾਦ ਵਿਚੋਂ ਗੁਆਚ ਰਹੇ ਹਨ। ਕੁੱਝ ਚਿਰ ਹੋਰ ਜੇ ਅਸੀਂ ਉਨ੍ਹਾਂ ਨੂੰ ਭੁਲੇ ਰਹੇ ਜਾਂ ਅਸੀਂ ਇਨ੍ਹਾਂ ਦੀ ਸਾਰ ਨਾ ਲਈ ਤਾਂ ਮੂਲੋਂ ਹੀ ਸਮੇਂ ਦੇ ਚੂਹਿਆਂ ਤੇ ਸਿਉਂਕ ਦਾ ਖਾਜਾ ਬਣ ਕੇ, ਇਹ

ਲੋਕ ਸਿਆਣਪਾਂ ਦੁਰਲਭ ਹੋ ਜਾਣਗੀਆਂ। ਫਿਰ ਅਸੀਂ ਤੱਕਸਲਾ ਤੇ ਮੋਹੰਜੋਦਾਝੋ ਦੇ ਬੇਹਾਂ ਵਾਂਗਰ ਇਨ੍ਹਾਂ ਦੀ ਭੁੱਲੀਆਂ-ਵਿਸਰੀਆਂ ਯਾਦਾਂ ਨੂੰ ਸਹਿਕਦੇ ਫਿਰਾਂਗੇ।

ਸ਼ਾਲਾ! ਅਕਾਲ ਪੁਰਖ ਵਹਿਗੁਰੂ ਕੌਮ ਨੂੰ ਸੁਮੱਤ ਤੇ ਵਿਵੇਕਦਾਨ ਦੇ ਖੁੱਲ੍ਹੇ ਗੱਡੇ ਬਖਸ਼ਣ ਦੀ ਕ੍ਰਿਪਾਲਤਾ ਕਰੇ ਤੇ ਅਸੀਂ ਫਿਰ ਧਰਤੀ ਮਾਂ ਦੇ ਇਸ ਖਿੱਤੇ ਤੇ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਦੇ ਪਰਚਮ ‘ਬਾਬਣੀਆਂ ਕਹਾਣੀਆਂ ਪੁਤ ਸਪੁਤ ਕਰੇਨ’ ਦੇ ਮਹਾਂਵਾਕ ਅਨੁਸਾਰ ਅਸੀਂ ਦੂਰ-ਦਿਸਹੋਦਿਆਂ ਤੱਕ ਲਹਿਰਾ ਸਕੀਏ।

ਆਪਣੀ ਪਿਆਰੀ ਸਭਿਆਤਾ ਅਤੇ ਸਭਿਆਚਾਰ ਨੂੰ ਭੁੱਲਣ ਦਾ ਨਤੀਜਾ ਇਹ ਹੋਇਆ ਕਿ ਅਸੀਂ ਆਪਣੀ ਵਿਰਾਸਤ, ਪੰਜਾਬੀਅਤ ਦੀਆਂ ਫਿਜ਼ਾਵਾਂ, ਉਸ ਦੀਆਂ ਬਹਾਰਾਂ ਦਾ ਆਪਣੀ ਜ਼ਿੰਦਗੀ ਵਿਚ ਲੁਡ ਤਾਂ ਕੀ ਉਠਾਣਾ ਸੀ। ਸਗੋਂ ਪੱਛਮੀ ਸਭਿਆਤਾ ਦੇ ਪ੍ਰਭਾਵ ਹੋ ਠ ਅਸੀਂ ਆਪਣੇ ਜ਼ਿੰਦਗੀ ਦੇ ਝਮੇਲਿਆਂ ਤੇ ਝੱਖੜ-ਝੋਲਿਆਂ ਦਾ ਹੱਲ ਵਿਦੇਸ਼ਾਂ ਵੱਲ ਵਹੀਰਾਂ ਘੱਤ ਕੇ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਗੱਲ ‘ਦੇਸੀ ਘੋੜੀ ਤੇ ਖੁਰਾਸਾਨੀ ਦੁਲਤੇ’ ਵਾਲੀ ਬਣ ਗਈ।

ਬੇਸ਼ਕ ਵਿਦਿਆ ਦਾ ਇਸ ਵਿਚ ਕੋਈ ਕਸੂਰ ਨਹੀਂ ਹੈ। ਇਹ ਕਸੂਰ ਤਾਂ ਵਿਦਿਅਕ ਪ੍ਰਣਾਲੀ ਦਾ ਤੇ ਇਸ ਨੂੰ ਘੜਣ ਵਾਲੇ ਅਜੋਕੇ ਹਰਫਨ ਮੌਲਾ ਅਫਲਾਤੁਨਾਂ ਦਾ ਹੈ। ਜਿਨ੍ਹਾਂ ਦੀ ਮਾਨਸਿਕ ਸਥਿਤੀ ਮੁੱਖ ਤੌਰ 'ਤੇ ਉਚੀਆਂ ਬੁਲੰਦੀਆਂ 'ਤੇ ਪਹੁੰਚ ਕੇ ‘ਕੋਈ ਮਰੇ ਕੋਈ ਜੀਵੇ ਸੁਧਰਾ ਘੋਲ ਪਤਾਸੇ ਪੀਵੇ’ ਵਾਲੀ ਹੋ ਜਾਂਦੀ ਹੈ। ਉਹ ਸਮਝਦੇ ਹਨ ਕਿ ਜਦੋਂ ਉਨ੍ਹਾਂ ਦਾ ਜੀਵਨ ਨਿਰਬਾਹ ਠੀਕ-ਠਾਕ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਸਮਾਜ ਸੁਧਾਰ ਕਰਨ ਦੀ ਸਿਰਦਰਦੀ ਮੁੱਲ ਲੈਣ ਦੀ ਕੀ ਲੋੜ ਹੈ? ਸਮਾਜ ਉਸਾਰੀ ਦੇ ਕਿਸੇ ਵੀ ਖੇਤਰ ਦੀ ਗੱਲ ਲੈ ਲਈਏ, ਉਸ ਖੇਤਰ ਵਿਚ ਕਮਜ਼ੋਰੀ ਤੇ ਗਿਰਾਵਟ ਪ੍ਰਤੀ ਅਸੀਂ ਨਸੇ ਦੇ ਗੁਲਾਮ ਨਸ਼ੇਈ ਵਾਂਗ ਇੱਛੇ ਵੱਡੇ ਦਲੀਲਬਾਜ਼ ਤੇ ਸੱਚਾਈ ਤੋਂ ਖਿਸਕੰਤ ਹੋ ਗਏ ਹਾਂ। ਬੇਸ਼ਕ ਦਿਲੋਂ ਤਾਂ ਅਸੀਂ ਇਹ ਮੰਨਦੇ ਹੋਈਏ ਕਿ ਕਿਸੇ ਖੇਤਰ ਵਿਚ ਕਮਜ਼ੋਰੀਆਂ ਤੇ ਖਾਮੀਆਂ ਹਨ ਅਤੇ ਇਸ ਖੇਤਰ ਵਿਚ ਪ੍ਰਗਤੀ ਕਰਨ ਲਈ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸਾਡਾ ਯੋਗਦਾਨ ਹੋਣਾ ਚਾਹੀਦਾ ਹੈ। ਪਰ ਇਹ ਜ਼ਿੰਮੇਵਾਰੀ ਲੈਣ ਲਈ ਅਸੀਂ ਤਿਆਰ ਨਹੀਂ ਹਾਂ।

ਹੁਣ ਗੱਲ ਜੇ ਅਸੀਂ ਵਿਦਿਆ ਦੇ ਖੇਤਰ ਦੀ ਕਰੀਏ ਤਾਂ ਬੱਚੇ ਨੂੰ ਸਮਾਜ ਦੇ ਸੁੰਦਰ ਤੇ ਨਰੋਏ ਨਾਗਰਿਕ ਬਣਾਉਣ ਲਈ ਤਿੰਨ ਵਰਗ ਸਹਾਈ ਹੁੰਦੇ ਹਨ। ਪਹਿਲਾਂ ਮਾਤਾ-ਪਿਤਾ, ਦੂਜਾ ਅਧਿਆਪਕ ਵਰਗ ਅਤੇ ਤੀਜੇ ਅਸੀਂ ਰਾਜ-ਭਾਗ ਦੇ ਸਾਰੇ ਰਾਜਸੀ, ਧਾਰਮਿਕ ਤੇ ਪ੍ਰਬੰਧਕ ਆਉਂਦੇ ਹਾਂ। ਇਹ ਤਿੰਨੇ ਵਰਗ ਇਸ ਕਮਜ਼ੋਰੀ ਨੂੰ ਤਾਂ ਦੇਖੀ ਖੜ੍ਹੇ ਹਨ ਕਿ ਇਨ੍ਹਾਂ ਤਿੰਨਾਂ ਵਰਗਾਂ ਵਿਚ ਕਿਤੇ ਨਾ ਕਿਤੇ ਸਪਸ਼ਟ ਤੌਰ 'ਤੇ ਕਮਜ਼ੋਰੀ ਹੈ। ਪਰ ਸ਼ਰਾਬੀ ਦੇ ਕਹਿਣ ਵਾਂਗ, ‘ਨ-ਬੱਈ-ਨਾ; ਧਰਮ ਨਾਲ ਮੈਂ ਤਾਂ ਪੀਤੀ ਹੀ ਨਹੀਂ।’ ਉਸ ਤਰ੍ਹਾਂ ਹੀ ਇਹ ਤਿੰਨੇ ਵਰਗ ਸਹੁੰ ਖਾ ਕੇ ਕਹਿਣ ਨੂੰ ਤਿਆਰ ਹਨ ਅਤੇ ਕਹਿੰਦੇ ਵੀ ਹਨ ਕਿ ਵਿਦਿਆ

ਪ੍ਰਣਾਲੀ ਨਾਕਸ ਹੋਣ ਵਿਚ ਇਨ੍ਹਾਂ ਦਾ ਕੋਈ ਕਮੁਰ ਨਹੀਂ ਹੈ। ਅਤੇ ਨਾ ਹੀ ਉਹ ਵਿਦਿਆ ਦੇ ਗਿਰ ਰਹੇ ਮਿਆਰ ਪ੍ਰਤੀ ਜ਼ਿੰਮੇਵਾਰੀ ਹਨ। ਸਗੋਂ ਇਕ ਵਰਗ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਅਤੇ ਦੂਜੇ ਵਰਗ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨ ਲਈ ਬਜ਼ਿੱਦ ਹੈ ਤੇ ਆਪਣੀ ਪੂਰੀ ਵਾਹ ਲਾ ਰਿਹਾ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਝਾੜ-ਬੁਹਾਰ ਕੇ ਦੂਜੇ ਵਰਗ ਦੇ ਬੂਹੇ ਤੇ ਕਰ ਦੇਵੇ।

ਮਾਤਾ-ਪਿਤਾ ਤੋਂ ਪੁੱਛੋ ਤਾਂ ਉਹ ਕਹਿੰਦੇ ਹਨ ਕਿ ਅਧਿਆਪਕਾਂ ਦਾ ਬੇੜਾ ਹੀ ਗਰਕ ਹੋਇਆ ਪਿਆ ਹੈ। ਉਹ ਕਹਿੰਦੇ ਹਨ ਕਿ ਲਾਹਨਤ ਹੈ; ਇਹੋ ਜਿਹੇ ਅਧਿਆਪਕਾਂ ਦੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਹੀ ਨਹੀਂ, ਜੇ ਪੜ੍ਹਾਉਂਦੇ ਹਨ ਤਾਂ ਟਿਊਸਨ ਰਾਹੀਂ ਪੜ੍ਹਾਉਂਦੇ ਹਨ। ਅਜਕੇ ਯੁੱਗ ਦੇ ਮਾਂ-ਬਾਪ ਆਪਣੇ ਵੱਲ ਨਹੀਂ ਵੇਖ ਰਹੇ ਕਿ ਉਨ੍ਹਾਂ ਵਿਚ ਹੀ ਬੱਚੇ ਦੀ ਭਵਿੱਖ-ਨਿਰਮਾਣ ਪ੍ਰਤੀ ਕੋਈ ਕਮਜ਼ੋਰੀ ਜ਼ਰੂਰ ਹੈ ਕਿਉਂਕਿ ਮੁੱਢਲੀ ਅਵਸਥਾ ਵਿਚ ਬੱਚੇ ਲਈ ਮਾਂ-ਬਾਪ ਹੀ ਪਹਿਲੇ ਅਧਿਆਪਕ ਹੁੰਦੇ ਹਨ। ਅਚੇਤ ਅਵਸਥਾ ਵਿਚ ਹੀ ਨਹੀਂ; ਸਗੋਂ ਸਾਰੀ ਉਮਰ ਬੱਚੇ ਲਈ ਉਸ ਦੇ ਮਾਂ-ਬਾਪ ਇਕ ਮਿਸਾਲ ਵਾਂਗ ਉਸ ਦੇ ਸਾਹਮਣੇ ਰਹਿੰਦੇ ਹਨ। ਮਾਂ-ਬਾਪ ਜੋ ਕੁੱਝ ਬੱਚੇ ਦੇ ਸਾਹਮਣੇ ਕਰ ਰਹੇ ਹੁੰਦੇ ਹਨ, ਉਸ ਤੋਂ ਬੱਚਾ ਬਹੁਤ ਕੁੱਝ ਗ੍ਰਾਹਿਣ ਕਰਦਾ ਹੈ।

ਇਸ ਤੋਂ ਅੱਗੇ ਅਧਿਆਪਕਾਂ ਨੂੰ ਪੁੱਛ ਲਓ ਦਰਜਾ-ਬ-ਦਰਜਾ ਯੂਨੀਵਰਸਿਟੀ ਅਧਿਆਪਕ ਕਹਿੰਦੇ ਹਨ ਕਿ ਕਾਲਜਾਂ ਵਿਚੋਂ ਕਾਬਲ ਬੱਚੇ ਹੀ ਨਹੀਂ ਆ ਰਹੇ। ਕਾਲਜ ਦੇ ਅਧਿਆਪਕ ਹੇਠਾਂ ਵੱਲ ਨੂੰ ਵੇਖਦੇ ਹੋਏ ਕਹਿੰਦੇ ਹਨ ਕਿ ਸਕੂਲਾਂ ਤੋਂ ਹੀ ਵਿਦਿਆਰਥੀ ਕਮਜ਼ੋਰ ਤੇ ਨਲਾਇਕ ਪੱਧਰ ਦੇ ਆਉਂਦੇ ਹਨ। ਇਸ ਲਈ ਉਨ੍ਹਾਂ ਦੀ ਕੀ ਜ਼ਿੰਮੇਵਾਰੀ ਹੈ? ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਡੀ.ਸੀ. ਦੇ ਹੁਕਮ ਦੀ ਤਾਮੀਲ ਅਖੀਰ ਪਟਵਾਰੀ ਤੱਕ ਪਹੁੰਚ ਜਾਂਦੀ ਹੈ ਅਤੇ ਜਿਵੇਂ ਫੌਜ ਦੇ ਜ਼ਰੈਲੇ ਦੇ ਹੁਕਮ ਦੀ ਤਾਮੀਲ ਫੌਜੀ ਜਵਾਨ ਤੱਕ ਪੁੱਜਦੀ ਹੈ। ਬਿਲਕੁਲ ਉਸ ਤਰ੍ਹਾਂ ਹੀ ਯੂਨੀਵਰਸਿਟੀਆਂ ਦਾ ਮੂਲ ਆਧਾਰ ਸਕੂਲ ਤੇ ਕਾਲਜ ਸਹੀ ਤੌਰ 'ਤੇ ਮਜ਼ਬੂਤ ਨਹੀਂ ਹਨ। ਅਧਿਆਪਕ ਸਪਸ਼ਟ ਤੌਰ 'ਤੇ ਕਹਿੰਦਾ ਜਾਪਦਾ ਹੈ ਕਿ ਇਹ ਗੱਲ ਨਹੀਂ ਕਿ ਉਹ ਆਪ ਮਿਹਨਤ ਨਹੀਂ ਕਰਦਾ ਜਾਂ ਬੱਚਿਆਂ ਨੂੰ ਮਿਹਨਤ ਨਹੀਂ ਕਰਾਉਂਦਾ। ਸਗੋਂ ਇਸ ਦਾ ਕਾਰਨ ਤਾਂ ਮਾਂ-ਬਾਪ ਹਨ। ਇਹ ਜ਼ਿੰਮੇਵਾਰੀ ਤਾਂ ਮਾਂ-ਬਾਪ ਦੀ ਹੈ ਕਿ ਉਹ ਉਨ੍ਹਾਂ ਕੋਲ ਚੰਗੇ ਬੱਚੇ ਭੇਜਣ। ਨਿਆਣੇ ਤਾਂ ਘਰੋਂ ਹੀ ਵਿਗੜੇ ਤੁਰੇ ਆ ਰਹੇ ਹਨ। ਦੱਸੋ ਆਸੀਂ ਕੀ ਕਰੀਏ? ਮੁੱਕਦੀ ਗੱਲ। ਅਧਿਆਪਕ ਸ਼ਾਇਦ ਇਹ ਕਹਿਣ ਤੋਂ ਸੰਕੋਚ ਨਹੀਂ ਕਰਦੇ ਕਿ ਅੱਜ-ਕੱਲੁ ਤਾਂ ਨਸਲ ਹੀ ਮਾੜੀ ਹੋ ਗਈ ਹੈ।

ਵਿਦਿਆਰਥੀ ਜੀਵਨ ਦੇ ਵਿਚ ਗਿਰਾਵਟ ਆਉਣ ਦੀ ਪ੍ਰਵਿਰਤੀ ਪਿਛਲੇ 30-35 ਸਾਲਾਂ ਤੋਂ ਤਾਂ ਬਿਨਾਂ ਬਰੇਕਾਂ ਦੇ ਹੀ ਵੱਧਦੀ ਜਾ ਰਹੀ ਹੈ। ਅਜਿਹੇ ਅਧਿਆਪਕਾਂ ਦੀਆਂ ਮਿਸਾਲਾਂ ਸੁਣਨ ਨੂੰ ਮਿਲਦੀਆਂ ਹਨ ਕਿ ਸੰਨ 1907 ਦੇ ਗਿਣੇ-ਚੁਣੇ ਬੀ.ਏ. ਪਾਸ

ਵਿਦਿਆਰਥੀਆਂ ਵਿਚੋਂ ਇਕ ਹੋਣਹਾਰ ਵਿਦਿਆਰਥੀ ਸ੍ਰ. ਈਸ਼ਵਰ ਸਿੰਘ ਨੂੰ ਉਸ ਵਕਤ ਦੇ ਮਹਾਰਾਜਾ ਪਟਿਆਲਾ ਦੀ ਬਗਦਾਦੀ ਵਿਚੋਂ ਹੋਣ ਕਰਕੇ ਬਹੁਤ ਹੀ ਵੱਡੇ ਅਹੁਦੇ ਦੀ ਪੇਸ਼ਕਸ਼ ਹੋਈ। ਪਰ ਉਨ੍ਹਾਂ ਨੇ ਆਪਣੇ ਖਾਨਦਾਨ ਵਿਚ ਜਨਮ ਵੇਲੇ ਹੀ ਲੜਕੀਆਂ ਮਾਰ ਦਿੱਤੀਆਂ ਜਾਣ ਦੇ ਪਸੰਚਾਤਾਪ ਵਜੋਂ ਬੱਚਿਆਂ ਦੀ ਤਾਲੀਮ ਲਈ, ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਸ ਮਹਾਪੁਰਖ ਨੇ ਖਾਸ ਤੌਰ 'ਤੇ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਸੁਰੂ ਕੀਤੇ ਜੋ ਕਿ ਅੱਜ-ਕੱਲ੍ਹ ਪੰਜਾਬ ਦੇ ਸਮਾਜ ਸਕੂਲਾਂ ਤੇ ਕਾਲਜਾਂ ਦੇ ਰੂਪ ਵਿਚ ਚੱਲ ਰਹੇ ਹਨ।

ਉਸ ਤੋਂ ਬਾਅਦ ਸੰਨ 1929 ਵਿਚ ਉਨ੍ਹਾਂ ਦੇ ਭਤੀਜੇ ਸ੍ਰ. ਅਜਮੇਰ ਸਿੰਘ ਨੇ ਵੀ ਸੰਨ 1929 ਵਿਚ ਬੀ.ਏ. ਪਾਸ ਕੀਤੀ। ਫਿਰ ਉਨ੍ਹਾਂ ਨੂੰ ਵੀ ਪੁੱਛਿਆ ਗਿਆ ਕਿ ਤੁਹਾਡੇ ਤਾਇਆ ਜੀ ਨੇ ਇਡਾ ਵੱਡਾ ਅਹੁਦਾ ਠੁਕਰਾ ਕੇ ਕੋਈ ਚੰਗਾ ਨਹੀਂ ਕੀਤਾ ਸੀ ਅਤੇ ਮਾਸਟਰ ਬਣ ਗਏ। ਜੇ ਤੁਸੀਂ ਚਾਹੋ ਤਾਂ ਤੁਹਾਨੂੰ ਡੀ.ਸੀ. ਬਣਾ ਦਿੱਤਾ ਜਾਵੇ। ਅਸ਼ਕੇ ਜਾਈਏ! ਵਿਦਿਆ ਦੇ ਖੇਤਰ ਦੇ ਅਜਿਹੇ ਅਧਿਆਪਕਾਂ ਦੇ ਜਿਨ੍ਹਾਂ ਨੇ ਕਿ ਇਹ ਸਮਝਦੇ ਹੋਏ ਕਿ ਸਮਾਜ ਉਸਾਰੀ ਵਿਚ ਅਧਿਆਪਕ ਦਾ ਯੋਗਦਾਨ, ਕਿਸੇ ਹੋਰ ਵਰਗ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਅਧਿਆਪਕ ਦਾ ਸਥਾਨ ਇਕ ਡੀ.ਸੀ. ਨਾਲੋਂ ਘੱਟ ਨਹੀਂ। ਇਸ ਲਈ ਉਨ੍ਹਾਂ ਨੇ ਸਕੂਲ ਮਾਸਟਰ ਬਣਨ ਨੂੰ ਤਰਜੀਹ ਦਿੱਤੀ। ਅੱਗੇ ਚਲ ਕੇ ਉਨ੍ਹਾਂ ਅਧਿਆਪਕਾਂ ਦੇ ਪੜ੍ਹਾਏ ਵਿਦਿਆਰਥੀ ਡੀ.ਸੀ. ਬਣਨ ਤੱਕ ਹੀ ਨਹੀਂ ਸਗੋਂ ਉਸ ਤੋਂ ਵੀ ਵੱਧ ਦੁਨਿਆਵੀ ਤੇ ਰਾਜ ਭਾਗ ਦੀਆਂ ਬੁਲੰਦੀਆਂ ਨੂੰ ਪਹੁੰਚੇ। ਪਰ ਸਮਾਜ ਸੇਵਾ ਉਨ੍ਹਾਂ ਦੇ ਜੀਵਨ ਦਾ ਅੱਵਲ ਤੇ ਆਖਰੀ ਮੰਤਵ ਰਿਹਾ। ਇਨ੍ਹਾਂ ਵਿਦਿਆਰਥੀਆਂ ਨੇ ਚੰਗੇ ਨਾਗਰਿਕਾਂ ਵਜੋਂ ਸਿਰਫ ਪ੍ਰਸ਼ਾਸਨਿਕ ਬੁਲੰਦੀਆਂ ਹੀ ਨਹੀਂ ਛੂਹੀਆਂ। ਸਗੋਂ ਵਿਦਿਆ ਦੇ ਗ੍ਰਹਿਣ ਕੀਤੇ ਉੱਚ ਆਚਰਣ ਤੇ ਇਖਲਾਕੀ ਕਦਰਾਂ-ਕੀਮਤਾਂ ਦੇ ਬਲਬੂਡੇ ਦੇਸ਼ ਦੇ ਹੋਣਹਾਰ ਸਪੂਤਾਂ ਵਜੋਂ ਦੁਨੀਆਂ ਭਰ ਵਿਚ ਭਾਰਤੀ ਸਮਾਜ ਦਾ ਨਾਮ ਰੋਸ਼ਨ ਕੀਤਾ।

ਇਥੇ ਮਿਸਾਲ ਵਜੋਂ ਇਕ ਨਾਂ ਹੀ ਕਾਢੀ ਹੈ। ਇਹ ਨਾਂ ਹੈ ਸ੍ਰ. ਬਲਬੀਰ ਸਿੰਘ, ਜੋ ਭਾਰਤ ਦੀ ਹਾਕੀ ਟੀਮ ਦੇ ਸੰਨ 1956 ਵਿਚ ਕਪਤਾਨ ਸੀ ਅਤੇ ਉਨ੍ਹਾਂ ਨੇ ਤਿੰਨ ਵਾਰ ਉਲੰਪਿਕ ਖੇਡਾਂ ਵਿਚ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਉਹ ਸੰਸਾਰ ਪ੍ਰਸਿੱਧ ਹਾਕੀ ਖਿਡਾਰੀ ਤੋਂ ਵੱਧ ਇਖਲਾਕੀ ਕਦਰਾਂ-ਕੀਮਤਾਂ ਦੇ ਧਾਰਨੀ ਨੇਕ ਖਿਡਾਰੀ ਵਜੋਂ ਜਗਤ ਪ੍ਰਸਿੱਧ ਹੋਏ। ਕਾਰਨ ਸਪਸ਼ਟ ਹੈ ਕਿ ਉਨ੍ਹਾਂ ਦੀ ਟਰੇਨਿੰਗ ਵਿਚ ਵਿਦਿਆ ਪ੍ਰਾਪਤੀ ਦੇ ਨਾਲ-ਨਾਲ ਆਚਰਣ ਪ੍ਰਾਪਤੀ ਦਾ ਜ਼ਰੂਰੀ ਅੰਗ ਵੀ ਸ਼ਾਮਿਲ ਸੀ। ਜੋ ਕਿ ਅਜੋਕੀ ਵਿਦਿਆ ਪ੍ਰਣਾਲੀ ਵਿਚੋਂ ਬੇਲੋੜੀ ਸ਼ੈਅ ਸਮਝ ਕੇ ਨਕਾਰ ਦਿੱਤਾ ਹੈ ਅਤੇ ਨਤੀਜਾ ਸਾਡੇ ਸਾਹਮਣੇ ਹੈ ਕਿ ਚੰਗਾ ਨਾਗਰਿਕ ਬਣਨ ਤੋਂ ਕਿਤੇ ਪਹਿਲਾਂ ਵਿਦਿਆਰਥੀ ਜੀਵਨ ਵਿਚ ਹੀ ਇਖਲਾਕੀ ਗਿਰਾਵਣ ਦੇ ਘਿਣਾਉਣੇ ਦ੍ਰਿਸ਼ ਜਲਵਾ ਅਫਰੋਜ਼ ਹੋ ਰਹੇ ਹਨ। ਫੇਰ ਇਸ ਖਾਨਦਾਨ ਦੀ ਤੀਜੀ ਪੀੜ੍ਹੀ ਵਿਚ ਮੈਂ ਸਾਲ ਕੁ

ਪ੍ਰੋਫੈਸਰੀ ਕਰਨ ਤੋਂ ਬਾਅਦ ਪ੍ਰਸ਼ਾਸਨਿਕ ਸੇਵਾ ਵਾਲੇ ਪਾਸੇ ਨੂੰ ਤੁਰ ਪਿਆ ਤਾਂ ਮੇਰੇ ਪਿਤਾ ਜੀ ਫਿਕਰਮੰਦ ਹੋਏ ਕਿ ਪਿਤਾ-ਪੁਰਖੀ ਛੱਡ ਕੇ ਉਨ੍ਹਾਂ ਦਾ ਪੁੱਤਰ ਕਿਹੜੇ ਪਾਸੇ ਨੂੰ ਤੁਰ ਪਿਆ ਹੈ? ਵਿਚਾਰਨ ਵਾਲੀ ਗੱਲ ਹੈ ਕਿ ਕੀ ਅਜਿਹੀ ਮਿਸ਼ਨਰੀ ਭਾਵਨਾ ਅੱਜ ਕਿਤੇ ਵੇਖਣ ਨੂੰ ਮਿਲਦੀ ਹੈ? ਕੀ ਇਹ ਸਪਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਅਜਿਹੇ ਆਚਰਣ ਤੇ ਸੇਵਾ ਭਾਵਨਾ ਦੇ ਜਜਬੇ ਲਈ ਅੱਜ ਸਾਡਾ ਸਮਾਜ ਤਰਸ ਰਿਹਾ ਹੈ?

ਇਹ ਵੀ ਸਪਸ਼ਟ ਹੈ ਕਿ ਅਜਿਹੀ ਭਾਵਨਾ ਸਿਰਫ਼ ਗੱਲਾਂ ਨਾਲ ਹੀ ਨਹੀਂ ਆਉਂਦੀ। ਸਮਾਜ ਵਿਚ ਅਜਿਹੀ ਆਦਰਸ਼ ਸਬਿਤੀ ਲਿਆਉਣ ਲਈ ਸਾਨੂੰ ਫਿਰ ਤੋਂ ਆਪਣੀ ਸੋਚ, ਆਪਣੇ ਨਜ਼ਰੀਏ, ਆਪਣੇ ਅਮਲ ਅਤੇ ਸਮਾਜਿਕ ਮੁਲਾਂਕਣ ਦੇ ਪੈਮਾਨੇ ਬਦਲਣੇ ਪੈਣਗੇ। ਇਨਸਾਨ ਦੀ ਜ਼ਿੰਦਗੀ ਵਿਚ ਦੋ ਚੀਜ਼ਾਂ ਦੀ ਬੜੀ ਅਹਿਮੀਅਤ ਹੈ। ਇਕ ਸ਼ਾਨ ਦੀ ਅਤੇ ਇਕ ਗੁਜ਼ਰਾਨ ਦੀ। ਹਰ ਇਕ ਵਿਅਕਤੀ ਇਹੀ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਦਾ ਗੁਜ਼ਰਾਨ ਸ਼ਾਨ ਦੇ ਨਾਲ ਹੋਵੇ। ਪਰ ਅੱਜ ਦਾ ਯੁੱਗ ਜੋ ਕਿ ਖਾਮੀਆਂ ਤੇ ਤੁਰੱਟੀਆਂ ਕਾਰਨ ਕਲਯੂਗ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ ਹੈ। ਇਸ ਵਿਚ ਮਨੁੱਖੀ ਜੀਵਨ ਅਤੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਮਨੁੱਖ ਦੀ ਸੋਚ ਅਤੇ ਤਰਜੀਹ ਬੜੇ ਨੀਵੇਂ ਪੱਧਰ 'ਤੇ ਜਾ ਖਲੋਤੀ ਹੈ। ਚੰਗਾ ਤੇ ਸੁਖਾਵਹੁਜ਼ਰਾਨ ਬੇਸ਼ਕ ਈਮਾਨ ਵੇਚ ਕੇ ਹੀ ਮਿਲੇ, ਪਰ ਇਹ ਇਨਸਾਨੀ ਸੋਚ ਦੀ ਪਹਿਲੀ ਤਰਜੀਹ ਬਣ ਗਿਆ ਹੈ।

ਸਮਾਜ ਦੀ ਉਪਰੋਕਤ ਸੋਚਣੀ ਅਤੇ ਧਾਰਨਾ ਕਰਕੇ ਅਧਿਆਪਕ ਵਰਗ ਦਾ ਵੀ ਸਮਾਜ ਨੂੰ ਇਕ ਅਹਿਮ ਸਵਾਲ ਹੈ ਕਿ ਜੋ ਡੀ.ਸੀ. ਅਮੀਰ ਹੋ ਸਕਦਾ ਹੈ। ਪਟਵਾਰੀ ਅਮੀਰ ਹੋ ਸਕਦਾ ਹੈ। ਡਾਕਟਰ ਅਮੀਰ ਹੋ ਸਕਦਾ ਹੈ ਜਾਂ ਜੋ ਇੰਜੀਨੀਅਰ ਅਮੀਰ ਹੋ ਸਕਦਾ ਹੈ ਤਾਂ ਜਨਾਬ; ਅਧਿਆਪਕ ਨੂੰ ਕਿਉਂ ਆਦਰਸ਼ਵਾਦ ਦਾ ਸਬਕ ਪੜ੍ਹਾਉਣ ਲੱਗੇ ਹੋ? ਅਧਿਆਪਕ ਕਹਿੰਦਾ ਹੈ ਕਿ ਸੱਜਣੋਂ ਇਹ ਗੱਲ ਜਚਦੀ-ਬਣਦੀ ਨਹੀਂ ਲੱਗਦੀ। ਉਹ ਇਸ ਦਲੀਲ ਦਾ ਧਾਰਨੀ ਹੈ ਤੇ ਇਹ ਦਲੀਲ ਅਗੇ ਵਿਦਿਆਰਥੀਆਂ ਨੂੰ ਕੰਠ ਕਰਾਉਂਦਾ ਹੈ ਕਿ ਚਾਹੀਦਾ ਤਾਂ ਇਹ ਹੈ ਕਿ ਰਾਜਸੀ ਆਗੂ ਤੇ ਅਫਸਰ ਪਹਿਲਾਂ ਆਪਣੇ ਵੱਲ ਧਿਆਨ ਮਾਰਨ ਅਤੇ ਸਮਾਜ ਦੇ ਅਮੀਰ ਲੋਕਾਂ ਵਿਚ ਗਿਣਤੀ ਕਰਾਉਣ ਦੀ ਲਾਲਸਾ ਛੱਡਣ। ਫਿਰ; ਬੇਸ਼ਕ ਸਾਨੂੰ ਚੰਗਾ ਬਣਨ ਦੀ ਨਸੀਹਤ ਕਰ ਲੈਣ। ਨਹੀਂ ਤਾਂ, ਪ੍ਰਬੰਧਕੀ ਵਰਗ ਬੇਸ਼ਕ ਆਪਣੀਆਂ ਸੋਨੇ-ਚਾਂਦੀ ਦੀਆਂ ਖੇਡਾਂ ਖੇਡੀ ਚੌਲੇ। ਪਰ ਅਧਿਆਪਕ ਵਰਗ ਨੂੰ ਘੱਟੋਂ ਘੱਟ ਟਿਊਸ਼ਨਾਂ ਰਾਹੀਂ ਅਮੀਰ ਬਣਨ ਦਾ ਬੁਨਿਆਦੀ ਹੱਕ ਮਾਨਣ ਦਾ ਅਧਿਕਾਰ ਤਾਂ ਦੇਈ ਰੱਖੇ ਤਾਂ ਕਿ ਉਨ੍ਹਾਂ ਦਾ ਵੀ ਘੱਟੋਂ ਘੱਟ ਤੋਰੀ-ਫੁਲਕਾ ਤਾਂ ਚਲਦਾ ਰਹੇ।

ਇਸ ਲਈ ਅੱਜ ਕਿਸੇ ਗਲੀ-ਮੁਹੱਲੇ ਵਿਚ ਜਿਥੇ ਸਕੂਲਾਂ, ਮੋਟਰ ਸਾਈਕਲਾਂ ਤੇ ਕਾਰਾਂ ਦਾ ਜਮਘਟਾ ਹੋਵੇ; ਉਥੇ ਸਮਝ ਲਵੇ ਕਿ ਕਿਸੇ ਕਾਬਲ ਅਧਿਆਪਕ ਦਾ ਘਰ ਹੈ।

ਜਿਥੇ ਕਿ ਸਕੂਲ ਨਾਲੋਂ ਵੱਧ ਬਚੇ ਦੀ ਧੋੜੀ ਲਾਹੀ ਜਾਂਦੀ ਹੈ। ਇਨ੍ਹਾਂ ਉਸਤਾਦਾਂ ਦੀ ਹਾਲਤ ਅਜੋਕੇ ਡਾਕਟਰਾਂ ਵਰਗੀ ਹੈ, ਜੋ ਕਿ ਆਪਣੇ ਮਰੀਜ਼ਾਂ ਨੂੰ ਹਸਪਤਾਲ ਵਿਚ ਨਹੀਂ ਦੇਖਦੇ; ਸਗੋਂ ਆਪਣੇ ਘਰ ਬੁਲਾ ਕੇ ਇਲਾਜ ਕਰਦੇ ਹਨ ਤੇ ਪੈਸੇ ਦੇ ਪੱਖੋਂ ਮਰੀਜ਼ਾਂ ਦੀ ਖਲੂ ਲਾਹੁੰਦੇ ਹਨ।

ਅੱਜ ਦੇ ਸਮਾਜ ਵਿਚ ਵਰਗੀਕਰਨ ਦੀ ਇਹ ਸੋਚ ਇਕ ਖਾਨਾ-ਜੰਗੀ ਦਾ ਰੂਪ ਧਾਰਨ ਕਰ ਰਹੀ ਹੈ। ਹਰ ਵਰਗ ਆਪਣੀਆਂ ਬੁਰਾਈਆਂ ਨੂੰ ਸੁਧਾਰਨ ਦੀ ਲੜਾਈ ਲੜਨ ਦੀ ਬਜਾਏ ਦੂਜੇ ਵਰਗ ਨੂੰ ਸੁਧਾਰਨ ਲਈ ਲੜਾਈ ਵਿਚ ਮਾਨਸਿਕ ਅਤੇ ਜਿਸਮਾਨੀ ਪੱਧਰ ਤੱਕ ਜੱਫ਼ਾ-ਕਸੀ ਕਰਨ ਲੱਗ ਹੋਇਆ ਹੈ। ਜਿਸ ਵਿਦਿਆਰਥੀ ਦੀ ਭਵਿੱਖ ਦੇ ਵਾਰਸ ਹੋਣ ਦੇ ਨਾਤੇ ਗੱਲ ਹੋ ਰਹੀ ਹੈ, ਉਹ ਇਕ ਪਾਸੇ ਬੈਠਾ; ਇਸ ਬੇਲੋੜੀ ਲੜਾਈ ਨੂੰ ਮਾਨਸਿਕ ਪ੍ਰੇਸ਼ਾਨੀ ਨਾਲ ਵੇਖ ਰਿਹਾ ਹੈ। ਉਸ ਨੂੰ ਮਾਨਸਿਕ ਧੁੰਦਲਕੇ ਵਿਚੋਂ ਆਪਣਾ ਵਿਗੜਦਾ ਜਾ ਰਿਹਾ ਭਵਿੱਖ ਸਾਹਮਣੇ ਕੰਧ 'ਤੇ ਲਿਖੇ ਅੱਖਰਾਂ ਵਾਂਗ ਸਪਸ਼ਟ ਦਿਸ ਰਿਹਾ ਹੈ।

ਸਮਾਜ ਦੇ ਉਸਰਈਏ ਇਕ ਬਚੇ ਦੇ ਭਵਿੱਖ ਨੂੰ ਵਿਸਾਰ ਕੇ ਉਸ ਦੀ ਭਾਵੀ ਨੂੰ ਤਰਤੀਬ ਦੇਣ ਨਾਲੋਂ ਕਿਤੇ ਵੱਧ ਆਪਣੀ ਚਿੱਤਰਾਂ ਅਮੀਰੀ ਨੂੰ ਪ੍ਰਾਪਤ ਕਰਨ ਲਈ ਚਿੰਤਾਤੁਰ ਹਨ। ਉਨ੍ਹਾਂ ਵਿਚ ਇਕ ਹੋੜ ਲੱਗੀ ਹੋਈ ਹੈ ਕਿ ਉਹ ਕਿਸ ਤਰ੍ਹਾਂ ਅਤੇ ਕਦੋਂ ਅਮੀਰੀ ਤੇ ਅਯਾਸੀ ਭੋਗਣ। ਜਿਹੜਾ ਕੋਈ ਅਮੀਰ ਹੋ ਰਿਹਾ ਹੈ। ਉਸ ਬਾਰੇ ਸਮਾਜ ਦਾ ਹਰ ਦੂਜਾ ਵਿਅਕਤੀ ਜਾਂ ਵਰਗ ਜਾਨਣ ਲਈ ਚਿੰਤਾਤੁਰ ਹੈ ਕਿ ਉਹ ਕਿਸ ਫਾਰਮੂਲੇ ਨਾਲ ਪੈਸੇ ਬਣਾ ਕੇ ਅਮੀਰ ਹੋ ਰਿਹਾ ਹੈ।

ਅੱਜ ਦੀ ਲੋੜ ਹੈ ਕਿ ਆਪਸੀ ਲੁੱਟ-ਖਸੁੱਟ ਦੀ ਇਸ ਖਾਨਾਜੰਗੀ ਨੂੰ ਤੁਰੰਤ ਬੰਦ ਕਰਕੇ ਸਮਾਜ ਦੀ ਨਵ-ਉਸਾਰੀ ਦੀ ਇਕ ਮੁਹਿੰਮ ਪ੍ਰਚੰਡ ਕੀਤੀ ਜਾਵੇ। ਜਿਸ ਵਿਚ ਪ੍ਰਾਚੀਨ ਭਾਰਤੀ ਸਭਿਆਤਾ ਦੀਆਂ ਇਖਲਾਕੀ ਤੇ ਸ਼ਾਨਾਮਤੀਆਂ ਕਦਰਾਂ-ਕੀਮਤਾਂ ਸੰਸਾਰ ਦੀਆਂ ਅਜੋਕੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਨ। ਇਸ ਵਾਸਤੇ ਉੱਚੀ-ਸੁੱਚੀ ਸੋਚ ਤੇ ਸੁਧਾਰ ਅਮਲਾਂ 'ਤੇ ਆਧਾਰਿਤ ਸਾਦ-ਮੁਰਾਦੀ ਜੀਵਨ ਜਾਚ ਪੁਰਾਤਨ ਭਾਰਤੀ ਸਭਿਆਚਾਰਕ ਛਲਸ਼ਫ਼ਾ ਦੁਨੀਆਂ ਲਈ ਮਿਸਾਲ ਬਣ ਸਕੇ।

ਇਹ ਠੀਕ ਹੈ ਕਿ ਇਹ ਜਦੋਂ-ਜਹਿਦ ਬਹੁਤ ਔਖੀ ਤੇ ਲੰਮੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਾਡਾ ਮੌਜੂਦਾ ਢਾਂਚਾ ਵੀ ਤਾਂ ਇਕ ਦਿਨ ਵਿਚ ਨਹੀਂ ਵਿਗੜਿਆ? ਇਸ ਦੇ ਵਿਗੜਨ ਪਿਛੇ ਕਈ ਸਦੀਆਂ ਅਤੇ ਖਾਸ ਤੌਰ 'ਤੇ ਪਿਛਲੀ ਸਦੀ ਨੇ ਤਾਂ ਸਪਸ਼ਟ ਅਤੇ ਵਿਕਰਾਲ ਰੂਪ ਵਿਚ ਸਾਨੂੰ ਤਲਖ ਤਜਰਬਿਆਂ ਨਾਲ ਹਮ-ਕਿਨਰ ਕੀਤਾ ਹੈ। ਬੇਸ਼ਕ ਇਹ ਮੁਹਿੰਮ ਲੰਮੀ ਤੇ ਔਖੀ ਹੋਵੇਗੀ। ਪਰ ਅੱਜ ਦੇ ਇਸ ਰਸਾਤਲ ਵੱਲ ਨੂੰ ਵੱਧ ਰਹੀ ਗਿਰਾਵਟ ਨੂੰ ਜੇ ਬਰੇਕਾਂ ਨਾ ਲਾਈਆਂ ਗਈਆਂ ਅਤੇ ਜੇ ਅੱਜ ਦੇ ਵਿਗੜੇ ਸਮਾਜਿਕ ਜੀਵਨ ਨੂੰ ਕੋਈ ਉਸਾਰੂ ਰੂਪ ਨਾ ਦਿੱਤਾ ਗਿਆ ਤਾਂ ਹੋ ਸਕਦਾ ਹੈ ਕਿ ਇਖਲਾਕੀ ਗਿਰਾਵਟ ਦਾ ਇਹ

ਦਾਵਾਨਲ ਰੂਪੀ ਦੈਤ ਸਮੁੱਚੇ ਸਮਾਜ ਨੂੰ ਹੀ ਇਕ ਦਿਨ ਨਿਗਲ ਜਾਵੇ।

ਇਸ ਲਈ ਸਾਨੂੰ ਤੁਰੰਤ ਯਤਨ ਕਰਨਾ ਪਵੇਗਾ ਕਿ ਇਨਸਾਨੀ ਕਦਰਾਂ-ਕੀਮਤਾਂ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਮਨੁੱਖੀ-ਜੀਵਨ ਨੂੰ ਲੋੜੀਂਦੀ ਪਛਾਣ, ਇੱਜਤ ਆਬਰੂ ਤੇ ਸ਼ਾਨ ਪ੍ਰਦਾਨ ਕੀਤੀ ਜਾਵੇ। ਇਸ ਦੇ ਲਈ ਸਮੁੱਚੇ ਸਮਾਜ ਨੂੰ ਯਤਨਸ਼ੀਲ ਹੋਣਾ ਪਵੇਗਾ ਕਿ ਹਰ ਨਾਗਰਿਕ ਦਾ ਜੀਵਨ ਇੰਨੇ ਕੁ ਪੱਧਰ ਦਾ ਤਾਂ ਜ਼ਰੂਰ ਹੋ ਜਾਵੇ ਕਿ ਘੱਟੋਂ ਘੱਟ ਉਸ ਨੂੰ ਰੋਟੀ, ਕੱਪੜਾ ਤੇ ਮਕਾਨ ਪ੍ਰਾਪਤ ਕਰਨ ਦੀ ਮੁਸ਼ਾਜ਼ੀ ਨਾ ਰਹੇ। ਇਸ ਦੇ ਨਾਲ ਹੀ ਹਰ ਇਕ ਨਾਗਰਿਕ ਨੂੰ ਲੋੜੀਂਦਾ ਇੱਜਤ-ਓ-ਇਕਬਾਲ ਮਿਲੇ।

ਇਹ ਵੀ ਠੀਕ ਹੈ ਕਿ ਇਸ ਲਈ ਨਿੱਜੀ ਪੱਧਰ 'ਤੇ ਮਿਹਨਤ-ਮੁਸ਼ਕਲ ਦੀ ਲੋੜ ਪਵੇਗੀ। ਪਰ ਇਸ ਤੋਂ ਵੱਧ ਅਜਿਹੀ ਸਮਾਜਿਕ ਤੇ ਆਰਥਿਕ ਪ੍ਰਣਾਲੀ ਦੀ ਲੋੜ ਹੋਵੇਗੀ ਕਿ ਜਿਸ ਅਨੁਸਾਰ ਆਦਮੀ ਨੂੰ ਉਸ ਦੀ ਮਿਹਨਤ-ਮੁਸ਼ਕਲ ਅਤੇ ਉਸ ਦੇ ਪਸੀਨੇ ਦਾ ਵਾਜ਼ਬ ਮੁੱਲ ਮਿਲ ਸਕੇ। ਇਸ ਵਿਚ ਸ਼ੱਕ ਨਹੀਂ ਕਿ ਇਸ ਸਬੰਧ ਵਿਚ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਫਿਰ ਦੁਬਾਰਾ ਤੋਂ ਇਕ ਨਿੱਗਰ ਤੇ ਨਰੋਏ ਨਜ਼ਰੀਏ ਨਾਲ ਨਿਰਧਾਰਿਤ ਕਰਨਾ ਪਵੇਗਾ। ਜਿਸ ਅਨੁਸਾਰ ਸਮਾਜ ਦੇ ਨਵ-ਨਿਰਮਾਣ ਪ੍ਰਤੀ ਉਸ ਦੀ ਯੋਗਤਾ ਅਨੁਸਾਰ ਉਸ ਦੇ ਯੋਗਦਾਨ ਦੀ ਨਿਸ਼ਭਤ ਵਿਚ ਹਰ ਵਰਗ ਦਾ ਮੁਲਾਂਕਣ ਮੁੜ ਤੋਂ ਨਿਸ਼ਚਿਤ ਕਰਨਾ ਪਵੇਗਾ। ਮਿਸਾਲ ਦੇ ਤੌਰ 'ਤੇ ਦੌਸ਼ਾ ਜਾਂਦਾ ਹੈ ਕਿ 1972 ਮਿਉਨਿਕ ਉਲੰਪਿਕ ਖੇਡਾਂ ਵੇਖਣ ਲਈ ਜਦੋਂ ਉਥੋਂ ਦੀ ਯੂਨੀਵਰਸਿਟੀ ਦੇ ਅਧਿਆਪਕ ਸਟੇਡੀਅਮ ਵਿਚ ਪਹੁੰਚੇ ਤਾਂ ਉਥੇ ਬੈਠੇ ਸਾਰੇ ਦਰਸ਼ਕ ਉਨ੍ਹਾਂ ਦੇ ਸਨਮਾਨ ਵਜੋਂ ਖੜ੍ਹੇ ਹੋ ਗਏ।

ਇਹ ਇਕ ਅਜਿਹੀ ਸੂਰਤ ਹੋਵੇਗੀ ਜਦੋਂ ਕਿ ਇਕ ਉੱਚ ਪੱਧਰ ਦਾ ਪ੍ਰਬੰਧਕੀ ਅਧਿਕਾਰੀ ਵੀ ਫਰਜ਼ ਮਾਤਰ ਇਕ ਅਧਿਆਪਕ ਦਾ ਜਾਂ ਇਕ ਬਜ਼ੁਰਗ ਨਾਗਰਿਕ ਦਾ ਸਤਿਕਾਰ ਕਰੇਗਾ। ਰਾਜਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਬੇਸ਼ਕ ਸਮਾਜਿਕ ਬੁਲੰਦੀ 'ਤੇ ਪਹੁੰਚ ਜਾਣ। ਪਰ ਉਹ ਤਨੋਂ-ਮਨੋਂ ਇਹ ਮਹਿਸੂਸ ਕਰਨ ਕਿ ਉਨ੍ਹਾਂ ਦੀ ਹੋਦ ਸਮਾਜ ਦੇ ਉਸਰੱਈਆਂ ਮਾਂ-ਬਾਪ ਅਤੇ ਅਧਿਆਪਕਾਂ ਦੀ ਬੱਦੋਲਤ ਹੈ। ਇਸ ਲਈ ਜਿਸ ਤਰ੍ਹਾਂ ਉਹ ਆਪਣੇ ਮਾਂ-ਬਾਪ ਦੇ ਸਾਹਮਣੇ ਨਿਸਰਤਾ ਸਹਿਤ ਸਤਿਕਾਰ ਵਜੋਂ ਸਿਰ ਨਿਵਾਉਣਗੇ। ਉਸ ਤਰ੍ਹਾਂ ਹੀ ਉਹ ਆਪਣੇ ਅਧਿਆਪਕ ਵਰਗ ਤੇ ਹੋਰ ਮਜ਼ਦੂਰਾਂ ਤੇ ਕਾਮਿਆਂ ਜਿਹੇ ਉਸਰੱਈਏ ਵਰਗਾਂ ਦੀ ਦਸਤਕਾਰੀ ਅਤੇ ਉਨ੍ਹਾਂ ਦੇ ਸਿਰਜਣਾ ਕਰ ਰਹੇ ਹੱਥਾਂ ਦਾ ਸਤਿਕਾਰ ਕਰਨਗੇ। ਇਸ ਤਰ੍ਹਾਂ ਉਹ ਆਪਣੀ ਹਉਮੈ ਨੂੰ ਘੱਟੋਂ ਘੱਟ  $1/2$  ਨਾਲ ਤਕਸੀਮ ਦਿੰਦੇ ਹੋਏ; ਉਨ੍ਹਾਂ ਦਾ ਆਦਰ-ਮਾਣ ਕਰਨਾ। ਸਮਾਜ ਵਿਚ ਹਰ ਛੋਟੇ ਤੇ ਵੱਡੇ ਵਰਗ ਦਾ ਸਤਿਕਾਰ ਉਸ ਦੀ ਸਮਾਜ ਪ੍ਰਤੀ ਦੇਣ ਅਤੇ ਨਵਜੁਗ ਦੀ ਸਿਰਜਣਾ ਲਈ ਪਾਏ ਗਏ ਯੋਗਦਾਨ ਦੀ ਨਿਸ਼ਭਤ ਵਿਚ ਹੋਵੇ।

ਇਸ ਵਿਚ ਸ਼ੱਕ ਨਹੀਂ ਕਿ ਅਸੀਂ ਅੱਜ ਤੱਕ ਇਸ ਪਾਸੇ ਵੱਲ ਸੋਚਿਆ ਹੀ ਨਹੀਂ। ਸਗੋਂ

ਸੱਚ ਤਾਂ ਇਹ ਹੈ ਕਿ ਅਸੀਂ ਇਸ ਪੱਖੋਂ ਇਸ ਤਰ੍ਹਾਂ ਅੱਖਾਂ ਮੀਚੀਆਂ ਹੋਈਆਂ ਹਨ ਜਿਵੇਂ ਕਿ ਕਬੂਤਰ ਬਿੱਲੀ ਤੋਂ ਡਰਦਾ ਹੋਇਆ ਅੱਖਾਂ ਮੀਚ ਲੈਂਦਾ ਹੈ। ਵੈਸੇ ਇਹ ਗੱਲ ਨਹੀਂ ਕਿ ਇਸ ਤਰ੍ਹਾਂ ਦੀ ਸੁਖਾਵੀ ਸੂਰਤੇ ਹਾਲ ਅਸੀਂ ਆਪਣੇ ਸਮਾਜ ਵਿਚ ਲਿਆ ਨਹੀਂ ਸਕਦੇ? ਸਾਡੀ ਧਰਤੀ ਤੇ ਇਸ ਖਿੱਤੇ ਦੇ ਮਾਨਵੀ ਸਮਾਜ ਨੂੰ ਮਨੁੱਖੀ ਕਦਰਾਂ-ਕੀਮਤਾਂ ਅਤੇ ਸ਼ਾਨਦਾਰ ਰਵਾਇਤਾਂ ਦੀਆਂ ਬੁਲੰਦਰੀਨ ਸਿਖਰਾਂ ਛੋਹਣ ਵਾਲੀ ਸ਼ਖਸੀਅਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਜੀਵਨ ਫਲਸਥੇ ਨੂੰ ਬਹੁਤ ਨੇੜਿਓਂ ਵੇਖਣ ਤੇ ਮਾਨਣ ਦਾ ਮਾਣ ਪ੍ਰਾਪਤ ਹੈ। ਦਸਵੇਂ ਪਾਤਿਸ਼ਾਹ ਵਲੋਂ ਦਰਸਾਈ ਗਈ ਜੀਵਨ-ਜਾਚ ਦੇ ਪੂਰਨਿਆਂ ਅਤੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਦੀਆਂ ਪੈੜਾਂ ਦੀ ਗਵਾਹੀ ਇਥੋਂ ਦੀ ਧਰਤੀ ਦਾ ਚੱਪਾ-ਚੱਪਾ ਦੇ ਰਿਹਾ ਹੈ। ਗੁਰੂ ਸਾਹਿਬਾਨ ਅਤੇ ਭਗਤ ਜਨਾਂ ਦਾ ਜੀਵਨ ਦਰਸ਼ਨ ਅਜੋਕੀ ਲੋਕਾਈ ਦੀ ਅੱਜ ਵੀ ਅਗਵਾਈ ਕਰ ਰਿਹਾ ਹੈ।

ਕੌਮ ਦੇ ਸ਼ਹੀਦਾਂ-ਮੁਰੀਦਾਂ ਦਾ ਸੰਘਰਸ਼ਮਈ ਜੀਵਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਸੁਨਿਹਰੀ ਬਾਬ ਇਤਿਹਾਸ ਵਿਚ ਸ਼ਸੋਭਤ ਹਨ ਅਤੇ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੇ ਹਨ। ਪਰ ਅੱਵਲ ਤੇ ਆਖਰ ਗੱਲ ਫਿਰ ਸਾਡੀਆਂ ਆਪਣੀਆਂ ਕਮਜ਼ੋਰੀਆਂ ਤੇ ਬਦਨੀਤੀਆਂ 'ਤੇ ਆ ਮੁੱਕਦੀ ਹੈ। ਅਸੀਂ ਆਪਣੇ ਜੀਵਨ ਨੂੰ ਸਮਾਜ ਸੇਵਾ ਦੇ ਮਾਰਗ 'ਤੇ ਚਲਣ ਦੀ ਬਜਾਏ ਐਸੇ ਅਰਾਮ ਵਿਚ ਗਲਤਾਨ ਕਰਕੇ ਆਪਣੇ ਆਪ ਨੂੰ ਬਰੀ-ਉਲ-ਜ਼ਿੰਮਾ ਕਰ ਲੈਂਦੇ ਹਾਂ ਕਿ ਨਹੀਂ ਜੀ; ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਇਕ ਰੱਬੀ ਸ਼ਕਤੀ ਸਨ। ਉਨ੍ਹਾਂ ਲਈ ਤਾਂ ਸਭ ਕੁੱਝ ਸੰਭਵ ਸੀ; ਅਸੀਂ ਕੀ ਕਰਨ ਜੋਗੇ ਹਾਂ? ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਦਾ ਸਾਨੂੰ ਉਪਦੇਸ਼ ਕੀ ਸੀ?

ਇਸ ਲਈ ਜੇ ਅਸੀਂ ਚੰਗੇ ਬਣਨ ਜੋਗੇ ਤਾਂ ਨਹੀਂ ਤਾਂ ਮਾੜੇ ਬਣਨ ਦੀ ਦੌੜ ਵਿਚ ਕਿਉਂ ਇਕ ਦੂਜੇ ਨੂੰ ਪਛਾੜਨ ਦੀਆਂ ਸਕੀਮਾਂ-ਸਬੀਲਾਂ ਵਿਚ ਇਕ ਤੋਂ ਵੱਧ ਇਕ ਹਾਂ? ਜਵਾਬ ਸਿਰਫ ਇੰਨਾਂ ਹੀ ਹੈ ਕਿ ਭੈੜੇ ਬਣਨਾ ਸਾਨੂੰ ਚੰਗੇ ਬਣਨ ਨਾਲੋਂ ਕਿਤੇ ਵੱਧ ਸੁਖਾਲਾ ਤੇ ਸੁਆਦੀ ਲੱਗਦਾ ਹੈ। ਬੇਸ਼ੱਕ ਇਹ ਸਵਾਦ ਛਿੰਨ ਮਾਤਰ ਹੀ ਹੋਵੇ ਅਤੇ ਅੰਤ ਵੀ ਭਾਵੇਂ ਇਸ ਦਾ ਕੌੜਾ-ਕਸੈਲਾ ਹੀ ਹੋਵੇ। ਸਾਫ਼ ਜਾਹਿਰ ਹੈ ਕਿ ਅਸੀਂ ਖਿਸਕੰਦ ਅਤੇ ਕੰਨੀ ਕਤਰਾਉਣ ਦੀ ਚੁਸਤੀ-ਚਲਕੀ ਦਾ ਸਹਾਰਾ ਲੈਂਦੇ ਹੋਏ; ਆਪਣੇ ਮਹਾਂ-ਪੁਰਖਾਂ ਦੇ ਦਸੇ ਨੇਕ ਮਾਰਗ 'ਤੇ ਚੱਲਣ ਤੋਂ ਇਹ ਕਹਿ ਕੇ ਮੁਨਕਰ ਹੋ ਰਹੇ ਹਾਂ ਕਿ ਇਹ ਮਾਰਗ ਤਾਂ ਦੇਵਤਿਆਂ ਲਈ ਹੈ ਅਤੇ ਇਸ 'ਤੇ ਚੱਲਣਾ ਸਾਡੇ ਵੱਸ ਦੀ ਗੱਲ ਹੀ ਨਹੀਂ। ਜੇ ਸਮਾਜ ਦਾ ਕੋਈ ਇੱਕਾ-ਦੁੱਕਾ ਨਹੋਆ ਨਾਗਰਿਕ ਇਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਅਸੀਂ ਉਸ ਦੇ ਸ਼ਰੀਕ ਬਣ ਜਾਂਦੇ ਹਾਂ ਕਿ ਸਾਡੇ ਕਾਣਗਿਆਰੀ ਮਾਰੇ ਸਮਾਜ ਵਿਚ ਇਹ ਸੱਜਣ ਕਿਥੋਂ ਪੈਦਾ ਹੋ ਗਿਆ ਹੈ ਅਤੇ ਸਾਨੂੰ ਦੁਨੀਆਂਦਾਰੀ ਦੇ ਵਲਾਂ-ਫਰੇਬਾਂ ਵਾਲੇ ਰਸਤੇ ਨੂੰ ਛੱਡਣ ਦੀ ਨਸੀਹਤ ਕਰਨ ਵਾਲਾ ਇਹ ਕੌਣ ਹੁੰਦਾ ਹੈ?

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਦਰਸ਼ਨ ਨੂੰ ਇਸ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਦੀ ਮਿਸਾਲ ਤੋਂ ਇਹ ਪ੍ਰਤੱਖ ਦਿਖਾ ਦਿੱਤਾ ਹੈ ਕਿ ਉਨ੍ਹਾਂ ਦਾ ਜੀਵਨ ਹਰ ਪੱਖੋਂ ਉਚ ਆਦਰਸ਼ਾਂ ਤੇ ਪੂਰਨ ਮਰਿਆਦਾ ਦਾ ਮੁਜਸ਼ੰਸ਼ਮਾ ਬਣ ਕੇ ਹਰ ਕਸਵੱਟੀ 'ਤੇ ਪੂਰਾ ਉਤਰਿਆ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਪੁੱਤਰ ਹੋਣ ਦੇ ਨਾਤੇ; ਫਿਰ ਇਕ ਪਿਤਾ ਹੋਣ ਦੇ ਨਾਤੇ ਅਤੇ ਇਸ ਸਭ ਤੋਂ ਵੱਧ ਇਕ ਕੌਮ ਦੇ ਉਸਰੱਈਏ ਹੋਣ ਦੇ ਨਾਤੇ ਦੇਸ਼, ਧਰਮ ਤੇ ਕੌਮ ਦੀ ਖਾਤਰ ਹੱਕ-ਸੱਚ ਦੇ ਅਸੂਲਾਂ ਦੀ ਲੜਾਈ ਲੜੀ। ਉਨ੍ਹਾਂ ਦੀ ਜਦੋਂ-ਜਹਿਦ ਜੁਲਮ-ਜਬਰ ਦੇ ਖਿਲਾਫ਼ ਹੱਕ-ਸੱਚ ਤੇ ਸਬਰ ਦੀ ਲੜਾਈ ਸੀ। ਇਸ ਮਹਾਨ ਪ੍ਰਾਪਤੀ ਲੜੀ ਉਹ ਜੋ ਕਾਰਨਾਮੇ ਅਤੇ ਕੁਰਬਾਨੀਆਂ ਕਰ ਗੁਜਰੇ ਅਤੇ ਸਰਬੰਸਦਾਨੀ ਵਜੋਂ ਜੋ ਆਹੁਤੀ ਉਨ੍ਹਾਂ ਨੇ ਮਾਨਵਤਾ ਲਈ ਅਰੰਭੇ ਹੋਮ-ਯੁੱਗ ਵਿਚ ਪਾਈ। ਉਹ ਇਨਸਾਨੀ ਜਾਮੇ ਵਿਚ ਆਏ ਇਕ ਇਨਸਾਨ ਦਾ ਆਕਾਸ਼ੀ ਬੁਲੰਦੀਆਂ ਛੁਹਣ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਦਾ ਇਹ ਵੀ ਮਨੁੱਖਤਾ ਵਾਸਤੇ ਇਕ ਬੇਮਿਸਾਲ ਪੈਗਾਮ ਹੈ ਕਿ ਅਕਾਲ-ਪੁਰਖ ਦੀ ਮਿਹਰ ਸਦਕਾ ਕਿਸੇ ਵੀ ਇਨਸਾਨ ਲਈ ਜੀਵਨ ਦੀਆਂ ਉੱਚੀਆਂ ਕਦਰਾਂ-ਕੀਮਤਾਂ 'ਤੇ ਚੱਲਦੇ ਹੋਏ ਜ਼ਿੰਦਗੀ ਦੀਆਂ ਉੱਚੀਆਂ ਤੇ ਮਿਆਰੀ ਸਿਖਰਾਂ ਪ੍ਰਾਪਤ ਕਰਨਾ ਕੋਈ ਮੁਸ਼ਕਿਲ ਗੱਲ ਨਹੀਂ ਹੈ।

ਮਾਨਵਤਾ ਲਈ ਗੁਰੂ ਪਿਤਾ ਦੇ ਇਸ ਇਲਾਹੀ ਸੰਦੇਸ਼ ਨੂੰ ਉਨ੍ਹਾਂ ਦੇ ਆਪਣੇ ਲੜਕਿਆਂ ਜਿਗਰ ਚਾਰ ਸਾਹਿਬਜ਼ਾਦਿਆਂ ਨੇ ਜਿਸ ਆਨ ਅਤੇ ਸ਼ਾਨ ਨਾਲ ਭਰ ਜਵਾਨ ਅਵਸਥਾ ਵਿਚ ਇਕ ਨੇਕ ਮਿਸ਼ਨ ਲਈ ਸ਼ਹੀਦੀਆਂ ਪਾ ਕੇ ਆਪਣੇ ਮਾਤਾ-ਪਿਤਾ ਦੇ ਆਗਿਆਕਾਰੀ ਸਪੂਤ ਹੋਣ ਦਾ ਸਬੂਤ ਦਿੱਤਾ। ਉਸ ਦਾ ਇਤਿਹਾਸ ਗਵਾਹ ਹੈ। ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਅਤੇ ਦਸਵੇਂ ਪਾਤਿਸ਼ਾਹ ਦੇ ਲਾਸਾਨੀ ਜੀਵਨ ਫਲਸਫੇ ਤੋਂ ਸਪਸ਼ਟ ਸਬਕ ਮਿਲਦਾ ਹੈ ਕਿ ਇਨਸਾਨੀ ਜੀਵਨ ਵਿਚ ਉੱਚੀਆਂ ਕਦਰਾਂ-ਕੀਮਤਾਂ ਦੀ ਪ੍ਰਾਪਤੀ ਨੂੰ ਕੋਈ ਕਰਮਾਤ ਜਾਂ ਗੈਬੀ ਚਮਤਕਾਰ ਨਾ ਸਮਝਿਆ ਜਾਵੇ। ਸਗੋਂ ਇਸ ਨੂੰ ਮਾਨਵੀ ਪਹੁੰਚ ਅਤੇ ਮਨੁੱਖੀ ਹੁਨਰ ਦਾ ਕਮਾਲ ਸਮਝਿਆ ਜਾਵੇ। ਗੁਰੂਸਾਹਿਬ ਵੱਲੋਂ ਦਰਸਾਏ ਗਏ ਸਿਧਾਂਤ, “ਸੁਭ ਕਰਮਨ ਤੇ ਕਬਹੂੰ ਨ ਟਰੋ” ਦੇ ਅਨੁਸਾਰ: ਇਕ ਮਨੁੱਖ ਸਮਾਜ ਵਿਚ ਰਹਿੰਦਾ ਹੋਇਆ ਆਪਣੇ ਟੀਚੇ ਤੇ ਅਕੀਦੇ ਠੀਕ ਰੱਖ ਕੇ ਅਕਾਲ ਪੁਰਖ ਦੀ ਨਦਰਿ ਸਦਕਾ; ਕਿਸੇ ਵੀ ਬੁਲੰਦ-ਤਰੀਨ ਦੁਨਿਆਵੀ ਅਤੇ ਅਧਿਆਤਮਿਕ ਮੰਜ਼ਿਲ 'ਤੇ ਪਹੁੰਚ ਸਕਦਾ ਹੈ।

ਜੇ ਅਸੀਂ ਇਸ ਵਿਸਮਾਦੀ ਅਵਸਥਾ ਦੇ ਧਾਰਨੀ ਹੋ ਜਾਈਏ ਤਾਂ ਅਸੀਂ ਸਮਾਜ ਦੇ ਬੇ ਸੱਕ ਕਿ ਕਿਸੇ ਵਰਗ ਦੇ ਕਿਸੇ ਵੀ ਪੱਧਰ 'ਤੇ ਹੋਈਏ। ਫਿਰ ਸਾਨੂੰ ਸਮਾਜ ਤੋਂ ਮਾਣ-ਸਨਮਾਨ ਮੰਗਣ ਦੀ ਮੁਖਜ਼ੀ ਨਹੀਂ ਰਹੇਗੀ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਮਾਜ ਦੇ ਉਸਰੱਈਏ ਬਣਨ ਦੀ ਤਾਂ ਗੱਲ ਦੂਰ ਰਹੀ। ਕੀ ਅਸੀਂ ਅੱਜ ਸਮਾਜ ਵਿਚ ਚੰਗੇ ਨਾਗਰਿਕ ਕਹਾਉਣ ਦੇ ਵੀ ਹੱਕਦਾਰ ਹਾਂ? ਕੀ ਅਸੀਂ ਚੰਗੇ ਨਾਗਰਿਕ ਦੇ ਫਰਜ਼ ਨਿਭਾਉਣ ਦੀ ਥਾਂ ਕਿਤੇ

ਬਧੈ-ਰੁਧੈ ਚੱਟੀ ਭਰਨ ਵਾਲਿਆਂ ਦੀ ਕਤਾਰ ਵਿਚ ਤਾਂ ਨਹੀਂ ਸ਼ਾਮਿਲ ਹੋ ਗਏ? ਕੀ ਅਸੀਂ ਦੇਸ਼ ਤੇ ਕੌਮ ਪ੍ਰਤੀ ਸਮਾਜ ਸੇਵਾ ਦਾ ਪਹਿਲਾ ਫਰਜ਼ ਅੰਜਾਮ ਦੇਣ ਦੀ ਥਾਂ ਆਪਣੇ ਹੱਕਾਂ ਦੀ ਮੰਗ ਨੂੰ ਤਰਜੀਹ ਤਾਂ ਨਹੀਂ ਦੇਣ ਲੱਗ ਪਏ? ਕੀ ਦੇਸ਼ ਭਗਤੀ ਦੇ ਸਾਡੇ ਨੇਕ ਜਜ਼ਬੇ ਉਪਰ ਸਾਡੀ ਜੇਬ-ਭਗਤੀ ਦੀ ਪ੍ਰਵਿਰਤੀ ਤਾਂ ਹਾਵੀ ਨਹੀਂ ਹੋ ਰਹੀ? ਕੀ ਭ੍ਰਿਸਟਾਚਾਰ ਸਾਡਾ ਸਿਸਟਾਚਾਰ ਤਾਂ ਨਹੀਂ ਬਣ ਰਿਹਾ?

ਇਹ ਕੁੱਝ ਕੁ ਸੁਆਲ ਆਪਾ ਚੀਨਣ ਲਈ ਜ਼ਰੂਰੀ ਹੋ ਗਏ ਹਨ ਕਿਉਂਕਿ ਗੱਲ ਸ਼ੁਰੂ ਹੋਈ ਸੀ। ਉਸ ਵਿਦਿਆਰਥੀ ਦੀ ਜੋ ਕਿ ਆਉਣ ਵਾਲੇ ਕੱਲ ਦਾ ਨਾਗਰਿਕ ਹੈ ਅਤੇ ਭਵਿੱਖ ਦਾ ਵਾਰਸ ਹੈ। ਇਸ ਲਈ ਅਸੀਂ ਉਸ ਨੂੰ ਮਿਆਰੀ ਤੇ ਇਖਲਾਕੀ ਵਿਦਿਆ ਦੇ ਕੇ ਉਸ ਦੇ ਜੀਵਨ ਵਿਚ ਆਉਣ ਵਾਲੀਆਂ ਚੁਣੌਤੀਆਂ ਤੇ ਇਮਤਿਹਾਨਾਂ ਦੇ ਲਈ ਜੁਝਣ ਦੇ ਕਾਬਲ ਬਣਾਉਣਾ ਹੈ ਤਾਂ ਕਿ ਉਹ ਆਪਣੇ ਜੀਵਨ ਪੰਧ ਦੇ ਮੁਕਾਬਲਿਆਂ ਵਿਚ ਜੇਤੂ ਬਣ ਸਕੇ। ਇਸ ਦੇ ਲਈ ਉਸ ਦੇ ਜੀਵਨ ਨੂੰ ਚੰਗੇ ਆਚਾਰਣ ਦੇ ਪਲੇਬਣ ਦੀ ਲੋੜ ਪਵੇਗੀ। ਉਸ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਸ ਦੀ ਚਰਿੱਤਰ-ਉਸਾਰੀ ਵਾਸਤੇ ਖਾਸ ਤਰਜੀਹ ਤੇ ਤਵਜ਼ੀਂ ਦੀ ਬੇਹੱਦ ਲੋੜ ਹੈ।

ਇਸ ਪ੍ਰਸੰਗ ਵਿਚ ਜਿਥੇ ਇਹ ਸੋਚਣਾ ਬਹੁਤ ਜ਼ਰੂਰੀ ਹੈ ਕਿ ਮੁਕਾਬਲੇ ਦੇ ਇਮਤਿਹਾਨਾਂ ਲਈ ਮਿਆਰੀ ਸਿੱਖਿਆ ਦਾ ਮਾਹੌਲ ਪੈਦਾ ਕੀਤਾ ਜਾਏ। ਉਥੇ ਸ਼ਾਇਦ ਇਸ ਨਾਲੋਂ ਵੀ ਕਿਤੇ ਵੱਧ ਇਹ ਸਮਝਣਾ ਜ਼ਰੂਰੀ ਹੋ ਗਿਆ ਹੈ ਕਿ ਅੱਜ ਦੀ ਵਿਦਿਅਕ ਪ੍ਰਣਾਲੀ ਅਨੁਸਾਰ ਇਮਤਿਹਾਨੀ ਮੁਕਾਬਲੇ ਵਿਚ ਵੱਧ ਤੋਂ ਵੱਧ ਪਾਸ ਪ੍ਰਤੀਸ਼ੱਤਤਾ ਲੈਣ ਲਈ ਵਿਦਿਆਰਥੀ ਦੇ ਮਨ ਉਤੇ ਕਿੰਨਾ ਅਸਹਿ ਬੋਝ ਪੈਂਦਾ ਜਾ ਰਿਹਾ ਹੈ। ਫਿਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਅਜਿਹੇ 'ਕਰੋ ਜਾ ਮਰੋ' ਦੀ ਲੋੜ 'ਤੇ ਆਧਾਰਿਤ ਮੁਕਾਬਲੇ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਹੋਣ ਲਈ ਨਿਰਧਾਰਤ ਪਾਠਕ੍ਰਮ ਦਾ ਵਿਦਿਆਰਥੀਆਂ ਦੇ ਮਨਾਂ ਉਤੇ ਕਿੰਨਾ ਬੋਝ ਹੈ। ਫਿਰ ਕਿਸੇ ਪਾਠਕ੍ਰਮ ਦੇ ਤਹਿਤ ਪੁਸਤਕ-ਭੰਡਾਰ ਦਾ ਵਿਦਿਆਰਥੀਆਂ ਦੇ ਬਸਤਿਆਂ ਦੇ ਰੂਪ ਵਿਚ ਬੋਝ ਕਿਤੇ ਉਸ ਨੂੰ ਭਾਰ ਢੋਣ ਵਾਲੇ ਜਾਨਵਰ ਦੇ ਸਮਰੂਪ ਤਾਂ ਨਹੀਂ ਕਰ ਰਿਹਾ?

ਅੱਜ ਦੇ ਸਮੇਂ ਵਿਚ ਮੁਕਾਬਲੇ ਦੇ ਇਮਤਿਹਾਨ ਬੱਚੇ ਦੇ ਦਾਖਲੇ ਵੇਲੇ ਕਿੰਡਰਗਾਰਟਨਾਂ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਉਹ ਸੀ.ਈ.ਟੀ. ਅਤੇ ਪੀ.ਐਮ.ਟੀ. ਜਿਹੀਆਂ ਚੁਣੌਤੀਆਂ ਨੂੰ ਪਾਰ ਕਰਕੇ ਬੀ. ਟੈਕ, ਐਮ. ਟੈਕ, ਐਮ.ਬੀ.ਬੀ.ਐਸ, ਐਮ.ਡੀ ਤੇ ਇਸ ਤੋਂ ਇਲਾਵਾ ਬੀ.ਸੀ.ਏ , ਐਮ.ਸੀ.ਏ, ਬੀ.ਬੀ.ਏ ਤੇ ਐਮ.ਬੀ.ਏ ਵਰਗੇ ਉਨ੍ਹਾਂ ਇਮਤਿਹਾਨਾਂ ਵਿਚੋਂ ਗੁਜ਼ਰਦਾ ਹੈ। ਜੋ ਕਿ ਕਿਸੇ ਪਥਾਂ ਵੀ ਕਿਸੇ ਸਿਵਲ ਸਰਵਿਸ ਅਤੇ ਇੰਡੀਅਨ ਐਡਮਨਿਸਟਰੇਟਿਵ ਸਰਵਿਸ ਜਾਂ ਇੰਡੀਅਨ ਪੁਲਿਸ ਸਰਵਿਸ ਤੋਂ ਘੱਟ ਨਹੀਂ ਹੁੰਦੇ। ਇਕ ਹੋਰ ਸਿਤਮ-ਜ਼ਰੀਫੀ ਇਹ ਹੈ ਕਿ ਇਨ੍ਹਾਂ ਅੱਖੇ ਇਮਤਿਹਾਨਾਂ ਵਿਚ 75' ਨੰਬਰ ਲੈਣ ਵਾਲੇ ਵਿਦਿਆਰਥੀ ਨੂੰ ਸਾਧਾਰਣ

ਯੋਗਤਾ ਦਾ ਹੀ ਵਿਦਿਆਰਥੀ ਸਮਝਿਆ ਜਾਂਦਾ ਹੈ।

ਮੈਰਿਟ ਪੱਧਰ 'ਤੇ ਵਿਦਿਆਰਥੀ ਨੂੰ ਤਾ' 89 ਤੋਂ '99' ਦੇ ਗੇੜ-ਫੇੜ ਦੇ ਚੱਕਰ ਵਿਚ ਫਸਣਾ ਪੈਦਾ ਹੈ। ਬੋੜੇ ਸਮੇਂ ਪਹਿਲਾ ਦੇ ਬੀ.ਏ, ਐਮ.ਏ. ਅਤੇ ਬੀ.ਐਸ.ਸੀ, ਐਮ.ਐਸ.ਸੀ ਦੇ ਇਮਤਿਹਾਨ ਜੋ ਬੜੇ ਅਹਿਮ ਹੋਇਆ ਕਰਦੇ ਸਨ। ਉਹ ਆਪਣੀ ਵੁਕਤ ਗੁਆ ਚੁਕੇ ਹਨ ਅਤੇ ਇਸ ਦੇ ਉਲਟ ਬੇਰੋਜ਼ਗਾਰੀ ਦੇ ਭੂਤ-ਭੂਤਨੇ ਆਪਣੇ ਪੂਰੇ ਜਾਹੋ-ਜਲਾਲ ਵਿਚ ਤਾਂਡਵ ਨਾਚ ਨੱਚ ਰਹੇ ਹਨ।

ਵਿਚਾਰਨ ਵਾਲੀ ਗੱਲ ਹੈ ਕਿ ਕੀ ਇਹ ਸਾਰੇ ਬੋੜ ਮਿਲ ਕੇ ਵਿਦਿਆਰਥੀ ਦੇ ਸਰੀਰਕ ਤੇ ਮਾਨਸਿਕ ਦਬਾ ਅਤੇ ਸਭ ਤੋਂ ਵੱਧ ਉਸ ਦੀ ਇੱਛਾ ਸ਼ਕਤੀ ਨੂੰ ਕਮਜ਼ੋਰ ਨਹੀਂ ਕਰ ਰਹੇ? ਇਸ ਸੂਰਤ ਵਿਚ ਉਹ ਆਉਣ ਵਾਲੇ ਕੱਲ ਤੋਂ ਹੀ ਨਾ ਘਬਰਾ ਜਾਵੇ ਅਤੇ ਆਪਣੀ ਜੀਵਨ ਚਿੰਗਾੜੀ ਨੂੰ ਮਧਾਉਣ ਦੀ ਬਜਾਏ ਬੁਝਾਉਣ ਬਾਰੇ ਸੋਚਣ ਲੱਗ ਪਵੇ ਜਾਂ ਫਿਰ ਉਹ ਮਾਨਸਿਕ ਪੱਖੋਂ ਉਲਾਰ ਹੋ ਕੇ ਸਮਾਜ ਅਤੇ ਇਸ ਦੀਆਂ ਕਦਰਾਂ-ਕੀਮਤਾਂ ਤੋਂ ਹੀ ਆਕੀ ਹੋ ਜਾਵੇ। ਇਹ ਸਥਿਤੀ ਵੀ ਗੰਭੀਰਤਾ ਨਾਲ ਵੇਖਣ ਤੇ ਵਿਚਾਰਨ ਯੋਗ ਹੈ ਕਿ ਕਿਤੇ ਵਿਦਿਆਰਥੀ ਅੰਦਰੋਂ-ਅੰਦਰੀਂ ਇੰਨੀ ਬਾਮੁਸ਼ਕਤ ਜ਼ਿੰਦਗੀ ਤੋਂ ਬਾਅਦ ਬੇਰੋਜ਼ਗਾਰੀ ਦੇ ਪੁੰਦਲਕੇ ਵਿਚ ਆਪਣਾ ਭਵਿੱਖ ਗੁਆਚਦਾ ਵੇਖ ਕੇ ਕਿਸੇ ਆਉਣ ਵਾਲੇ ਤੁਢਾਨੀ ਵਿਦਰੋਹ ਦਾ ਭਾਗੀਦਾਰ ਤਾਂ ਨਹੀਂ ਬਣ ਰਿਹਾ? ਇਥੇ ਮਹਾਨ ਰਬਿੰਦਰ ਨਾਥ ਟੈਗੋਰ ਦੀ ਵਿਦਿਆ ਪ੍ਰਣਾਲੀ ਪ੍ਰਤੀ ਕੀਤੀ ਪਿਛਲੀ ਸਦੀ ਦੀ ਟਿੱਪਣੀ ਬਹੁਤ ਛੁੱਕਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਵਿਦਿਆਰਥੀ ਨੂੰ ਵਿਦਿਆ ਦੇਣ ਦੇ ਨਾਮ 'ਤੇ ਹੀ ਉਸ ਦੀ ਕੁਦਰਤੀ ਤੇ ਬੁਨਿਆਦੀ ਸੋਹਣੀ ਸ਼ਖਸੀਅਤ ਨੂੰ ਵਿਗਾੜ ਰਹੇ ਹਾਂ?

ਇਹ ਆਪੋ-ਆਪਣਾ ਖਿਆਲ ਹੈ। ਮੈਂ ਤਾਂ ਸਮਝਦਾ ਹਾਂ ਕਿ ਸਾਡੇ ਵਿਦਿਅਕ ਢਾਂਚੇ ਵਿਚ ਇਖਲਕੀ ਆਧਾਰ ਦੀ ਕਮੀ ਹੋਣ ਕਰਕੇ ਇਉਂ ਲਗਦਾ ਹੈ ਕਿ ਇਕ ਪਾਸੇ ਜਿਥੇ ਚੰਗੇ ਨਾਗਰਿਕ ਬਣਨ ਦੀ ਸੰਵੇਦਨਾ ਤੇ ਤਾਂਘ ਹੀ ਖਤਮ ਹੋ ਰਹੀ ਹੈ। ਦੂਜੇ ਪਾਸੇ ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਅਤੇ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰਨ ਦੀ ਲੋੜ ਤੇ ਦੌੜ ਦੇ ਸਦਕਾ ਵਧਦੀ ਆਬਾਦੀ ਆਪੋ ਧਾਪੀ ਤੇ ਮਾਰਾ-ਮਾਰੀ ਦੀ ਲਾਲਸਾ ਪ੍ਰਚੰਡ ਹੋ ਰਹੀ ਹੈ। ਜਿਸ ਕਾਰਨ ਗੈਰ ਮਾਨਵੀ ਪ੍ਰਸਥਿਤੀਆਂ ਦਾ ਦਾਵਾਨਾਲ ਬਢ਼ਰੂਪ ਹੋ ਰਿਹਾ ਹੈ। ਭਾਈ ਨੂੰ ਭਾਈ ਮਾਰ ਰਿਹਾ ਹੈ। ਇਸ ਸਾਰੇ ਰੋਲ-ਗਠੋਲ ਵਿਚ ਚੁੱਲ੍ਹੇ ਨੂੰ ਚੁੱਲ੍ਹਾ ਢਾਹ ਰਿਹਾ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ ਤੇ ਮਾਨਵੀ ਆਦਰਸ਼ਾਂ ਦਾ ਘਾਣ ਹੋ ਰਿਹਾ ਹੈ।

ਇਸ ਤੋਂ ਇਲਾਵਾ ਇਮਤਿਹਾਨਾਂ ਵਿਚ ਪ੍ਰਾਪਤ ਕੀਤੇ ਜਾਣ ਵਾਲੇ ਨੰਬਰਾਂ ਦੀ ਪ੍ਰਤੀਸ਼ੱਤਤਾ ਨੂੰ ਵੀ ਮੁੜ ਨਿਰਧਾਰਿਤ ਕਰਨ ਦੀ ਵੀ ਅਤਿਅੰਤ ਜ਼ਰੂਰਤ ਹੈ। ਅੱਜ-ਕੱਲੋਖਦੇ ਹਾਂ ਕਿ ਅੰਗਰੇਜ਼ੀ ਵਰਗੀ ਵਿਦੇਸ਼ੀ ਤੇ ਗੈਰ ਭਾਸ਼ਾ ਦੇ ਇਮਤਿਹਾਨ ਵਿਚ ਪਹਿਲੇ ਜਾਂ ਦੂਜੇ

ਸਬਾਨ 'ਤੇ ਆਉਣ ਵਾਲੇ ਵਿਦਿਆਰਥੀ 97' ਤੱਕ ਨੰਬਰ ਲੈ ਰਹੇ ਹਨ। ਜਦ ਕਿ ਇਹ ਗੱਲ ਮੰਨਣ ਵਾਲੀ ਨਹੀਂ ਲਗਦੀ ਕਿਉਂਕਿ ਸਾਡੀ ਮਾਤ-ਭਾਸ਼ਾ ਪੰਜਾਬੀ ਹੀ ਹੈ ਤੇ ਸਾਡਾ ਪੰਜਾਬੀ ਦਾ ਗਿਆਨ ਜਿੰਨਾ ਕੁ ਹੁਣ ਰਹਿ ਗਿਆ ਹੈ। ਉਸ ਦੇ ਮੁਤਾਬਿਕ ਪੰਜਾਬੀ ਦੇ ਇਮਤਿਹਾਨ ਵਿਚ ਹੀ 70' ਨੰਬਰ ਲੈਣੇ ਮੁਸ਼ਕਿਲ ਲਗਦੇ ਹਨ। ਫਿਰ ਵਿਦੇਸ਼ੀ ਭਾਸ਼ਾ ਵਿਚ ਸਤ-ਪ੍ਰਤੀਸਤ ਨੰਬਰ ਕਿਵੇਂ ਆ ਰਹੇ ਹਨ? ਕੀ ਸਾਡੀ ਵਿਦਿਅਕ ਪ੍ਰਣਾਲੀ ਦੇ ਜੂਏ ਦੀ ਖੇਡ ਵਰਗੇ ਨਾਕਸ ਇਮਤਿਹਾਨੀ ਢਾਂਚੇ ਵਿਚ ਸ਼ਾਮਿਲ ਵਿਸ਼ੇ ਸਾਡੀਆਂ ਸਰਕਾਰੀ ਤੇ ਗੈਰ ਸਰਕਾਰੀ ਸੇਵਾਵਾਂ ਦੇ ਲੰਬੇ ਅਰਸੇ ਵਿਚ ਕਿਤੇ ਘੱਟ-ਵੱਧ ਹੀ ਪ੍ਰਯੋਗ ਵਿਚ ਆਉਂਦੇ ਨਹੀਂ ਦਿਸਦੇ।

ਸ਼ਾਇਦ ਇਹ ਦਲੀਲ ਵਿਦਵਾਨਾਂ ਨੂੰ ਬਹੁਤੀ ਨਾ ਜਾਂਦੇ। ਪਰ ਇਸ ਵਿਸ਼ੇ ਨੂੰ ਬਹਿਸ ਦਾ ਵਿਸ਼ਾ ਨਾ ਬਣਾ ਕੇ; ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਰਿਟ ਪ੍ਰਤੀਸ਼ਤਤਾ ਦਾ ਵੀ ਇਕ ਮੁਨਾਸਿਬ ਮੁਲਾਂਕਣ ਕੀਤਾ ਜਾਵੇ। ਫਿਰ ਇਮਤਿਹਾਨਾਂ ਵਿਚ ਵਿਸ਼ੀਆਂ ਦੀ ਉਪਯੋਗਤਾ ਅਤੇ ਪਾਸ ਹੋਣ ਵਾਸਤੇ ਨੰਬਰਾਂ ਨੂੰ ਇਕ ਸੀਮਾ ਨਿਸ਼ਚਿਤ ਕਰਦੇ ਹੋਏ ਮੈਰਿਟ ਨੂੰ ਮੁੜ ਨਿਰਧਾਰਿਤ ਕੀਤਾ ਜਾਵੇ। ਨਹੀਂ ਤਾਂ ਅੱਜ ਦੀ 97' ਮੈਰਿਟ ਹੁਣ 100' ਤੋਂ ਵੀ ਉਪਰ ਜਾਣ ਦੀ ਸੰਭਾਵਨਾ ਹੈ। ਜੇ ਕਿ ਆਪਣੇ ਆਪ ਵਿਚ ਇਕ ਹਾਸੇ ਹੀਣੀ ਸਥਿਤੀ ਬਣ ਕੇ ਸਾਡੀ ਸਮਾਜਿਕ ਵਿਵਸਥਾ ਦੇ ਸਨਮੁੱਖ ਮੌਜੂਦਾ ਵਿਦਿਅਕ ਪ੍ਰਣਾਲੀ, ਇਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮੁੰਹ ਚਿੜ੍ਹਾ ਰਹੀ ਹੋਵੇਗੀ।

ਅਜਿਹੀ ਸਥਿਤੀ ਕੋਈ ਇਕ ਦੋ ਦਿਨਾਂ ਵਿਚ ਜਾਂ ਰਾਤੋਂ-ਰਾਤ ਨਾਜ਼ਲ ਨਹੀਂ ਹੋਈ। ਸਗੋਂ ਜੇ ਅਸੀਂ ਪਿਛਲੀ ਸਦੀ ਦੇ ਹਾਣੀ ਹੋਣ ਵਜੋਂ ਵਿਦਿਅਕ ਖੇਤਰ ਦੇ ਮੁਕਾਬੇ ਪੰਥ ਵਿਚ ਬੀਤੇ ਸਮੇਂ ਦੇ ਹਮਸਫੂਰ ਹੋਣ ਸਦਕਾ ਜੁਆਰਤ ਨਾਲ ਸੱਚਾਈ ਦੀ ਅੱਖ ਵਿਚ ਅੱਖ ਪਾ ਕੇ ਵੇਖਣ ਦੀ ਤਾਕਤ ਰੱਖਦੇ ਹੋਈਏ ਤਾਂ ਮੰਨਣਾ ਪਵੇਗਾ ਕਿ ਇਹ ਸਥਿਤੀ ਵਾਕਿਆ ਹੀ ਕਾਫੀ ਦੇਰ ਤੋਂ ਸਾਡੇ ਸਾਹਮਣੇ ਡਰਾਉਣਾ ਰੂਪ ਧਾਰਨ ਕਰਕੇ ਸਾਡਾ ਰਾਹ ਰੋਕੀ ਖੜ੍ਹੀ ਹੈ।

ਇਥੇ ਜਾਰਜ ਬਰਨਾਰਡ ਸ਼ਾ ਦਾ ਸੇਟਾਂ ਜੋਨ ਬਾਰੇ ਇਹ ਕਥਨ ਬਿਲਕੁਲ ਸੱਚਾ ਸਾਬਿਤ ਹੁੰਦਾ ਹੈ ਕਿ ਜਦੋਂ ਉਹ ਕਹਿੰਦੇ ਹਨ ਕਿ ਇਹ ਤਾਂ ਮੰਨਿਆ ਕਿ ਸੱਚ ਦੇ ਸੰਤਾਂ ਤੇ ਪੁਜਾਰੀਆਂ ਨੂੰ ਕਸਟ ਸਹਿਣੇ ਪੈਦੇ ਹਨ ਅਤੇ ਕਈ ਵਾਰ ਸੂਲੀ ਵੀ ਚੜ੍ਹਨਾ ਪੈਂਦਾ ਹੈ। ਓ ਮੇਰੇ ਰੱਬਾ! ਅਜਿਹਾ ਕਦੋਂ ਤੱਕ ਹੁੰਦਾ ਰਹੇਗਾ? ਉਨ੍ਹਾਂ ਦਾ ਇਹ ਸੁਆਲ ਅੱਜ ਤਕ ਵੀ ਜੁਆਬ ਵਿਹੂਣਾ ਹੈ। ਬਿਲਕੁਲ ਅੰਮ੍ਰਿਤਾ ਪ੍ਰੀਤਮ ਦੇ ਸੁਆਲ ਦੀ ਤਰ੍ਹਾਂ ਹੀ ਹੈ। ਬੇਸ਼ਕ ਪ੍ਰਸੰਗ ਵੱਖਰਾ ਸੀ। ਪਰ ਸੁਆਲ ਦੋਨਾਂ ਵਿਦਵਾਨਾਂ ਵਲੋਂ ਰੱਬ ਨੂੰ ਇਕ ਹੀ ਹੈ। ਜਿਸ ਨੂੰ ਅੰਮ੍ਰਿਤਾ ਪ੍ਰੀਤਮ ਨੇ ਇਨ੍ਹਾਂ ਸ਼ਬਦਾਂ ਵਿਚ ਪੁੱਛਿਆ, “ਸੁਰਜ ਦੇਵਤਾ ਬੁਹੇ ’ਤੇ ਆਣ ਢੁੱਕਾ। ਕਿਸੇ ਕਿਰਨ ਨੇ ਨਾ ਉੱਠ ਕੇ ਤੇਲ ਚੋਇਆ। ਸਾਡੇ ਇਸ਼ਕ ਨੇ ਇਕ ਸੁਆਲ ਪਾਇਆ। ਉੱਤਰ ਕਿਸੇ ਨਾ ਰੱਬ ਦੇ ਤੋਂ ਦੇਣ ਹੋਇਆ।’ ਹੁ-ਬ-ਹੁ ਅੱਜ ਦੇ ਸਮੁੱਚੇ

ਵਿਦਿਆਰਥੀ ਵਰਗ ਵੱਲੋਂ ਵੀ ਸਾਡੇ ਸਾਹਮਣੇ ਇਹ ਇਕ ਸਾਰਬਕ ਸੁਆਲ ਹੈ ਕਿ ਉਸ ਦੀ ਜ਼ਿੰਦਗੀ ਦੇ ਇਕ ਅਹਿਮ ਹਿੱਸੇ ਵਜੋਂ ਉਸ ਦੀ ਜੁਆਨੀ ਦੇ ਪਹਿਲੇ 20-25 ਸਾਲ ਵਿਚ ਕੀਤੀ; ਉਸ ਦੀ ਇਸ ਮਿਹਨਤ ਤੇ ਮੁਸ਼ਕਲ ਦੀ ਉਸ ਦੇ ਗੁਜਰ ਬਸਰ ਵਾਸਤੇ ਸਮਾਜ ਦੇ ਖਰੀਦੋ ਫਰੋਖਤ ਦੇ ਭ੍ਰਿਸਟਾਚਾਰੀ ਬਾਜ਼ਾਰ ਵਿਚ ਕੀ ਕਦਰ-ਕੀਮਤ ਹੈ?

ਸੁਆਲ ਇਹ ਹੈ ਕਿ ਇਕ ਪਾਸੇ ਵਿਦਿਆਰਥੀ ਅਤੇ ਉਸ ਦੇ ਮਾਤਾ-ਪਿਤਾ ਪ੍ਰੇਸ਼ਾਨਹਨ। ਅਧਿਆਪਕ ਅਤੇ ਪ੍ਰਬੰਧਕ ਮੰਨ ਰਹੇ ਹਨ ਕਿ ਬੱਚਿਆਂ ਦੀਆਂ ਕਿਤਾਬਾਂ ਦਾ ਬੋਝ ਇਕ ਗਿਆਂ ਦੇ ਲੱਦੇ ਬਗਾਬਰ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਪਾਸ ਪ੍ਰਤੀਸ਼ਤਤਾ ਅਤੇ ਅੱਗੇ ਮੈਰਿਟ ਪ੍ਰਤੀਸ਼ਤਤਾ ਦੇ ਨਵੇਂ ਕਿਕਾਰਡ ਕਾਇਮ ਕਰਨ ਦੀ ਦੌੜ ਦਿਨ-ਬ-ਦਿਨ ਇੰਨੀ ਵੱਧ ਰਹੀ ਹੈ ਕਿ ਵਿਦਿਆਰਥੀ ਦੀ ਸਮੁੱਚੀ ਸ਼ਖਸੀਅਤ ਹੀ ਚੁਰੂੰ-ਮੁਰੂੰ ਹੋ ਰਹੀ ਹੈ। ਵਿਦਿਆਰਥੀ ਨੂੰ ਸਪਸ਼ਟ ਤੌਰ 'ਤੇ ਅਨਿਸ਼ਚਿਤ ਭਵਿੱਖ ਤੇ ਬੇਰੋਜ਼ਗਾਰੀ ਦੀ ਢਰਾਉਣੀ ਭੂਤਨੀ ‘ਕਰੋ ਜਾਂ ਮਰੋ’ ਦੀ ਮਾਰੂ ਚਿਤਾਵਨੀ ਦੇ ਰਹੀ ਹੈ। ਤੀਜੇ ਪਾਸੇ ਵਿਦਵਤਾ ਭਰਪੂਰ ਵਿਦਿਆਰਥੀ ਨੂੰ ਸਮਾਜ ਦੀ ਇਕ ਹੋਰ ਬਹੁਤ ਹੀ ਘਿਨਾਉਣੀ ਚੁਣੌਤੀ ਭ੍ਰਿਸਟਾਚਾਰ ਦੇ ਨਾਲ ਦੋ ਚਾਰ ਹੋਣ ਤੋਂ ਅੱਗੇ ਪਗੋ-ਲੱਥੀ ਹੋਣਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਅਜੋਕੇ ਸਮਾਜ ਦੀਆਂ ਹੋਰ ਕਈ ਭ੍ਰਿਸਟਾਚਾਰੀ ਬੁਰਾਈਆਂ ਡੈਣਾ-ਭੈਣਾਂ ਦੇ ਭੇਸ ਵਿਚ ਉਸ ਦੇ ਭਵਿੱਖ ਦਾ ਰਾਹ ਰੋਕਦੀਆਂ ਹਨ ਅਤੇ ਉਸ ਨਾਲ ਗਲੋ-ਗੀਰ ਹੁੰਦੀਆਂ ਹਨ। ਇਸ ਤਰ੍ਹਾਂ ਚੌਹਾਂ ਦਿਸ਼ਾਵਾਂ ਤੋਂ ਘਿਰਿਆ ਵਿਦਿਆਰਥੀ ਇਸ ਭ੍ਰਿਸਟਾਚਾਰੀ ਚੱਕਰਵਿਹੂ ਦੇ ਸਨਮੁੱਖ, ਇੰਨਾਂ ਬੌਦਲ ਜਾਂਦਾ ਹੈ ਕਿ ਉਸ ਦੀ ਅਵਸਥਾ ਘਾਊ-ਮਾਊ ਜਿਹੀ ਹੋ ਜਾਂਦੀ ਹੈ। ਇਸ ਘਾਚੇ-ਮਾਚੇ ਦਾ ਨਾ ਹੱਲ ਨਾ ਤਾਂ ਮਾਤਾ-ਪਿਤਾ ਕੋਲ ਹੁੰਦਾ ਹੈ। ਨਾ ਹੀ ਅਧਿਆਪਕਾਂ ਕੋਲ ਹੁੰਦਾ ਹੈ ਅਤੇ ਨਾ ਹੀ ਇਸ ਦਾ ਇਲਾਜ ਅੱਜ ਦੇ ਮਨੋਵਿਗਿਆਨੀ ਤੇ ਡਾਕਟਰਾਂ ਦੇ ਕੋਲ ਹੁੰਦਾ ਹੈ। ਖਾਸ ਤੌਰ 'ਤੇ ਉਦੋਂ ਜਦੋਂ ਕਿ ਉਹ ਆਪਣੇ ਵਿਦਿਅਕ ਜੀਵਨ ਵਿਚ ਇੰਨਾਂ ਲਾਇਕ ਗਰਦਾਨਿਆ ਗਿਆ ਹੁੰਦਾ ਹੈ ਕਿ ਉਸ ਦਾ ਚੈਕ-ਅਪ ਕਰਨ ਵਾਲਾ ਆਲਾ ਦੁਆਲਾ ਜਿਸ ਵਿਚ ਮਾਂ-ਬਾਪ, ਅਧਿਆਪਕ, ਮਨੋਵਿਗਿਆਨੀ ਤੇ ਡਾਕਟਰ ਹੁੰਦੇ ਹਨ। ਉਸ ਨੂੰ ਨਿਰਸੰਦੇਹ ਕਾਬਿਲ ਤੇ ਸਿਆਣਾ ਕਹਿਣ ਤੋਂ ਬਿਨਾਂ ਹੋਰ ਕੁੱਝ ਕਹਿ ਹੀ ਨਹੀਂ ਸਕਦੇ। ਪਰ ਵਿਦਿਆਰਥੀ ਦੀ ਸ਼ਕਲ-ਸੂਰਤ ਜ਼ਿੰਦਗੀ ਦੇ ਮੈਦਾਨ ਵਿੱਚ ਹਾਰ ਜਾਣ ਕਰਕੇ ਉਸ ਦੀ ਮਾਨਸਿਕਤਾ ਨੀਮ ਪਾਗਲਾਂ ਦੀ ਅਵਸਥਾ ਤੋਂ ਲੰਘ ਕੇ, ਕਈ ਵਾਰ ਪਾਗਲਾਂ ਵਰਗੀ ਹੋਈ ਹੁੰਦੀ ਹੈ।

ਮੁੱਕਦੀ ਗੱਲ ਕਿ ਸ਼ੈਕਸਪੀਅਰ ਦੇ ਇਕ ਹੀਰੇ ਹੈਮਲਟ ਵਾਂਗ ਉਸ ਵਿਦਿਆਰਥੀ ਦੀ ਸਮੁੱਚੀ ਹੋਏ ਤੇ ਸ਼ਖਸੀਅਤ “ਮੈਂ ਇਹ ਕਰਾਂ ਜਾਂ ਓਹ ਕਰਾਂ?” ਦੇ ਦਰੰਧ ਵਿਚ ਫੱਸ ਜਾਂਦੀ ਹੈ। ਕਾਰਨ ਹੋਇਆ ਸੀ। ਪਰ ਅਜੋਕੇ ਵਿਦਿਆਰਥੀ ਵਿਚ ਤਾਂ ਸ਼ਖਸੀਅਤੀ ਕਮਜ਼ੋਰੀ ਦੀ

ਬਜਾਏ ਕਿਸਮਤ ਦੀ ਮਾਰ ਦਾ ਅੰਸ ਉਸ 'ਤੇ ਭਾਰੂ ਜਾਪਦਾ ਹੈ। ਇਸ ਸਥਿਤੀ ਵਿਚ ਉਸ ਦੀ ਹਾਲਤ ਤੇ ਉਸ ਦਾ ਵਜੂਦ ਹੂ-ਬ-ਹੂ ਮਹਾਂਭਾਰਤ ਦੇ ਮਹਾਨ ਨੌਜਵਾਨ ਯੋਧੇ ਵੀਰ ਅਭਿਮਨਘੁੰਦੇ ਸਮਰੂਪ ਹੋ ਜਾਂਦਾ ਹੈ।

ਅਸੀਂ ਜਾਣਦੇ ਹਾਂ ਕਿ ਅਭਿਮਨਘੁੰਦੇ ਬਹੁਤ ਹੀ ਬਹਾਦਰ ਤੇ ਨਿਡਰ ਯੋਧਾ ਸੀ, ਜਿਸ ਨੂੰ ਮਾਤਾ ਦਰੋਪਦੀ ਦੇ ਉਦਰ ਤੋਂ ਜਨਮ ਜਾਤ ਹੀ ਯੁੱਧ ਕਲਾ ਦੀ ਸਭ ਤੋਂ ਔਖੀ ਚਾਲ ਚੱਕਰਵਿਉਂ ਨੂੰ ਭੇਦਣ ਦਾ ਤਾਂ ਪਤਾ ਲਗ ਗਿਆ ਸੀ, ਪਰ ਉਹ ਉਸ ਚੱਕਰਵਿਉਂ ਵਿਚੋਂ ਨਿਕਲਣ ਦੇ ਰਾਹ ਤੋਂ ਅਣਜਾਣ ਸੀ। ਉਹ ਆਪਣੇ ਮਾਤਾ-ਪਿਤਾ ਦਾ ਆਗਿਆਕਾਰੀ ਪੁੱਤਰ ਸੀ ਅਤੇ ਦੇਸ਼, ਧਰਮ ਅਤੇ ਕੌਮ ਦਾ ਸੇਵਾਦਾਰ ਹੋਣ ਕਰਕੇ ਕੌਮ ਪ੍ਰਸਤ ਵੀ ਸੀ। ਗੱਲ ਕੀ! ਉਹ ਸਰਬੁ ਗੁਣ ਸੰਪੰਨ ਸੀ। ਪਰ ਮਾਨਵਤਾ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦੀਆਂ ਦੁਸ਼ਮਣ ਅਮਾਨਵੀਂ ਤਾਕਤਾਂ ਨੇ ਉਸ ਨੂੰ ਚੱਕਰਵਿਉਂ ਵਿਚ ਫਸਾ ਲਿਆ। ਇਹ ਗੱਲ ਵਖਰੀ ਹੈ ਕਿ ਉਸ ਨੇ ਅੰਤਲੇ ਸਵਾਸਾਂ ਤੱਕ ਲੜਾਈ ਵਿਚ ਸੂਰਬੀਰਤਾ ਦੇ ਜੋਹਰ ਦਿਖਾਉਂਦੇ ਹੋਏ ; ਅੰਤ ਨੂੰ ਵੀਰਗਤੀ ਪ੍ਰਾਪਤ ਕੀਤੀ। ਬਿਲਕੁਲ ਅਜਿਹੀ ਸਥਿਤੀ ਹੀ ਅਜੋਕੇ ਸਮਾਜ ਵਿਚ ਅੱਜ ਦੇ ਵਿਦਿਆਰਥੀ ਦੀ ਹੈ। ਜਿਸ ਵੱਲ ਸਮਾਜ ਵੱਲੋਂ ਤੁਰੰਤ ਪੂਰਨ ਧਿਆਨ ਦੇਣ ਦੀ ਅਤਿਅੰਤ ਲੋੜ ਹੈ; ਕਿਉਂਕਿ ਅੱਜ ਦੇ ਵਿਦਿਆਰਥੀ ਸਾਡੇ ਆਉਣ ਵਾਲੇ ਕੱਲ੍ਹ ਦੇ ਸਮਾਜ ਦੇ ਉਸਰੱਈਏ ਹਨ।

ਅਜਾਦੀ ਦੇ ਸੰਘਰਸ਼ ਵਿਚ ਨੌਜ਼ਾਨਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਪ੍ਰਤੱਖ ਤੌਰ 'ਤੇ ਦੇਸ਼ ਦੇ ਵਾਸੀਆਂ ਨੇ ਦੇਖੀ ਹੈ। ਇਹ ਜੱਗ-ਜਾਹਿਰ ਸੱਚਾਈ ਹੈ ਕਿ ਨੌਜਵਾਨ ਵਰਗ ਦਾ ਅਜਾਦੀ ਦੀ ਲੜਾਈ ਵਿਚ ਅਹਿਮ ਅਤੇ ਸ਼ਲਾਘਾਯੋਗ ਯੋਗਦਾਨ ਰਿਹਾ ਹੈ। ਜੇ ਇਕ-ਇਕ ਕੁਰਬਾਨੀ ਦੇ ਪੁੰਜ ਨੌਜਵਾਨ ਦਾ ਸਿਰਫ ਨਾਮ ਹੀ ਲਿਖੀਏ ਤਾਂ ਵੀ ਇਕ ਗ੍ਰੰਥ ਬਣ ਸਕਦਾ ਹੈ। ਕੀ ਸ਼ਹੀਦੇ-ਅਜ਼ਾਮ ਸ੍ਰ. ਭਗਤ ਸਿੰਘ ਦਾ ਨਾਮ ਲਿਖਿਆ ਜਾਵੇ; ਸੁਖਦੇਵ ਤੇ ਰਾਜਗੁਰੂ ਜਾਂ ਗਦਰ ਪਾਰਟੀ ਦੇ ਕਰਤਾਰ ਸਿੰਘ ਸਰਾਭਾ ਦਾ ਨਾਮ ਲਿਖਿਆ ਜਾਵੇ ਅਤੇ ਕੀ ਚੰਦਰ ਸ਼ੇਖਰ ਅਜਾਦ, ਸ਼ਹੀਦ ਉਧਮ ਸਿੰਘ, ਸੀ.ਆਰ. ਦਾਸ, ਜਤਿੰਦਰ ਨਾਥ ਸਨਿਆਲ ਜਾਂ ਬਿਸਮਿਲ ਦਾ ਨਾਮ ਡਾਂਡਿਆ ਜਾਵੇ? ਮੁੱਕਦੀ ਗੱਲ ਇਹ ਸਾਰੀ ਦੀ ਸਾਰੀ ਉਨ੍ਹਾਂ ਸਮਿਆਂ ਦੇ ਨੌਜ਼ਾਨਾਂ ਦੀ ਪੀੜ੍ਹੀ ਸਾਡੇ ਵਰਤਮਾਨ ਲਈ ਆਪਣਾ ਵਰਤਮਾਨ ਤੇ ਭਵਿਖ ਵਾਰ ਗਈ ਸੀ।

ਅਜੋਕੇ ਸਮੇਂ ਵਿਚ ਸਮੁੱਚਾ ਵਿਦਿਆਰਥੀ ਵਰਗ ਚਾਰੇ ਪਾਸਿਆਂ ਤੋਂ ਭ੍ਰਿਸਟਾਚਾਰੀ ਤਾਕਤਾਂ ਨਾਲ ਘਿਰਿਆ ਹੋਇਆ; ਆਪਣੀ ਮੌਜੂਦਾ ਹੋਦ ਅਤੇ ਆਪਣੇ ਭਵਿਖ ਦੀ ਖਾਤਰ ਨੰਗੇ ਧੜ ਲੜ ਰਿਹਾ ਹੈ। ਨੇਕ ਸੁਝਾਅ ਹੈ ਕਿ ਛੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗਿੜਿਆ। ਆਉ! ਇਸ ਪੱਖੋਂ ਕੁੱਝ ਕਰ ਲਈਏ ਤਾਂ ਕਿ ਬਹੁਤ ਦੇਰ ਨਾ ਹੋ ਜਾਵੇ। ਬਹੁਤ ਦੇਰ ਹੋ ਜਾਣ ਤੋਂ ਪਹਿਲਾਂ; ਕ੍ਰਿਪਾ ਕਰਕੇ ਆਉ! ਜਲਦੀ ਕੁੱਝ ਕਰੀਏ ਕਿਉਂਕਿ ਹੁਣ ਹੀ ਕੁੱਝ ਕਰ ਗੁਜ਼ਰਨ ਦਾ ਸਮਾਂ ਹੈ।

ਇਥੇ ਟੀ.ਐਸ. ਇਲੀਅਟ ਦੀ ਜਗਤ ਪ੍ਰਸਿੱਧ ਪੁਸਤਕ ਵੇਸਟ ਲੈਂਡ ਵਿਚ ਗਵਾਚੇ ਸਮੇਂ ਨੂੰ ਸੰਭਾਲਣ ਦੇ ਪ੍ਰਸੰਗ ਵਿਚ ਦਿੱਤੀ ਚਿਤਵਾਨੀ ਇਸ ਸਮੇਂ ਬੜੀ ਢੁੱਕਵੀਂ ਜਾਪਦੀ ਹੈ। ਜਦੋਂ ਉਹ ਕਹਿੰਦਾ ਹੈ, “ਜਲਦੀ ਕਰੋ ਹੁਣ ਹੀ ਸਮਾਂ ਹੈ। ਇਹੀ ਸਮਾਂ, ਆਉ! ਜਲਦੀ ਕੁੱਝ ਕਰੀਏ।” ਜੇ ਅਸੀਂ ਅੱਜ ਨੌਜ਼ਾਨ ਵਿਦਿਆਰਥੀ ਵਰਗ ਦੀ ਮਿਆਰੀ ਵਿਦਿਆ ਬਾਰੇ ਸੋਚ ਰਹੇ ਹਾਂ ਤਾਂ ਇਹ ਇਕ ਸਲਾਘਯੋਗ ਯਤਨ ਹੈ ਅਤੇ ਅਜਿਹੀ ਸੋਚ ਨੂੰ ਸਿਰਫ਼ ਸੋਚ ਵਿਚਾਰ ਦੇ ਪੱਧਰ ‘ਤੇ ਹੀ ਸੀਮਤ ਨਾ ਰੱਖਿਆ ਜਾਏ। ਸਗੋਂ ਕਾਫ਼ੀ ਸਮੇਂ ਤੋਂ ਇਸ ਤੋਂ ਵੀ ਅਗੇ ਇਹ ਲੋੜ ਹੈ ਕਿ ਇਸ ਤੋਂ ਪਹਿਲਾਂ ਕਿ ਵਿਦਿਆਰਥੀ ਵਰਗ ਸ਼ਹੀਦੀ ਇਸ਼ਨਾਨ ਕਰ ਜਾਏ। ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ਦਾ ਤੁਰੰਤ ਮੁਲਾਂਕਣ ਕੀਤਾ ਜਾਵੇ ਤਾਂ ਕਿ ਇਸ ਪ੍ਰਣਾਲੀ ਨੂੰ ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਇਕ ਨਵੀਂ ਸੇਧ ਦਿੱਤੀ ਜਾਵੇ। ਪਿਛਲੇ ਸਮੇਂ ਵਿਚ ਵਿਦਿਆ ਦੇ ਖੇਤਰ ਵਿਚ ਵਿਦਿਆਰਥੀ ਨਾਲ ਜੋ ਬੀਤਿਆ; ਸੋ ਬੀਤਿਆ।

ਸ਼ਾਲਾ! ਹੁਣ 21ਵੀਂ ਸਦੀ ਵਿਚ ਅਸੀਂ ਅੱਜ ਦੇ ਸਮਾਜ ਉਸਰੱਈਏ ਹੋਣ ਦੇ ਨਾਤੇ ਸਾਡੇ ਭਵਿੱਖ ਦੇ ਉਸਰੱਈਏ-ਵਿਦਿਆਰਥੀਆਂ ਨੂੰ ਸੁਗਾਤ ਵਜੋਂ ਇਕ ਨਵੀਂ ਸਿੱਖਿਆ ਪ੍ਰਣਾਲੀ ਦੇ ਈਏ ਤਾਂ ਕਿ ਇਹ ਵਿਦਿਆਰਥੀ ਕਿਸੇ ਸੰਕੇ-ਸੰਸੇ ਅਤੇ ਮਾਨਸਿਕ ਬੋਝ ਤੋਂ ਰਹਿਤ ਹੋ ਕੇ ਵਿਦਿਆ ਅਤੇ ਗਿਆਨ ਦੀਆਂ ਨਵੀਆਂ ਸਿਖਰਾਂ ਛੋਹ ਸਕਣ।

ਰੱਬ ਪੈਰ ਕਰੋ! 21ਵੀਂ ਸਦੀ ਦੇ ਵਿਦਿਆਰਥੀ ਨਾ ਸਿਰਫ਼ ਆਪਣਾ ਭਵਿੱਖ ਹੀ ਸਵਾਰ ਸਕਣ। ਸਗੋਂ ਨੇਕ ਤੇ ਨਰੋਏ ਨਾਗਰਿਕ ਹੋਣ ਦੇ ਨਾਤੇ, ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਨਵਯੁੱਗ ਦੀ ਸਿਰਜਣਾ ਕਰ ਸਕਣ। ਸ਼ਾਲਾ! ਸਮੁੱਚਾ ਵਿਦਿਆਰਥੀ ਵਰਗ ਇਕ ਆਦਰਸ਼ ਸਮਾਜ ਦੇ ਉਸਰੱਈਏ ਵਜੋਂ ਬੁਲੰਦ ਇਖਲਾਕ ਤੇ ਇਨਸਾਨੀਅਤ ਦੀਆਂ ਨੇਕ ਪੈੜਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਹਿੱਕ ‘ਤੇ ਛੱਡ ਸਕੇ। ਪੁੱਤਰੋ! ਸੋਹਣਾ ਭਵਿੱਖ ਤੁਹਾਡਾ ਨਿਗਾਹਬਾਨ ਹੋਵੇ।

ਅੱਛਾ ਰੱਬ ਰਾਖਾ। ਆਮੀਨ!



## ਪੰਜਾਬੀ ਦੀ ਦੁਰਦਸ਼ਾ



ਇਹ ਇਕ ਕਸੈਲੀ ਸੱਚਾਈ ਹੈ ਕਿ ਮਾਂ ਬੋਲੀ ਪੰਜਾਬੀ ਦੀ ਆਪਣੇ ਪੁੱਤੱਠਾਂ ਦੇ ਹੱਥਾਂ ਹੀ ਦੁਰਗਤੀ ਹੋ ਰਹੀ ਹੈ। ਸੱਚ ਅਕਸਰ ਕੌੜਾ ਹੁੰਦਾ ਹੈ ਤੇ ਇਸ ਨੂੰ ਕਹਿਣ-ਸੁਣਨ ਦੀ ਕੁੜੱਠਣ ਹੋਰ ਵੀ ਜ਼ਿਆਦਾ ਹੁੰਦੀ ਹੈ। ਇਸ ਵਿਚ ਸੱਕ ਨਹੀਂ ਕਿ ਸੱਚ ਸਿਰ ਚੜ੍ਹ ਕੇ ਵੀ ਬੋਲਦਾ ਹੈ। ਇਸ ਲਈ ਬਲੋਂ ਓਏ; ਪੰਜਾਬੀ ਸ਼ੇਰੋ! ਸੋਚ-ਵਿਚਾਰ ਕੇ ਵੇਖੋ ਕਿ ਇਸ ਤੋਂ ਵੱਧ ਪੰਜਾਬੀ ਮਾਂ ਬੋਲੀ ਦੀ ਦੁਰਗਤੀ ਹੋਰ ਕੀ ਹੋਵੇਗੀ ਕਿ ਸਾਨੂੰ ਪੰਜਾਬੀ ਸਮਝਣ ਲਈ ਅੰਗਰੇਜ਼ੀ ਦੀ ਮੁਖਾਜ਼ੀ ਝੱਲਣੀ ਜ਼ਰੂਰੀ ਹੋ ਗਈ ਹੈ।

ਜਦੋਂ ਕਿ ਬਾਕੀ ਸੰਸਾਰ ਦੀਆਂ ਭਾਸ਼ਾਵਾਂ ਤਾਂ ਪੰਜਾਬੀ ਭਾਸ਼ਾ ਨੂੰ ਸਾਕਾਚਾਰੀ ਵਿਚ ਭੂਆ ਦੇ ਪੂਜਨੀਕ ਰਿਸ਼ਤੇ ਵਾਂਗ ਮੰਨਦੀਆਂ ਹਨ। ਪਰ ਅਸੀਂ ਪੰਜਾਬੀ ਲੋਕ ਇਸ ਸੱਚਾਈ ਤੋਂ ਪਤਾ ਨਹੀਂ ਕਿਉਂ ਘੇਸਲ ਵਟ੍ਟ ਕੇ ਮਾਂ ਬੋਲੀ ਪੰਜਾਬੀ ਦੀ ਸੌਂਕਣ ਭਾਸ਼ਾ ਅੰਗਰੇਜ਼ੀ ਨੂੰ ਅੰਬੋ-ਅੰਬੋ ਕਹਿੰਦੇ ਫਿਰਦੇ ਹਾਂ। ਕਹਿਣ ਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਸਭ ਭਾਸ਼ਾਵਾਂ ਤੋਂ ਮਿੱਠੀ ਤੇ ਰਸੀਲੀ ਹੈ।

ਪਰ ਮੌਜੂਦਾ ਹਾਲਾਤਾਂ ਵਿਚ ਸਾਰੇ ਪੰਜਾਬੀਆਂ ਦਾ ਇਹ ਖੋਖਲਾ ਜਿਹਾ ਦਾਅਵਾ ਹੀ ਬਣ ਕੇ ਰਹਿ ਗਿਆ ਹੈ। ਖਾਸ ਤੌਰ 'ਤੇ ਕੌਮ ਦੇ ਆਗੂਆਂ ਦਾ ਤਾਂ ਇਹ ਹਰਮਨ ਪਿਆਰੇ ਦਮਗਜੇ ਵਰਗਾ ਬੇਅਰਥ ਜਿਹਾ ਨਾਅਰਾ ਬਣ ਚੁੱਕਾ ਹੈ। ਬੇਸ਼ਕ ਪੰਜਾਬੀ ਭਾਸ਼ਾ ਦੀ ਹੁੰਦੜਹੇ ਲਤਾ ਤੇ ਸਰਲਤਾ ਦੇ ਬੁੱਧੀਜੀਵੀ ਤੇ ਵਿਦਵਾਨ ਵੀ ਮੁਦਦੀ ਹਨ। ਪਰ ਜਦੋਂ ਇਸ ਪੱਖੋਂ ਸਾਡੇ ਕਾਰ-ਵਿਹਾਰ ਤੇ ਅਮਲਾਂ ਦੀ ਬੈਂਗਣੀ ਉਘੜਦੀ ਹੈ ਤਾਂ ਸਾਡੇ ਘਰੋਂ ਤੋਂ ਦਫ਼ਤਰਾਂ ਤੱਕ ਤੇ ਅੱਗੇ

ਸਰਕਾਰੇ-ਦਰਬਾਰੇ ਅਤੇ ਫਿਰ ਦੁਨੀਆਂ ਦੀਆਂ ਚਹੁੰਕੁਟਾਂ ਵਿਚ ਸਾਡੀ ਮਾਂ ਬੋਲੀ ਪੰਜਾਬੀ ਤਾਂ ਸਾਡੀ ਮਤਰੇਈ ਮਾਂ ਅੰਗਰੇਜ਼ੀ ਭਾਸ਼ਾ ਦੇ ਜੋੜੇ ਝਾੜਦੀ ਫਿਰਦੀ ਦਿਸਦੀ ਹੈ।

ਸਾਡੇ ਘਰਾਂ ਵਿਚ ਦਾਦਾ-ਦਾਦੀ, ਨਾਨਾ-ਨਾਨੀ, ਪਿਤਾ-ਮਾਤਾ, ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ, ਕੁਆ-ਛੁਫੜ, ਮਾਸੀ-ਮਾਸੜ ਤੇ ਭੈਣ-ਭਰਾ ਵਰਗੇ ਸਾਡੇ ਨਹੁੰ-ਮਾਸ ਦੇ ਅਨਿਖੜਵੇਂ ਸਾਰੇ ਦੇ ਸਾਰੇ ਰਿਸ਼ਤੇ ਕ੍ਰਮਵਾਰ ਗਰੈਡੀ-ਗਰੈਨੀ, ਪਾਪਾ-ਮਾਮਾ, ਅੰਕਲ-ਅਂਟੀ ਤੇ ਸਿਸਟਰ ਅਤੇ ਕਜ਼ਨ ਫਾਂਸੀ ਵਰਗੇ ਘਾਤਕ ਇਕੋ ਰੱਸੇ ਵਿਚ ਬੱਝ ਜਾਂਦੇ ਹਨ। ਅੱਜ ਦੇ ਨਿਆਇਆਂ ਨਿਆਇਆਂ ਨੂੰ ਕੀ ਸਿਆਇਆਂ ਨੂੰ 59-69 ਤੇ 79 ਜਾਂ 89 ਨੂੰ ਪੰਜਾਬੀ ਵਿਚ ਉਨਾਹਠ-ਉਨੱਤਰ ਤੇ ਉਨਾਸੀ-ਉਨਾਨਵੇਂ ਕਹਿ ਕੇ ਦੇਖ ਲਵੇ। ਜੇ ਫਿਫਟੀ ਨਾਈਨ-ਸਿਕਸਟੀ ਨਾਈਨ ਕਹਿਣ ਤੋਂ ਬਿਨਾਂ ਸਮਝ ਲੈਣ ਤਾਂ ਭਾਵੇਂ ਮੇਰਾ ਨਾਂ ਵੱਟਾ ਦੇਣਾ। ਸਕੂਲ ਦੇ ਅਧਿਆਪਕ ਤੋਂ ਲੈ ਕੇ ਦਫ਼ਤਰਾਂ ਅਤੇ ਕੌਮ ਦੇ ਆਲੂਤਰੀਨ ਰੁਤਬਿਆਂ ਦੇ ਮਾਲਕ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੱਕ ਅੰਗਰੇਜ਼ੀ ਨਾਮਕਰਣ ਅਧੀਨ ਇਕੋ ਹੀ ਲਕਬ ‘ਸੱਰ’ ਨਾਲ ਮੁਖਾਤਿਬ ਕੀਤੇ ਜਾਂਦੇ ਹਨ।

ਬੇਸ਼ੱਕ ਇਕ ਮਨ ਲਗਦੀ ਦਲੀਲ ਤਾਂ ਇਹ ਹੈ ਕਿ ਅੰਗਰੇਜ਼ੀ ਦੁਨੀਆਂ ਦੀ ਤਕਰੀਬਨ ਅੱਧੀ ਵਸੋਂ ਦੀ ਭਾਸ਼ਾ ਹੈ। ਇਸ ਲਈ ਬਿਨਾਂ ਸ਼ੱਕ ਇਸ ਸੰਦਰਭ ਵਿਚ ਆਪਾਂ ਭਾਵੇਂ ਜੰਮ-ਜੰਮ ਅੰਗਰੇਜ਼ੀ ਪੜ੍ਹੀਏ ਤੇ ਬੋਲੀਏ। ਭਾਵੇਂ ਅੰਗਰੇਜ਼ ਸਾਹਿਤਕਾਰ ਸੈਕਸਪੀਅਰ ਸੈਲੀ, ਕੀਟਸ ਜਾਂ ਬਰਨਾਰਡ ਸ਼ਾਅ ਆਦਿ ਤੋਂ ਉਨ੍ਹਾਂ ਦੇ ਸਾਹਿਤ ਭੰਡਾਰਾਂ ਦੀ ਜਾਣਕਾਰੀ ਹਾਸਿਲ ਕਰੀਏ। ਪਰ ਆਪਣੀ ਧਰਤੀ ਦੇ ਜੰਮਧਲ ਸਾਹਿਤਕਾਰਾਂ ਭਾਈ ਵੀਰ ਸਿੰਘ, ਧਨੀ ਰਾਮ ਚਾਡ੍ਰਿਕ, ਪ੍ਰੋ: ਪੂਰਨ ਸਿੰਘ, ਤੇ ਪ੍ਰੋ: ਮੋਹਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਅਨੇਕਾਂ ਪੰਜਾਬੀ ਮਾਂ ਬੋਲੀ ਦੇ ਸਪੂਤਾਂ ਨੂੰ ਹਮੇਸ਼ਾਂ ਸਿਰ-ਮੱਥੇ ਰੱਖੀਏ ਤੇ ਉਨ੍ਹਾਂ ਨੂੰ ਭੁਲਾਉਣ ਦੀ ਕਦੇ ਵੀ ਆਤਮਯਾਤੀ ਭੁੱਲ ਨਾ ਕਰੀਏ। ਇਸ ਤਰ੍ਹਾਂ ਹੀ ਬੇਸ਼ੱਕ ਦੁਨੀਆਂ ਦਾ ਇਤਿਹਾਸ ਜਾਣੀਏ। ਪਰ ਪੰਜਾਬ ਦੇ ਸ਼ਾਨਾ-ਮੱਤੋਂ ਕੁਰਬਾਨੀਆਂ ਭਰਪੂਰ ਇਤਿਹਾਸਕ ਵਿਰਸੇ ਦਾ ਚਾਨਣ ਵੀ ਪ੍ਰਾਪਤ ਕਰੀਏ ਅਤੇ ਅੱਗੇ ਦੁਨੀਆਂ ਵਿਚ ਨਸ਼ਰ ਕਰੀਏ।

ਫੇਰ ਪੰਜਾਬੀ ਕੌਮ ਦੇ ਹੁੰਦੜਹੇਲ ਨਾਗਰਿਕਾਂ ਵਾਂਗ ਅੰਗਰੇਜ਼ਾਂ-ਅਮਰੀਕਨਾਂ ਨੂੰ ਉਨ੍ਹਾਂ ਦੇ ਕਾਰ-ਵਿਹਾਰ ਦੇ ਮੈਦਾਨਾਂ ਵਿਚ ਚੜ੍ਹਦੀ ਕੌਡੀ ਪਾ ਕੇ ਲਤਾੜੀਏ। ਇਸ ਗੱਲ ਵਿਚ ਕੋਈ ਹਰਜ ਨਹੀਂ ਕਿ ਆਪਾਂ ਉਦੋਂ ਅੰਗਰੇਜ਼ੀ ਦੇ ਫਟੋ ਚੱਕ ਦੇਈਏ। ਜਦੋਂ ਸਾਡੇ ਹੱਥ ਕਿਸੇ ਵਲੈਤੀ ਮੇਮ ਜਾਂ ਸਾਹਿਬ ਨਾਲ ਜੁੜ ਜਾਣ। ਪਰ ਸੋਚੋ ਸਾਡੇ ਦਫ਼ਤਰਾਂ ਵਿਚ ਕੰਮ-ਕਾਰ ਆਏ ਸਾਡੇ ਬਾਪੂ-ਬੇਬੇ ਜੇ ਸਾਡੇ ਮੂੰਹੋਂ ਸੈਕਸਪੀਅਰ ਦੀ ਨਾਟਕੀ ਭਾਸ਼ਾ ਸੁਨਣ ਤਾਂ ਤੁਸੀਂ ਆਪ ਹੀ ਦੱਸੋ ਕਿ ਇਹ ਸਾਡੇ ਲਈ ਵਿਦਵਤਾ ਤੇ ਫ਼ਖਰ ਦੀ ਗੱਲ ਹੈ ਕਿ ਜਾਂ ਫੁੱਬ ਮਰਨ ਦੀ?

ਸਮੇਂ-ਸਮੇਂ ਮੌਕੇ ਦੀਆਂ ਸਰਕਾਰਾਂ ਨੇ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਤੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਸਭ ਤੋਂ ਪਹਿਲਾਂ ਭਲਾ ਹੋਵੇ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰੀ ਲਛਮਣ ਸਿੰਘ ਗਿੱਲ ਦਾ ਕਿ ਜਿਸ ਨੇ ਆਪਣੇ ਅਲਘ ਜਿਹੇ ਰਾਜ ਭਾਗ ਸਮੇਂ ਆਜ਼ਾਦੀ ਮਿਲਣ ਤੋਂ 22 ਸਾਲ ਬਾਅਦ ਤੱਕ ਵੀ ਚਲ ਰਹੀ ਦਫ਼ਤਰੀ ਪ੍ਰਧਾਨ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ। ਉਸ ਤੋਂ ਬਾਅਦ ਕਦੇ-ਕਦਾਈਂ ਬਸ ਵਕਤੀ ਤੌਰ 'ਤੇ ਪੰਜਾਬੀ ਭਾਸ਼ਾ ਤਕਰੀਬਨ ਹਰ ਸਰਕਾਰ ਨੇ ਲਾਗੂ ਕਰਨ ਦੀ ਅੱਧ-ਪਚੱਥੀ ਜਿਹੀ ਕੋਸ਼ਿਸ਼ ਕੀਤੀ ਹੈ।

ਇਕ ਵਾਰੀ 1990 ਦੇ ਕਰੀਬ ਤਾਂ ਗਵਰਨਰੀ ਰਾਜ ਦੇ ਸਮੇਂ ਸਾਰੇ ਸਰਕਾਰੀ ਅਫਸਰਾਂ ਤੇ ਕਰਮਚਾਰੀਆਂ ਨੇ ਫਾਈਲਾਂ 'ਤੇ ਆਪਣੇ ਅੰਗਰੇਜ਼ੀ ਦਸਤਖਤਾਂ ਦੀ ਥਾਂ ਪੰਜਾਬੀ ਦਸਤਖਤਾਂ ਵੀ ਕਰਨੇ ਸ਼ੁਰੂ ਕਰ ਦਿੱਤੇ ਸਨ। ਭਾਵੇਂ ਨਵੇਂ-ਨਵੇਂ ਸਿਥੇ ਪੰਜਾਬੀ ਦਸਤਖਤਾਂ ਨੇ ਕਈ ਹਮਾਤੜਾ-ਸਾਥੀਆਂ ਦੇ ਨਾਮ ਰੂਪ ਵੀ ਵਿਗਾੜ ਕੇ ਹਾਸੇ-ਹੀਣੇ ਬਣਾ ਦਿੱਤੇ ਸਨ। ਉਸ ਸਮੇਂ ਤਾਂ ਸਰਕਾਰੀ ਦਫ਼ਤਰਾਂ ਦੇ ਅੰਗਰੇਜ਼ੀ ਨਾਮ ਵਾਲੇ ਫੌਟੋ ਵੀ ਰਾਤੋਂ-ਰਾਤ ਹੀ ਚੁਕੇ ਗਏ। ਪਰ ਰੱਬ ਨੇੜੇ ਕਿ ਘਸੁੰਨ ਅਨੁਸਾਰ ਇਹ ਡਰ ਨਾ ਰੱਬ ਦਾ ਸੀ ਅਤੇ ਨਾ ਹੀ ਗਵਰਨਰੀ ਘਸੁੰਨ ਦਾ ਸੀ। ਉਦੋਂ ਅਸਲ ਵਿਚ ਡਰਦੀ ਹੱਤ-ਹੱਤ ਕਰਦੀ ਦੇ ਅਖਾਣ ਮੁਤਾਬਕ ਅਤਵਾਦ ਦੇ ਡਰ ਤੇ ਸਹਿਮ ਦਾ ਰਾਜ ਸੀ। ਇਹ ਭੈਅ ਮੌਤ ਦੇ ਤਾਂਡਵ ਨਾਚ ਵਰਗਾ ਸੀ। ਭੈਰ ਰੱਬ ਮਿਹਰ ਹੀ ਰੱਖੋ, ਉਦੋਂ ਤਾਂ ਸਮਾਜਿਕ ਤੇ ਰਾਜਨੀਤਕ ਤੌਰ 'ਤੇ ਆਪਣੇ ਪੁੱਤ੍ਰਾਂ ਦੀ ਦੁਰਦਸ਼ਾ ਦੇ ਖੁ ਕੇ ਪੰਜਾਬੀ ਮਾਵਾ ਵੀ ਤ੍ਰਹਿ-ਤ੍ਰਹਿ ਕਰ ਉਠੀਆਂ ਸਨ।

ਤਕਰੀਬਨ ਉਸ ਤੋਂ ਕੁਝ ਕੁ ਸਮੇਂ ਬਾਅਦ ਦੀ ਗੱਲ ਹੈ ਕਿ ਜਦੋਂ ਕਿ ਮੈਂ ਡਿਪਟੀ ਕਮਿਸ਼ਨਰ ਰੋਪੜ ਸੀ ਤਾਂ ਉਦੋਂ ਮੇਰੇ ਪਿਤਾ ਜੀ ਨੇ ਮੈਨੂੰ ਪੱਛਿਆ ਕਿ ਬੇਟਾ ਤੇਰਾ ਆਪਣੇ ਤੋਂ ਵੱਡੇ ਅਫਸਰਾਂ ਨਾਲ ਅਤੇ ਲੋਕਾਂ ਨਾਲ ਜੋ ਸਬੰਧ ਹੈ। ਉਸ ਰਿਸ਼ਤੇ ਦੇ ਪ੍ਰਤੀਕ ਸ਼ਬਦ 'ਸੱਰ' ਦਾ ਮੈਨੂੰ ਅਰਥ ਤਾਂ ਸਮਝਾ? ਮੈਂ ਕਿਹਾ ਕਿ ਇਸ ਦਾ ਮਤਲਬ ਜਨਾਬ ਹੁੰਦਾ ਹੈ ਤੇ ਇਹ ਸ਼ਬਦ ਸੀਨੀਅਰ ਲਈ ਵਰਤਿਆ ਜਾਂਦਾ ਹੈ। ਮੇਰੇ ਪਿਤਾ ਜੀ ਕਹਿਣ ਲੱਗੇ ਬੱਸ ਮੈਂ ਵੀ ਤੈਨੂੰ ਇਹ ਹੀ ਪੁੱਛਣਾ ਸੀ ਕਿ ਤੁਹਾਡਾ ਸਾਡੇ ਅਫਸਰ ਭਾਈਚਾਰੇ ਦਾ ਆਪਸੀ ਸਬੰਧ ਵੀ ਹਾਕਮਾਂ ਵਾਲਾ ਹੈ। ਤੁਸੀਂ ਸਾਰੇ ਦੇਸ਼ ਸੇਵਾ ਤੇ ਲੋਕ ਸੇਵਾ ਦੇ ਨਾਮ 'ਤੇ ਆਪਣੇ ਹੀ ਲੋਕਾਂ ਨਾਲ ਹਾਕਮਾਂ ਵਰਗਾ ਗੈਰ ਤੇ ਓਪਰਾ ਜਿਹਾ ਸਬੰਧ ਰੱਖਦੇ ਹੋ। ਉਸ ਦਿਨ ਤੋਂ ਬਾਅਦ ਮੈਂ ਉਨ੍ਹਾਂ ਦੀ ਨਸ਼ੀਹਤ ਅਨੁਸਾਰ ਲੋਕਾਂ ਵਿਚ 'ਬਾਈ ਜੀ' ਬਣ ਕੇ ਵਿਚਰਨ ਦੀ ਅਧੂਰੀ-ਸੱਧੂਰੀ ਜਿਹੀ ਕੋਸ਼ਿਸ਼ ਕੀਤੀ। ਪਰ ਜਿਥੇ ਆਵਾ ਹੀ ਉਤਿਆ ਪਿਆ ਹੋਵੇ ਉਥੇ ਨਗਾਰਖਾਨੇ ਵਿਚ ਤੂਂਤੀ ਦੀ ਕੌਣ ਸੁਣਦਾ ਹੈ?

ਇਹ ਸਾਡੀ ਆਮ ਜਾਣਕਾਰੀ ਦੀ ਗੱਲ ਹੈ ਕਿ ਸਾਡੇ ਵਿਦਵਾਨ ਬੁੱਧੀਜੀਵੀ ਵੀ ਆਪਣੇ ਪੰਜਾਬੀ ਵਿਸ਼ੇ 'ਤੇ ਲਿਖੇ ਸੋਧ ਪੱਤਰਾਂ ਨੂੰ ਅੰਗਰੇਜ਼ੀ ਵਿਚ ਪੇਸ਼ ਕਰਦੇ ਰਹੇ ਹਨ। ਇਸ ਤਰ੍ਹਾਂ ਹੀ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਲੋਕਾਂ 'ਤੇ ਇਹ ਪ੍ਰਭਾਵ ਪਾਉਣ ਲਈ ਕਿ ਉਹ ਬੜੇ ਪੜ੍ਹੇ ਲਿਖੇ ਹਨ, ਅੰਗਰੇਜ਼ੀ ਭਾਸ਼ਾ ਦਾ ਅਕਸਰ ਸਹਾਰਾ ਲੈਂਦੇ ਹਨ। ਇਥੋਂ ਤੱਕ ਕਿ ਆਮ ਲੋਕ ਵੀ ਭਾਵੇਂ 10-12 ਜਮਾਤਾਂ ਹੀ ਪੜ੍ਹੇ ਹੋਣ ਪਰ ਅੰਗਰੇਜ਼ੀ ਨੂੰ ਮੂੰਹ ਮਾਰਦੇ ਹਨ। ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਜਿਹੜੀ ਅੰਗਰੇਜ਼ੀ ਉਹ ਬੋਲਦੇ ਹਨ ਉਸ ਦਾ ਨਾਮ ਹੀ ਗੁਲਾਬੀ ਇੰਗਲਿਸ਼ ਪੈ ਗਿਆ ਹੈ। ਪੰਜਾਬੀ ਭਾਸ਼ਾ ਦੀ ਦੁਰਗਤੀ ਤੇ ਅੰਗਰੇਜ਼ੀ ਲਈ ਸਾਡੇ ਪਿਆਰ ਸਬੰਧੀ ਇਹ ਹੀ ਕਿਹਾ ਜਾ ਸਕਦਾ ਹੈ ਕਿ ਬੱਲੇ ਓਏ ਸੋਰੋ! ਇਉਂ ਹੀ ਧੂੜ ਵਿਚ ਟੱਟੂ ਭਜਾਈ ਚੱਲੇ। ਇਨ੍ਹਾਂ ਹਾਲਤਾਂ ਵਿਚ ਪੰਜਾਬੀ ਅਖਾਣ ਜੱਟ ਤਾਂ ਜੱਟ ਦਾ ਅਤੇ ਭੋਲੂ ਨਾਚਾਇਣ ਦਾ ਅਨੁਸਾਰ ਪੰਜਾਬੀ ਭਾਸ਼ਾ ਤੇ ਸਮੁੱਚੇ ਪੰਜਾਬੀਆਂ ਦਾ ਅੱਲ੍ਹਾ ਹੀ ਮਿਹਰਬਨ ਹੋਵੇ।

### ਪੰਜਾਬੀ ਦਾ ਆਧੁਨਿਕੀਕਰਣ ਤੇ ਸ਼ਹਿਰੀਕਰਣ

ਸਮਾਜ ਗਤੀਸੀਲ ਹੈ ਅਤੇ ਸਮਾਜ ਦਾ ਸਭਿਆਚਾਰ ਹਰ ਪੀੜ੍ਹੀ ਦੇ ਨਾਲ ਤਬਦੀਲ ਹੁੰਦਾ ਜਾਂਦਾ ਹੈ। ਇਥੇ ਮੈਂ ਸੁਰੂ ਵਿਚ ਹੀ ਇਕ ਗੱਲ ਕਹਿ ਦੇਣੀ ਚਾਹੁੰਦਾ ਹਾਂ ਕਿ ਕੋਈ ਵੀ ਨਹੀਂ ਚਾਹੇਗਾ ਕਿ ਅਸੀਂ ਹੁਣ ਕਾਰਟ ਯੁਗ ਤੋਂ ਕਾਰ ਤੇ ਅੱਗੇ ਐਰੋਪਲੇਨ ਯੁੱਗ ਵਿਚ ਪਹੁੰਚ ਕੇ ਹੁਣ ਵਾਪਸ ਜਹਾਜ਼ਾਂ ਤੇ ਰਾਕਟਾਂ ਤੋਂ ਗੱਡੇ ਦੇ ਯੁੱਗ ਵਿਚ ਜਾਈਏ। ਪਰ ਇਕ ਗੱਲ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਵਾਲੀ ਹੈ ਕਿ ਇਸ ਪਦਾਰਥਵਾਦੀ ਤੇ ਮਾਇਆਣਾਰੀ ਮਾਦਾਪ੍ਰਸਤੀ ਦੇ ਰੰਗੀਨ ਜਲਵਿਆਂ ਦੇ ਬਾਵਜੂਦ ਵੀ ਅੱਜ ਸਾਰੀ ਕੌਮ ਇਸ ਸ਼ਸ਼ੋਪੰਜ ਵਿਚ ਪਈ ਹੋਈ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇੰਨੀਆਂ ਬੇਬਾਕ, ਮੂੰਹਫਟ ਤੇ ਪਿਆਰ ਵਿਹੁਣੀਆਂ ਕਿਉਂ ਹੋ ਰਹੀਆਂ ਹਨ? ਸਾਡੇ ਆਪਸੀ ਖੂਨ ਦੇ ਰਿਸਤੇ ਕਿਉਂ ਟੁੱਟ ਰਹੇ ਹਨ। ਜਵਾਬ ਸਿਰਫ ਇਕੋ ਹੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਦੀਆਂ ਤਬਦੀਲੀਆਂ ਦੇ ਅਸਰ ਹੇਠ ਆਪਣੀਆਂ ਸ਼ਾਨਾਮਤੀਆਂ ਤੇ ਸਵੈਮਾਣਤਾ ਭਰਪੂਰ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਭੁੱਲ ਰਹੇ ਹਾਂ। ਜੋ ਕਿ ਹਰਗਜ਼ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਮੱਕਿਓਂ ਪਰੇ ਤਾਂ ਉਜਾੜ ਹੀ ਦਿੱਸਦੇ ਹਨ।

ਆਧੁਨਿਕੀਕਰਣ ਦਾ ਪ੍ਰਭਾਵ ਸਾਡੀ ਜੀਵਨ ਸੈਲੀ 'ਤੇ ਪਿਆ ਹੈ। ਅਸੀਂ ਇਸ ਪ੍ਰਭਾਵ ਹੇਠ ਉਦਯੋਗੀਕਰਣ ਤੇ ਸ਼ਹਿਰੀਕਰਣ ਵੱਲ ਉਲਾਰ ਹੋ ਗਏ ਹਾਂ। ਜਿਸ ਸਦਕਾ ਸਾਡੇ ਸਮਾਜ ਦੀ ਹਾਲਤ ਉਨੀਵੀਂ ਸਦੀ ਦੇ ਬਾਮਸ ਹਾਰਡੀ ਤੇ ਚਾਰਲਸ ਡਿਕਨਜ਼ ਦੇ ਸਮਾਜ ਵਰਗੀ ਹੋ ਚੁੱਕੀ ਹੈ। ਉਹ ਵਿਦਵਾਨ ਸਾਹਿਤਕਾਰ ਵੀ 'ਟੈਸ' ਅਤੇ 'ਟੇਲ ਆਫ ਟੂ ਸਿਟੀਜ਼' ਵਿਚ

ਪੇਂਡੂ ਸਮਾਜ ਦੇ ਉਤੇ ਉਦਯੋਗੀਕਰਣ ਦਾ ਦੁਸ਼ ਪ੍ਰਭਾਵ ਦੇ ਅਸਰ ਹੇਠ ਦੁਹੱਥੜ ਮਾਰਦੇ ਤੁਰ ਗਏ। ਬਿਲਕੁਲ ਉਸ ਤਰ੍ਹਾਂ ਹੀ ਅੱਜ ਵੀ ਪੰਜਾਬੀ ਪੇਂਡੂ ਸਮਾਜ ਦੀ ਮਾਸੂਮੀਅਤ ਨੂੰ ਸ਼ਹਿਰੀਕਰਣ ਦੀ ਚਲਕੀ ਤੇ ਜਾਲਸਾਜ਼ੀ ਵਰਗੀਆਂ ਮੁਲਾਮਤਾਂ ਬੁਰੀ ਤਰ੍ਹਾਂ ਗ੍ਰੌਮ ਰਹੀਆਂ ਹਨ। ਇਕ ਚੁੱਲ੍ਹਾ ਦੂਜੇ ਚੁੱਲ੍ਹੇ ਨੂੰ ਢਾਹ ਕੇ ਆਪਣੀਆਂ ਰੋਟੀਆਂ ਸੇਕਣ ਨੂੰ ਆਪਣੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਮੰਤਵ ਬਣਾ ਰਿਹਾ ਹੈ।

ਇਥੇ ਸਾਡੀ ਮਾਂ ਬੋਲੀ ਪੰਜਾਬੀ ਤੇ ਇਸ ਮਸ਼ੀਨੀਕਰਣ ਤੇ ਸ਼ਹਿਰੀਕਰਣ ਦੇ ਪ੍ਰਭਾਵ ਦੀ ਗੱਲ ਚੱਲ ਰਹੀ ਹੈ। ਅਸੀਂ ਆਪਣੇ-ਆਪ ਨੂੰ ਦਿਹਾਤੀ ਨਹੀਂ ਕਹਾਉਣਾ ਚਾਹੁੰਦੇ ਕਿਉਂਕਿ ਸਮਝਿਆ ਜਾਂਦਾ ਹੈ ਕਿ ਦਿਹਾਤੀ ਲੋਕ ਪਿਛੇ ਸਮਾਜ ਦਾ ਅਕਸ ਹੁੰਦੇ ਹਨ। ਇਸ ਲਈ ਅਸੀਂ ਆਪਣੀ ਖੁੱਲ੍ਹੀ-ਡੁੱਲੀ ਭਾਸ਼ਾ ਦੀ ਥਾਂ 'ਤੇ ਅੰਗਰੇਜ਼ੀ ਤੇ ਹਿੰਦੀ ਦੀ ਸ਼ਬਦਾਵਲੀ ਨੂੰ ਇਉਂ ਪੰਜਾਬੀ ਬੋਲੀ ਵਿਚ ਵਾੜ ਲਿਆ ਹੈ ਜਿਵੇਂ ਕੋਈ ਝੋਟਾ ਗਰੀਬ ਜੁਲਹੇ ਦੀ ਤਾਣੀ ਵਿਚ ਵੜ ਜਾਵੇ। ਇਸ ਤਰ੍ਹਾਂ ਸਾਡੀ ਗੁੱਡ ਮਾਰਨਿੰਗ ਤੋਂ ਗੁੱਡ ਨਾਈਟ ਤੋਂ ਅੱਗੇ ਫੇਰ ਸਾਡੇ ਸੁਫਨੇ ਵੀ ਅੰਗਰੇਜ਼ੀ ਫਿਲਮ ਵਾਂਗੂੰ ਹੋ ਗਏ ਹਨ। ਸੁਪਨਿਆਂ ਵਿਚ ਪਰੀਆਂ ਤੇ ਤੁਤ ਸਾਨੂੰ ਫੇਰੀਜ਼ ਤੇ ਘੋਸਟ ਬਣ ਕੇ ਦਿਸਦੇ ਹਨ। ਸਾਡੀ ਸਾਰਾ ਦਿਨ ਕਿਉਂਕਿ ਉਲ-ਜਲੂਲ ਜਿਹੀ ਸੋਚ-ਵਿਚਾਰ ਰਹਿੰਦੀ ਹੈ। ਇਸ ਲਈ ਰਾਤ ਨੂੰ ਮਾੜੇ-ਚੰਗੇ ਸੁਪਨਿਆਂ ਵਿਚ ਸਨੋਕ ਤੇ ਲੈਡਰ ਜਾਂ ਲੋਇਨ ਤੇ ਬੀਅਰ ਹੀ ਦਿਸਦੇ ਹਨ। ਸਾਨੂੰ ਬੀਅਰ ਹੀ ਦਿਸਣੇ ਹਨ ਜਦੋਂ ਕਿ ਅਸੀਂ ਸੁਤੇ ਵੀ ਤਾਂ ਲਿਕਰ ਤੇ ਬੀਅਰ ਪੀ ਕੇ ਹੀ ਹੁੰਦੇ ਹਾਂ।

ਜੇ ਅਸੀਂ ਅੰਮ੍ਰਿਤ ਵੇਲੇ ਦੀ ਗੱਲ ਕਰੀਏ ਤਾਂ ਗੁਰਬਾਣੀ ਵਿਚ ਅੰਮ੍ਰਿਤ ਵੇਲੇ ਦਾ ਬੇਅੰਤ ਮਹੱਤਵ ਲਿਖਿਆ ਹੈ। ਬੇਸ਼ਕ ਅਸੀਂ ਪੜ੍ਹਦੇ ਵਿਰਲੇ-ਵਿਰਲੇ ਹੀ ਹਾਂ। ਇਹ ਜ਼ਰੂਰ ਹੈ ਕਿ ਅਸੀਂ ਗੁਰਬਾਣੀ ਵਿਚੋਂ ਅਕਸਰ ਸੁਣਦੇ ਹਾਂ ਕਿ ‘ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ।’ਪਰ ਇਸ ਦੇ ਉਲਟ ਮੁੱਕਦੀ ਗੱਲ ਇਹ ਹੈ ਕਿ ਅੰਮ੍ਰਿਤ ਵੇਲਾ ਅਤੇ ਸੂਰਜ ਦਾ ਚੜ੍ਹਣਾ ਤਾਂ ਸਾਡੇ ਲਈ ਉਲੂਆਂ ਦੇ ਸਮਾਨ ਹੈ ਕਿਉਂਕਿ ਅਸੀਂ ਜ਼ਿਆਦਾਤਰ ਅੱਠ-ਨੌੰ ਵਜੇ ਵੱਡੇ ਦਿਨ ਚੜ੍ਹੇ ਹੀ ਉਠਦੇ ਹਾਂ। ਅਧਿਆਤਮ ਜਗਤ ਵਿਚ ਗੁਰਬਾਣੀ ਤੇ ਕੀਰਤਨ ਦਾ ਭਾਵ ਮਨਾਂ ਵਿਚ ਵਸਾਉਣ ਦਾ ਮਹਾਤਮ ਸਮੁੱਚੀ ਲੋਕਾਈ ਲਈ ਲੋਕ-ਪ੍ਰਲੋਕ ਸਫਲਾ ਕਰਨ ਦੇ ਉਚਤਮ ਸਾਧਨ ਵਜੋਂ ਧਰਮਾਂ ਦੇ ਰਹਿਬਰਾਂ ਨੇ ਦੱਸਿਆ ਹੈ। ਪਰ ਇਕ ਅਣਹੋਣੀ ਗੱਲ ਇਹ ਹੋਈ ਹੈ ਕਿ ਗੁਰਬਾਣੀ ਸਮਝਣ ਲਈ ਸਾਨੂੰ ਗੁਰਮੁਖੀ ਪੜ੍ਹਣ ਦੀ ਜਾਚ ਹੀ ਨਹੀਂ ਹੈ।

ਇਸ ਲਈ ਸ਼੍ਰੋਮਣੀ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਨੇ ਗੁਰਬਾਣੀ ਪ੍ਰਚਾਰ ਦੇ ਪਰਉਕਾਰੀ ਉਦਮ ਵਜੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਅੰਗਰੇਜ਼ੀ ਵਿਚ ਕੀਤਾ। ਉਸ ਤੋਂ ਅੱਗੇ ਕੁੱਝ ਕੁ ਸੱਜਣਾ ਨੇ ਗੁਰਬਾਣੀ ਨੂੰ ਪੰਜਾਬੀ ਭਾਸ਼ਾ ਦੇ ਸਰਲ ਸ਼ਬਦ-ਅਰਥਾਂ ਵਿਚ

ਵੀ ਲਿਖਣ ਦਾ ਅਹਿਸਾਨ ਕੀਤਾ ਹੈ। ਇਹ ਉਦਮ ਜੇ ਪੰਜਾਬੀ ਕੌਮ ਨੂੰ ਤੋਂ ਇਲਾਵਾ ਦੁਨੀਆ ਦੀਆਂ ਹੋਰ ਅੰਗਰੇਜ਼ੀ ਜਾਨਣ ਵਾਲੀਆਂ ਕੌਮਾਂ ਲਈ ਕੀਤਾ ਗਿਆ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਵੀ ਸਾਡੇ ਤੇ ਪ੍ਰਸੰਨ ਹੋਵੇਗਾ। ਪਰ ਜੇ ਇਸ ਉਪਰਾਲੇ ਦਾ ਮਤਲਬ ਇਹ ਹੈ ਕਿ ਸਾਨੂੰ ਧਾਰਮਿਕ ਸਾਹਿਤ ਤੇ ਗੁਰਬਾਣੀ ਪੜ੍ਹਣ-ਸਮਝਣ ਲਈ ਹੁਣ ਪੰਜਾਬੀ ਜਾਨਣ ਦੀ ਕੋਈ ਜ਼ਿਆਦਾ ਲੋੜ ਨਹੀਂ ਕਿਉਂਕਿ ਇਹ ਸਭ ਕੁੱਝ ਅੰਗਰੇਜ਼ੀ ਭਾਸ਼ਾ ਵਿਚ ਉਪਲਬਧ ਹੈ ਤੇ ਇਸ ਲਈ ਹੁਣ ਅੰਗਰੇਜ਼ੀ ਦਾ ਧੂਆਂ-ਧਾਰ ਗਿਆਨ ਹੋਣਾ ਹੀ ਜ਼ਰੂਰੀ ਹੈ। ਤਾਂ ਦੋਸਤੋਂ। ਰੱਬ ਬੈਰ ਕਰੋ।

ਇਥੇ ਇਹ ਸਮਝਣ ਦੀ ਬੇਹੱਦ ਲੋੜ ਹੈ ਕਿ ਜੇ ਮਾਂ ਬੋਲੀ ਹੀ ਨਾ ਰਹੀ ਤਾਂ ਪੰਜਾਬ ਤੇ ਪੰਜਾਬੀਅਤ ਦੀ ਹੋਏ ਅਤੇ ਵਿਕਾਸ ਵੀ ਖਤਰੇ ਵਿਚ ਹੈ। ਅੱਜ ਇਸ ਪੱਖੋਂ ਪੰਜਾਬੀ ਸੱਭਿਆਚਾਰ ਦਾ ਜੋ ਜਨਾਜ਼ਾ ਨਿਕਲ ਰਿਹਾ ਹੈ। ਉਸ ਦਾ ਅੰਜਾਮ ਤਾਂ ਬੱਸ ਕੌਮ ਲਈ ਪਰਲੋਕਾਰੀ ਹੀ ਜਾਪਦਾ ਹੈ। ਹੋਰ ਵੀ ਸ਼ਰਮਨਾਕ ਗੱਲ ਇਹ ਹੈ ਕਿ ਸਮਾਜ ਦੇ ਵਡੇਰੇ ਤੇ ਸਿਆਣੇ ਇਸ ਸਮਾਜਿਕ ਔਖੀ ਘੜੀ ਵਿਚ ਕੋਈ ਹੱਲ ਚੱਸਣ ਜਾਂ ਕੋਈ ਲੋੜੀਦਾ ਔਹੜ-ਪੋਹੜ ਕਰਨ ਦੀ ਬਜਾਏ ਆਪਣੀ ਵਿਦਵਤਾ ਦਾ ਸਟੇਜ਼ਾਂ ਤੋਂ ਵਖਿਆਨ ਇਉਂ ਜਿਹਾ ਕਰਦੇ ਜਾਪਦੇ ਹਨ ਕਿ ਜਿਵੇਂ ਕਹਿ ਰਹੇ ਹੋਣ ਕਿ ਫਿਕਰ ਨਾ ਕਰੋ “ਖੁੱਦ ਹੀ ਅਮਨ ਹੋ ਜਾਏ ਗਾ ਰਾਖ ਹੋਨੇ ਕੇ ਬਾਦ।”

ਸਾਡੀ ਬੋਲੀ ਵਿਚ ਅੰਗਰੇਜ਼ੀ ਦੀ ਸ਼ਬਦਾਵਲੀ ਦੇ ਟਰੈਕਟਰ, ਮਸੀਨ, ਕਲਟੀਵੇਟਰ, ਕੰਬਈਨ, ਫਰਟੇਲਈਜ਼ਰ, ਸੀਡ, ਸਕੂਲ, ਹੋਸਪੀਟਲ, ਮਾਰਕੀਟ, ਰੋਡ, ਹਾਊਸ, ਡੋਰ, ਵਿੰਡੋ, ਬਾਬੂਰੂਮ, ਕਿਚਨ, ਕੱਪ, ਪਲੇਟ, ਡੌਂਗਾ, ਵੈਜੀਟੇਬਲ, ਮੀਟ, ਕਸਟਰਡ, ਛੁਟੂਟ, ਛੈਨ, ਛਲਾਵਰ, ਲੈਟਰ, ਰੋਡ ਆਦਿ ਇੰਨੇ ਸ਼ਬਦ ਆ ਗਏ ਹਨ ਕਿ ਪੰਜਾਬੀ ਦਾ ਮੂੰਹ-ਮੱਥਾ ਤਾਂ ਵਿਗੜਣਾ ਹੀ ਸੀ। ਅੰਗਰੇਜ਼ੀ ਭਾਸ਼ਾ ਵਾਲੇ ਵੀ ਰੋਦੇ ਫਿਰਦੇ ਹਨ ਕਿ ਉਨ੍ਹਾਂ ਦੀ ਅੰਗਰੇਜ਼ੀ ਨੂੰ ਹਿੰਦੋਸਤਾਨੀਆਂ ਨੇ ਗੁਲਾਬੀ ਅੰਗਰੇਜ਼ੀ ਬਣਾ ਦਿੱਤਾ ਹੈ।

ਛਾਰਸੀ ਤੇ ਉਰਦੂ ਦੇ ਪ੍ਰਭਾਵਾਂ ਹੇਠ ਪੰਜਾਬੀ ਜੁਬਾਨ ਵਿਚ ਅਮੀਰੀ ਤੇ ਕੋਮਲਤਾ ਆਈ ਸੀ। ਪਰ ਅਸੀਂ ਅਜਾਦੀ ਤੋਂ ਬਾਅਦ ਉਸ ਅਮੀਰੀ ਤੇ ਸੁਖਮਤਾ ਨੂੰ ਤਿਲਾਜਲੀ ਦੇ ਦਿੱਤੀ ਹੈ। ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਸ, ਖ, ਗ, ਜ, ਛ ਦੀ ਤਾਂ ਤਸੀਜ਼ ਹੀ ਭੁੱਲ ਗਏ ਹਾਂ। ਹਰ ਕੋਈ ਜ਼ਿਲ੍ਹੇ ਨੂੰ ਜ਼ਿਲ੍ਹਾ ਲਿਖਦਾ ਤੇ ਪੜ੍ਹਦਾ ਹੈ। ਜ਼ਿਲ੍ਹਾ ਅਧਿਕਾਰੀਆਂ ਦੇ ਦਫ਼ਤਰਾਂ ਦੇ ਨਾਮ ਅਤੇ ਉਨ੍ਹਾਂ ਦੇ ਆਪਣੇ ਨਾਮ ਦੀਆਂ ਨੇਮ ਪਲੇਟਾਂ ਅਕਸਰ ਹੀ ਗਲਤ ਲਿਖੀਆਂ ਹੁੰਦੀਆਂ ਹਨ। ਇਕ ਵੰਨਗੀ ਵਜੋਂ ਇਥੇ ਦੱਸਿਆ ਜਾ ਸਕਦਾ ਹੈ ਕਿ ਤੁਸੀਂ ਕਿਤੇ ਵੀ ਨਹੀਂ ਵੇਖੋਗੇ ਕਿ ‘ਜ਼ਿਲ੍ਹਾ ਖੇਤੀਬਾੜੀ ਅਫਸਰ’ ਲਿਖਿਆ ਹੋਵੇ। ਸਗੋਂ ਇਸ ਦੀ ਥਾ

ਲਿਖਿਆ ‘ਜ਼ਿਲ੍ਹਾ ਖੇਤੀਬਾੜੀ ਅਫਸਰ’ ਹੁੰਦਾ ਹੈ। ਜਦੋਂ ਕਿ ‘ਜ਼ਿਲ੍ਹਾ’ ਰਾਜ ਪ੍ਰਸ਼ਾਸਨ ਦੀ ਇਕ ਇਕਾਈ ਹੁੰਦਾ ਹੈ ਅਤੇ ‘ਜ਼ਿਲ੍ਹਾ’ ਸ਼ਬਦ ਸੁਸਤ ਬੰਦੇ ਵਾਸਤੇ ਵਰਤਿਆ ਜਾਂਦਾ ਹੈ। ਜਿਥੇ ‘ਜ਼’ ਦਾ ਪ੍ਰਯੋਗ ਨਹੀਂ ਹੋਣਾ ਹੁੰਦਾ ਹੈ, ਉਥੇ ਅਸੀਂ ਅਕਸਰ ‘ਜ’ ਦੇ ਪੈਰ ਵਿਚ ਬਿੰਦੀ ਪਾ ਦਿੰਦੇ ਹਾਂ; ਜਿਵੇਂ ਕਿ ਜਜ਼ਬੇ ਨੂੰ ਜਜ਼ਬਾ; ਰੀਤੀ-ਰਿਵਾਜ਼ ਨੂੰ ਰੀਤੀ-ਰਿਵਾਜ਼ ਤੇ ਜਜਮਾਨ ਨੂੰ ਜਜਮਾਨ ਬੋਲਦੇ ਤੇ ਲਿਖਦੇ ਹਾਂ।

ਇਸ ਦੇ ਉਲਟ ਸਜ਼ਾ ਨੂੰ ਸਜ਼ਾ ਲਿਖਦੇ ਹਾਂ। ਹੋਰ ਵੀ ਬਹੁਤ ਉਦਾਹਰਣਾਂ ਹਨ; ਜਿਵੇਂ ਕਿ ਜਮੀਨ ਨੂੰ ਜਮੀਨ, ਜਮੀਰ ਨੂੰ ਜਮੀਰ, ਜ਼ਿੰਦਗੀ ਨੂੰ ਜ਼ਿੰਦਗੀ, ਬਜ਼ਾਰ ਨੂੰ ਬਜ਼ਾਰ, ਨਜ਼ਰ ਨੂੰ ਨਜ਼ਰ, ਅੰਗਰੇਜ਼ੀ ਨੂੰ ਅੰਗਰੇਜ਼ੀ, ਕਮੀਜ਼ ਨੂੰ ਕਮੀਜ਼ ਲਿਖਦੇ ਹੋਏ ਅਸੀਂ ‘ਜ’ ਪੈਰ ਬਿੰਦੀ ਪਾਉਣ ਦੀ ਤਮੀਜ਼ ਤਾਂ ਬਿਲਕੁਲ ਹੀ ਭੁੱਲ ਗਏ ਹਾਂ। ਇਸ ਤਰ੍ਹਾਂ ਹੀ ਸਹਿਰ ਨੂੰ ਸਹਿਰ ਤੇ ਸ਼ਾਹ ਵੇਲੇ ਨੂੰ ਸ਼ਾਹ ਵੇਲਾ ਅਤੇ ਸ਼ਾਹ ਸਵਾਰ ਨੂੰ ਸ਼ਾਹ ਸਵਾਰ ਲਿਖਦੇ ਹੋਏ ਇਹ ਨਹੀਂ ਦੇਖਦੇ ਕਿ ਇਥੇ ‘ਸ’ ਪੈਰ ਬਿੰਦੀ ਪੈਣੀ ਕਿੰਨੀ ਜ਼ਰੂਰੀ ਹੈ।

ਹੋੜੇ (ੴ) ਤੇ ਕਨੌੜੇ (ੳ) ਦਾ ਪ੍ਰਯੋਗ ਵੀ ਅਸੀਂ ਸ਼ਹਿਰੀਕਰਣ ਦੇ ਤਹਿਤ ਗਲਤ ਕਰਦੇ ਹਾਂ; ਜਿਵੇਂ ਕਿ ਕੋਲੀ ਨੂੰ ਕੋਲੀ, ਚੌਲ ਨੂੰ ਚੌਲ, ਪੋੜੀ ਨੂੰ ਪੋੜੀ ਲਿਖਦੇ ਹਾਂ ਜਿਸ ਤੋਂ ਕਿ ਇਕ ਖਾਸ ਤਬਕੇ ਦੇ ਲੋਕਾਂ ਦੀ ਸ਼ੈਲੀ ਬਾਰੇ ਮਖੌਲ ਜਿਹਾ ਬਣ ਗਿਆ ਹੈ ਕਿ ਅਸੀਂ ਕੋਲੀ-ਕੋਲੀ ਚੌਲ ਖਾ ਕੇ ਪੋੜੀ ਚੜ੍ਹ ਗਏ। ਇਕ ਪੰਜਾਬੀ ਟੀ.ਵੀ. ਚੈਨਲ ਤੋਂ ਸ਼ੋਕ ਦੀ ਥਾਂ ’ਤੇ ਸ਼ੋਕ ਸ਼ਬਦ ਪਿੜ੍ਹਿਆ ਤੇ ਸੁਣਿਆ। ਸਮਝਣ ਵਾਲੀ ਗੱਲ ਹੈ ਕਿ ਸ਼ੋਕ ਸ਼ਬਦ ਖੁਸ਼ੀ ਤੇ ਮਨਪ੍ਰਚਾਰੇ ਦਾ ਪ੍ਰਤੀਕ ਹੈ। ਜਦੋਂ ਕਿ ਸ਼ੋਕ ਸ਼ਬਦ ਅਫਸੋਸ ਦਾ ਪ੍ਰਤੀਕ ਹੈ। ਹੈਰਾਨੀ ਦੀ ਗੱਲ ਹੈ ਕਿ ਕੀ ਵਾਕਿਆ ਹੀ ਟੀ.ਵੀ. ਵਾਲਿਆਂ ਨੂੰ ਭਾਸ਼ਾ ਦਾ ਗਿਆਨ ਇੰਨਾਂ ਘੱਟ ਹੈ?

ਔਂਕੜ (ੴ) ਤੇ ਦੁਲੈਂਕੜ (ੳ) ਦੇ ਪ੍ਰਯੋਗ ਦਾ ਵੀ ਇਹ ਹੀ ਹਾਲ ਹੈ। ਗੁਰਪੁਰਬ ਨੂੰ ਗੁਰਪੁਰਬ, ਬਾਉਲੀ ਨੂੰ ਬਾਉਲੀ, ਧੁਰੇ ਨੂੰ ਧੁਰੇ, ਡੁੱਬਣਾ ਨੂੰ ਡੁੱਬਨਾ, ਗਾਉਣ ਨੂੰ ਗਾਉਣ, ਰਾਉਂਡ ਨੂੰ ਰਾਉਂਡ ਆਦਿ ਦਾ ਗਲਤ ਪ੍ਰਯੋਗ ਅਕਸਰ ਦੇਖਣ ਨੂੰ ਮਿਲਦਾ ਹੈ।

ਮਾਲਵੇ ਦੇ ਲੋਕ ਤੇ ਖਾਸ ਤੌਰ ’ਤੇ ਪਟਿਆਲੇ, ਰੋਪੜ ਤੇ ਅੰਬਾਲੇ ਦੀ ਪੁਆਧੀ ਵਸੋਂ ਜਦੋਂ ਖਰੜ ਨੂੰ ਖੈੜ, ਮਾਗੁਆ-ਬਾਗੁਆ, ਹਮੇ-ਸਮੇਂ, ਯੋਹ ਬਾਤ ਹੈ, ਇਥੈ ਗੋਹਰ ਹੋਵੇ ਥੀ, ਦੀ ਰੱਟ ਸੁਣਾਉਂਦੇ ਹਨ ਤਾਂ ਸੁਣ ਕੇ ਕੰਨ ਹੱਸਦੇ ਹਨ।

ਅਸੀਂ ਨਿਕੇ ਹੁੰਦੇ ਜਦੋਂ ਮਾਨਸਾ ਤੇ ਸੰਗਰੂਰ ਦੇ ਲੋਕਾਂ ਨੂੰ ‘ਮੇਰੇ ਆਰ ਅਸੀਂ ਸੰਗਰੂਰਾਂ ਕੰਨੀ ਨੂੰ ਜਾਂਦੇ ਤੀ’ ਕਹਿੰਦੇ ਹੋਏ ਸੁਣਦੇ ਸੀ ਤਾਂ ਉਦੋਂ ਯਾਰ ਨੂੰ ਆਰ, ਸੰਗਰੂਰ ਨੂੰ ਸੰਗਰੂਰਾਂ ਤੇ ਸੀ ਨੂੰ ਤੀ ਸੁਣ ਕੇ ਹਾਸਾ ਆਉਂਦਾ ਸੀ।

‘ਤੀ’ ਤੋਂ ਯਾਦ ਆਇਆ ਕਿ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਸੀ ਤਾਂ 10 ਦਿਨਾਂ ਦੇ ਦੌਰਾਨ ਇਕ ਕਰੋੜ ਲੋਕਾਂ ਦਾ ਇੰਨਾ ਵੱਡਾ ਇਕੱਠ ਸੀ ਕਿ ਤਿਲ ਸੁਟਣ ਨੂੰ ਵੀ ਜਗ੍ਹਾ ਨਹੀਂ ਸੀ ਮਿਲਦੀ। ਮੈਂ ਆਪਣੇ ਗੰਨਮੈਨ ਦੇ ਘੇਰੇ ਵਿਚ ਤਖਤ ਕੇਸਗੜ੍ਹ ਸਾਹਿਬ ਪਹੁੰਚਣ ਦੀ ਕੋਸ਼ਿਸ਼ ਵਿਚ ਸੀ। ਮੇਰੇ ਗੰਨਮੈਨ ਸੰਗਤਾਂ ਨਾਲ ਧੱਕਾ ਮੁੱਕੀ ਕਰ ਰਹੇ ਸਨ ਕਿ ਡੀ.ਸੀ. ਸਾਹਿਬ ਨੂੰ ਲੰਘ ਲੈਣ ਦਿਓ। ਇਕ ਮਾਈ ਨੂੰ ਮੈਂ ਕਹਿੰਦੇ ਸੁਣਿਆ “ਭਾਈ ਅਫਸਰਾ ਸਾਰਿਆਂ ਨਾਲੋਂ ਬਾਹਲੇ ਧੱਕੇ ਤਾਂ ਤੂੰ ਮਾਰੀ ਜਾਂਦਾ ਤੀ।” ਮੈਂ ਸਮਝ ਲਿਆ ਕਿ ਮਾਈ ਬੋਹੇ-ਬੁਦਲਾਡੇ ਵੱਲ ਦੀ ਹੈ। ਮੈਂ ਉਸ ਨੂੰ ਜਵਾਬ ਦਿੱਤਾ ਕਿ “ਕੂਝ ਮੈਨੂੰ ਤਾਂ ਮੁੱਖ ਮੰਤਰੀ ਸੱਦੀ ਜਾਂਦਾ ਤੀ।” ਇਸ ਲਈ ਪਹੁੰਚਣਾ ਜ਼ਰੂਰੀ ਹੈ। ਦੋਨੋਂ ਪਾਸਿਓਂ ਬੱਸ ‘ਤੀ’ ਅਤੇ ‘ਤੀ’ ਦੀ ਲਗਮਾਤਰਾ ਵਾਲੀ ਐਸੀ ਰਮਜ਼ ਮਿਲੀ ਕਿ ਬੁਝੀ ਲਈ ਮੈਂ ਅਫਸਰ ਤੋਂ ਭਤੀਜਾ ਬਣ ਗਿਆ। ਹੁਣ ਮਾਈ ਕਹੀ ਜਾਵੇ ਕਿ ਭਾਈ ਵੀਰ ਮੇਰੇ ਭਤੀਜੇ ਨੂੰ ਟੱਪ ਜਾਣ ਦਿਓ। ਇਉਂ ਅਫਸਰ ਤੋਂ ਭਤੀਜਾ ਬਣ ਕੇ ਮੇਰਾ ਰਾਹ ਸੁਖਾਲਾ ਹੋ ਗਿਆ।

ਵੈਸੇ ਤਾਂ ਤਕਰੀਬਨ ਸਾਰੇ ਮਲਵਈ ਪਰ ਖਾਸ ਤੌਰ ’ਤੇ ਰੋਪੜ ਦੇ ਲੋਕ ਸਿਹਾਰੀ (ੳ) ਜਾਂ ਬਿਹਾਰੀ (ੴ) ਦੇ ਫਰਕ ਨੂੰ ਨਹੀਂ ਜਾਣਦੇ। ਇਹ ਬਾਈ ਤਾਂ ਮਾਇਕ ਐਂਕੜ ਨੂੰ ਮਾਈਕ ਐਂਕੜ, ਗਾਇਕੀ ਨੂੰ ਗਾਈਕੀ ਤੇ ਨਾਇਕ ਨੂੰ ਨਾਈਕ ਹੀ ਕਹਿਣਾ ਤੇ ਲਿਖਣਾ ਜਾਣਦੇ ਹਨ।

ਇਸ ਤਰ੍ਹਾਂ ਹੀ ਬਿਹਾਰੀ ਦੀ ਥਾਂ ਸਿਹਾਰੀ ਦੀ ਵਰਤੋਂ ਨਾਲ ਇਹ ਲੋਕ ਮੋਬਾਈਲ ਨੂੰ ਮੋਬਾਈਲ, ਪੁਲੀਸ ਨੂੰ ਪੁਲਿਸ ਤੇ ਸਾਈਕਲ ਨੂੰ ਸਾਈਕਲ ਬਣਾ ਦਿੰਦੇ ਹਨ। ਬਠਿੰਡਾ ਤੇ ਫਿਰੋਜ਼ਪੁਰ ਦੇ ਇਲਾਕੇ ਦੇ ਬਾਈ ਤਾਂ ਸਿਹਾਰੀ ਤੇ ਬਿਹਾਰੀ ਦੀ ਲਗ ਮਾਤਰਾ ਨੂੰ ਦੁਲਾਵਾਂ (ੳ) ਨਾਲ ਹੀ ਤਬਦੀਲ ਕਰਕੇ ਮਾਇਕ, ਗਾਇਕ ਤੇ ਨਾਇਕ ਨੂੰ ਮੈਕ, ਗੈਕ ਤੇ ਨੈਕ ਅਤੇ ਫੇਰ ਮੁਬਾਈਲ ਨੂੰ ਮਬੈਲ ਤੇ ਸਾਈਕਲ ਨੂੰ ਸੈਕਲ ਕਹਿਣ ਦੀ ਵਿਦਵਤਾ ਨਾਲ ਹੀ ਆਪਣੀ ਗੱਲਬਾਤ ਦਾ ਬੁੱਤਾ ਸਾਰ ਲੈਂਦੇ ਹਨ।

ਪੰਜਾਬੀ ਭਾਸ਼ਾ ਦੇ ਅਭਰੰਸ਼ ਲਈ ਮਲਵਈ, ਦੁਆਬੀਏ ਤੇ ਮੱਝੈਲਾਂ ਨੇ ਸਥਾਨਿਕ ਬੋਲੀ ਦੇ ਨਾਮ ਨਾਲ ਆਪਣਾ-ਆਪਣਾ ਵਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਪੈਰ ਮਲਵਈ ਤਾਂ ਆਲੂਆਂ ਦੀ ਸਬਜ਼ੀ ਨੂੰ ਵੀ ‘ਆਲੂਆਂ ਦੀ ਦਾਲ’ ਹੀ ਕਹਿੰਦੇ ਰਹੇ ਹਨ। ਸੋ ਇਨ੍ਹਾਂ ਦੇ ਕਿਥੇ ਜਾਨੇ; ਕੀ ਖਨੈਂ ਜਾਂ ਅਸੀਂ ਜਾਂਦੇ ਹਾਂਗੇ ਤੇ ਤੁਸੀਂ ਆਉਂਦੇ ਸੀਗੇ ਵਰਗੀ ਭਾਸ਼ਾ ਦੀ ਕੱਟ-ਵੱਡ ਦਾ ਤਾਂ ਬੁਰਾ ਮਨਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ।

ਦੁਆਬੇ ਦੇ ਲੋਕ ਤਾਂ ‘ਵ’ ਅੱਖਰ ਨੂੰ ਜਾਣਦੇ ਹੀ ਨਹੀਂ। ਸਗੋਂ ‘ਵ’ ਨੂੰ ਇਨ੍ਹਾਂ ਨੇ ‘ਬ’

ਨਾਲ ਵਟਾ ਲਿਆ ਹੈ। ‘ਬੀਰੇ ਨੇ ਬੈਹੜਕੇ ਦੀ ਬੱਖੀ ’ਚ ਬੱਟਾ ਮਾਰਿਆ’। ਇਸ ਦੀ ਇਕ ਮਿਸਾਲ ਹੈ। ਦੁਆਬੀਏ ਅਗਾਂਹ ਜਾਂ ਅਗੋ ਨੂੰ ‘ਮੋਹਰੇ’ ਕਹਿਣ ਦੇ ਇੰਨੇ ਆਦੀ ਹਨ ਜਿਨ੍ਹੇ ਕਿ ਪਟਿਆਲੇ ਤੇ ਪੁਆਧ ਦੇ ਲੋਕ ਵਿਚਕਾਰ ਨੂੰ ‘ਗੱਭੇ’ ਕਹਿਣ ਦੇ ਸੋਕੀਨ ਹਨ।

ਬੇਸ਼ਕ ਮੜੈਲਾਂ ਨੇ ਪੰਜਾਬ ਦੀ ਧਰਤੀ ’ਤੇ ਮਾਝੇ ਭਾਵ ਅੱਧ-ਵਿਚਕਾਰ ਹੋਣ ਕਰਕੇ ਪੰਜਾਬੀ ਬੋਲੀ ਦਾ ਨਿਸਥਤਨ ਘੱਟ ਨੁਕਸਾਨ ਕੀਤਾ ਹੈ। ਪਰ ਫਿਰ ਵੀ ਗੁਰਬਾਣੀ ਦੇ ਧੂਰੇ ਅੰਮ੍ਰਿਤਸਰ ਦੀ ਵਸਨੀਕ ਭਾਉ ਵੀ ਜਦੋਂ ਕਹਾਣੀ ਨੂੰ ਘਾਣੀ, ਅਗੋ-ਪਿੱਛੇ ਨੂੰ ਅਗਾੜੀ-ਪਸ਼ਾੜੀ ਤੇ ਗੱਡੇ ਨੂੰ ਗੱਡ ਜਾਂ ਕੀ ਕਰਨ ਡਿਆਂ ਅਤੇ ਖਾਣ ਡਿਆਂ ਵਾਂ ਬੋਲਦੇ ਹਨ ਤਾਂ ਲੱਗਦਾ ਹੈ ਕਿ ਇਨ੍ਹਾਂ ਨੇ ਗੁਰਬਾਣੀ ਤੋਂ ਵੀ ਕੋਈ ਬਹੁਤਾ ਸੁਧਾ ਭਾਸ਼ਾ ਗਿਆਨ ਨਹੀਂ ਪ੍ਰਾਪਤ ਕੀਤਾ।

ਹਿੰਦੀਕਰਣ ਬਨਾਮ ਸ਼ਹਿਰੀਕਰਣ ਦੇ ਅਸਰ ਤਹਿਤ ਅਸੀਂ (ਣ) ਦੀ ਥਾਂ (ਨ) ਦਾ ਪ੍ਰਯੋਗ ਕਰਨ ਦੇ ਇਉਂ ਆਦਿ ਹੋ ਗਏ ਹਾਂ ਕਿ ਜਿਵੇਂ ਕਿ ਇਹ ਫੈਸ਼ਨ ਹੀ ਬਣ ਗਿਆ ਹੈ ਕਿ ਖਾਣਾ ਨੂੰ ਖਾਨਾ, ਪੀਣਾ ਨੂੰ ਪੀਨਾ, ਲੈਣਾ-ਦੇਣਾ ਨੂੰ ਲੈਨਾ-ਦੇਨਾ, ਬਾਲਣ ਨੂੰ ਬਾਲਨ ਤੇ ਚੋਣਾ ਨੂੰ ਚੋਨਾ ਕਹਿੰਦੇ ਹਾਂ।

ਸ਼ਹਿਰੀਕਰਣ ਦੀ ਹਨੌਰੀ ਤਹਿਤ ਰੋਟੀ ਨੂੰ ਚਪਾਤੀ, ਦਾਣਿਆਂ ਨੂੰ ਦਾਨੇ, ਭੈਣ ਨੂੰ ਭੈਨ ਤੇ ਮੱਕੀ ਦੇ ਦਾਣਿਆਂ ਨੂੰ ਪੌਪ ਕੋਰਨ, ਕਣਕ ਨੂੰ ਕਨਕ ਕਹਿ ਕੇ ਪੰਜਾਬੀ ਭਾਸ਼ਾ ਦਾ ਅਭੰਸ ਕਰ ਰਹੇ ਹਾਂ।

ਪੰਜਾਬੀ ਭਾਸ਼ਾ ਦੇ ਸ਼ਹਿਰੀਕਰਣ ਵਜੋਂ ਮੇਰੇ ਨਾਲ ਆਪ ਬੀਤੀ ਇਕ ਮਿਸਾਲ ਹੈ ਕਿ ਸਾਨੂੰ ਸਿਹਾਰੀ (੬) ਤੇ ਬਿਹਾਰੀ (੧) ਦੇ ਫਰਕ ਦੀ ਬੜੀ ਘੱਟ ਸੋਝੀ ਰਹਿ ਗਈ ਹੈ। ਮਿਸਾਲ ਵਜੋਂ ਮਾਇਕ ਨੂੰ ਅਸੀਂ ਮਾਈਕ ਲਿਖਦੇ ਹਾਂ। ਮੈਂ ਜਿਸ ਵੀ ਜ਼ਿਲ੍ਹੇ ਵਿਚ ਡੀ.ਸੀ. ਰਿਹਾ। ਉਥੇ ਹਰ ਪਿੰਡ ਦੇ ਨਾਮ ਨੂੰ ਦਰਸਾਉਂਦੇ ਹੋਏ ਬੋਰਡ ਲਾਏ। ਜਿਨ੍ਹਾਂ ਉਤੇ ਉਥੋਂ ਦੀ ਪੰਚਾਇਤ ਵੱਲੋਂ ‘ਜੀ ਆਇਆਂ ਨੂੰ’ ਲਿਖਵਾਇਆ। ਮੈਂ ਵੇਖਿਆ ਕਿ ਪਠਾਨਕੋਟ ਦੇ ਸ਼ਾਹਪੁਰ ਕੰਢੀ ਇਲਾਕੇ ਵਿਚ ਤਕਰੀਬਨ 15-20 ਪਿੰਡਾਂ ਦੇ ਬੋਰਡਾਂ ’ਤੇ ਮੈਂ ‘ਜੀ ਆਈਆਂ ਨੂੰ’ ਲਿਖਿਆ ਹੋਇਆ ਸੀ। ਇਸ ਦਾ ਕਾਰਨ ਸਿਰਫ਼ ਇਹ ਹੀ ਸੀ ਕਿ ਸਾਨੂੰ ਸਿਹਾਰੀ ਤੇ ਬਿਹਾਰੀ ਦੀ ਪਹਿਚਾਣ ਨਹੀਂ ਰਹਿ ਗਈ।

ਇਸ ਤਰ੍ਹਾਂ ਹੀ ਜਿੰਨੀਆਂ ਵੀ ਪ੍ਰਸ਼ਾਸਨ ਦੇ ਵਿਚ ਲੋਕ ਸੇਵਾਵਾਂ ਹਨ। ਉਨ੍ਹਾਂ ਦੇ ਅਖੀਰ ਵਿਚ ਸੇਵਾਵਾਂ ਅਰਬਾਤ ਸਰਵਸਿਜ਼ ਦੇ ਪ੍ਰਤੀਕ ਵਜੋਂ ਐਸ ਸ਼ਬਦ ਆਉਂਦਾ ਹੈ ਜਿਵੇਂ ਕਿ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ., ਪੀ.ਪੀ.ਐਸ. ਅਤੇ ਹੋਰ ਕਿੰਨੀਆਂ ਹੀ ਸੇ ਵਾਵਾਂ ਦੇ ਮਗਰ ‘ਛ’ ਸ਼ਬਦ ਦਾ ਪ੍ਰਯੋਗ ਹੁੰਦਾ ਹੈ। ਵੰਨਗੀ ਮਾਤਰ ਕਿਹਾ ਜਾ ਸਕਦਾ ਹੈ ਕਿ ਹਜ਼ਾਰਾਂ ਵਿਚੋਂ ਪੰਜ-ਚਾਰ ਅਫਸਰ ਹੀ ((ਛ)) ਆਈ.ਏ.ਐਸ ਨੂੰ ਪੰਜਾਬੀ ਵਿਚ ਠੀਕ ਲਿਖਦੇ

ਹਨ। ਬਾਕੀ ਸਾਰੇ ਆਈ.ਏ.ਐਸ. ਅਫਸਰ ਸਗੋਂ ਹੋਰ ਸੇਵਾਵਾਂ ਵਾਲੇ ਵੀ (ਐਸ) ਨੂੰ ਐਸ ਲਿਖੇਦ ਹਨ। ਹੁਣ ਵੀਰੋ! ਇਸ ਦਾ ਮਤਲਬ ਜਾਂ ਲਿਖਣ ਵਾਲੇ ਨੂੰ ਪ੍ਰਛੋ ਤੇ ਜਾਂ ਤੁਸੀਂ ਆਪ ਹੀ ਸਮਝ ਲਓ ਕਿ ‘ਐਸ’ ਦਾ ਮਤਲਬ ਕੀ ਹੁੰਦਾ ਹੈ?

ਇਸ ਪ੍ਰਸੰਗ ਵਿਚ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਮੈਂ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੀਵਨੀ ਤੇ ਫਲਸਫੇ ਸਬੰਧੀ ਕਿਤਾਬ ‘ਮਾਨਵਤਾ ਦਾ ਪ੍ਰਣਾਮ ਸਰਬੰਸ ਦਾਨੀ ਦੇ ਨਾਮ’ ਲਿਖੀ ਤਾਂ ਮੈਨੂੰ ਸੈਕੜੇ ਪ੍ਰਸ਼ਾਸਨਿਕ ਮਿੱਤਰਾਂ ਤੇ ਪਾਠਕਾਂ ਨੇ ਆਪਣੇ ਵੱਲੋਂ ਅਕਸਰ ਸਲਾਹ ਦਿੱਤੀ ਕਿ ਇਸ ਨਾਯਾਬ ਕਿਤਾਬ ਦਾ ਅਨੁਵਾਦ ਅੰਗਰੇਜ਼ੀ ਵਿਚ ਕੀਤਾ ਜਾਵੇ। ਪਰ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਇਕ ਤਾਂ ਮੇਰਾ ਅੰਗਰੇਜ਼ੀ ਭਾਸ਼ਾ ਵੱਲੋਂ ਹੱਥ ਤੰਗ ਹੈ। ਦੂਜਾ ਬਹੁਤੀਆਂ ਗੱਲਾਂ ਤਾਂ ਛੱਡੇ; ਮੈਨੂੰ ਘੱਟੋਂ ਘੱਟੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਛੀਵਾੜੇ ਦੇ ਜੰਗਲ ਵਿਚੋਂ ਅਕਾਲ ਪੁਰਖ ਨੂੰ ਦਿੱਤੀ ਸੱਤ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਵਾਸਾਂ ਦੇ ਰਹਿਣਾ.....’ ਦਾ ਅਨੁਵਾਦ ਹੀ ਕਰਕੇ ਦਿਖਾ ਦਿਓ। ਪ੍ਰੈਰ! ਮੇਰੀ ਇਸ ਦਲੀਲ ਨਾਲ ਉਹ ਵਕਤੀ ਤੌਰ ’ਤੇ ਤਾਂ ਬੇਸ਼ੱਕ ਸਹਿਮਤ ਹੋ ਗਏ। ਪਰ ਹੁਣ ਤਕ ਵੀ ਉਹ ਆਪ ਪੰਜਾਬੀ ਸਿੱਖਣ ਦੀ ਬਜਾਏ ਮੈਨੂੰ ‘ਜ਼ਮੀਂ-ਜੁੰਬਦ ਨਾ ਜੁੰਬਦ ਗੁਲ ਮੁਰੰਮਦ’ ਭਾਵ ਜ਼ਮੀਨ ਭਾਵੇਂ ਹਿੱਲਦੀ ਹੋਵੇ ਪਰ ਗੁਲ ਮੁਰੰਮਦ ਨਹੀਂ ਹਿੱਲਦਾ ਅਨੁਸਾਰ ਅੰਗਰੇਜ਼ੀ ਵਿਚ ਲਿਖਣ ਦਾ ਹੀ ਸਬਕ ਦਿੰਦੇ ਰਹਿੰਦੇ ਹਨ।

ਵੀਰੋ! ਮੰਨਿਆ ਜਾ ਸਕਦਾ ਹੈ ਕਿ ਦੁਨੀਆ ਨੂੰ ਜਾਣਨ ਲਈ ਅਸੀਂ ਸੰਸਾਰ ਦਾ ਸਾਹਿਤ ਤੇ ਇਤਿਹਾਸ ਜ਼ਰੂਰ ਅੰਗਰੇਜ਼ੀ ਭਾਸ਼ਾ ਵਿਚ ਪੜ੍ਹੀਏ। ਪਰ ਜਦੋਂ ਆਪਣੇ ਸਾਹਿਤ, ਸੱਭਿਆਚਾਰ ਤੇ ਇਤਿਹਾਸ ਦੀ ਗੱਲ ਕਰੀਏ ਤਾਂ ਆਪਣੀ ਮਾਂ ਬੋਲੀ ਦਾ ਮਾਣ ਰੱਖੀਏ ਤੇ ਬੜੇ ਫਖਰ ਨਾਲ ਪੰਜਾਬੀ ਵਿਚ ਗੱਲ ਕਰੀਏ। ਜੇ ਤੁਸੀਂ, ਫਰਾਸ਼, ਜਰਮਨੀ ਤੇ ਇਸਰਾਈਲ ਵਰਗੇ ਹੋਰ ਵੀ ਛੋਟੇ ਦੇਸ਼ਾਂ ਦੇ ਆਗੂ ਤੇ ਨੁਮਾਈਦੇ ਯੂ.ਐਨ.ਓ. ਤੱਕ ਆਪਣੀ ਰਾਸ਼ਟਰੀ ਭਾਸ਼ਾ ਵਿਚ ਹੀ ਗੱਲ ਕਰਦੇ ਹਨ ਤਾਂ ਫਿਰ ਅਸੀਂ ਆਪਸ ਵਿਚ ਇਕ-ਦੂਜੇ ਨਾਲ ਅੰਗਰੇਜ਼ੀ ਬੋਲਣ ਤੇ ਸਮਝਣ-ਸਮਝਾਉਣ ਲਈ ਕਿਉਂ ਮੁੜ੍ਹਕੋ-ਮੁੜ੍ਹਕੀ ਹੋਏ ਫਿਰਦੇ ਹਾਂ? ਇਸ ਸੰਦਰਭ ਵਿਚ ਮਤਰੇਈ ਮਾਂ ਵਰਗੀ ਵਿਦੇਸ਼ੀ ਭਾਸ਼ਾ ਲਈ ਸਾਡਾ ਲੋੜ ਤੋਂ ਵਾਧੀ ਮੋਹ-ਪਿਆਰ ਤੇ ਸਾਡੀ ਗੁਲਾਮ ਜਿਹੀ ਮਾਨਸਿਕਤਾ ਵੇਖ ਕੇ ਸਾਡੀ ਮਾਂ ਬੋਲੀ ਪੰਜਾਬੀ; ਸਾਨੂੰ ਮਾਵਾਂ ਵਰਗਾ ਨਿਹੋਰਾ ਦਿੰਦੀ ਹੈ ਕਿ ‘ਵਾਹ ਓਏ! ਪੰਜਾਬੀ ਮਾਂ ਦਿਉ ਸਾਪੂਤੇ; ਤੁਹਾਡਾ ਰੱਬ ਰਾਖਾ।


ਐਸ-ਕੁੱਲੁ ਲੇਖਕਾਂ, ਅਖਬਾਰਾਂ ਵਾਲਿਆਂ ਤੇ ਖਾਸ ਤੌਰ ’ਤੇ ਕੁੱਝ ਕੁ ਟੀ.ਵੀ. ਚੈਨਲਾਂ ਦੀ ਗੱਲ ਤਾਂ ਜੇ ਨਾ ਕਰੀਏ ਤਾਂ ਚੰਗਾ ਹੈ। ਬੇਸ਼ੱਕ ਅਸੀਂ ਸਾਰੇ ਟਾਹਰਾਂ ਤਾਂ ਇਹ ਮਾਰਦੇ ਹਾਂ ਕਿ ਅਸੀਂ ਪੰਜਾਬੀ ਤੇ ਪੰਜਾਬੀਅਤ ਨੂੰ ਫਿਰ ਤੋਂ ਸੁਰਜੀਤ ਕਰਨਾ ਹੈ। ਪਰ ਦੇਖਣ ਨੂੰ ਕੁੱਝ

ਇਸ ਤਰ੍ਹਾਂ ਮਿਲਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ 23 ਮਾਰਚ ਨੂੰ ਸ਼ਹੀਦੀ ਦਿਹਾੜਾ ਸੀ। ਇਕ ਟੀ.ਵੀ. ਚੈਨਲ ਤੋਂ ਬਲੋ ਪੰਜਾਬੀ ਦੀ ਇਕ ਪੱਟੀ ਚੱਲ ਰਹੀ ਸੀ। ਜਿਸ ਵਿਚ ਲਿਖਿਆ ਸੀ ‘23 ਮਾਰਚ ਨੂੰ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।’ ਗੁਰੂ ਨਾਨਕ ਗੁਰਪੁਰਬ ਦੇ ਪਾਵਨ ਪੁਰਬ ’ਤੇ ਇਸੇ ਪੱਟੀ ’ਤੇ ਇਕ ਹੋਰ ਟੀ.ਵੀ. ਚੈਨਲ ਤੋਂ ਇਹ ਸ਼ਬਦ ਉਭਰ ਰਹੇ ਸਨ। ‘ਗੁਰੂ ਪੂਰਬ ਧੂਮ ਧਾਮ ਨਾਲ ਮਨਾਇਆ ਗਿਆ।’ ਇਕ ਹੋਰ ਟੀ.ਵੀ. ਚੈਨਲ ਤੋਂ ਕਿਸੇ ਕਵੀ ਦੇ ਚਲਾਣੇ ਦੀ ਖ਼ਬਰ ਸਬੰਧੀ ਚੱਲ ਰਹੀ, ਪੱਟੀ ਉਪਰ ਮੌਤ ਦੀ ਥਾਂ ਸ਼ਬਦ ਮੌਤ ਲਿਖਿਆ ਹੋਇਆ ਸੀ।

ਟੀ.ਵੀ. ਚੈਨਲਾਂ ਤੋਂ ਜੋ ਕਿ ਨਿਰੋਲ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਕਹਾਉਣਾ ਚਾਹੁੰਦੇ ਹਨ। ਉਨ੍ਹਾਂ ਵਾਲੋਂ ਜੋ ਗੀਤ-ਸੰਗੀਤ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਉਥੇ ਉਨ੍ਹਾਂ ਵਿਚ ਫੁਲਕਾਰੀਆਂ ਤੇ ਘੱਗਰਿਆਂ ਬਾਰੇ ਗੀਤ ਚੱਲਦੇ ਹਨ। ਪਰ ਬੈਕਗਰਾਊਂਡ ਵਿਚ ਜੋ ਕੁੜੀਆਂ ਨੇ ਪੁਸ਼ਕਾਂ ਪਹਿਨੀਆਂ ਹੁੰਦੀਆਂ ਹਨ; ਉਸ ਨੂੰ ਪੰਜਾਬੀ ਸਭਿਆਚਾਰ ਨਾਲ ਇਕ ਬਹੁਤ ਹੀ ਘਟੀਆ ਮਜ਼ਾਕ ਕਿਹਾ ਜਾ ਸਕਦਾ ਹੈ।

ਪੱਛਮੀ ਸਭਿਆਤਾ ਦਾ ਪੰਜਾਬੀ ਸਭਿਆਚਾਰ ’ਤੇ ਇੰਨਾ ਗਲਬਾ ਪੈ ਚੁੱਕਾ ਹੈ ਕਿ ਹੁਣ ਪੰਜਾਬੀ ਗੀਤ-ਸੰਗੀਤ ਅੰਗਰੇਜ਼ੀ ਸੰਗੀਤ ਹੀ ਬਣ ਕੇ ਰਹਿ ਗਿਆ ਹੈ। ਹੁਣ ਇਹ ਸਥਿਤੀ ਨਯਾ ਦੌਰ ਫਿਲਮ ਦੇ ਇਕ ਗਾਣੇ ਵਰਗੀ ਬਣ ਗਈ ਹੈ। ਜਿਸ ਦੇ ਬੋਲ ਸਨ ਮੈਂ ਬੰਬਈ ਕਾ ਬਾਬੂ। ਨਾਮ ਮੇਰਾ ਮਸਤਾਨਾ ਇੰਗਲਿਸ਼ ਧੁੰਨ ਮੈਂ ਗਾਊਂ ਮੈਂ ਹਿੰਦੇਸਤਾਨੀ ਗਾਨਾ। ਸੋ ਬਿਲਕੁਲ ਇਸ ਤਰ੍ਹਾਂ ਹੀ ਸਾਡੇ ਪੰਜਾਬੀ ਗੀਤਾਂ ਤੇ ਗੀਤਕਾਰਾਂ ਦੇ ਨਵੇਂ ਧੋਧ ਸਭਿਆਚਾਰ ਦਾ ਨਵਾਂ ਦੌਰ ਅੱਜ ਟੀ.ਵੀ. ਚੈਨਲਾਂ ’ਤੇ ਹਾਵੀ ਹੈ।

ਡੇਡੀਓ ਅਤੇ ਖਾਸ ਤੌਰ ’ਤੇ ਟੀ.ਵੀ. ਚੈਨਲਾਂ ਤੋਂ ਪੰਜਾਬੀ ਦੇ ਅਨਾਊਂਸਰ ਉਪਰੋਕਤ ਬਿੰਦੀ, ਟਿੱਪੀ, ਔਂਕੜ, ਦੁਲੈਂਕੜ, ਣ, ਨ, ਹੋੜਾ ਤੇ ਕਲੋੜਾ ਦੇ ਗਲਤ ਪ੍ਰਯੋਗ ਕਾਰਨ ਇੰਨੀ ਹਾਸੋ-ਹੀਣੀ ਪੇਸ਼ਕਾਰੀ ਕਰਦੇ ਹਨ ਕਿ ਪੰਜਾਬੀ ਭਾਸ਼ਾ ਨੂੰ ਸੁਰਜੀਤ ਤਾਂ ਕੀ ਕਰਨਾ ਸੀ; ਸਗੋਂ ਇਉਂ ਜਾਪਦਾ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਕੁਝ ਮਾਰ ਰਹੇ ਹਾਂ। ਅਸੀਂ ਸਾਰੇ ਰਲ ਕੇ ਅਤੇ ਖਾਸ ਤੌਰ ’ਤੇ ਸਰਕਾਰ ਤੇ ਸਰਕਾਰ ਦਾ ਭਾਸ਼ਾ ਵਿਭਾਗ ਤੇ ਸਭਿਆਚਾਰ ਵਿਭਾਗ ਘਾਊਂ-ਧੱਪ ਜਿਹੀ ਅਵਸਥਾ ਵਿਚ ਇਸ ਅਫਸੋਸਨਾਕ ਵਰਤਾਰੇ ਦੇ ਚੁੱਪ-ਗੜ੍ਹੱਪ ਦਰਸ਼ਕ ਬਣੇ ਹੋਏ ਹਾਂ। ਆਪਣੀ ਮਾਂ ਬੋਲੀ ਅਤੇ ਆਪਣੀ ਸੰਸਕ੍ਰਿਤੀ ਸਬੰਧੀ ਆਪਣੀ ਇਸ ਘੋਗੜਕੰਨੀ ਘੇਸਲਵੱਟ ਦੇ ਮਾੜੇ ਨਤੀਜੇ ਪ੍ਰਤੱਖ ਹੋ ਰਹੇ ਹਨ। ਵਾਹ-ਬਈ-ਵਾਹ! ਪੰਜਾਬੀ ਦੁਲਾਰਿਓ।



## ਡਰਦੀ ਹਰਿ-ਹਰਿ ਕਰਦੀ



ਇਸ ਬ੍ਰਾਹਮੰਡ ਵਿਚ ਰੱਬੀ ਵਿਧਾਨ ਹੈ ਕਿ ਮਨੁੱਖਤਾ ਸਿੱਧੇ ਤੇ ਨੇਕ ਰਸਤੇ 'ਤੇ ਚੱਲੋ। ਇਸ ਲਈ ਮਨੁੱਖ ਤੇ ਉਸ ਦੇ ਸਮਾਜ ਨੂੰ ਕੁਦਰਤ ਅਕਸਰ ਪ੍ਰੇਰਦੀ ਹੈ ਤੇ ਗਲਤ ਰਾਹੇ -ਰਾਸਤ ਤੋਂ ਹੋੜਦੀ ਹੈ। ਸਾਡੇ ਵੇਦ ਤੇ ਗ੍ਰੰਥ ਸਦੀਆਂ ਦੀ ਵਿਦਵਤਾ ਤੇ ਤਜਰਬੇ ਦੇ ਅਧਾਰ 'ਤੇ ਮਨੁੱਖਤਾ ਨੂੰ ਮਾਨਵਤਾ ਦੇ ਨੇਕ ਰਾਹਾਂ ਦੀ ਸੋਝੀ ਦਿੰਦੇ ਹਨ। ਇਸ ਤੋਂ ਅੱਗੇ ਮਨੁੱਖੀ ਫਿਤਰਤ ਹੈ ਕਿ ਆਦਮੀ ਕੁਦਰਤ ਦੀਆਂ ਨੇਕ ਰਮਜ਼ਾਂ ਨੂੰ ਸੁਣਦਾ-ਸਮਝਦਾ ਤਾਂ ਹੈ। ਪਰ ਨੇਕੀ ਤੇ ਸੰਜਾਮੀ ਅਨੁਸਾਸਨ ਦੇ ਵਿਧਾਨ ਨੂੰ ਔਖਾ ਮਾਰਗ ਸਮਝ ਕੇ ਅੱਖ ਪ੍ਰੋਥੇ ਕਰ ਦਿੰਦਾ ਹੈ। ਦਰਾਸਲ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਕੁਦਰਤ ਦਾ ਨਿਯਮ ਹੈ ਕਿ ਮੱਛੀ ਨੂੰ ਪੱਥਰ ਦਿਸਦਾ ਤਾਂ ਹੈ, ਪਰ ਉਹ ਅਖੀਰ ਪੱਥਰ ਚੱਟ ਕੇ ਹੀ ਮੁੜਦੀ ਹੈ। ਮਨੁੱਖੀ ਵਰਤਾਰਾ ਵੀ ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਆਦਮੀ ਨੂੰ ਉਸ ਦੀਆਂ ਗਲਤ ਮਨੋਬ੍ਰਿਤੀਆਂ ਦਾ ਨਤੀਜਾ ਤਾਂ ਪੱਥਰ ਵਾਂਗ ਪ੍ਰਤੱਖ ਦਿਸਦਾ ਹੈ। ਪ੍ਰੰਤੂ ਉਹ ਆਖਿਰਕਾਰ ਜੀਵਨ ਵਿਚ ਕੁਰਹਿਤਾਂ ਦੇ ਅਣਘੜਤ ਪੱਥਰਾਂ ਨਾਲ ਟੱਕਰਾਂ ਮਾਰ ਕੇ ਹੀ ਮੁੜਦਾ ਹੈ।

ਇਸ ਤਰ੍ਹਾਂ ਜਿਹੜਾ ਨੇਕ ਕੰਮ-ਵਿਹਾਰ ਬੰਦੇ ਨੇ ਹਰਿ-ਨਾਮ ਦੇ ਸਹਾਰੇ ਸਹਿਜੇ ਹੀ ਕਰ ਲੈਣਾ ਹੁੰਦਾ ਹੈ, ਉਹ ਹੀ ਕੰਮ ਜਦੋਂ 'ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ' ਵਾਂਗ ਕੰਮ ਤੋਂ ਘੜੰਮ ਬਣ ਜਾਂਦਾ ਹੈ ਤਾਂ ਫੇਰ ਬੰਦਾ ਡਰ ਦਾ ਮਾਰਿਆ, ਕੁਦਰਤ ਦੇ ਨਿਜ਼ਾਮ ਦੀ ਸੋਝੀ ਪਾਉਂਦਾ ਹੈ।

ਕਾਦਰ ਦੀ ਕਾਇਨਾਤ ਦਾ ਪੱਕਾ ਨਿਯਮ ਇਹ ਹੈ ਕਿ ਕੁਦਰਤ ਸਮੁੱਚੀ ਮਨੁੱਖਤਾ ਨੂੰ ਗਲਤ ਤੇ ਠੀਕ ਰਸਤਿਆਂ ਦੀ ਰਮਜ਼ੀ ਜਾਣਕਾਰੀ ਦਿੰਦੀ ਹੈ। ਪਰ ਮਨੁੱਖ ਤੱਪ-ਸਾਧਨਦੇ ਮਾਰਗ

ਨਾਲੋਂ ਦੁਨਿਆਵੀ ਐਸਪ੍ਰਸਤੀ ਦੇ ਰਾਹ ਨੂੰ ਵਧ ਤਰਜੀਹ ਦਿੰਦਾ ਹੈ। ਇਸ ਤਰ੍ਹਾਂ ਮਨੁੱਖੀ ਸਮਾਜ ਕੁਦਰਤ ਦੇ ਵਰਤਰੇ ਵਿਚ ਅਸੰਤੁਲਨ ਪੈਦਾ ਕਰਦਾ ਹੈ। ਇਸ ਸੁਰਤ ਵਿਚ ਕੁਦਰਤ ਦੀਆਂ ਗੈਬੀ ਤਾਕਤਾਂ ਮਹਾਨ ਅਰਥ ਸ਼ਾਸਤਰੀ ਮਾਲਬਸ ਦੇ ਅਨੁਸਾਰ ਉਸ ਅਸੰਤੁਲਨ ਨੂੰ ਫਿਰ ਤੋਂ ਸੰਤੁਲਿਤ ਕਰਨ ਲਈ ਪੁਰਜ਼ੋਰ ਤਰੀਕੇ ਨਾਲ ਅਸਰ-ਅੰਦਾਜ਼ ਹੁੰਦੀਆਂ ਹਨ।

ਸੋ ਮਨੁੱਖ ਜਦੋਂ ਆਪਣੀਆਂ ਭੈੜੀਆਂ ਕਰਤੂਤਾਂ ਦੇ ਕਾਰਨ ਆਪਣੀ ਹੀ ਸਹੇਡੀ 'ਜਗੋਂ ਤੇਰ੍ਹਵੀ' ਵਰਗੀ ਔਖੀ ਘੜੀ ਦੇ ਚੂ-ਬ-ਚੂ ਹੁੰਦਾ ਹੈ ਤਾਂ ਉਦੋਂ ਉਸ ਨੂੰ ਆਪਣੀ ਬੇਅਕਲੀ ਦੇ 'ਚੌਲ ਚਿੱਟੇ' ਹੁੰਦੇ ਦਿਸਦੇ ਹਨ। ਅਜਿਹੀ ਕੁਦਰਤ ਦੀ ਕਰੋਪੀ ਤੇ ਜਾਂ ਫਿਰ ਜੀਵਨ ਦੀ ਕਿਸੇ ਔਖੀ ਘੜੀ ਵਿਚੋਂ ਲੰਘਣ ਸਮੇਂ ਆਦਮੀ ਆਪਣੇ ਸੁੱਖ-ਸੁਆਰਬਾਂ ਤੋਂ ਤੌਬਾ-ਤੌਬਾ ਕਰਕੇ ਡਰਦਾ ਹਰਿ-ਹਰਿ ਕਰਦਾ ਹੈ। ਇਸ ਵਿਚ ਵੀ ਉਸ ਦਾ ਭਲਾ ਹੈ ਕਿ ਉਹ 'ਦੇਰ ਆਏ ਪਰ ਦਰੁਸਤ ਆਏ' ਦੀ ਲੋਕ ਸਿਆਣਪ ਅਨੁਸਾਰ ਸੋਝੀ ਦੇ ਘਰ ਆਉਂਦਾ ਹੈ। ਪੈਰ! ਮੁੱਢ ਕਦੀਮ ਤੋਂ ਹੀ ਇਨਸਾਨੀ ਛਿਤਰਤ ਰਹੀ ਹੈ ਕਿ ਹਰਿ-ਨਾਮ ਦੇ ਸਹਾਰੇ ਸਹਿਜੇ ਹੋਣ ਵਾਲੇ ਕੰਮ ਨੂੰ ਬੰਦਾ ਅਖੀਰ ਵਿਚ ਡਰ ਤੇ ਸਹਿਮ ਹੇਠ ਹੀ ਕਰਦਾ ਹੈ। ਇਸ ਲਈ ਤਾਂ 'ਡਰਦੀ ਹਰਿ-ਹਰਿ ਕਰਦੀ' ਵਰਗੀ ਲੋਕ ਸਿਆਣਪ ਦਾ ਜਨਮ ਹੋਇਆ ਹੈ।

ਨਤੀਜਾਤਨ ਕੁਦਰਤੀ ਨਿਜਾਮ ਦੀਆਂ ਦੋ ਹੀ ਵੱਡੀਆਂ ਸਿਮਤਾਂ ਹਨ। ਪਹਿਲੀ ਤਾਂ ਇਹ ਕਿ ਕੁਦਰਤ ਮਨੁੱਖਤਾ ਦੀ ਜਨਮਦਾਤਾ ਪਾਲਣਹਾਰੀ ਮਾਂ ਹੈ। ਸੋ ਮਨੁੱਖਤਾ ਲਈ ਮਾਨਵਤਾ ਦਾ ਮਾਰਗ ਹੀ ਉਤਮ ਹੈ। ਇਸ ਲਈ ਜ਼ਰੂਰੀ ਹੈ ਕਿ ਆਦਮੀ ਰੱਬ ਦੀ ਰਜਾ ਵਿਚ ਰਹੇ ਤੇ ਰੱਬ ਦਾ ਨਾ ਲੈ ਕੇ ਸਬਰ-ਸਬੂਰੀ ਦੇ ਜੀਵਨ ਅਨੁਸਾਰ ਨੇਕ ਰਾਹਾਂ ਦਾ ਪਾਂਧੀ ਬਣੇ। ਪਰ ਬੰਦਾ ਤੱਥ ਤੇ ਸਾਧਨਾ ਨੂੰ ਆਪਣੀ ਜੀਵਨ ਜਾਚ ਤੇ ਸੇਧ ਦਾ ਅਧਾਰ ਨਹੀਂ ਬਣਾਉਂਦਾ। ਇਸ ਤਰ੍ਹਾਂ ਕੁਦਰਤੀ ਨਿਯਮਾਂ ਦੀ ਅਣਸੂਣੀ ਕਰਕੇ ਜਦੋਂ ਕੋਈ ਸਮਾਜ ਕੁਦਰਤ ਦੀ ਬੇਅਦਬੀ ਕਰਦਾ ਹੈ ਤਾਂ ਕੁਦਰਤ ਦੀ ਦੂਜੀ ਸਿਮਤ ਇਕ ਵਿਕਰਾਲ ਰੂਪ ਧਾਰਨ ਕਰਕੇ ਨਾਜ਼ਲ ਹੋ ਜਾਂਦੀ ਹੈ।

ਇਸ ਸਥਿਤੀ ਵਿਚ ਜਦੋਂ ਕੁਦਰਤ ਆਪਣੀ ਕਰੋਪੀ ਦਿਖਾਉਂਦੀ ਹੈ ਤਾਂ ਬੰਦਾ ਅਕਸਰ ਆਫ਼ਤ ਦੇ ਵਡਰੂਪ ਨੂੰ ਸਾਹਮਣੇ ਦੇਖ ਕੇ ਡਰ ਦੀ ਭਾਵਨਾ ਤਹਿਤ ਆਪਣੇ ਮਾੜੇ ਕਰਮਾਂ ਤੋਂ ਤੌਬਾ-ਤੌਬਾ ਕਰਦਾ ਹੈ। ਅਜਿਹੀ ਘੜੀ ਵਿਚ ਮਨੁੱਖਤਾ ਤੋਂ ਮਾਨਵਤਾ ਦਾ ਸਫਰ ਸ਼ੁਰੂ ਹੁੰਦਾ ਹੈ ਤੇ ਬੰਦੇ ਨੂੰ ਆਦਮੀ ਤੋਂ ਇਨਸਾਨ ਬਣਨ ਦੀ ਸੋਝੀ ਮਿਲਦੀ ਹੈ। ਪਰ ਅਫਸੋਸ ਇਹ ਹੈ ਕਿ ਮਨੁੱਖਤਾ ਦਾ ਇਹ ਪਸ਼ਚਾਤਾਪ ਛਿੰਨ-ਭੰਗਰ ਹੀ ਹੁੰਦਾ ਹੈ। ਬੰਦਾ ਫਿਰ ਬੋੜੀ ਦੇ ਰ ਬਾਅਦ ਹੀ ਪੰਜਾਬੀ ਦੇ ਅਖਾਣ 'ਮੁੜ-ਘੜ ਖੋਤੀ ਬੋਹੜ ਬਲੋ' ਅਨੁਸਾਰ ਐਸਪ੍ਰਸਤੀ ਵਿਚ ਗਲਤਾਨ ਹੋ ਜਾਂਦਾ ਹੈ।

ਉਪਰੋਕਤ ਪ੍ਰਸੰਗ ਵਿਚ ਸਿਰਫ਼ ਵੰਨਗੀ ਮਾਤਰ ਹੀ ਇਕ ਸਮਾਜਿਕ ਵਰਤਾਰਾ ਇਥੇ ਜ਼ਿਕਰਯੋਗ ਹੈ ਕਿ ਕਿਸ ਤਰ੍ਹਾਂ ਮਨੁੱਖੀ ਸਮਾਜ ਗੈਰ ਕੁਦਰਤੀ ਚਲਣ ਨੂੰ ਅਪਣਾ ਲੈਂਦਾ ਹੈ। ਉਸ ਉਪਰੰਤ ਜਦੋਂ ਕਿਸੇ ਸਮਾਜਿਕ ਅਸੰਤੁਲਨ ਦੀ ਬੈਂਗਣੀ ਉਘੜਦੀ ਹੈ ਤਾਂ ਰਾਤੇ-ਰਾਤ ਸਮਾਜ ਇਕ ਭੁਚਾਲੀ ਝਟਕੇ ਜਿਹੇ ਵਿਚੋਂ ਲੰਘਦਾ ਹੈ। ਪਰ ਅਫਸੋਸ ਕਿ ਫਿਰ ਜੁੰਮਾ-ਜੁੰਮਾ ਅੱਠ ਦੀ ਕਹਾਵਤ ਅਨੁਸਾਰ ਭਾਵ ਸ਼ੁੱਕਰਵਾਰ ਤੋਂ ਸ਼ੁੱਕਰਵਾਰ ਤੱਕ ਬੰਦਾ ਫਿਰ ਵਾਪਸ ਮਰਿਆਦਾ ਤੋਂ ਕੁਰਹਿਤ ਦੇ ਘਰ ਆ ਵੜਦਾ ਹੈ।

ਇਸ ਸੰਦਰਭ ਵਿਚ 20 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਪੰਜਾਬ ਵਿਚ ਮਾਤ-ਭਾਸ਼ਾ ਪੰਜਾਬੀ ਤੇ ਗੈਰ-ਮੁਲਕੀ ਭਾਸ਼ਾ ਅੰਗਰੇਜ਼ੀ ਦੇ ਆਪਸੀ ਸੰਤੁਲਨ ਵਿਗੜਣ ਦੇ ਕਾਰਨ ਪੈਦਾ ਹੋਈ ਸਥਿਤੀ ਸਬੰਧੀ ਕੁਝ ਕੁ ਦਿਨ ਇਕ ਜਲੌਅ ਮਾਤਰ ਜਲਵਾ ਹੋਇਆ ਸੀ। ਉਸ ਸਮੇਂ ਸਮਾਜ ਦੇ ਇਕ ਨੌਜਵਾਨ ਵਰਗ ਵਲੋਂ ਪੰਜਾਬੀ ਨੂੰ ਬਣਦਾ ਮਾਣ-ਆਦਰ ਤੇ ਮਾਨਤਾ ਦਿਵਾਉਣ ਦੀ ਇਕ ਕੋਸ਼ਿਸ਼ ਹੋਈ ਸੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਜ਼ਾਦੀ ਦੇ ਸਮੇਂ ਤੋਂ ਲੈ ਕੇ ਹੁਣ ਤਕ ਦਫ਼ਤਰਾਂ ਵਿਚ ਅੰਗਰੇਜ਼ੀ ਦਾ ਬੋਲਬਾਲਾ ਰਿਹਾ ਹੈ। ਇਸ ਦੇ ਉਲਟ ਸਾਡੀ ਮਾਂ ਬੋਲੀ ਪੰਜਾਬੀ ਨੂੰ ਪਹਿਲਾਂ ਤਾਂ ਰਾਜ-ਦਰਬਾਰੇ ਕਿਸੇ ਨੇ ਪੁੱਛਿਆ ਹੀ ਨਹੀਂ। ਫਿਰ ਇਸ ਤੋਂ ਵੀ ਮੰਦਭਾਗੀ ਗੱਲ ਇਹ ਹੋਈ ਹੈ ਕਿ ਮਾਂ ਬੋਲੀ ਤੋਂ ਸਾਡੀਆਂ ਅਣਜਾਣ ਪੀੜ੍ਹੀਆਂ ਪੰਜਾਬੀ ਲਿਖਣ ਤੇ ਬੋਲਣ ਸਮੇਂ ਪੰਜਾਬੀ ਬੋਲੀ ਦਾ ਨਿਰਾਦਰ ਕਰਦੀਆਂ ਜਾਪਦੀਆਂ ਹਨ।

ਮੁੱਕਦੀ ਗੱਲ ਇਹ ਹੈ ਕਿ ਭਾਵੇਂ ਕਿਸੇ ਨੂੰ ਅੰਗਰੇਜ਼ੀ ਆਉਂਦੀ ਹੋਵੇ ਜਾਂ ਨਾ, ਪਰ ਹਰ ਕੋਈ ਅੰਗਰੇਜ਼ੀ ਭਾਸ਼ਾ ਦੇ ਫਟੋ ਚੁੱਕੀ ਜਾਂਦਾ ਹੈ। ਜਦੋਂ ਦੀ ਇਹ ਗੱਲ ਹੈ, ਉਦੋਂ ਤਾਂ ਅੰਗਰੇਜ਼ੀ ਦੇ ਬਾਲੇ ਹੀ ਫਟੋ ਚੁੱਕੇ ਜਾਂਦੇ ਸਨ। ਪ੍ਰੈਰ! ਇਹ ਦੱਸਣ ਤੋਂ ਪਹਿਲਾਂ ਕਿ ਫਟੋ ਚੁੱਕਣ ਵਾਲੀ ਗੱਲ ਕੋਈ ਬਹੁਤੀ ਵਧੀਆ ਨਹੀਂ ਹੈ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬੀਆਂ ਦੀ ਫਟੋ ਚੁੱਕਣ ਦੀ ਗੱਲ ਸੰਸਾਰ ਪ੍ਰਸਿੱਧ ਕਿਵੇਂ ਹੋਈ। ਗੱਲ ਇਹ ਹੈ ਕਿ ਜਦੋਂ ਤਕਰੀਬਨ ਵੀਹਵੀਂ ਸਦੀ ਦੀ ਸ਼ੁਰੂਆਤ ਹੀ ਸੀ ਤਾਂ ਅਮਰੀਕਾ, ਕੈਨੇਡਾ, ਸਿੰਘਾਪੁਰ, ਮਲਾਇਆ ਤੇ ਸ਼ੂਰੂਪ ਦੇ ਕੁਝ ਕੁ ਮੁਲਕਾਂ ਵਿਚ ਹਿੰਦੇਸਤਾਨੀਆਂ ਨੇ ਰੋਟੀ-ਜੋਸ਼ਲਈ ਜਾਣਾ ਸ਼ੁਰੂ ਕੀਤਾ। ਉਦੋਂ ਇਨ੍ਹਾਂ ਮੁਲਕਾਂ ਵਿਚ ਵਿਕਾਸ ਤੇ ਉਸਾਰੀ ਦਾ ਢੋਰ ਸ਼ੁਰੂ ਹੋਇਆ ਸੀ। ਜੰਗਲਾਂ ਦੇ ਜੰਗਲ ਕੱਟ ਕੇ ਨਵੀਆਂ ਬਸਤੀਆਂ ਅਬਾਦ ਹੋ ਰਹੀਆਂ ਸਨ। ਇਸ ਲਈ ਖਾਸ ਤੌਰ 'ਤੇ ਲੱਕੜ ਦੀ ਕਟਾਈ ਦਾ ਕੰਮ ਬਹੁਤ ਜ਼ਿਆਦਾ ਸੀ। ਹੁੰਦੜਹੇਲ ਪੰਜਾਬੀਆਂ ਦੀ ਮਿਹਨਤ-ਮੁਸ਼ਕਲ ਦਾ ਲੋਹਾ ਤਾਂ ਸੰਸਾਰ ਮੰਨਦਾ ਹੈ। ਇਸ ਲਈ ਪੰਜਾਬੀਆਂ ਨੇ ਉਥੇ ਲੱਕੜੀ ਦੀ ਕਟਾਈ, ਚਿਗਈ ਤੇ ਸ਼ਤੀਰੀਆਂ-ਫਟੋ ਚੁੱਕਣ ਦਾ ਬੀੜਾ ਚੁੱਕ ਲਿਆ। ਜਿਸ ਕਰਕੇ ਪੰਜਾਬੀਆਂ ਨਾਲ 'ਫਟੋ ਚੁੱਕ' ਦਾ ਲਕਬ ਸੁੜ ਗਿਆ ਅਤੇ ਪੰਜਾਬੀਆਂ ਨੇ ਵੀ ਸੰਸਾਰ ਨੂੰ 'ਚੁੱਕ ਦੇ ਫਟੋ' ਵਰਗੇ ਅਖਾਣ ਦਾ ਤੋਹਫਾ ਦਿੱਤਾ।

ਇਥੇ ਅੰਗਰੇਜ਼ੀ ਦੇ ਫਟੋ ਚੁੱਕਣ ਦੀ ਗੱਲ ਚੱਲ ਰਹੀ ਸੀ। ਪ੍ਰੈਰ! ਇਹ ਗੱਲ ਵੀ ਫਟੋ ਚੁੱਕਣ ਵਰਗੀ ਹੀ ਸੀ ਕਿਉਂਕਿ ਕਹਿੰਦੇ ਹਨ ਕਿ ਸੈਕਸਪੀਅਰ ਵਰਗਿਆਂ ਨੂੰ ਵੀ ਅੰਗਰੇਜ਼ੀ ਭਾਸ਼ਾ ਦੇ ਮਸਾਂ ਅੱਠ-ਦਸ ਹਜ਼ਾਰ ਸ਼ਬਦ ਆਉਂਦੇ ਸਨ। ਫਿਰ ਅਸੀਂ ਵਿਚਾਰੇ ਤਾਂ ਆਪਣੀ ਭਾਸ਼ਾ ਹੀ ਚੰਗੀ ਤਰ੍ਹਾਂ ਨਹੀਂ ਜਾਣਦੇ, ਫਿਰ ਅੰਗਰੇਜ਼ੀ ਭਾਸ਼ਾ ਦੇ ਗਿਆਨ ਬਾਰੇ ਤਾਂ ਸਾਡੀ ‘ਅੱਲਾ-ਅੱਲਾ ਪ੍ਰੈਰ ਸੱਲਾ’ ਵਾਲੀ ਗੱਲ ਹੈ। ਇਸ ਲਈ ਅਸੀਂ ਦੋ-ਚਾਰ ਸੌਂ ਸ਼ਬਦਾਂ ਦੇ ਸਰਮਾਏ ਨਾਲ ਅੰਗਰੇਜ਼ੀ ਲਿਖਣੀ-ਪੜ੍ਹਣੀ ਤਾਂ ਕੀ ਹੈ? ਬੱਸ ਇਹ ਤਾਂ ‘ਖੋਤੀ ਦੁਆਰਾ ਥਾਣੇਦਾਰ ਦਾ ਬੋਝਾ ਢੋਣ’ ਵਾਲੀ ਗੱਲ ਹੀ ਹੈ। ਚਲੋ ਉਦੋਂ ਦੀ ਗੱਲ ਕਰੀਏ ਕਿ ਇਕ ਹਵਾਈ ਫਾਇਰ ਵਰਗਾ ਰਾਤ-ਬਰਾਤੇ ਹੁਕਮ ਜਿਹਾ ਆਇਆ ਕਿ ਦਫ਼ਤਰਾਂ ਵਿਚ ਪੰਜਾਬੀ ਲਾਗੂ ਹੋ ਗਈ ਹੈ। ਇਸ ਲਈ ਸਾਰਾ ਦਫ਼ਤਰੀ ਕੰਮ-ਕਾਰ ਪੰਜਾਬੀ ਵਿਚ ਹੀ ਹੋਵੇ। ਦਫ਼ਤਰਾਂ ਦੇ ਸਾਈਨ ਬੋਰਡ ਤੇ ਇਥੋਂ ਤੱਕ ਨੇਮ ਪਲੇਟਾਂ ਅਤੇ ਨੋ ਸਮੇਕਿੰਗ ਦੀਆਂ ਫੱਟੀਆਂ ਵੀ ਪੰਜਾਬੀ ਵਿਚ ਕਰ ਦਿੱਤੀਆਂ ਜਾਣ। ਦਫ਼ਤਰ ਵਿਚ ਅੰਗਰੇਜ਼ੀ ਇਕ ਅੱਖਰ ਵੀ ਦੇਖਣ ਨੂੰ ਨਾ ਮਿਲੇ। ਪ੍ਰੈਰ! ਲੋਕਾਂ ਨੇ ਅੱਖਿਆਂ ਵੇਖਿਆ ਕਿ ਸੱਚੀ-ਮੁੱਚੀ ਹੀ ਅੰਗਰੇਜ਼ੀ ਦੇ ਬੋਰਡ ਤੇ ਫਟੋ ਰਾਤ-ਰਾਤ ਚੁੱਕੇ ਗਏ।

ਇਕ ਗੱਲ ਉਘੜ ਕੇ ਸਾਹਮਣੇ ਆਈ ਕਿ ਬੇਸ਼ਕ ਅੰਗਰੇਜ਼ੀ ਭਾਸ਼ਾ ਦੇ ਪੱਖੋਂ ਤਾਂ ਸਾਡਾ ਹੱਥ ਤੰਗ ਹੀ ਸੀ। ਪਰ ਇਹ ਸਚਾਈ ਵੀ ਪ੍ਰਤੱਖ ਹੋਈ ਕਿ ਆਪਣੀ ਮਾਂ ਤੋਂ ਪੰਜਾਬੀ ਬੋਲੀ ਸਿੱਖਣ ਤੋਂ ਬਾਅਦ ਅਸੀਂ ਪੰਜਾਬੀ ਪੜ੍ਹਣੀ-ਲਿਖਣੀ ਤਾਂ ਸਿੱਖੀ ਹੀ ਨਹੀਂ ਸੀ। ਕਹਿੰਦੇ ਹਨ ਕਿ ਲੋੜ ਕਾਢ ਦੀ ਮਾਂ ਹੈ। ਦਫ਼ਤਰਾਂ ਵਿਚ ਅੰਗਰੇਜ਼ੀ ਟਾਈਪ ਦੀਆਂ ਮਸ਼ਿਨਾਂ ਬਦਲੀਆਂ ਗਈਆਂ। ਹੋਰ ਕਈ ਉਪਰਾਲੇ ਕੀਤੇ ਗਏ। ਡਰਦੀ ਹਰਿ-ਹਰਿ ਕਰਦੀ ਅਨੁਸਾਰ ਹਮਾਤੜ ਸਾਬੀਆਂ ਨੇ ਤਾਂ ਦਸਤਖਤ ਵੀ ਅੰਗਰੇਜ਼ੀ ਦੀ ਥਾਂ ਪੰਜਾਬੀ ਵਿਚ ਕਰਨੇ ਸ਼ੁਰੂ ਕਰ ਦਿੱਤੇ। ਇਹ ਗੱਲ ਵੀ ਬੱਸ ਮੰਣ-ਸਮਝਣ ਵਾਲੀ ਹੀ ਹੈ ਕਿ ਦਫ਼ਤਰੀ ਜਨਾਬਾਂ ਦੇ ਦਸਤਖਤ ਪ੍ਰਾਇਸ਼ਰੀ ਵਿਚ ਪੜ੍ਹਦੇ ਨਿਆਇਆਂ ਦੀ ਲਿਖਾਈ ਵਰਗੇ ਦਿਸਦੇ ਸਨ। ਪੰਜਾਬੀ ਲਿਖਣ ਦੇ ਨਵੇਂ-ਨਵੇਂ ਤਜਰਬਿਆਂ ਨਾਲ ਹਮਾਤੜਾਂ ਨੇ ਸਿੱਧੂ ਨੂੰ ਸਿੱਧੂ, ਬਰਾੜ ਨੂੰ ਬਰਾੜ, ਚਹਿਲ ਨੂੰ ਚੈਲ, ਫਿਲੋਂ ਨੂੰ ਫਿਲੋਂ, ਢੀਡਸਾ ਨੂੰ ਢੀਡਸਾ ਤੇ ਬੈਸ ਨੂੰ ਭੈਸ ਬਣਾ ਦਿੱਤਾ। ਬਾਕੀ ਫਾਈਲਾਂ ਵਿਚ ਪੰਜਾਬੀ ਦੀ ਇਬਾਰਤ ਲਿਖਣ ਵੇਲੇ ਤਾਂ ਪੁੱਛੋ ਹੀ ਨਾ ਕਿ ਕੀ ਘਲੇ-ਮਾਲੇ ਹੋਏ?

ਇਥੋਂ ਤੱਕ ਕਿ ਦਫ਼ਤਰਾਂ ਦੀ ਸੈਲੀ ਵਿਚ ਇਹ ਹੈਰਾਨੀਜਨਕ ਤਬਦੀਲੀ ਦੇ ਬਾਰੇ ਦੂਰ-ਦੂਰਾਡੇ ਪਿੰਡਾਂ ਤੇ ਨਗਰਾਂ ਤੱਕ ਸੱਥਾਂ ਵਿਚ ਖੁੰਢ ਚਰਚਾ ਤੇ ਤਰ੍ਹਾਂ-ਤਰ੍ਹਾਂ ਦੇ ਤਫ਼ਸਰੇ ਹੋਏ। ਇਕ ਪਿੰਡ ਦੀ ਸੱਥ ਵਿਚ ਬਾਬਾ ਚੰਦ ਸਿੰਘ ਸੁਣਾ ਰਿਹਾ ਸੀ ਕਿ ਬੱਈ! ਇਨ੍ਹਾਂ ਦਫ਼ਤਰਾਂ ਦਾ ਜੇ ਹੁਣ ਕੰਮ-ਕਾਜ ਪੰਜਾਬੀ ਵਿਚ ਹੋ ਗਿਆ ਹੈ ਤਾਂ ਫਰਿਆਦੀਆਂ ਨੂੰ ਇਹ ਸਮਝਣਾ ਤਾਂ ਸੁਖਾਲਾ ਹੋ ਜਾਓ ਕਿ ਉਨ੍ਹਾਂ ਦੀ ਫਰਿਆਦ ਤੇ ਕੀ ਅਮਲ ਹੋ ਰਿਹਾ ਹੈ? ਉਸ ਨੇ ਇਕ ਬਾਬੇ ਦੀ ਵਿਥਿਆ ਸੁਣਾਈ ਕਿ ਪੰਜ-ਸੱਤ ਸਾਲ ਹੋਏ। ਉਸ ਨੂੰ ਜ਼ਿਲ੍ਹਾ ਦਫ਼ਤਰ ਮੁਤੱਲਕਾ ਕੋਈ ਔਕੜ ਆ ਗਈ। ਉਸ ਨੇ ਚਾਰ-ਪੰਜ ਵਾਰ ਸਾਹਿਬ ਦੇ ਅਰਜ਼ੀ ਪਾਈ। ਪਰ ਉਸ

‘ਤੇ ਕੋਈ ਅਮਲ ਨਾ ਹੋਇਆ। ਫਿਰ ਸਾਹਿਬ ਦੀ ਬਦਲੀ ਹੋ ਗਈ ਅਤੇ ਨਵਾਂ ਸਾਹਿਬ ਆ ਗਿਆ। ਬਾਬੇ ਨੇ ਉਸ ਨੂੰ ਵੀ ਬੇਨਤੀ ਕੀਤੀ ਕਿ ਉਸ ਨੇ ਪਹਿਲਾਂ ਵੀ ਚਾਰ-ਪੰਜ ਅਰਜ਼ੀਆਂ ਦਿੱਤੀਆਂ ਹਨ। ਪਰ ਕੋਈ ਹੱਲ ਨਹੀਂ ਨਿਕਲਿਆ।

ਨਵੇਂ ਸਾਹਿਬ ਨੇ ਦਾਅਵੇ ਨਾਲ ਕਿਹਾ ਕਿ ਇਹ ਦਰਖਾਸਤ ਹੁਣ ਮੈਂ ‘ਮਾਰਕ’ ਕੀਤੀ ਹੈ। ਬਾਬਾ ਬੇਫ਼ਿਕਰ ਹੋ ਜਾ ਹੁਣ ਜਾਂ ਤਾਂ ਮੈਂ ਨਹੀਂ ਜਾਂ ਸਬੰਧਤ ਅਫਸਰ ਨਹੀਂ? ਤੇਰਾ ਕੰਮ ਹੋ ਜਾਓ। ਦੇਵਨੇਤ ਕੁੱਝ ਦਿਨਾਂ ਬਾਅਦ ਉਸ ਸਾਹਿਬ ਦੀ ਬਦਲੀ ਹੋ ਗਈ। ਉਹ ਬਾਬਾ ਉਸ ਦੀ ਥਾਂ ਆਉਣ ਵਾਲੇ ਨਵੇਂ ਅਫਸਰ ਕੋਲ ਵੀ ਪੇਸ਼ ਹੋਇਆ ਤੇ ਆਪਣੀ ਤਕਲੀਫ਼ ਦੱਸੀ। ਇਸ ਸਾਹਿਬ ਨੇ ਵੀ ਬਣੀ ਬਣਾਈ ਦਫ਼ਤਰੀ ਇਬਾਰਤ ਬਾਬੇ ਨੂੰ ਸੁਣਾ ਦਿੱਤੀ। ਜਿਸ ਦੀ ਕਿ ਬਾਬੇ ਨੂੰ ਇੰਨੀ ਹੀ ਸਮਝ ਆਈ ਕਿ ਇਸ ਸਾਹਿਬ ਨੇ ਵੀ ਬਾਕੀ ਸਾਹਿਬਾਂ ਵਾਂਗ ਅਰਜ਼ੀ ਕਿਸੇ ਹੋਰ ਅਫਸਰ ਨੂੰ ‘ਮਾਰਕ’ ਕਰ ਦਿੱਤੀ ਹੈ।

ਬਾਬੇ ਨੇ ਜਦੋਂ ‘ਮਾਰਕ’ ਅੱਖਰ ਸੁਣਿਆ ਤਾਂ ਕੁਰਲਾ ਉਠਿਆ ਤੇ ਕਹਿਣ ਲੱਗਾ ਕਿ ਸਾਹਿਬ; ਮੇਰਾ ਕੰਮ ਖਸਮਾਂ ਨੂੰ ਖਾਵੇ; ਹੋਵੇ ਜਾਂ ਨਾ ਹੋਵੇ। ਤੂੰ ਸਾਡੇ ਜ਼ਿਲੇ ਵਿਚ ਸੁੱਖੀ-ਸਾਂਦੀ ਸਮਾਂ ਕੱਟ ਤੇ ਤੈਨੂੰ ਕੋਈ ਮਾਰੁਕਾ ਮਾਰਨ ਦੀ ਲੋੜ ਨਹੀਂ। ਇਸ ਲਈ ਸਾਹਿਬ ਤੂੰ ਮਾਰੁਕਾ ਨਾ ਮਾਰੀ ਕਿਉਂਕਿ ਪਹਿਲਾਂ ਹੀ ਦੋ ਅਫਸਰ ਇਹ ਮਾਰੁਕਾ ਮਾਰਦੇ-ਮਾਰਦੇ ਕੁਚ ਕਰ ਗਏ ਹਨ। ਬਾਬਾ ਅਸਲ ਵਿਚ ਅਣਗਿਣਤ ਫਰਿਆਦੀਆਂ ਦੀ ਮੁਸ਼ਕਲ ਦੀ ਤਰਜਮਾਨੀ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਆਪ ਖੁਦ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਬੰਧਤ ਅਧਿਕਾਰੀ ਕਿਉਂ ਤੇ ਕਿਵੇਂ ਉਨ੍ਹਾਂ ਦੇ ਮਸਲਿਆਂ ‘ਤੇ ਅੰਗਰੇਜ਼ੀ ਵਿਚ ਵਿਚਾਰਾਂ ਕਰਦੇ ਹਨ? ਜਦੋਂ ਕਿ ਫਰਿਆਦੀ ਸਿਰਫ਼ ਅਫਸਰ ਦੇ ਹਾਵ-ਭਾਵ ਤੇ ਹੌਲੀ-ਉੱਚੀ ਬੋਲਣ ਤੋਂ ਹੀ ਅੰਦਾਜ਼ਾ ਲਾਉਂਦੇ ਹਨ ਕਿ ਉਨ੍ਹਾਂ ਦੇ ਕੰਮ ਦਾ ਕੋਈ ਮੂੰਹ-ਸਿਰ ਬਣੁੰਗਾ ਜਾਂ ਨਹੀਂ?

ਇਸ ਤਰ੍ਹਾਂ ਚੰਦ ਸਿੰਘ ਉਸ ਬਾਬੇ ਦੀ ਪਿੰਡ ਵਿਚ ਬੋਲੇ-ਬੋਲੇ ਕਰ ਰਿਹਾ ਸੀ ਕਿ ਬਾਬੇ ਨੇ ਤਾਂ ਭਾਈ ਵੱਡੇ ਸਾਹਿਬ ਨਾਲ ਪੇਚਾ ਪਾ ਕੇ ‘ਲੰਗੜੇ ਬੋਕ’ ਦੇ ਸਿੰਗਾਂ ਨੂੰ ਹੱਥ ਪਾ ਲਿਆ ਹੈ। ਇਸ ’ਤੇ ਚੁੰਝ ਚਰਚਾ ਦੇ ਪੁਰਾਣੇ ਖਿਡਾਰੀ; ਦਸ ਜਮਾਤਾਂ ਪਾਸ; ਭਾਨੇ ਅਮਲੀ ਨੇ ਗੱਲ ਤੋਰੀ ਕਿ ਭਾਵੇਂ ਜਿੰਨਾ ਜ਼ੋਰ ਮਰਜ਼ੀ ਲਾ ਲਓ, ਦਫ਼ਤਰਾਂ ਵਿਚ ਅੰਗਰੇਜ਼ੀ ਤੋਂ ਕਦੇ ਖਹਿੜਾ ਨਹੀਂ ਛੁੱਟਣਾ। ਭਾਨਾ ਆਪਣੇ ਅਕਲਦਾਨ ਦਾ ਭੰਡਾਰਾ ਖੋਲ੍ਹ ਕੇ ਦੱਸ ਰਿਹਾ ਸੀ ਕਿ ਅਜ਼ਾਦੀ ਤੋਂ ਪਹਿਲਾਂ ਜਿਹੜੇ ਸਾਹਿਬ ਹੁੰਦੇ ਸੀ, ਉਹ ਅੰਗਰੇਜ਼ੀ ਤੇ ਬੋੜ੍ਹਾ-ਬਹੁਤਾ ਉਰਦੂ ਵਿਚ ਕੰਮ-ਕਾਰ ਕਰਦੇ ਸੀ। ਪਰ ਆਜ਼ਾਦੀ ਤੋਂ ਬਾਅਦ ਤਾਂ ਸਾਡੇ ਆਪਣੇ ਅਫਸਰਾਂ ਨੇ ਅੰਗਰੇ ਜਾਂ ਨੂੰ ਵੀ ਮਾਤ ਪਾ ਦਿਤਾ ਹੈ। ਉਨ੍ਹਾਂ ਨੇ ਤਾਂ ਹੁਣ ਅੰਗਰੇਜ਼ੀ ਦੇ ਫੋਟੋ ਹੀ ਚੁੱਕ ਦਿੱਤੇ ਹਨ। ਜੇ ਕਿਤੇ ਉਨ੍ਹਾਂ ਨੂੰ ਅੰਗਰੇਜ਼ੀ ਦਾ ਕੋਈ ਅੱਖਰ ਨਾ ਆਵੇ ਤਾਂ ਉਹ ਪੰਜਾਬੀ ਦੇ ਅੱਖਰ ਲੱਭਣ ਦੀ ਬਜਾਏ ਰੋਮਨ ਜਾਂ ਯੂਨਾਨੀ ਭਾਸ਼ਾ ਦੇ ਅੱਖਰਾਂ ਨੂੰ ਭਾਲਦੇ ਫਿਰਦੇ ਹਨ।

ਭਾਨਾ ਕਹਿ ਰਿਹਾ ਸੀ; ਬੱਈ ਗੱਲ ਮੁੱਕੀ, ਪੰਜਾਬੀ ਵਿਚਾਰੀ ਤਾਂ ਹਮੇਸ਼ਾ ਐਉਂ ਹੀ ਕੁਰਲਾਂਦੀ ਰਹੀ ਹੈ ਕਿ “ਕੀ ਜੋਰ ਗਰੀਬਾ ਦਾ; ਜਿਹੜੇ ਰੋਗੋਂ ਬੱਕਰੀ ਮੌਦੀ ਉਹੀ ਰੋਗ ਪਠੋਰੇ ਨੂੰ ਬਾਬਾ ਚੰਦ ਸਿੰਘ ਬੋਲਿਆ; ਲੈ ਅਮਲੀਆ; ਤੇਰੀ ਬੱਕਰੀ-ਪਠੋਰੇ ਵਾਲੀ ਗੱਲ ਦੀ ਕਿਸੇ ਨੂੰ ਸਮਝ ਨਹੀਂ ਆਈ।

ਭਾਨਾ ਕਹਿਣ ਲੱਗਾ ਕਿ ਤੂੰ ਮੈਨੂੰ ਐਵੇਂ ਨਾ ਵਿਚੋਂ ਟੋਕ; ਮੈਂ ਗੱਲ ਤਾਂ ਸਮਝਾ ਕੇ ਹੀ ਹਟੂੰਗਾ। ਅਮਲੀ ਨੇ ਫੇਰ ਗੱਲ ਤੇਰੀ ਕਿ ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਵੀ ਪੰਜਾਬੀ ਦੀ ਵਰਤੋਂ ਨਹੀਂ ਕਰਦੀਆਂ ਸਨ। ਹੁਣ ਇਹ ਰੋਗ ਕਰਮਚਾਰੀਆਂ ਦੀਆਂ ਅਜੋਕੀਆਂ ਪੀੜ੍ਹੀਆਂ ਨੂੰ ਵੀ ਹੈ। ਉਹ ਭਾਵੇਂ ਅੰਗਰੇਜ਼ੀ ਗਲਤ ਲਿਖਣ ਅਤੇ ਗਲਤ ਬੋਲਣ; ਪਰ ਪੰਜਾਬੀ ਦੀ ਵਰਤੋਂ ਕਰਨ ਵਿਚ ਝਿਜਕ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਅਪਣੀ ਮਾਤ ਭਾਸ਼ਾ ਦੀ ਥਾਂ ਤੇ ‘ਗੁਲਾਬੀ ਇੰਗਲਿਸ’ ਹੀ ਵਧੀਆ ਲਗਦੀ ਹੈ।

ਭਾਨਾ ਇਸ ਪ੍ਰਥਾਏ ਸਮਝਾ ਰਿਹਾ ਸੀ ਕਿ ਅੱਜ-ਕੱਲੁ ਦੇ ਮੈਮ-ਭਾਸ਼ਾ ਦੇ ਪ੍ਰੇਮੀ ਅੰਗਰੇ ਜੀ ਦੇ ਬਖੀਏ ਕਿਵੇਂ ਉਧੇੜਦੇ ਹਨ। ਉਹ ਕਹਿਣ ਲੱਗਾ ਕਿ ਇਕ ਕੰਪਨੀ ਵਾਲਿਆਂ ਨੇ ਢੂਜੇ ਅਦਾਰੇ ਨੂੰ ਇਕ ਚਿੱਠੀ ਲਿਖੀ। ਜਿਸ ਦੀਆਂ ਸ਼ੁਰੂ ਦੀਆਂ ਲਾਈਨਾਂ ਇਉਂ ਸਨ। “ਵੱਡੀ ਆਰ ਇੰਨ ਦੀ ਵੈਲ ਐਡ ਵਿਸ਼ ਯੂ ਇੰਨ ਦੀ ਸੇਮ ਵੈਲ”。 ਪਰ ਵਾਰੇ-ਵਾਰੇ ਜਾਈਏ। ਢੂਜੇ ਦਫ਼ਤਰ ਵਾਲਿਆਂ ਦੇ; ਜਿਨ੍ਹਾਂ ਨੇ ਇਸ ਚਿੱਠੀ ਦਾ ਮਤਲਬ ਠੀਕ ਸਮਝਿਆ ਕਿ ਮੈਸਰਜ਼ ਰੰਧਾਵਾ ਐਡ ਕੰਪਨੀ ਸੁੱਖ-ਸਾਂਦ ਨਾਲ ਚੱਲ ਰਹੀ ਹੈ ਤੇ ਸਾਡੇ ਅਦਾਰੇ ਲਈ ਰੱਬ ਤੋਂ ਸੁੱਖ-ਸਾਂਦ ਮੰਗਦੀ ਹੈ।

ਚਰਚਾ ਗਹਿਰ-ਗੰਭੀਰ ਹੁੰਦੀ ਵੇਖ ਕੇ ਘੀਚਰ ਪੋਸਤੀ ਨੇ ਅਪਣੀ ਪੀਨਕ ਖੋਲ੍ਹੀ। ਉਹ ਕਹਿਣ ਲੱਗਾ ਕਿ ਬੱਈ ਰੱਬ ਦੀ ਇਕ ਮਿਹਰ ਹੈ। ਦਫ਼ਤਰੀ ਕਰਮਚਾਰੀਆਂ ਨੂੰ ਆਮ ਸਾਧਾਰਨ ਬੰਦੇ ਨਾਲੋਂ ਰੱਬੋਂ ਹੀ ਸੂਝ-ਬੂਝ ਜ਼ਿਆਦਾ ਹੁੰਦੀ ਹੈ। ਇਸ ਸਦਕਾ ਦਫ਼ਤਰਾਂ ਦੀਆਂ ਚਿੱਠੀਆਂ ਵਿਚ ਲਿਖੀ, ਹਰ ਗੱਲ ਦਾ ਮਤਲਬ ਇਹ ਅਪਣੀ ਸਮਝ ਅਤੇ ਲੋੜ ਅਨੁਸਾਰ ਠੀਕ ਕੱਢ ਲੈਂਦੇ ਹਨ। ਘੀਚਰ ਕਹਿ ਰਿਹਾ ਸੀ ਕਿ ਜੇ ਰੱਬ ਨੇ ਦਫ਼ਤਰੀ ਕਰਮਚਾਰੀਆਂ ਨੂੰ ਇਹ ਤੌਫੀਕ ਨਾ ਦਿੱਤੀ ਹੁੰਦੀ ਤਾਂ ਧਰਤੀ 'ਤੇ ਤਾਂ ਪਰਲੇ ਆ ਜਾਣੀ ਸੀ। ਬੇਸ਼ਕ ਇਨ੍ਹਾਂ ਦਫ਼ਤਰਾਂ ਵਾਲਿਆਂ ਨੇ ਫਰਿਆਦੀਆਂ ਨੂੰ ਗਧੀ-ਗੇੜ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਬੱਸ ਆ ਹੀ ਕੁਦਰਤੋਂ ਕਮੀ ਰਹਿ ਗਈ ਹੈ ਕਿ ਕਿਸੇ ਫਰਿਆਦੀ ਦੀ ਸਮੱਸਿਆ ਹੱਲ ਹੋਵੇ ਜਾਂ ਨਾ ਹੋਵੇ, ਚਿੱਠੀ ਪੱਤਰ ਜ਼ਰੂਰ ਜਾਰੀ ਰਹਿੰਦਾ ਹੈ। ਇਸ ਦੇ ਨਾਲ ਬੰਦੇ ਦੀ ਉਮੀਦ ਬੱਡੀ ਰਹਿੰਦੀ ਹੈ। ਇਹ ਗੱਲ ਅੱਡ ਹੈ ਕਿ ਚਿੱਠੀ-ਪੱਤਰ ਦੇ ਚਲਦੇ ਜਾਂ ਬੰਦੇ ਦੀ ਸ਼ਿਕਾਇਤ ਖਤਮ ਹੋ ਜਾਂਦੀ ਹੈ ਤੇ ਜਾਂ ਬੰਦਾ ਹੀ ਮੁੱਕ ਜਾਂਦਾ ਹੈ।

ਅਮਲੀ ਦੀ ਗੱਲ ਸੁਣ ਕੇ ਬਾਬਾ ਗੁਰਦਿੱਤਾ ਕਹਿਣ ਲੱਗਾ ਕਿ ਤੁਸੀਂ ਤਾਂ ਮਤਲਬ ਜਾਭਾਂ ਦਾ ਭੇੜ ਕਰੀ ਜਾਂਦੇ ਹੋ। ਮਸਲਾ ਤਾਂ ਸਿਰਫ਼ ਐਨਾ ਹੀ ਹੈ ਕਿ ਪੰਜਾਬੀ


ਸੱਚੀ-ਮੁੱਚੀ ਲਾਗੂ ਹੋ ਗਈ ਕਿ ਨਹੀਂ? ਜੇ ਲਾਗੂ ਹੋਈ ਤਾਂ ਹੁਣ ਕਿੰਨੇ ਪ੍ਰਤੀਸ਼ਤ ਕੰਮ-ਕਾਰ ਪੰਜਾਬੀ ਵਿਚ ਹੋ ਰਿਹਾ ਹੈ? ਬਾਬੇ ਗੁਰਦਿੱਤੇ ਦੀ ਗੱਲ ਸੁਣ ਕੇ ਸੱਥ ਵਿਚ ਮਿੰਟ ਕੁ ਭਰ ਚੁੱਪ ਛਾ ਗਈ ਕਿ ਜਿਵੇਂ ਕੋਈ ਸ਼ਰਧਾਂਜਲੀ ਵਜੋਂ ਦੋ ਕੁ ਮਿੰਟ ਦਾ ਮੌਨ ਧਾਰਿਆ ਹੋਵੇ।

ਬਾਬਾ ਚੰਦ ਸਿੰਘ ਨੇ ਫਿਰ ਗੱਲ ਛੋੜੀ। ਬੱਈ! ਇਹ ਪ੍ਰਤੀਸ਼ਤਾਂ ਦੀਆਂ ਤਾਂ ਗੱਲਾਂ ਕੋਈ ਹਿਸਾਬਦਾਨ ਹੀ ਜਾਣੇ ਕਿ ਕਿੰਨੇ ਪ੍ਰਤੀਸ਼ਤ ਪੰਜਾਬੀ ਲਾਗੂ ਹੋਈ ਅਤੇ ਕਿੰਨੇ ਨਹੀਂ? ਪਰ ਇਕ ਗੱਲ ਉਦੋਂ ਜ਼ਰੂਰ ਹੋ ਗਈ ਸੀ ਕਿ ਆਮ ਲਿਖਣ ਤੇ ਬੋਲਣ ਵਿਚ ਪੰਜਾਬੀ ਭਾਸ਼ਾ ਨੇ ਅੰਗਰੇਜ਼ੀ ਨੂੰ ਇਕ ਵਾਰ ਤਾਂ ਮਾਤ ਦੇ ਦਿੱਤੀ ਜਾਪਦੀ ਸੀ।

ਬਾਬੇ ਗੁਰਦਿੱਤੇ ਨੇ ਫਿਰ ਆਪਣੀ ਗਰਦਾਨ ਦੋਹਰਾਈ ਕਿ ਹੁਣ ਵੱਡਾ ਸੁਆਲ ਇਹ ਹੈ ਕਿ ਇਹ ਜੋ ਤਬਦੀਲੀ ਕੁੱਝ ਕੁ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਵਿਚ ਹੋਈ ਹੈ ਕਿ ਕੀ ਇਹ ਸਾਰੇ ਪੰਜਾਬ ਵਿਚ ਹੋਈ ਹੈ? ਫਿਰ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਇਹ ਬਦਲਾਅ ਵਿਦਿਆ ਸ਼ਾਸਤਰੀਆਂ ਤੇ ਵਿਦਿਆਰਥੀਆਂ ਦੇ ਅੰਗਰੇਜ਼ੀ ਦੇ ਗਿਆਨ ਪੱਖੋਂ ਹੱਥ ਤੰਗ ਹੋਣ ਦੇ ਕਾਰਨ ਹੋਇਆ ਹੈ ਜਾਂ ਫਿਰ ਇਹ ਭਾਣਾ ਕਿਸੇ ਅੰਦਰੂਨੀ ਡਰ-ਭੈਅ ਦੇ ਕਾਰਨ ਵਰਤਿਆ ਹੈ? ਸਭ ਤੋਂ ਵੱਡੀ ਗੱਲ ਤਾਂ ਇਹ ਵੇਖਣ ਵਾਲੀ ਹੈ ਕਿ ਇਸ ਤਬਦੀਲੀ ਦੇ ਪਿਛੇ ਸਮਾਜ ਦੇ ਆਗੂਆਂ ਤੇ ਵਿਦਿਆ ਸ਼ਾਸਤਰੀਆਂ ਦੀ ਦਿਲੀ ਭਾਵਨਾ ਕੀ ਹੈ?

ਕਿਸੇ ਨੂੰ ਕੋਈ ਜੁਆਬ ਨਾ ਆਉਂਦਾ ਦੇਖ ਕੇ ਬਾਬੇ ਗੁਰਦਿੱਤੇ ਨੇ ਗੱਲ ਨੂੰ ਸਿਰੇ ਲਾਉਣ ਵਜੋਂ ਕਿਹਾ ਕਿ ਭਾਈ! ਫੇਰ ਗੱਲ ਦਾ ਤੱਤ-ਸਾਰ ਤਾਂ ਇਹ ਹੀ ਨਿਕਲਿਆ ਨਾ ਕਿ ਬੱਸ ਆਪਾਂ ਰੱਬ ਦੇ ਬੰਦਿਆਂ ਦੀ ਕੋਈ ਵੀ ਵਧੀਆ ਗੱਲ ਸਿਰਫ਼ ਕਿਸੇ ਡਰ ਜਾਂ ਭੈਅ ਕਰਕੇ ਹੀ ਸੁਣਦੇ ਤੇ ਮੰਨਦੇ ਹਾਂ। ਇਸ ਲਈ ਹੀ ਤਾਂ ਸਿਆਣਿਆਂ ਨੇ ਆਪਣਿਆਂ ਵਰਗਿਆਂ ਦੇ ਇਲਾਜ ਵਾਸਤੇ ‘ਵਿਗੜਿਆਂ-ਤਿਗੜਿਆਂ ਦਾ ਪੀਰ ਹੈ ਡੰਡਾ’ ਦੀ ਰਾਮ ਬਾਣ ਵਰਗੀ ਦਵਾ-ਦਾਰੂ ਦੱਸੀ ਹੈ।

ਭਾਨੇ ਅਮਲੀ ਨੇ ਗੱਲ ਦੀ ਗੰਭੀਰਤਾ ਨੂੰ ਤੋੜਦੇ ਹੋਏ ਉਚਾਰਿਆ ਕਿ ਲੈ ਹੁਣ ਕਰ ਲਉ; ਕੜੀ ਨੂੰ ਭਾਂਡਾ, ਬਾਬੇ ਗੁਰਦਿੱਤੇ ਨੇ ਤਾਂ ਪੁੱਠਾ ਜਿਹਾ ਫਾਨਾ ਅੜਾ ਦਿੱਤਾ ਹੈ। ਹੁਣ ਦਸੋ, ਘੁੱਗੀ ਕੀ ਜਾਣੇ ਸਤਿਗੁਰ ਦੀਆਂ ਬਾਤਾਂ ਨੂੰ? ਇਹ ਤਾਂ ਰੱਬ ਦੀਆਂ ਰੱਬ ਹੀ ਜਾਣੇ। ਭਾਈ ਆਪਾਂ ਨੂੰ ਕਾਹਦਾ ਫਿਕਰ ਹੈ; ‘ਜਿਹੜੇ ਖਾਣਗੇ ਗਾਜਰਾਂ, ਚਿਡ ਉਨ੍ਹਾਂ ਦੇ ਪੀੜ੍ਹੀ’ ਪਈ ਹੋਉਂਗੀ। ਚਲੋ ਬਾਬੀ ਓ! ਆਪਣਾ ਤਾਂ ਹੁਣ ਫੀਮ ਦਾ ਕੰਡਾ ਛਕਣ ਦਾ ਵੀ ਟੈਮ ਹੋ ਗਿਆ ਹੈ; ਨਾਲੇ ਆਪਣੇ ਨਾਲ ਦੇ ਜੋਟੀਦਾਰ ਤਾਂ ਹੁਣ ਹਵਾ-ਪਿਆਜੀ ਹੋਏ ਫਿਰਦੇ ਹਨ। ਆਪਾਂ ਕਿਥੋਂ ਕੁਦਰਤ ਦੇ ਵੱਡੇ ਕਾਰਿਆਂ-ਵਰਤਾਰਿਆਂ ਅਤੇ ‘ਡਰਦੀ ਹਰਿ-ਹਰਿ ਕਰਦੀ’ ਵਰਗੇ ਮਸਲਿਆਂ ਦੀ ਗੱਲ ਕੁਵੇਲੇ ਛੇੜ ਬੈਠੇ ਹਾਂ। ਚਲੋ ਭਾਈ ਸੰਸਾਰ ਨੇ ਤਾਂ ਬੱਸ ਇਉਂ ਹੀ ਟੇਢਾ-ਵਿੰਗਾ ਚਲਦੇ ਰਹਿਣਾ ਹੈ।



## ਜਿਤੁ ਜੰਮਹਿ ਰਾਜਾਨ



‘ਮਦਰ ਮੇਰੀਂ ਅਤੇ ਬਲ ‘ਬੀਸ ਮਸੀਹ’

ਇਸ ਵਿਚ ਰੱਤੀ ਭਰ ਵੀ ਸੰਦੇਹ ਨਹੀਂ ਕਿ ਵੇਦਾਂ ਤੇ ਗ੍ਰੰਥਾਂ ਵਿਚ ਇਸਤਰੀ ਜਾਤ ਨੂੰ ਸ਼ਕਤੀ ਤੇ ਜਗਤ ਜਨਨੀ ਦੇ ਰੂਪ ਵਿਚ ਸਵੀਕਾਰਿਆ ਗਿਆ ਹੈ। ਪਰ ਸਮੇਂ ਦੇ ਨਾਲ-ਨਾਲ ਬੰਦਾਜ਼ਾਤ ਨੇ ਔਰਤਜ਼ਾਤ ਨਾਲ ਪ੍ਰੋਹ ਹੀ ਕਮਾਇਆ ਹੈ। ਆਦਮੀ ਨੇ ਆਪਣੀ ਸਵਾਰਬ ਪੂਰਤੀ ਤੋਂ ਬਾਅਦ ਔਰਤ ਨਾਲ ‘ਹਮ ਮੀਤ ਕਿਸ ਕੇ ਭਾਤ ਖਾਏ ਔਰ ਖਿਸਕੇ’ ਵਰਗਾ ਵਰਤਾਉ ਹੀ ਕੀਤਾ ਹੈ। ਪ੍ਰੇਰ! ਸਮੇਂ-ਸਮੇਂ ਸਮਾਜ ਦੇ ਮਹਾਂ ਪੁਰਖਾਂ ਨੇ ਔਰਤ ਨਾਲ ਹੋ ਰਹੀ ਇਸ ਬਦਸਲੂਕੀ ਦੇ ਵਿਰੁਧ ਮਰਦ ਸਮਾਜ ਨੂੰ ਚੇਤੰਨ ਕੀਤਾ ਹੈ।

ਇਸ ਤਰ੍ਹਾਂ ਹੀ ਬਾਬਾ ਨਾਨਕ ਜੀ ਨੇ ਆਪਣੇ ਸਮੇਂ ਦੀਆਂ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਕੁਰੀਤੀਆਂ ਦਾ ਛੂੰਘਾ ਅਹਿਸਾਸ ਕਰਦੇ ਹੋਏ; ਸਮਾਜ ਨੂੰ ਇਕ ਉਸਾਰੂ ਸੋਚ ਦੇਣ ਦੀ ਕੋਸ਼ਿਸ਼ ਕੀਤੀ। ਇਸ ਸੰਦਰਭ ਵਿਚ ਉਨ੍ਹਾਂ ਨੇ ਸਮਾਜ ਵਿਚ ਇਸਤਰੀ ਸਮਾਜ ਦੀ ਹੋਰ ਰਹੀ ਦੁਰਗਤੀ ਦੇ ਵਿਰੁਧ ਆਵਾਜ਼ ਉਠਾਈ ਤੇ ਕਿਹਾ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਔਰਤ ਦੀ ਦੁਰਦਸ਼ਾ ਦਾ ਸੁਆਲ ਸਦੀਆਂ-ਸਦੀਆਂ ਤੋਂ ਕੌਮ ਦੇ ਸਾਹਮਣੇ ਹੈ। ਸੁਆਲ ਇਹ ਹੈ ਕਿ ਕੀ ਆਦਮਜ਼ਾਤ ਪੁਰਸ਼ ਆਪਣੀ ਜਨਮ ਦਾਤਾ ਜਨਨੀ-ਮਾਂ ਨੂੰ ਮੰਦਾ ਗਰਦਾਨਣ ਦਾ ਕੋਈ ਜਨਮਜ਼ਾਤ ਇਲਾਹੀ ਹੱਕ ਰਖਦਾ ਹੈ? ਪਰ ਇਸ ਪਰਿਪੇਖ ਵਿਚ ਜਿਸ ਸਮਾਜ ਵਿਚ ‘ਰਾਜੇ ਸੀਂਹ ਮੁਕਦਮ ਕੁਤੇ’ ਹੋਣ, ਉਸ ਰਾਜ ਵਿਚ ਤਕੜੇ ਦਾ ਰਾਜ ਹੁੰਦਾ ਹੈ। ਉਹ ਸਕਤਾ

ਗਿਣਤੀ ਕਰਨ ਵੇਲੇ ਭਾਵੇਂ ਸਤੰ-ਵੀਹੀਂ ਸੋਂ ਆਖੇ ਭਾਵ ਕੋਈ ਧੱਕੜ ਸ਼ਾਹ ਵੀਹ ਦੀ ਗਿਣਤੀ ਨੂੰ ਸੱਤ ਵਾਰੀ ਗਿਣ ਕੇ ਵੀ ਇਕ ਸੋਂ ਚਾਲੀ ਕਹਿਣ ਦੀ ਥਾਂ ਇਕ ਸੋਂ ਹੀ ਮੰਨੇ , ਇਹ ਬਸ ਉਸ ਬਖਤਾਵਰ ਦੀ ਹੀ ਮਰਜ਼ੀ ਹੈ। ਤੂੰ ਆਪ ਹੀ ਵੇਖ ਓ ਮੇਰਿਆ ਰੱਬਾ ਕਿ ਇੰਝ ਹੀ ਔਰਤਜ਼ਾਤ ਨੂੰ ਪੁਰਸ਼ ਪ੍ਰਧਾਨ ਸਮਾਜ ਵਿਚ ਏਤੇ ਮਾਰ ਪੈਂਦੀ ਰਹੀ ਹੈ।

ਸ਼ੇਰ! ਮੁੱਕਦੀ ਗੱਲ ਇਹ ਹੈ ਕਿ ਮਨੁਖਤਾ ਦੇ ਜਨਮ ਤੋਂ ਲੈ ਕੇ ਹੁਣ ਤੱਕ ਔਰਤ ਦੀ ਲੋੜ ਘਰ-ਗ੍ਰਹਿਸਥੀ ਦਾ ਤਾਣਾ-ਬਾਣਾ ਬੁਨਣ ਖਾਤਿਰ ਹੀ ਰਹੀ ਹੈ। ਸਮਾਜ ਦੀ ਇਸ ਵੱਡੀ ਲੋੜ ਤੋਂ ਬਿਨਾਂ ਬੰਦੇ ਨੂੰ ਔਰਤ ਦੀ ਹੋਰ ਕੋਈ ਗਰਜ ਹੀ ਨਹੀਂ। ਸਾਡੇ ਸਮਾਜ ਵਿਚ ਸਮਾਜਿਆ ਜਾਂਦਾ ਰਿਹਾ ਹੈ ਕਿ ਇਸ ਤੋਂ ਵੱਧ ਕੋਈ ਹੋਰ ਅਹਿਮੀਅਤ ਵਾਲੀ ਗੱਲ ਇਸਤਰੀ ਵਿਚ ਮੰਨੀ ਹੀ ਨਹੀਂ ਜਾ ਸਕਦੀ। ਸੋ ਬੇਸ਼ਕ ਕੋਈ ਇਸਤਰੀ ਭਾਵੇਂ ‘ਰਾਣੀ ਝਾਂਸੀ’ ਬਣ ਗਈ; ਪਰ ਸਮੁੱਚੇ ਤੌਰ ’ਤੇ ਨਾਰੀ ਪਰਦੇ ਦੀ ਅਧਿਕਾਰੀ ਤੇ ਜੁੱਤੀਆਂ ਦੀ ਮਾਰੀ ਹੀ ਰਹੀ ਹੈ। ਇਸ ਲਈ ਜੇ ਔਰਤ ਨੇ ਮਰਦ ਦੇ ਘਰ ਵਸਣਾ ਹੈ ਤਾਂ ਇਹ ਮਰਦ ਦੀ ਰਖੈਲ ਬਣ ਕੇ ਹੀ ਰਹਿ ਸਕਦੀ ਹੈ।

ਸਾਡੇ ਸਮਾਜ ਦੀ ਸੋਚ ਮੁਤਾਬਿਕ ਹੀਰ ਖੁਬਸੂਰਤੀ ਦੀ ਮੁਰਤ ਬਣ ਕੇ ਸਾਡਾ ਮਨ ਪ੍ਰਚਾਉਣ ਲਈ ਤਾਂ ਜ਼ਰੂਰ ਜੰਮੇ; ਪਰ ਇਹ ਗੁਆਫੀਆਂ ਦੇ ਘਰ ਹੀ ਜੰਮੇ। ਸੋ ਵੇਦਾਂ-ਗ੍ਰੰਥਾਂ ਵਿਚ ਅਰਧਾਂਗਣੀ ਕਹਾਉਣ ਵਾਲੀ ਮਹਾਨ ਇਸਤਰੀ ਦੀ ਸਾਡੇ ਸਮਾਜਿਕ ਜੀਵਨ ਵਿਚ ਬੜੀ ਸੰਖੇਪ ਜਿਹੀ ਭੂਮਿਕਾ ਰਹੀ ਹੈ। ਅਰਧਾਂਗਣੀ ਦਾ ਭਾਵ ਤਾਂ ‘ਦੋ ਜਿਸਮ ਇਕ ਜਾਨ’ ਹੁੰਦਾ ਹੈ। ਪਰ ਸਾਡੇ ਸਮਾਜਿਕ ਜੀਵਨ ਵਿਚ ਸਾਡੀ ਔਰਤ ਨੂੰ ਇਹ ਸਥਾਨ ਕਦੇ ਨਹੀਂ ਮਿਲ ਸਕਿਆ। ਬੰਦੇ ਨਾਲ ਵਿਆਹ ਕਰਵਾ ਕੇ ‘ਘਰ ਵਾਲੀ’ ਦੇ ਤੁੱਪ ਵਿਚ ਘਰ-ਗ੍ਰਹਿਸਥੀ ਚਲਾਉਣ ਲਈ ਬੱਸ ਔਰਤ ਦਾ ਲਿਮਟਡ ਕੰਪਨੀ ਵਰਗਾ ਹੀ ਰੋਲ ਮੰਨਿਆ ਗਿਆ ਹੈ।

ਨਿਰਸੰਦੇਹ ਔਰਤ ਦਾ ਜਨਮ ਲੈਣਾ ਤੇ ਧਰਤੀ ’ਤੇ ਵਿਚਰਨਾ ਤਾਂ ਅਸੀਂ ਆਖੇ-ਸੋਖੇ ਪ੍ਰਵਾਨ ਕਰ ਲਿਆ ਹੈ। ਪਰ ਇਸਤਰੀ ਸਮਾਜ ਦਾ ਬਹੁ ਗਿਣਤੀ ਵਿਚ ਹੋਣ ਕਰਕੇ ਇਨ੍ਹਾਂ ਵਲੋਂ ਆਪਣੀ ਇੱਜਤ ਤੇ ਹੱਕਾਂ ਦੀ ਗੱਲ ਕਰਨਾ, ਪੁਰਸ਼ ਸਮਾਜ ਲਈ ਬਿਲਕੁਲ ਬੇਮਾਅਨੇ ਜਿਹੀ ਗੱਲ ਰਹੀ ਹੈ। ਇਸ ਲਈ ਸਾਡਾ ਪੁਰਸ਼ ਪ੍ਰਧਾਨ ਸਮਾਜ ਅਕਸਰ ਨਾਰੀ ਸ਼ਕਤੀ ਤੋਂ ਤ੍ਰਹਿੰਦਾ ਹੋਇਆ, ਇਹੋ ਜਿਹੀ ਬਿੱਬ-ਵਿਚਾਰ ਕਰਨ ਤੋਂ ਤੋਬਾ-ਤੋਬਾ ਕਰਦਾ ਹੈ। ਅੱਗੇ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸਗੋਂ ਨਸੀਹਤ ਕਰਦਾ ਜਾਪਦਾ ਹੈ ਕਿ ਅਜਿਹੀ ਭੁੱਲ ਉਹ ਵੀ ਭੁੱਲ ਕੇ ਨਾ ਕਰਨ।

ਸਾਡੇ ਸਮਾਜ ਵਿਚ ਜਨਮ ਤੋਂ ਲੈ ਕੇ ਹੀ ਇਸਤਰੀ ਨਾਲ ਭਿੰਨ-ਭੇਦ ਵਾਲਾ ਵਰਤਾਓ ਹੋਇਆ ਹੈ। ਮੈਂ ਕਦੇ ਕੋਈ ਬੰਦਾ ਸੰਤਾਨ ਪ੍ਰਾਪਤੀ ਸਬੰਧੀ ਅਰਦਾਸ ਕਰਨ ਸਮੇਂ ਲੜਕੇ ਦੀ ਥਾਂ ਲੜਕੀ ਦੀ ਮੰਗ ਕਰਦਾ ਨਹੀਂ ਦੇਖਿਆ। ਪਹਿਲਾਂ ਤਾਂ ਲੜਕੀ ਦੇ ਜਨਮ ਨੂੰ ਭਰੂਣ ਹੱਤਿਆ ਵਰਗੀ ਕੁਰਹਿਤ ਨਾਲ ਟਾਲਣ ਦੀ ਕੋਸ਼ਿਸ਼ ਹੁੰਦੀ ਹੈ। ਫਿਰ ਜੇ ਕੰਨਿਆ ਜਨਮ

ਹੀ ਲਵੇ ਤਾਂ ਕੁਝ ਕੁ ਸਮਾਂ ਪਹਿਲਾਂ ਤੱਕ ਉਸ ਨੂੰ ਜਨਮ ਸਮੇਂ ਹੀ ਪਾਰ ਬੁਲਾ ਦਿੱਤਾ ਜਾਂਦਾ ਸੀ। ਇਸ ਤੋਂ ਅਗੇ ਪਾਲਣ-ਪੋਸਣ ਸਮੇਂ ਲੜਕਿਆਂ ਲਈ ਤਾਂ ਦੁੱਧ-ਮਲਾਈਆਂ ਹੁੰਦੀਆਂ ਹਨ ਤੇ ਲੜਕੀ ਲਈ ਚਾਹ-ਲੱਸੀ ਹੀ ਪੋਸਟਿਕ ਖੁਰਾਕ ਸਮੱਝੀ ਜਾਂਦੀ ਹੈ।

ਫਿਰ ਪੜ੍ਹਾਈ-ਲਿਖਾਈ ਦੇ ਪੱਖੋਂ ਵੀ ਇਹ ਵਿਤਕਰਾ ਬੇਹੱਦ ਹੁੰਦਾ ਰਿਹਾ ਹੈ। ਸਮੁੱਚੇ ਤੌਰ 'ਤੇ ਔਰਤਜ਼ਾਤ ਹਮੇਸ਼ਾਂ ਹੀ ਸਮਾਜ ਦੀ ਦੋਗਲੀ ਸੋਚ ਦਾ ਸ਼ਿਕਾਰ ਰਹੀ ਹੈ। ਇਸ ਭੈਡੇ ਸਮਾਜਿਕ ਚਲਣ ਨੂੰ 'ਚੋਬਰ ਰਾਂਝੇ ਤੇ ਮਿਰਜ਼ੇ ਅਤੇ ਨੱਢੀਆਂ ਬਦਕਾਰ' ਅਨੁਸਾਰ ਇਕ ਲਾਈਨ ਵਿਚ ਬਿਆਨ ਕੀਤਾ ਜਾ ਸਕਦਾ ਹੈ। ਇਹ ਪੱਖ ਤਾਂ ਜੱਗ ਜਾਹਿਰ ਹੈ ਕਿ ਜਿਨਸੀ ਪਿਆਰ ਮਰਦ ਤੇ ਔਰਤ ਵਿਚਕਾਰ ਦੁਵੱਲੀ ਉਪਜ ਹੈ, ਪਰ ਸਮਾਜ ਨੇ ਹਮੇਸ਼ਾਂ ਹੀ ਨੈਤਿਕ ਪੱਖੋਂ ਔਰਤ ਨੂੰ ਇਸ ਬੱਜਰ ਕੁਤਾਹੀ ਦਾ ਕਸੂਰਵਾਰ ਠਹਿਰਾਇਆ ਹੈ। ਪਿਆਰ ਭਾਵੇਂ ਜਵਾਨੀ ਪਹਿਰੇ ਦਾ ਹੋਵੇ ਜਾਂ ਵਿਆਹ ਤੋਂ ਬਾਅਦ ਅਧਖੜ੍ਹ ਉਮਰ ਦਾ ਹੋਵੇ। ਅਜਿਹੀ ਸਥਿਤੀ ਵਿਚ ਬੰਦੇ ਨੂੰ ਤਾਂ ਹਮੇਸ਼ਾਂ ਨਾਡੂ-ਯੋਤਾ ਘੋੜਾ ਤੇ ਔਰਤ ਨੂੰ ਹਮੇਸ਼ਾਂ ਪਾਪ ਦੀ ਭਾਗਣ ਮੰਨਿਆ ਜਾਂਦਾ ਹੈ। ਸਿੱਧੇ ਜਿਹੇ ਸ਼ਬਦਾਂ ਵਿਚ ਸੁੱਖ-ਅਨੰਦ ਤਾਂ ਬੰਦੇ ਦੇ ਭਾਗ ਤੇ ਦੁੱਖ-ਸੰਤਾਪ ਔਰਤ ਦੀ ਕਿਸਮਤ ਸਮਝਿਆ ਗਿਆ ਹੈ।

ਇਸ ਪ੍ਰਸੰਗ ਵਿਚ ਸਾਡੇ ਸਮਾਜ ਦੀ ਇਹ ਵੀ ਮਾਨਤਾ ਹੈ ਕਿ ਜਦੋਂ ਕਿਸੇ ਹੋਰ ਦੇ ਘਰ ਜੰਮੀ ਧੀ; ਸਾਡੇ ਘਰ ਵਿਆਹ ਦੇ ਸਮਾਜਿਕ ਬੰਧੇਜ਼ ਵਜੋਂ ਆਏ ਤਾਂ ਆਪਣੇ ਨਾਲ ਸਾਡੇ ਖਾਨਦਾਨੀ ਦੁਖ-ਦਲਿਦਰ ਨੂੰ ਦੂਰ ਕਰਨ ਲਈ ਦਾਜ਼-ਦਹੇਜ਼ ਦੀ ਸੰਜੀਵਨੀ ਬੁਟੀ ਲੈ ਕੇ ਆਵੇ। ਫੇਰ ਸਾਰੀ ਉਮਰ ਸਾਡੇ ਪਰਿਵਾਰ ਦੀਆਂ ਖੁਸ਼ੀਆਂ-ਗਮੀਆਂ ਵਿਚ ਆਪਣੇ ਪੇਕਿਆਂ ਤੋਂ “ਦਾਜ਼ ਦੇ ਵਿਆਜ” ਵਜੋਂ ਸੰਧਾਰੇ ਦੇ ਪੱਤਲਾਂ ਦੇ ਤੂਪ ਵਿਚ ਰੁਪਈਏ-ਪੈਸੇ ਲੈ ਕੇ ਆਵੇ। ਵਾਹ ਬੱਈ! ਔਰਤ ਕਿਹੋ ਜਿਹੀ ਸਨਾਅਤ ਹੈ ਕਿ ਪੈਸਾ-ਧੇਲਾ ਲਾਏ ਬਿਨਾਂ ਸੁੱਧ ਧਨ-ਲਾਭ ਸਾਰੀ ਉਮਰ ਦੇਈ ਜਾਂਦੀ ਹੈ।

ਸਾਡੀ ਪੀੜ੍ਹੀ ਦੇ ਬੁਢੜੇ ਦਾਦੇ-ਨਾਨੇ ਅਗਲੀ ਦਰਗਾਹਿ ਜਾਣ ਜਾਂ ਸਾਡੇ ਮਾਂ-ਬਾਪਚਲਾਣਾ ਕਰਨ ਜਾਂ ਅਸੀਂ ਖੁਦ ਕੁਚ ਕਰੀਏ। ਇਨ੍ਹਾਂ ਸਾਰੀਆਂ ਹਾਲਤਾਂ ਵਿਚ ਬੱਸ ਸਾਡੀਆਂ ਨੂੰਹਾਂ ਲਈ ਤਾਂ ਬੁੜ੍ਹਿਆਂ ਨੂੰ ਵੱਡਾ ਕਰਨ ਲਈ; ਆਪਣੇ ਪੇਕੇ ਘਰ ਦੀ ਰਹਿੰਦ-ਬੂੰਹਦ 'ਤੇ ਧਾੜਾ ਮਾਰਨ ਤਕ ਦੀ ਨੌਬਤ ਆ ਜਾਂਦੀ ਹੈ। ਉਹ ਇਸ ਲਈ ਕਿ ਅਸੀਂ ਔਰਤ ਵਲੋਂ ਆਪਣੇ ਸਹੂਰੇ ਘਰ ਦਾ ਨੱਕ-ਨਮੂਜ਼ ਰੱਖਣ ਤੇ ਉਨ੍ਹਾਂ ਦੀ ਭੁੱਖ-ਨੰਗ ਢਕਣ ਦਾ ਸਦੀਆਂ ਤੋਂ ਸਮਾਜਿਕ ਰਿਵਾਜ ਤੇ ਵਿਹਾਰ ਬਣਾ ਰੱਖਿਆ ਹੈ।

ਇਸ ਤੋਂ ਅਗੇ ਇਹ ਵੀ ਇਕ ਰੀਤ ਹੀ ਬਣ ਗਈ ਹੈ ਕਿ ਔਰਤ ਜਦੋਂ ਤੱਕ ਪੁੱਤ ਪੈਦਾ ਕਰੇ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਤਾਂ ਰੱਬ ਦੀ ਦਾਤ ਹੈ। ਇਸ 'ਤੇ ਬੰਦਾ ਖੁਸ਼ ਹੁੰਦਾ ਹੈ। ਜੇ ਰੱਬ ਦੀ ਰਜ਼ਾ ਨਾਲ ਕੰਨਿਆ ਆ ਜਾਵੇ ਤਾਂ ਸਾਰੇ ਟੱਬਰ ਨੂੰ ਡੇਂਗੁ ਬੁਖਾਰ ਵਾਂਗ ਕਾਂਬਾ ਛਿੜ ਜਾਂਦਾ ਹੈ। ਜਿਸ ਦਾ ਇਲਾਜ ਸਾਡੇ ਬਜ਼ੁਰਗ ਤਾਂ ਜੰਮਦਿਆਂ ਹੀ ਕੁੜੀਆਂ ਨੂੰ

ਮਾਰ ਕੇ ਕਰਦੇ ਰਹੇ ਹਨ। ਪਰ ਹੁਣ ਅਸੀਂ ਚੰਦ ਤੱਕ ਪ੍ਰਸੌ ਹੋਏ ਮਾਨਸ ਹੋਰ ਵੀ ਸਿਆਣੇ ਹੋ ਗਏ ਹਾਂ। ਇਸ ਲਈ ਕੁੜੀ ਦੇ ਕੰਨਿਆ ਸਰੂਪ ਧਾਰਨ ਤੋਂ ਪਹਿਲਾਂ ਹੀ ਭਰੂਣ ਹੱਤਿਆ ਜਿਹੀ ਕਾਰਵਾਈ ਵਰਗਾ ਸਾਇੰਸੀ ਯੁੱਗ ਦਾ ਜਲਵਾ ਕਰ ਲੈਂਦੇ ਹਾਂ। ਇਸ ਤਰ੍ਹਾਂ ਭਰੂਣ ਹੱਤਿਆ ਹੁਣ ਸਾਡੇ ਸਮਾਜ ਲਈ ਰਾਮ ਬਾਣ ਵਰਗੀ ਅਖੋਤੀ ਲਾਈਫ ਸੇਵਿੰਗ ਦਵਾ-ਦਾਰੂ ਬਣ ਚੁੱਕੀ ਹੈ।

ਸੋ ਬਾਬਾ ਨਾਨਕ ਤੇ ਗੁਰੂਆਂ ਪੀਰਾਂ ਦੀ ਧਾਰਮਿਕ ਤੇ ਸਮਾਜਿਕ ਸੰਬਾ ਸਾਡੇ ਲਈ ਹੁਣ ਕੋਈ ਜ਼ਿਆਦਾ ਅਹਿਮੀਅਤ ਨਹੀਂ ਰਖਦੀ। ਅਸੀਂ ਆਪਣੇ ਪਦਾਰਥਵਾਦੀ ਤੇ ਪ੍ਰਗਤੀਵਾਦੀ ਸਮਾਜ ਵਿਚ ਪਹਿਲੇ ਸਮੇਂ ਦੇ ਰਾਜੇ, ਮਹਾਰਾਜੇ ਤੇ ਜਗੀਰਦਾਰਾਂ ਨਾਲੋਂ ਕਿਹੜੀ ਗੱਲੋਂ ਘੱਟ ਹਾਂ? ਸੋ ਅਸੀਂ ਵੀ ਉਨ੍ਹਾਂ ਵਾਂਗ ਠਾਠ-ਬਾਠ ਤੇ ਐਸੋ-ਇਸ਼ਰਤ ਦੇ ਰੰਗ-ਰਾਗ ਕਿਉਂ ਨਾ ਮਾਣੀਏ? ਅਸੀਂ ਵੀ ਜਨਨੀ ਜਾਤ ਨੂੰ ਆਪਣੇ ਪੈਰ ਦੀ ਜੁੱਤੀ ਕਿਉਂ ਨਾ ਸਮਝੀਏ?

ਪਰ ਸੋਚਣ-ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਜਨਨੀ ਭਗਤਾਂ ਤੇ ਸੂਰਬੀਰਾਂ ਦੀ ਜਨਮਦਾਤੀ ਹੈ। ਨਾਰੀ ਕਿਸੇ ਵੀ ਸਮਾਜ ਦੀ ਪਹਿਲੀ ਸਿਰਜਕ ਹੈ। ਇਸ ਲਈ ਹੀ ਤਾਂ ਨੈਪੋਲੀਅਨ ਬੋਨਪਰਟ ਵਰਗੇ ਸੰਸਾਰ ਦੇ ਮਹਾਨ ਜ਼ਰੂਰੀ ਨੇ ਕਿਹਾ ਸੀ ਕਿ ਜਿਹੜੇ ਹੱਥ ਢੂਲ ਢੂਲਾਉਂਦੇ ਹਨ। ਉਹ ਹੱਥ ਹੀ ਕੌਮਾਂ ਨੂੰ ਸਿਰਜਦੇ ਹਨ।

ਸਦੀਆਂ ਤੋਂ ਇਹ ਵੀ ਸਮਾਜਿਕ ਚਲਣ ਰਿਹਾ ਹੈ ਕਿ ਪੁੱਤ੍ਰਾਂ ਨਾਲੋਂ ਧੀ-ਧਿਆਣੀਆਂ ਕਿਤੇ ਵੱਧ ਮਾਪਿਆਂ ਦੀਆਂ ਸ਼ੁੱਭਚਿੰਤਕ ਹੁੰਦੀਆਂ ਹਨ। ਸਾਡੇ ਸਮਾਜ ਦੇ ਇਸ ਚਲਣ ਨੂੰ ਲੋਕ ਗੀਤ ਵਿਚ ਇਉਂ ਵਰਨਣ ਕੀਤਾ ਹੈ। “ਪੁੱਤ ਤਾਂ ਵੰਡਾਉਣ ਜਾਇਦਾਦਾਂ ਤੇ ਧੀਆਂ ਵੰਡਾਉਦੀਆਂ ਮਾਪਿਆਂ ਦੇ ਦੁੱਖ।” ਪੁੱਤ ਤਾਂ ਮਾ-ਪਿਓਨੂੰ ਕਤਲ ਕਰਦੇ ਸੁਣੇ ਹਨ, ਪਰ ਕਦੇ ਕਿਸੇ ਧੀ ਨੇ ਆਪਣੇ ਮਾ-ਪਿਓ ਨੂੰ ਮਾਰਿਆ ਹੋਵੇ ਇਹ ਕਦੇ ਨਹੀਂ ਸੁਣਿਆ।

ਐਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਮਾਰਨ ਤੋਂ ਪਹਿਲਾਂ ਆਪਣੇ ਬਾਪ ਸ਼ਾਹਜਹਾਨ ਨੂੰ ਸਾਰੀ ਉਮਰ ਬੰਦੀ ਬਣਾ ਕੇ ਰੱਖਿਆ। ਉਦੋਂ ਸ਼ਾਹਜਹਾਨ ਦਾ ਇਕੋ-ਇਕ ਸਹਾਰਾ ਉਸ ਦੀਆਂ ਧੀਆਂ ਰੌਸ਼ਨ ਆਰਾ ਤੇ ਜਹਾਨ ਆਰਾ ਹੀ ਬਣੀਆਂ ਸਨ। ਇਸ ਤਰ੍ਹਾਂ ਹੀ ਜਦੋਂ ਪਟਿਆਲੇ ਦੇ ਮਹਾਰਾਜਾ ਸਾਹਿਬ ਸਿੰਘ 'ਤੇ ਕਟਕ ਚੜ੍ਹਿਆ ਤੇ ਰਾਜ ਭਾਗ ਗਵਾਉਣ ਦੀ ਸਬਿਤੀ ਬਣ ਗਈ ਤਾਂ ਉਸ ਸਮੇਂ ਉਸ ਦੀ ਭੈਣ ਬੀਬੀ ਸਾਹਿਬ ਕੌਰ ਹੀ ਸੀ। ਜੋ ਕਿ ਖੁਦ ਜੰਗ ਦੇ ਮੈਦਾਨ ਵਿਚ ਉਤਰੀ ਤੇ ਉਸ ਨੇ ਆਪਣੇ ਭਰਾ ਦਾ ਰਾਜ ਭਾਗ ਬਚਾਇਆ।

ਇਸ ਸਬੰਧੀ ਅਸੀਂ ਇਹ ਸਭ ਕੁੱਝ ਤੇ ਹੋਰ ਵੀ ਬਹੁਤ ਕੁੱਝ ਆਪਣੇ ਘਰ ਤੋਂ ਲੈ ਕੇ ਦੇਸ਼ ਦੀ ਤਵਾਰੀਖ ਤੱਕ ਜਾਣਦੇ ਹਾਂ। ਪਰ ਜਦੋਂ ਕੁੜੀਆਂ ਦੀ ਇੱਜ਼ਤ ਕਰਨ ਦੀ ਬਜਾਏ ਬੇ ਕਦਰੀ ਦਾ ਮੌਕਾ ਆਉਂਦਾ ਹੈ ਤਾਂ ਅਸੀਂ ‘ਮਗਰ ਸ਼ਰਮ ਹਮ ਕੋ ਨਹੀਂ ਆਤੀ,’ ਅਨੁਸਾਰ ਬੜੇ ਬੇਕਿਰਕ ਹੋ ਜਾਂਦੇ ਹਾਂ। ਪਰ ਕੀ ਕਦੇ ਆਪਣੇ ਇਸ ਮਾੜੇ ਸਮਾਜਿਕ ਵਰਤਾਰੇ ਲਈ ਆਦਮੀ

ਪ੍ਰਧਾਨ ਸਮਾਜ ਨੂੰ ਕਦੇ ਸ਼ਰਮ ਆਏਗੀ ਵੀ ਕਿ ਨਹੀਂ? ਉਸ ਤੋਂ ਵੀ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਸ਼ਰਮ ਆਉਣ ਦੀ ਗੱਲ ਤਾਂ ਢੂਰ ਰਹੀ।

ਅੱਜ ਕੌਮ ਇਸ ਸਬੰਧ ਵਿਚ ਨਿਰਸੰਦੇਹ ਨਿਰ-ਉਤਰ ਹੈ ਕਿ ਕੀ ਕਦੇ ਸਾਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਵੀ ਹੋਵੇਗਾ ਜਾਂ ਨਹੀਂ? ਇਸ ਪੱਖੋਂ ਸਮੁੱਚੀ ਕੌਮ ਭੰਬਲਭੂਸੇ ਪਈ ਹੋਈ ਹੈ ਕਿ ਕੀ ਅਸੀਂ ਕਦੇ ਅਕਲ-ਹੋਸ਼ ਦੀ ਦਵਾਈ ਕਰ ਸਕਾਂਗੇ? ਕੀ ਅਸੀਂ ਨਾਰੀ ਸਮਾਜ ਦੀ ਠੀਕ ਅਨੁਪਾਤ ਬਾਝੇ ਕੁਦਰਤ ਦੀ ਕਰੋਪੀ ਸਹੇਤ ਕੇ ਅਣਿਆਈ ਮੌਤ ਮਰਦੇ ਰਹਾਂਗੇ? ਬੌਢੀ ਹੈ ਰੱਬਾ! ਸਾਨੂੰ ਕੋਈ ਚੂੰਢੀ ਭਰ ਅਕਲ ਦਾ ਦਾਨ ਬਖਸ਼ ਕਿਉਂਕਿ ਤੇਰਾ ਹੀ ਓਟ ਆਸਰਾ ਹੈ।



## ਕੌਮੀ ਆਚਰਣ ਇਕ ਟੇਢੀ ਖੀਰ



ਆਦਮੀ ਦੇ ਜੀਵਨ ਵਿੱਚ ਸਦਾਚਾਰ ਤੇ ਸ਼ਿਸ਼ਟਾਚਾਰ ਉਸਦੇ ਆਚਰਣ ਨੂੰ ਨਿਰਧਾਰਤ ਕਰਦਾ ਹੈ। ਸਮੁੱਚੇ ਤੌਰ 'ਤੇ ਸਾਡਾ ਆਚਰਣ ਹੀ ਕੌਮੀ ਇਖਲਾਕ ਬਣਦਾ ਹੈ। ਕੌਮੀ ਇਖਲਾਕ ਭਾਵ ਰਾਸ਼ਟਰੀ ਚਰਿਤਰ ਸਦਕਾ ਕੌਮਾਂ ਮਹਾਨ ਕਹਾਉਂਦੀਆਂ ਹਨ ਅਤੇ ਕੌਮੀ ਜਜਬੇ ਤੇ ਗੁਣਾਂ ਤੋਂ ਰਹਿਤ ਕੌਮਾਂ ਬਦਨਾਮ ਵੀ ਹੁੰਦੀਆਂ ਹਨ। ਭਾਰਤਵਾਸੀਆਂ ਦੇ ਜੀਵਨ ਦੀ ਇਹ ਵੱਡੀ ਵਿਡੰਬਣਾ ਭਰਪੂਰ ਤ੍ਰਾਸਦੀ ਰਹੀ ਹੈ ਕਿ ਸਾਡੀ ਮਹਾਨ ਸਭਿਆਤਾ ਤੇ ਸੰਸਕ੍ਰਿਤੀ ਦੇ ਬਾਵਜੂਦ ਵੀ ਅਸੀਂ ਕੁਲ ਮਿਲਾ ਕੇ 'ਕੌਮੀ ਇਖਲਾਕ' ਦੇ ਪੱਖਾਂ ਉਣੋ-ਬੋਣੇ ਹੀ ਰਹੇ ਹਾਂ। ਖਾਸ ਤੌਰ 'ਤੇ ਸੰਨ 1947 ਤੋਂ ਜਦੋਂ ਤੋਂ ਕਿ ਅਸੀਂ ਰਾਜਸਤਾਂ ਦੇ ਅਨੰਦਮਈ ਨਸੇਦਾ ਖੁਮਾਰ ਮਾਨਣ ਲਗੇ ਹਾਂ। ਉਦੋਂ ਤੋਂ ਹੀ ਅਸੀਂ 'ਆਚਰਣ ਨਾਮ ਦੀ ਅਤਿਅੰਤ ਇਨਸਾਨੀ ਜੀਵਨ ਦੀ ਸ਼ਕਤੀਸ਼ਾਲੀ ਅਧਾਰਿਸ਼ਿਲਾ' ਨੂੰ ਵਿਸਾਰ ਚੁਕੇ ਹਾਂ।

ਕੌਮੀ ਆਚਰਣ ਅਰਥਾਤ ਨੈਸ਼ਨਲ ਚਰਿਤਰ ਸਾਡੇ ਲਈ 'ਸੋਨੇ ਦੀ ਚਿੜੀ' ਵਾਂਗ ਮਿਥਿਹਾਸਕ ਹੀ ਬਣ ਕੇ ਰਹਿ ਗਿਆ ਹੈ। ਸਾਡੇ ਤੋਂ ਪਹਿਲਾਂ ਹੋ ਚੁੱਕੀ ਪੀੜ੍ਹੀ ਦੇ ਅਜਾਦੀ ਦੇ ਪ੍ਰਵਾਨੇ ਦੇਸ਼ ਪ੍ਰਸਤਾਂ ਦੇ ਇਕ ਨੁਮਾਇੰਦੇ; ਮੇਰੇ ਪਿਤਾ ਜੀ ਸ੍ਰੀ: ਅਜਸ਼ੇਰ ਸਿੰਘ ਸਿੱਧੂ ਹਮੇਸ਼ਾ ਕਿਹਾ ਕਰਦੇ ਸਨ ਕਿ ਅਜਾਦੀ ਮਿਲਣ ਤੋਂ ਬਾਅਦ ਅਸੀਂ ਸਮੂਹਿਕ ਰੂਪ ਵਿੱਚ ਸਦਾਚਾਰਕ ਤੇ ਇਖਲਾਕ ਨੂੰ ਬਿਲਕੁਲ ਹੀ ਅੱਖੋ-ਪ੍ਰੋਖੇ ਕਰ ਦਿੱਤਾ ਹੈ।

ਸ਼ਾਇਦ ਅਸੀਂ ਸਭ ਨੇ ਇਹ ਇਸ ਲਈ ਕੀਤਾ ਹੈ ਤਾਂ ਕਿ ਅਸੀਂ ਆਪਣੀ ਭਾਰਤ ਮਾਂ ਦਾ ਦੁਸ਼ਾਸ਼ਨ ਵਾਂਗ ਚੀਰ ਹਰਨ ਕਰ ਸਕੀਏ। ਮੇਰੇ ਮਾਂ ਬਾਪ ਮੈਨੂੰ ਸਾਰੀ ਉਮਰ ਖਾਸ ਤੌਰ 'ਤੇ ਮੇਰੇ ਪ੍ਰਸ਼ਾਸਨਿਕ ਜੀਵਨ ਸਮੇਂ ਕੌਮੀ ਆਚਰਣ ਤੇ ਕੌਮ ਦੀ ਤਾਮੀਰ ਦੀ ਅਹਿਮ ਜ਼ਰੂਰਤ

ਵੱਲ ਮੇਰਾ ਧਿਆਨ ਇਕ ਘੜਿਆਲ ਵਜਾਉਣ ਵਾਲੇ ਵਾਂਗੁੰ ਹਰ ਸਮੇਂ ਦਿਵਾਉਂਦੇ ਰਹੇ। ਨਮਨ ਹੈ! ਅਜਿਹੇ ਮਾਪਿਆਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਦੇਸ਼-ਪ੍ਰੇਮ ਤੇ ਕੌਮੀ ਆਚਰਣ ਦੇ ਨਿਰਮਾਣ ਦਾ ਸਬਕ ਦਿੰਦੇ ਹਨ।

ਬੇਸ਼ੱਕ ਸਮੇਂ-ਸਮੇਂ ਸਾਡੀ ਭਾਰਤ ਮਾਂ ਦੇ ਅਜਿਹੇ ਮਹਾਨ ਸਪੂਤ ਵੀ ਹੋਏ ਹਨ। ਜਿਨ੍ਹਾਂ ਨੇ ਕਿ ਆਪਣੀ ਦੇਸ਼ ਭਗਤੀ ਤੇ ਕੁਰਬਾਨੀ ਸਦਕਾ ਦੁਨੀਆਂ ਦੇ ਇਤਿਹਾਸ ਵਿੱਚ ਬੇਮਿਸਾਲ ਨਾਮ ਪੈਦਾ ਕੀਤਾ ਹੈ। ਪਰ ਬਾਕੀ ਲੱਖਾਂ-ਕਰੋੜਾਂ ਹਮਾਤੜ ਸਾਬਿਆਂ ਲਈ ਤਾਂ ਇਖਲਾਕ ਤੇ ਕੌਮੀ ਇਖਲਾਕ ਇਕ ਉਸ ਮਿਥਿਹਾਸਕ ਪੰਛੀ ‘ਹੁਮਾ’ ਵਾਂਗ ਹੀ ਹੈ। ਜਿਸ ਬਾਰੇ ਧਾਰਣਾ ਹੈ ਕਿ ਉਹ ਰਾਤ ਨੂੰ ਜਿਸ ਦੇ ਸਿਰ ਉਪਰ ਦੀ ਲੰਘ ਜਾਏ। ਉਹ ਬੱਸ ਬਾਦਸ਼ਾਹ ਬਣ ਜਾਂਦਾ ਹੈ। ਸੋ ਇਹ ਪੰਛੀ ਅੱਜ ਤੱਕ ਕਿਸੇ ਰਾਜੇ-ਮਹਾਰਾਜੇ ਨੇ ਵੀ ਨਹੀਂ ਵੇਖਿਆ।

ਪਰ ਜਦੋਂ ਕੋਈ ਰਾਤ ਨੂੰ ਆਪਣੇ ਆਲੂਣੇ ਤੋਂ ਭਟਕਿਆਂ ਪੰਛੀ ਜਦੋਂ ਸੁਤੇ ਲੋਕਾਂ ਦੇ ਸਿਰਾਂ ਤੋਂ ਫੜ-ਫੜਾਉਂਦਾ ਲੰਘਦਾ ਹੈ ਤਾਂ ਲੋਕਾਈ ਹਨੇਰੇ ਵਿੱਚ ਅੱਖਾਂ ਪਾੜ ਕੇ ਉਸਦੇ ਦੀਦਾਰੇ ਕਰਨਾ ਲੋਚਦੀ ਹੈ। ਇਸ ਤਰ੍ਹਾਂ ਅਸੀਂ ਸਾਰੇ ਕੌਮੀ ਇਖਲਾਕ ਦੇ ਧਾਰਨੀ ਬਣਨਾ ਤਾਂ ਚਿਤਵਦੇ ਹਾਂ। ਪਰ ਪ੍ਰੈਕਟੀਕਲ ਤੌਰ 'ਤੇ ਹਵਾ ਵਿੱਚ ਹੀ ਡਾਂਗਾ ਮਾਰਨ ਵਰਗੀ ਬੇਮਾਇਨਾ ਰਸਮੀ ਜਿਹੀ ਕਾਰਵਾਈ ਕਰਦੇ ਹਾਂ। ਇਸ ਲਈ ਹੀ ਤਾਂ ਸਦੀਆਂ ਤੋਂ ਅਸੀਂ ਆਦਮੀ ਤੋਂ ਇਨਸਾਨ ਨਹੀਂ ਬਣ ਸਕੇ। ਇਸ ਲਈ ਮਹਾਨ ਦਾਨਿਸ਼ਮੰਦ ਸ਼ਾਇਰ ਗਾਲਿਬ ਨੂੰ ਕਹਿਣਾ ਪਿਆ : ...ਬਸ ਕਿ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ, ਆਦਮੀ ਕੋ ਮੁਝੱਸਰ ਨਹੀਂ ਇਨਸਾਨ ਹੋਨਾ‘।

ਇਹ ਵੀ ਠੀਕ ਹੈ ਕਿ ਕਿਸੇ ਵੀ ਕੌਮ ਦੀ ਸੰਸਕ੍ਰਿਤੀ ਤੇ ਸਭਿਆਚਾਰ ਵਿੱਚ ਸਮੇਂ-ਸਮੇਂ ਤਬਦੀਲੀ ਹੋਣੀ ਲਜ਼ਮੀ ਹੁੰਦੀ ਹੈ। ਇਸ ਤਬਦੀਲੀ ਅਨੁਸਾਰ ਉਥੋਂ ਦੇ ਲੋਕਾਂ ਦਾ ਜੀਵਨ, ਰਹਿਣ-ਸਹਿਣ ਤੇ ਸਮਾਜਿਕ ਕਦਰਾਂ-ਕੀਮਤਾਂ ਬਦਲਦੀਆਂ ਰਹਿੰਦੀਆਂ ਹਨ। ਪਰ ਦੁਨੀਆਂ ਦੀਆਂ ਸ਼੍ਰੋਮਣੀ ਕੌਮਾਂ ਉਹ ਹੀ ਕਹਾਉਂਦੀਆਂ ਹਨ ਜੋ ਯੁਗੋ-ਯੁਗ ਬਦਲਦੇ ਹਾਲਾਤਾਂ ਤੇ ਉਨ੍ਹਾਂ ਦੇ ਪ੍ਰਭਾਵਾਂ ਦੇ ਬਾਵਜੂਦ ਵੀ ਆਪਣੀਆਂ ਮਹਾਨ ਸਮਾਜਿਕ ਤੇ ਧਾਰਮਕ ਪ੍ਰੰਪਰਾਵਾਂ ਤੇ ਕਦਰਾਂ-ਕੀਮਤਾਂ ਬਰਕਰਾਰ ਰਖਦੀਆਂ ਹਨ। ਪੰਜਾਬ ਦਾ ਸਭਿਆਚਾਰ ਸਾਡੇ ਗੁਰੂਆਂ ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦੀ ਸਾਡੀ ਸ਼ਾਨਾ-ਮੱਤੀ ਵਿਰਾਸਤ 'ਤੇ ਆਧਾਰਿਤ ਹੈ। ਸੰਨ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਜਿੱਥੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਉਥੇ ਇਸ ਦਾ ਸਾਂਝਾ ਸਭਿਆਚਾਰ ਵੀ ਵੰਡਿਆ ਗਿਆ।

ਇਸ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਜੋ ਭੋਤਿਕ ਤਰੱਕੀ ਹੋਈ। ਉਸ ਦੇ ਨਾਲ ਪਦਾਰਥਵਾਦੀ ਯੁਗ-ਪ੍ਰਧਾਨ ਹੋਇਆ ਹੈ। ਬਹੁ-ਪੱਖੀ ਵਿਕਾਸ ਦਾ ਜਿੱਥੇ ਸਮਾਜ ਨੂੰ ਆਰਥਿਕ ਫਾਇਦਾ ਹੋਇਆ। ਉਸ ਦੇ ਨਾਲ-ਨਾਲ ਖਾਸ ਤੌਰ 'ਤੇ ਸਨਾਤੀ ਵਿਕਾਸ ਦੇ ਸਦਕਾ ਸ਼ਹਿਰੀਕਰਣ ਦਾ ਵੀ ਵਿਸਥਾਰ ਹੋਇਆ ਅਤੇ ਪੇਂਡੂ ਸਮਾਜ ਦੇ ਸਭ ਤੋਂ ਤਕੜੀ

ਇਕਾਈ ਇਕ ਪ੍ਰੀਵਾਰ ਦਾ ਵੀ ਵਿਕੇਂਦਰੀਕਰਣ ਹੋਇਆ। ਜਿਸ ਕਾਰਣ ਸਾਡੇ ਪ੍ਰੀਵਾਰ ਜਿਹੀ ਮੁਢ-ਕਦੀਮੀ ਸੰਸਥਾ ਤਾਂ ਭੁਲੀ-ਵਿਸਰੀ ਪੁਰਾਣੀ ਕਹਾਣੀ ਵਾਂਗ ਹੀ ਬਣ ਗਈ ਹੈ।

ਛੋਟੇ ਪਰਿਵਾਰ ਜਿਸ ਵਿੱਚ ਕਿ ਸਿਰਫ਼ ਮਾਤਾ-ਪਿਤਾ ਤੇ ਬੱਚੇ ਹੀ ਸ਼ਾਮਲ ਹੁੰਦੇ ਹਨ। ਹੁਣ ਛੋਟੇ ਪ੍ਰੀਵਾਰ ਦੇ ਜੀਵਨ ਵਿੱਚ ਵੀ ਵੱਡੀ ਤਬਦੀਲੀ ਆਈ ਹੈ। ਇਹ ਤਬਦੀਲੀ ਇਹ ਹੈ ਕਿ ਰੋਟੀ-ਰੋਜ਼ੀ ਦੀ ਅਤੇ ਨੌਕਰੀਆਂ ਦੀ ਤਲਾਸ਼ ਵਿੱਚ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਤੋਂ ਦੂਰ ਜਾਣਾ ਪਿਆ। ਬੇਸ਼ਕ ਉਹ ਪਿੰਡਾਂ ਵਿੱਚ ਰਹਿੰਦੇ ਹੋਣ ਜਾਂ ਸ਼ਹਿਰਾਂ ਵਿੱਚ ਰਹਿੰਦੇ ਹੋਣ। ਪੜ੍ਹਾਈ ਦੇ ਸਮੇਂ ਬਚਪਨ ਵਿੱਚ ਅਤੇ ਨੌਕਰੀਆਂ ਦੀ ਖਾਤਰ ਜੁਆਨੀ ਵਿੱਚ ਹੀ ਆਪਣੇ ਮਾਤਾ-ਪਿਤਾ ਤੋਂ ਅਲੱਗ ਹੋ ਜਾਣ ਨਾਲ ਮਾਂ-ਬਧ ਵੱਲੋਂ ਬੱਚਿਆਂ ਨੂੰ ਅਤਿਅੰਤ ਲੋੜੀਂਦੀ ਸੇ ਧ ਮਿਲਣ ਦੀ ਗੱਲ ਇਕ ਸੁਪਨਾ ਬਣ ਕੇ ਰਹਿ ਗਈ ਹੈ।

ਇਸ ਲਈ ਪਦਾਰਥਵਾਦ ਦਾ ਕੌਮ ਨੂੰ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਉਹ ਇਹ ਹੈ ਕਿ ਪੈਸੇ ਦੀ ਦੌੜ ਵਿੱਚ ਸਮਾਜ ਦੇ ਆਦਰਸ਼ਾਂ ਤੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ 'ਤੇ ਅਧਾਰਿਤ ਆਚਰਣ ਨੂੰ ਬੜੀ ਵੱਡੀ ਢਾਹ ਲੱਗੀ ਹੈ। ਸਦਾਚਾਰਕ ਸਿਖਿਆ ਦੇ ਛ ਵਾਲੇ ਮਾਤਾ-ਪਿਤਾ, ਅਧਿਆਪਕ ਅਤੇ ਹੋਰ ਸਮਾਜ ਦੇ ਵਾਡਿਆਂ-ਵਡੇਰਿਆਂ ਦਾ ਜੋ ਸਨਮਾਨ 1950ਵਿਆਂ ਤੋਂ ਪਹਿਲਾਂ ਇਕ ਧਾਰਮਿਕ ਰਹੁ-ਰੀਤ ਵਾਂਗ ਹੁੰਦਾ ਸੀ। ਉਹ ਮੌਜੂਦਾ ਇਕ-ਦੋ ਪੀੜ੍ਹੀਆਂ ਦੇ ਸਮੇਂ ਵਿੱਚ ਇਕ ਰਸਮੀ ਜਿਹੀ ਕਾਰਵਾਈ ਬਣ ਗਿਆ। ਹੁਣ ਇਕੀਵੀਂ ਸਦੀ ਦੀ ਨਵੀਆਂ ਫਿਜ਼ਾਵਾਂ ਤੇ ਹਵਾਵਾਂ ਤਹਿਤ ਤਾਂ ਇਹ ਰਸਮੀ ਵਿਖਾਵਾ ਵੀ ਅਲੋਪ ਹੁੰਦਾ ਨਜ਼ਰ ਆਉਂਦਾ ਹੈ। ਸਗੋਂ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਇਨ੍ਹਾਂ ਸਮਾਜਿਕ ਕਦਰਾਂ-ਕੀਮਤਾਂ ਵਿੱਚ ਇੰਨੀ ਤਬਦੀਲੀ ਹੋ ਗਈ ਹੈ ਕਿ ਸਾਡੇ ਸਮਾਜ ਦੇ ਵਡੇਰੇ ਅਕਾਸ਼ ਸਿੱਤਤ ਨਾਲ ਇਸ ਦੁਖਦਾਇਕ ਤਬਦੀਲੀ ਨੂੰ ਮਹਿਸੂਸ ਕਰਦੇ ਹੋਏ ਕਹਿੰਦੇ ਹਨ ਕਿ ਹੁਣ ਤਾਂ 'ਜੰਮਣ ਵਾਲੇ ਵੀ ਪਛਤਾਉਂਦੇ ਹਨ ਕਿ ਉਨ੍ਹਾਂ ਨੇ ਕਿਹੋ ਜਿਹੀ ਨਸਲ ਨੂੰ ਜਨਮ ਦੇ ਦਿੱਤਾ ਹੈ।

ਬੈਰ ਇਸ ਸਾਰੇ ਵਰਤਾਰੇ ਲਈ ਅਜੋਕੀਆਂ ਪੀੜ੍ਹੀਆਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪਹਿਲਾਂ ਤਾਂ ਮਾਤਾ-ਪਿਤਾ ਤੇ ਫਿਰ ਅਧਿਆਪਕ ਆਪ ਖੁਦ ਪੰਜਾਬ ਦੀ ਵਡਸੂਲੀ ਸਭਿਆਤਾ ਤੇ ਸਭਿਆਚਾਰ ਦੀ ਵਿਰਸਤ ਤੋਂ ਕੋਰੇ ਅਤੇ ਸੱਖਣੇ ਹਨ। ਉਨ੍ਹਾਂ ਨੂੰ ਖੁਦ ਸਾਡੇ ਗੁਰੂਆਂ-ਪੀਰਾਂ ਤੇ ਸ਼ਹੀਦਾਂ ਮੁਰੀਦਾਂ ਦੇ ਜੀਵਨ ਫਲਸਫੇ ਤੇ ਸਿੱਖਿਆ ਦੀ ਪੂਰੀ ਜਾਣਕਾਰੀ ਤੇ ਸਮਝ ਹੀ ਨਹੀਂ ਹੈ। ਇਸ ਸੂਰਤ ਵਿੱਚ ਉਹ ਅੱਗੇ ਆਪਣੇ ਬੱਚਿਆਂ ਨੂੰ ਕੌਮ ਪ੍ਰਸ਼ਾਸ਼ ਤੇ ਦੇਸ਼ ਭਗਤੀ ਜਾਂ ਆਦਰਸ਼ ਕੌਮੀ ਕਦਰਾਂ ਕੀਮਤਾਂ ਬਾਰੇ ਦੱਸਣ ਵੀ ਤਾਂ ਕੀ ਦੱਸਣ?

ਆਜ਼ਾਦੀ ਦੇ 60 ਸਾਲ ਬਾਅਦ ਵੀ ਸਾਡੇ ਸਾਹਿਤ ਤੇ ਇਤਿਹਾਸ ਵਿੱਚ ਮੁਗਲ ਸਮਰਾਟਾਂ ਤੇ ਅੰਗਰੇਜ਼ ਗਵਰਨਰ-ਜਨਰਲਾਂ ਬਾਰੇ ਜਿਥੋਂ ਬੇਅੰਤ ਗਿਆਨ ਭਰਿਆ ਪਿਆ ਹੈ।

ਉਥੇ ਦੇਸ਼ ਤੇ ਧਰਮ ਦੀ ਰਖਿਆ ਖਾਤਰ ਆਪਣਾ ਸਭ ਕੁੱਝ ਨਿਛਾਵਰ ਕਰਨ ਵਾਲੇ ਦੇਸ਼ ਭਗਤ ਮਰਜ਼ੀਵੜਿਆਂ ਦਾ ਜ਼ਿਕਰ ਕਿਸੇ ਵਿਦਿਅਕ ਕੋਰਸ ਵਿੱਚ ਕਿਸੇ ਫੁੱਟ-ਨੋਟ ਵਾਂਗ ਨਾ-ਮਾਤਰ ਹੀ ਹੁੰਦਾ ਹੈ। ਜਿਹੇ ਜਿਹੇ ਸਾਡੇ ਵਿਦਿਅਕ ਕੋਰਸ ਹਨ, ਉਨ੍ਹਾਂ ਦੇ ਆਧਾਰ 'ਤੇ ਹੀ ਪੀੜ੍ਹੀ-ਦਰ-ਪੀੜ੍ਹੀ ਸਾਡੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਤਿਆਰੀ ਕਰਨੀ ਪੈਦੀ ਹੈ। ਅਖੀਰ ਨਤੀਜਾ ਇਹ ਨਿਕਲਦਾ ਹੈ ਕਿ ਅਸੀਂ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਆਪਣੇ ਦੇਸ਼-ਭਗਤਾਂ ਤੇ ਕੁਰਬਾਨੀ ਦੇ ਪੁੰਜਾਂ ਬਾਰੇ ਲੋੜੀਦੇ ਗਿਆਨ ਤੋਂ ਅਣ-ਭਿੱਜ ਹੀ ਰਹਿੰਦੇ ਹਾਂ। ਸਾਡੇ ਨਾਲੋਂ ਤਾਂ ਸਾਡੀਆਂ ਪਹਿਲੀਆਂ ਤਕਰੀਬਨ ਅਨਪੜ੍ਹ ਪੀੜ੍ਹੀਆਂ ਹੀ ਚੰਗੀਆਂ ਸਨ। ਜੋ ਕਿ ਗਿਆਨ ਪੱਖੋਂ ਤਾਂ ਨਾਂ ਸਹੀ ਪਰ ਜਜ਼ਬਾਤ ਤੇ ਵਿਸ਼ਵਾਸ ਦੇ ਪੱਖੋਂ ਕੌਮ ਦੇ ਰਹਿਬਰਾਂ, ਗੁਰੂਆਂ ਤੇ ਸ਼ਹੀਦਾਂ-ਮੁਰੀਦਾਂ ਦੇ ਕਿਤੇ ਨਜ਼ਦੀਕ ਸਨ।

ਇਸ ਲਈ ਹੀ ਉਨ੍ਹਾਂ ਵਿੱਚ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦਾ ਕੌਮੀ ਜਜ਼ਬਾ ਸਾਡੇ ਨਾਲੋਂ ਕਿਤੇ ਵਧ ਸੀ। ਸੂਰਤੇ ਹਾਲ ਸਪੱਸ਼ਟ ਜਿਹਾ ਬਿਆਨ ਕਰਦੀ ਲੱਗਦੀ ਹੈ ਕਿ ਬੇਸ਼ਕ ਅਸੀਂ ਸੰਨ 1947 ਤੋਂ ਆਜ਼ਾਦ ਹੋ ਗਏ ਹਾਂ। ਪਰ ਮਾਨਸਿਕ ਤੇ ਬੋਧਿਕ ਤੌਰ ਤੇ ਅਸੀਂ ਅਜੇ ਵੀ ਇਕ ਗੁਲਾਮ ਜਿਹੀ ਸੋਚ ਤੋਂ ਉਭਰ ਨਹੀਂ ਸਕੇ। ਅਸੀਂ ਆਪਣੀਆਂ ਉੱਚੀਆਂ-ਸੁੱਚੀਆਂ ਸਮਾਜਿਕ ਕਦਰਾਂ-ਕੀਮਤਾਂ ਤੋਂ ਇਲਾਵਾ ਆਪਣੇ ਵਿੱਚ ਦੇਸ਼-ਭਗਤੀ, ਦੇਸ਼-ਪ੍ਰੇਮ ਕੌਮੀ ਸਵੈਮਾਣ ਜਿਹੇ ਰਾਸ਼ਟਰਵਾਦੀ ਜਜ਼ਬੇ ਦੀ ਭਾਵਨਾ ਨਹੀਂ ਉਭਾਰ ਸਕੇ।

ਇਸ ਸਾਰੇ ਪਰਿਕਰਣ ਵਿੱਚ ਸਭ ਤੋਂ ਵੱਡਾ ਨੁਕਸਾਨ ਸਾਡੀ ਕੌਮ-ਪ੍ਰਸਤੀ ਅਤੇ ਸਾਡੇ ਕੌਮੀ-ਇਖਲਾਕ ਨੂੰ ਹੋਇਆ ਹੈ। ਜਿਸ ਲਈ ਕਿ ਸਭ ਤੋਂ ਵੱਧ ਕਸੂਰਵਾਰ ਸਾਨੂੰ ਜੀਵਨ-ਜਾਚ ਤੇ ਜੀਵਨ ਸੋਧ ਦੇਣ ਵਾਲੇ ਸਾਡੇ ਸਮਾਜ ਦੇ ਉਸਰਈਏ ਮਾਤਾ-ਪਿਤਾ, ਅਧਿਆਪਕ ਤੇ ਨੇਤਾ ਹਨ। ਇਨ੍ਹਾਂ ਤੋਂ ਬਾਦ ਕਸੂਰਵਾਰ; ਸਾਡਾ ਵਿਦਿਅਕ-ਢਾਂਚਾ ਹੈ ਜੋ ਕਿ ਇਸ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਸਾਡੀ ਵਿਦਿਅਕ-ਪ੍ਰਣਾਲੀ ਨੇ ਕੌਮੀ ਉਸਾਰੀ ਕਰਨ ਦੀ ਬਜਾਏ ਕੌਮ ਦੀ ਗਿਰਾਵਟੀ ਰਸਾਤਲ ਨੂੰ ਹੀ ਵਜਾਂ ਮਾਰੀਆਂ ਹਨ। ਇਸ ਪ੍ਰਸੰਗ ਵਿੱਚ ਇਹ ਜ਼ਿਕਰ ਕਰਨਾ ਯੋਗ ਹੋਵੇਗਾ ਕਿ ਕਿਸੇ ਸਮੇਂ ਮੁਲਾਜ਼ਮਤ ਸ਼ਾਨਾਮੱਤੀ ਹੁੰਦੀ ਸੀ ਅਤੇ ਮੁਲਾਜ਼ਮ ਵਰਗ ਮੁੱਖ ਤੌਰ 'ਤੇ ਆਪਣੇ ਦਫ਼ਤਰ ਤੇ ਔਹਦੇ ਦੀ ਸ਼ਾਨ ਬਰਕਰਾਰ ਰੱਖਣ ਲਈ ਕੰਮ ਕਰਦਾ ਸੀ।

ਅੱਜ ਉਹ ਅਧਿਕਾਰੀ ਤੇ ਕਰਮਚਾਰੀ ਵਰਗ ਸਮਾਜ ਦੇ ਹੋਰਨਾਂ ਧਨਵਾਨ ਵਰਗਾਂ ਵਾਂਗ ਸ਼ਾਨ ਦੀ ਥਾਂ ਆਪਣੇ ਅਹੁਦੇ ਨੂੰ ਦੁਕਾਨ ਬਣਾ ਕੇ ਵਰਤ ਰਿਹਾ ਹੈ। ਮੁਲਾਜ਼ਮਾਂ ਵਿੱਚ ਜੰਤਾ ਦੇ ਸੇਵਾਦਾਰ ਹੋਣ ਦਾ ਅੰਸ਼ ਘਟ ਗਿਆ ਹੈ ਅਤੇ ਸਰਮਾਏਦਾਰ ਹਾਕਮ ਹੋਣ ਦਾ ਅੰਸ਼ ਬਹੁਤ ਵਧ ਗਿਆ ਹੈ। ਜਿਸ ਦੇ ਨਤੀਜੇ ਵਜੋਂ ਬਾਬਾ ਨਾਨਕ ਵੱਲੋਂ ਕੌਮ ਦੇ ਆਗੂਆਂ ਸਬੰਧੀ ਕੀਤੇ ਫੁਰਮਾਨ; “ਰਾਜੇ ਸੀਂਹ ਮੁਕਦਮ ਕੁਤੇ” ਅਤੇ ਭਾਈ ਗੁਰਦਾਸ ਜੀ ਦੇ ਬਚਨ “ਉਲਟੀ ਵਾੜ ਖੇਤ ਕਉ ਖਾਈ” ਅੱਜ ਸੌ-ਫੀ ਸਦੀ ਸੱਚੇ ਸਿਧ ਹੋ ਰਹੇ ਹਨ।

ਹੁਣ ਜਰੂਰੀ ਇਹ ਗੱਲ ਕਿ ਕੀ ਅਸੀਂ ਅਜਿਹੇ ਭਿਆਨਕ ਦੇਸ਼ ਵਿਆਪੀ ਭ੍ਰਿਸਟਾਚਾਰ ਦੇ ਚਕਰਵਿਉ ਵਿੱਚੋਂ ਨਿਕਲ ਵੀ ਸਕਾਂਗੇ ਕਿ ਨਹੀਂ? ਅੱਗੇ ਸਿਤਾਮ ਇਹ ਹੈ ਕਿ ਅਜੋਕੀ ਸਾਈਂਸੀ ਤਰੰਕੀ ਦੇ ਅਜੋਕੇ ਕ੍ਰਿਸ਼ਮੇ ਇਲੈਕਟ੍ਰਾਨਿਕ ਮੀਡੀਆ ਤੇ ਪ੍ਰਿੰਟਿੰਗ ਮੀਡੀਆ ਨੇ ਨੈਤਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਸੁਰਜੀਤ ਕਰਨ ਦੀ ਬਜਾਏ ਸਦਾਚਾਰਿਕ ਜੀਵਨ ਤੇ ਆਚਾਰ-ਵਿਹਾਰ ਦੇ ਮੁਕਾਬਲੇ ਵਿਚ ਦੁਰਾਚਾਰ ਤੇ ਭ੍ਰਿਸਟਾਚਾਰ ਦੇ ਦਾਵਾਨਲ ਨੂੰ ਹੋਰ ਵੀ ਪ੍ਰਚੰਦ ਕੀਤਾ ਹੈ। ਜਿਸ ਦੇ ਨਤੀਜੇ ਵਜੋਂ ਸਿਸਟਾਚਾਰ ਦੀ ਥਾਂ ਭ੍ਰਿਸਟਾਚਾਰ ਅਤੇ ਦੇਸ਼-ਭਗਤੀ ਦੀ ਥਾਂ ਜੇਬ-ਭਗਤੀ ਨੇ ਲੈ ਲਈ ਹੈ।

ਕੀ ਸਾਡੀ ਕੌਮ ਇਸ ਕੌਮੀ ਤ੍ਰਾਸਦੀ ਦਾ ਅੰਮ੍ਰਿਤਅੰਜਣੀ-ਤੋੜ 'ਕੌਮੀ ਇਖਲਾਕ' ਅਪਣੇ ਵਿੱਚ ਪੈਦਾ ਕਰ ਸਕੇਗੀ? ਬੇਸ਼ਕ ਲੱਗਦਾ ਤਾਂ ਇਹ ਹੈ ਕਿ ਇਹ ਇਕ ਟੇਢੀ ਖੀਰ ਹੈ। ਕੌਮੀ ਇਖਲਾਕ ਪੈਦਾ ਕਰਨਾ ਟੇਢੀ ਖੀਰ ਵਾਂਗ ਕਿਉਂ ਹੈ ਅਤੇ ਟੇਢੀ ਖੀਰ ਕੀ ਹੁੰਦੀ ਹੈ? ਕਹਿੰਦੇ ਹਨ ਕਿ ਕਿਸੇ ਸੱਜਣ ਨੇ ਕਿਸੇ ਅੰਨ੍ਹੇ ਆਦਮੀ ਨੂੰ ਖੀਰ ਛਕਾਈ। ਅੰਨ੍ਹੇ ਨੂੰ ਖੀਰ ਬਹੁਤ ਸੁਆਦੀ ਲੱਗੀ। ਉਸ ਨੇ ਖੁਸ਼ ਹੋ ਕੇ ਪੁੰਡਿਆ ਕਿ ਜਜਮਾਨ ਇਹ ਖੀਰ ਕਿਹੋ ਜਿਹੀ ਹੁੰਦੀ ਹੈ, ਜਜਮਾਨ ਨੇ ਉਤਰ ਦਿੱਤਾ ਕਿ ਖੀਰ ਚਿੱਟੇ ਰੰਗ ਦੀ ਹੁੰਦੀ ਹੈ। ਫਿਰ ਅੰਨ੍ਹਾਂ ਪੁੱਛਣ ਲੱਗਾ ਕਿ ਚਿੱਟਾ ਰੰਗ ਕਿਹੋ ਜਿਹਾ ਹੁੰਦਾ ਹੈ? ਉਸ ਨੂੰ ਜੁਆਬ ਮਿਲਿਆ ਕਿ ਚਿੱਟਾ ਰੰਗ ਬਗਲੇ ਦੇ ਰੰਗ ਵਰਗਾ ਹੁੰਦਾ ਹੈ। ਅੰਨ੍ਹੇ ਅੱਗੋਂ ਫਿਰ ਸੁਆਲ ਕਰ ਦਿੱਤਾ ਕਿ ਬਗਲਾ ਕਿਹੋ ਜਿਹਾ ਹੁੰਦਾ ਹੈ? ਇਸ ਤੇ ਮੜਬਾਨ ਨੇ ਅੰਨ੍ਹੇ ਮਹਿਮਾਨ ਦੀ ਬੇਵਜ੍ਹਾ ਜਿਹੀ ਲੰਬੀ-ਚੌੜੀ ਪੁੱਛ ਗਿੱਛ ਤੋਂ ਬਚਣ ਲਈ ਅਪਣੇ ਹੱਥ ਤੇ ਉਗਲਾਂ ਨਾਲ ਬਗਲੇ ਦੀ ਚੁੰਝ ਤੇ ਸਿਰ ਜਿਹਾ ਬਣਾ ਕੇ ਉਸ ਉਤੇ ਅੰਨ੍ਹੇ ਦੇ ਹੱਥ ਫੇਰ ਕੇ ਦੱਸਿਆ ਕਿ ਬਗਲਾ ਇਹੋ ਜਿਹਾ ਵਿੰਗਾ-ਟੇਢਾ ਹੁੰਦਾ ਹੈ। ਇਸ 'ਤੇ ਅੰਨ੍ਹਾਂ ਬੜਾ ਖੁਸ਼ ਹੋਇਆ ਕਿ ਵਾਹ-ਬਈ ਵਾਹ! ਉਸ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਹੈ ਕਿ ਵਾਕਿਆ ਹੀ 'ਖੀਰ ਟੇਢੀ ਹੁੰਦੀ ਹੈ'।

ਅਜੋਕੇ ਹਾਲਾਤ ਵਿੱਚ ਕੌਮੀ ਇਖਲਾਕ ਤੇ ਉਚਿਆਂ-ਸੁਚਿਆਂ ਕਦਰਾਂ-ਕੀਮਤਾਂ ਦੀ ਗੱਲ ਕਰਨੀ ਅਤੇ ਸਮਾਜਿਕ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਸਾਡੇ ਲਈ ਉਸ ਅੰਨ੍ਹੇ ਦੀ ਟੇਢੀ ਖੀਰ ਵਰਗਾ ਮਸਲਾ ਬਣ ਗਿਆ ਹੈ। ਜਿਸ ਨੂੰ ਨਾ ਚਿੱਟੇ ਰੰਗ ਦਾ ਪਤਾ ਸੀ ਤੇ ਨਾ ਹੀ ਉਸ ਨੂੰ ਬਗਲੇ ਦਾ ਪਤਾ ਲਗਾ ਕਿ ਬਗਲਾ ਕਿਹੋ ਜਿਹਾ ਹੁੰਦਾ ਹੈ? ਖੀਰ ਸਬੰਧੀ ਵੀ ਉਸ ਨੂੰ ਪੁੱਠੀ ਗੱਲ ਹੀ ਸਮਝ ਆਈ ਉਹ ਇਹ ਕਿ ਖੀਰ ਬੜੀ ਟੇਢੀ ਹੁੰਦੀ ਹੈ। ਇਸ ਤਰ੍ਹਾਂ ਸਾਡੀ ਨਦਾਨੀ ਤੇ ਖਾਸ ਤੌਰ 'ਤੇ ਆਜ਼ਾਦੀ ਤੋਂ ਪਿਛੋਂ ਸ਼ੁਰੂ ਹੋਈ ਬੇਸਮਤੀ ਕਿ ਆਜ਼ਾਦੀ ਦਾ ਮਤਲਬ ਸਿਰਫ ਸਾਡੇ ਅਧਿਕਾਰ ਹੀ ਹਨ ਅਤੇ ਦੇਸ਼ ਪ੍ਰਤੀ ਸਾਡਾ ਕੋਈ ਜ਼ਿਆਦਾ ਫਰਜ਼ ਨਹੀਂ ਹੈ। ਸਾਡੇ ਲਈ ਕੌਮੀ ਤੌਰ ਤੇ ਬਹੁਤ ਹੀ ਘਾਤਕ ਸਿੱਧ ਹੋਈ ਹੈ।

ਇਸ ਲਈ ਅਸੀਂ ਇਹ ਵੀ ਸਮਝ ਲਿਆ ਕਿ ਫਰਜ਼ ਤਾਂ ਬੱਸ ਗੁਲਾਮਾਂ ਲਈ ਹੀ ਹੁੰਦੇ

ਹਨ। ਹੁਣ ਅਸੀਂ ਆਪਣੀ ਸੁਆਰਬੀ ਸੋਚ ਮੁਤਾਬਿਕ ਹੁਣ ਕੁੱਝ ਵੀ ਮਾੜੇ ਤੋਂ ਮਾੜਾ ਕਰਮ ਕਰਨ ਲਈ ਆਜ਼ਾਦ ਹਾਂ। ਸਾਡੀ ਇਹ ਗਲਤ ਤੇ ਆਪਾ ਮਾਰ੍ਹ ਧਾਰਣਾ ਸਾਡੀ ਸੁਆਰਬੀ ਕੌਮੀ ਸੋਚ ਸਾਡੇ ਕਿਰਦਾਰ ਦਾ ਆਧਾਰ ਬਣ ਗਈ ਹੈ। ਇਸ ਤਰ੍ਹਾਂ ਹੀ ਸਾਡੇ ਲਈ ਦੇਸ਼-ਪਿਆਰ, ਸਵੈਮਾਣ ਤੇ ਕੌਮੀ ਇਖਲਾਕ ਜਿਹੇ ਜਜਬੇ-ਜਜਬਾਤ ਵੀ ਇਕ ਟੇਢੀ ਖੀਰ ਹੀ ਬਣ ਕੇ ਰਹਿ ਗਏ ਹਨ। ਸ਼ਾਇਦ ਇਨ੍ਹਾਂ ਹਾਲਾਤਾਂ ਤੋਂ ਪ੍ਰੇਸ਼ਾਨ ਹੋ ਕੇ ਹੀ ਇਕ ਦਾਨਿਸ਼ਮੰਦ ਸ਼ਾਇਰ ਮਜ਼ਾਫ਼ ਲਖਨਵੀ ਨੇ ਕਿਹਾ ਸੀ ...ਬਹੁਤ ਮੁਸ਼ਕਿਲ ਹੈ ਜਸਾਨੇ ਕਾ ਸੰਵਰਨਾ ਤੇਰੀ ਜੁਲਫ਼ੋਂ ਕਾ ਯੇ ਪੇਚੋਖਮ ਨਹੀਂ ਹੈ।

ਪਰ ਇਸ ਪੱਥੋਂ ਨਾ-ਉਮੀਦ ਹੋਣ ਨਾਲ ਵੀ ਸਾਡਾ ਕੁੱਝ ਨਹੀਂ ਸੰਵਰਨਾ ਕਿਉਂਕਿ ਜੇ ਅਸੀਂ ਰਾਸ਼ਟਰਵਾਦੀ ਸੋਚ ਤੇ ਕੌਮੀ-ਇਖਲਾਕ ਜਿਹੇ ਜਜੂਰੀ ਤੇ ਅਹਿਮ ਜਜਬੇ ਨੂੰ ਆਪਣੀ ਸ਼ਖਸੀਅਤ ਵਿੱਚ ਨਾ ਉਭਾਰਿਆ ਤਾਂ ਸਾਡੇ ਵਿੱਚ ਕੌਮੀਅਤ ਦੀ ਭਾਵਨਾ ਦਾ ਪੂਰਨ ਸਤਿਆਨਾਸ ਹੋ ਜਾਵੇਗਾ। ਬਿਨਾਂ ਸ਼ੱਕ ਹੁਣ ਸਾਨੂੰ ਕੰਧ ਤੇ ਲਿਖੀ ਆਪਣੀ ਅਟਲੋ ਹੋਣੀ ਸਪਸ਼ਟ ਦਿਸ਼ਣ ਲੱਗ ਪਈ ਹੈ ਕਿ ਜੇ ਅਸੀਂ ਹੁਣ ਵੀ ਸਮਾਂ ਰਹਿੰਦੇ ਅਕਲ ਦੀ ਗਲ ਪਲੇ ਨਾ ਬੱਧੀ ਕਿ ਨਿੱਜ-ਸੁਆਰਥ ਨਾਲੋਂ ਦੇਸ਼-ਪ੍ਰੇਮ ਲੱਖਾਂ-ਕਰੋੜਾਂ ਦਰਜੇ ਉਪਰ ਹੁੰਦਾ ਹੈ। ਜੇ ਅਸੀਂ ਹੁਣ ਵੀ ਆਪਣੇ ਦੇਸ਼-ਵਿਰੋਧੀ ਸੁਆਰਬੀ ਸੋਚ ਦੇ ਘੋੜੇ ਭਜਾਉਣੇ ਬੰਦ ਨਾ ਕੀਤੇ ਤਾਂ ਰੱਬ ਖੈਰ ਕਰੇ ਗੁਲਾਮੀ ਦੇ ਮਾੜੇ ਦਿਨ ਫਿਰ ਢੂਰ ਨਹੀਂ; ਜਦੋਂ ਕਿ ਕੌਮ ਦਾ ਸਵਾ-ਸਤਿਆਨਾਸ ਹੋ ਜਾਵੇਗਾ।

ਬਹੁਤ ਸਮਾਂ ਪਹਿਲਾਂ ਮੁਹੰਮਦ ਇਕਬਾਲ ਨੇ ਸਾਡੀ ਆਜ਼ਾਦੀ ਨੂੰ ਇਸ ਤਰ੍ਹਾਂ ਦੇ ਸੰਭਾਵਿਤ ਦਰਪੇਸ਼ ਮਸਲਿਆਂ ਬਾਰੇ ਆਪਣਾ ਫਿਕਰ ਤੇ ਖਦਮਾ ਇਨ੍ਹਾਂ ਸ਼ਬਦਾਂ ਰਾਹੀਂ ਬੜਾ ਸਪਸ਼ਟ ਬਿਆਨ ਕੀਤਾ ਸੀ: ...ਪਹਿਲੇ ਤੋਂ ਗੁਲਾਮੀ ਕਾ ਗੁਮ ਬਾ, ਆਜ਼ਾਦ ਹੁਏ ਤੋਂ ਯੇ ਗੁਮ ਹੈ। ਹਰ ਸ਼ਾਖ ਪੇ ਉਲੂ ਕਾਬਿਜ਼ ਹੈ, ਅੰਜਾਮਿ ਗੁਲਸਿਤਾਂ ਕਿਆ ਹੋਗਾ।‘

ਇਸ ਬਦਹਾਲੀ ਤੇ ਬਰਬਾਦੀ ਦੇ ਸੰਭਾਵਿਤ ਆਲਮ ਦਾ ਅੰਮ੍ਰਿਤ ਅੰਜਣੀ ਹੱਲ ਇਹ ਹੈ ਕਿ ਸਾਡੇ ਆਜ਼ਾਦ ਮੁਲਕ ਤੇ ਕੌਮ ਦੀ ਦਿਨ-ਬ-ਦਿਨ ਹੋ ਰਹੀ ਬਹੁ-ਪੱਖੀ ਤੱਕੀ ਦਾ ਅਸਲੀ ਲਾਭ ਦੇਸ਼ ਦੇ ਹਰ ਨਾਗਰਿਕ ਤੱਕ ਪਹੁੰਚੇ। ਇਸ ਲਈ ਬੇਹੱਦ ਜਜੂਰੀ ਹੈ ਕਿ ਦੇ ਸ ਦਾ ਹਰ ਬਸ਼ਰ ਆਰਥਿਕ ਪੱਖ ਨਾਲੋਂ ਕਿਤੇ ਵੱਧ ਸਮਾਜਿਕ ਤੇ ਸਦਾਚਾਰਕ ਪੱਖੋਂ ਖੁਸ਼ਹਾਲੀ ਬੋੜੇ ਜਿਹੇ ਅਮੀਰ ਵਰਗ ਦੀ ਨਿੱਜੀ ਸੰਪਤੀ ਬਣ ਜਾਵੇਗੀ। ਜਿਸ ਦੇ ਕਿ ਨਤੀਜੇ ਕਦੇ ਵੀ ਚੰਗੇ ਨਹੀਂ ਹੋ ਸਕਦੇ। ਇਸ ਲਈ ਕੌਮੀ ਆਚਰਣ ਦੀ ਤਾਮੀਰ ਲਈ ਸਿਰਫ਼ ਤੇ ਸਿਰਫ਼ ਲੋੜ ਹੈ ਕਿ ...ਆਦਮੀ ਕੁਛ ਨਾ ਬਨੇ, ਸਾਹਿਬੇ ਕਿਰਦਾਰ ਬਨੇ। ਯਾਨਿ ਦੁਨੀਆਂ ਕੇ ਲੀਏ, ਜੀਨੇ ਕਾ ਮਿਆਰ ਬਨੇ।‘ ਰੱਬ ਖੈਰ ਕਰੇ ਜੇ ਅਸੀਂ ਇਸ ਤਰ੍ਹਾਂ ਦੇ ਕੌਮੀ ਇਖਲਾਕ ਦੇ ਧਾਰਣੀ ਹੋ ਜਾਈਏ ਤਾਂ ਕੌਮ ਦੀ ਚੜ੍ਹਦੀ ਕਲਾ ਤੇ ਖੁਸ਼ਹਾਲੀ ਨੂੰ ਸੱਤੋਂ-ਖੈਰਾਂ ਹਨ। ਰੱਬ ਖੈਰ ਮਿਹਰ

ਰਖੋ।



ਚਲ ਉੜ ਜਾ ਰੇ ਪੰਛੀ, ਦੇਸ ਹੂਆ ਬੇਗਾਨਾ

## ਜਿਨ੍ਹੇ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈ?



ਹੁਣ ਭਾਰਤ ਵਾਸੀਆਂ ਨੂੰ ਬੰਬਈ ਦੀ ਹੋਣੀ ਨੇ ਅੱਤਵਾਦ ਦਾ ਅਤਿ ਕਰੂਰ ਰੂਪ ਦਿਖਾ ਕੇ ਸਪੱਸ਼ਟ ਕਰ ਦਿਤਾ ਹੈ ਕਿ ਇਹ ਬੈਸੰਤਰ ਨਹੀਂ। ਸਗੋਂ ਦੇਸ਼ ਵਿਆਪੀ ਅੱਗ ਦਾ ਦਾਵਾਨਾਲ ਹੈ। ਸਾਨੂੰ ਕੌਮੀ ਤੌਰ 'ਤੇ 'ਦਿਨ ਲੰਘਾਉ ਤੇ ਡੰਗ ਟਪਾਉ' ਸੋਚ ਨੇ ਇਸ ਤਰ੍ਹਾਂ ਗਰੰਸਿਆ ਹੋਇਆ ਹੈ ਕਿ ਇਹ ਬੇਅਕਲੀ ਸਾਡੀ ਲੋਕ-ਸਿਆਣਪ (Folk Wisdom) ਹੀ ਬਣ ਕੇ ਰਹਿ ਗਈ ਹੈ ਕਿ ਜੇ ਅੱਗ ਗੁਆਢੀ ਦੇ ਘਰ ਲਗੀ ਹੈ ਤਾਂ ਇਸ ਨੂੰ ਲਛੇਦਾਰ ਬਿਆਨਬਾਜ਼ੀ ਨਾਲ ਬੈਸੰਤਰ ਕਿਹਾ ਜਾਵੇ। ਭਾਵ ਕੋਈ ਮਰੇ ਕੋਈ ਜੀਵੇ ਸੁਥਰਾ ਘੋੱਲ ਪਤਾਸੇ ਪੀਵੇ ਦੀ ਮਾੜੀ ਸਮਾਜਿਕ ਪ੍ਰਵਿਰਤੀ ਤਹਿਤ ਅਸੀਂ ਇਹ ਕਹਿਣ ਦੇ ਪੱਕੇ ਆਦੀ ਹੋ ਗਏ ਹਾਂ ਕਿ ਚੱਲ ਹੋਉ ਸਾਨੂੰ ਕੀ?

ਤਕਰੀਬਨ 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਦੇ ਸਮੇਂ ਦੇ ਗੁਲਾਮੀ ਦੇ ਹਾਲਾਤਾਂ ਵਿਚ ਸਮਾਜ ਦੇ ਰਹਿਬਰਾਂ ਦੇ ਕਿਰਦਾਰ ਬਾਰੇ 'ਰਾਜੇ ਸੀਂਹ ਮੁਕਦਮ ਕੁਝੇ' ਕਿਹਾ ਸੀ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਬਾਬੇ ਨਾਨਕ ਤੋਂ ਸੇਧਲੈ ਕੇ ਆਪਣੀ 'ਪਹਿਲੀ ਵਾਰ' ਵਿਚ ਕਿਹਾ ਸੀ ਕਿ 'ਕਲਿ ਆਈ ਕੁਝੇ ਮੁਹੀ, ਖਾਜੁ ਹੋਇਆ ਮੁਰਦਾਰ ਗੁਸਾਈਂ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ।' ਸਮਾਜ ਦਾ ਉਦੋਂ ਇਹ ਹਾਲ ਉਸ ਸਮੇਂ ਦੇ ਸ਼ਾਸਕਾਂ ਤੇ ਖਾਸ ਤੌਰ 'ਤੇ ਬਾਬਰ ਵਰਗੇ ਵਿਦੇਸ਼ੀ ਧਾੜਵੀਆਂ ਨੇ ਕੀਤਾ ਸੀ।

ਵਿਚਾਰਨ ਵਾਲੀ ਗੱਲ ਇਹ ਹੈ ਕਿ ਅਜ਼ਾਦ ਭਾਰਤ ਦੇ ਅਵਾਮ ਵੱਲੋਂ ਅਜਿਹੀ ਹੀ ਢੁਹਾਈ ਅੱਜ ਵੀ ਪਾਈ ਜਾ ਰਹੀ ਹੈ। ਇਹ ਭਾਵੇਂ ਪੰਜਾਬ ਦੇ ਬੀਤੇ ਸਮੇਂ ਵਿਚ ਅੱਤਵਾਦ

ਦੀ ਝ੍ਰਾਸਦੀ ਸੀ ਜਾਂ ਗੁਜਰਾਤ, ਰਾਜਸਥਾਨ, ਨਾਰਬ ਈਸਟ ਤੇ ਫਿਰ ਦਿੱਲੀ ਜਾਂ ਬੰਬਈ ਵਿਚ ਜੋ ਹੁੱਲੜਬਾਜ਼ੀ ਤੇ ਅੱਤੱਵਾਦੀ ਘਟਨਾਵਾਂ ਦਾ ਚੱਕਰ ਚਲਦਾ ਹੈ। ਉਸ ਸਭ ਕੁੱਝ ਨੂੰ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ‘ਹਮ ਨਾ ਸੁਧਰੇ ਹੈਂ ਨਾ ਸੁਧਰੇਗੇ।’ ਇਸ ਤੋਂ ਇਲਾਵਾ ਇਨ੍ਹਾਂ ਸਾਰੇ ਹਾਲਾਤਾਂ ਬਾਰੇ ਤਫਸੇ ਤੇ ਪੜ੍ਹੇਲੇ ਦਾ ਨਤੀਜਾ ਮੁੱਖ ਤੌਰ ’ਤੇ ਹਮੇਸ਼ਾਂ ਹੀ ਇਹ ਰਿਹਾ ਹੈ ਕਿ ਦੇਸ਼ ਤੇ ਕੌਮ ਦੀ ਇਸ ਬਦ-ਕਿਸਮਤੀ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਇਸ ਪੜ੍ਹੇਲੇ ਦੇ ਨਤੀਜੇ ਸਬੰਧੀ ਸਮੁੱਚੀ ਸੂਰਤੇ ਹਾਲ ਇਉਂ ਹੈ ਕਿ ਜਿਵੇਂ ਕੋਈ ਵੱਡੀ ਚੋਰੀ ਦੀ ਵਾਰਦਾਤ ਹੋ ਜਾਵੇ ਅਤੇ ਪੁਲਿਸ ਦੀ ਛਾਣਬੀਣ ਸਿਰਫ਼ ਇਸ ਨਤੀਜੇ ’ਤੇ ਹੀ ਪੁਹੰਚ ਸਕੇ ਕਿ ਇਹ ਕੰਮ ਕਿਸੇ ‘ਵੱਡੇ ਤੇ ਮਾਹਿਰ ਚੋਰ’ ਦਾ ਹੈ।


ਰਾਸ਼ਟਰ ਪੱਧਰ ’ਤੇ ਇਸ ਤਰ੍ਹਾਂ ਦੀ ਮਾਨਸਿਕਤਾ ਅਤੇ ਸੋਚ ਤਹਿਤ ਹੁਣ ਸਾਡਾ ਕਿਰਦਾਰ ਇੰਨਾ ਸੱਕੀ ਤੇ ਮੌਕਾ ਪ੍ਰਸਤ ਜਿਹਾ ਬਣ ਗਿਆ ਹੈ ਕਿ ਆਸੀਂ ਕਿਸੇ ਵੱਡੇ ਦੁਖਾਂਤ ਵਿਚੋਂ ਵੀ ਕੋਈ ਅੰਦਰੂਨੀ ਸੁਖ-ਲਾਭ ਦੀ ਪ੍ਰਾਪਤੀ ਭਾਲਦੇ ਨਜ਼ਰ ਆਉਂਦੇ ਹਾਂ। ਜਿਸ ਕਰਕੇ ਸਾਡੀਆਂ ਦੁਆਵਾਂ ਤੇ ਨੇਕ ਖਹਾਇਸ਼ਾਂ ਵੀ ਝੂਠੀ-ਤਸਲੀ ਤੇ ਝੂਠੇ ਲਾਰੇ ਜਿਹੇ ਬਣ ਗਏ ਹਨ। ਸਪਸ਼ਟ ਹੈ ਸਾਡੀਆਂ ਦੇਸ਼ ਪਿਆਰ ਦੀਆਂ ਅਰਦਾਸਾਂ-ਦੁਆਵਾਂ ਵਾਂਗ ਹੋ ਗਈਆਂ ਹਨ ... ਅਬ ਦੁਆ ਭੀ ਕਰੂੰ ਤੋਂ ਦਗਾ ਸੀ ਲਗੇ ਹੈ।‘

ਪਰ ਹੁਣ ਜਿਸ ਤਰ੍ਹਾਂ ਕੌਮ ਦੇ ਆਗੂਆਂ ਅਤੇ ਅਹੋਦੇਦਾਰਾਂ ਆਪਣੀ ਜ਼ਿੰਮੇਵਾਰੀ ਸਮਝਣ ਤੇ ਜੁਆਬ ਦੇਹ ਹੋਣ ਲਈ ਜੋ ਰਾਸ਼ਟਰੀ ਪੱਧਰ ’ਤੇ ਵਾਵੇਲਾ ਮੌਚਿਆ ਹੈ। ਉਹ ਚਿਰ ਸਮੇਂ ਤੋਂ ਆਵਾਮ ਦੀ ਮੰਗ ਤੇ ਜ਼ਰੂਰਤ ਰਹੀ ਹੈ। ਪਰ ਇਸ ਵਾਰ ਮਨੁਖੀ ਆਤਮਾ ਤੇ ਚੇਤਨਾ ਜ਼ਿਆਦਾ ਹੀ ਫੱਟੜ ਹੋਈ ਹੈ। ਹੋਵੇ ਵੀ ਕਿਉਂ ਨਾ? ਕੌਮ ਨੇ ਲੋਕਤੰਤਰ ਦੇ ਨਾਮ ’ਤੇ ਜਨ ਸਧਾਰਨ ਵਿਚੋਂ ਹੀ ਆਪਣੇ ਨੁਮਾਇੰਦੇ ਰਾਜਭਾਗ ਚਲਾਉਣ ਲਈ ਨੇਤਾ ਬਣਾਏ ਹਨ। ਉਨ੍ਹਾਂ ਲਈ ਬੇਇੰਤਹਾ ਸੁਖ-ਆਰਾਮ ਦੀ ਵਿਵਸਥਾ ਕੀਤੀ ਹੈ। ਪਰ ਜੇ ਇਸ ਦੇ ਬਾਵਜੂਦ ਕੌਮੀ ਦੁਖਾਂਤ ਵਿਚ ਸਪਸ਼ਟ ਤੌਰ ’ਤੇ ਉਨ੍ਹਾਂ ਦਾ ਕਿਰਦਾਰ ਇਹ ਦਿਸੇ ਕਿ ਜਿਵੇਂ ਉਹ ਅੱਤੱਵਾਦ ਦੇ ਹਮਲੇ ਨੂੰ ਦੋਸਤਾਨਾ ਮੈਚ ਸਮਝਦੇ ਹੋਏ ਨਜ਼ਾਰਾ ਲੈ ਰਹੇ ਹੋਣ। ਫੇਰ ਕੌਮ ਵੀ ਉਨ੍ਹਾਂ ਨੂੰ ਸੁੱਖ-ਸ਼ਾਂਤੀ ਨਾਲ ਕਿਵੇਂ ਸ਼ਾਨ ਤੇ ਮਾਣ ਭਰਪੂਰ ਅਹੁਦਿਆਂ ’ਤੇ ਡਟੇ ਰਹਿਣ ਦੇਵੇ?

ਪਰ ਕੀ ਇਹ ਇਕ ਨੇਤਾ ਦੀ ਦੂਜੇ ਨੇਤਾ ਨਾਲ ਤਬਦੀਲੀ ਕਿਸੇ ਸਥਾਈ ਹੱਲ ਦਾ ਸੂਚਕ ਹੈ? ਬੇਸ਼ਕ ਇਹ ਤਾਂ ਜ਼ਰੂਰ ਹੁੰਦਾ ਹੈ ਕਿ ਇਕ ਵਿਅਕਤੀ ਦੂਜੇ ਵਿਅਕਤੀ ਨਾਲੋਂ ਕਿਸੇ ਇੱਕ ਪਹਿਲੂ ਵਿਚ ਜ਼ਿਆਦਾ ਮਾਹਿਰ ਹੁੰਦਾ ਹੈ ਪਰ ਅਹਿਮ ਮਸਲਾ ਇਹ ਹੈ ਕਿ ਕੀ ਸਾਡਾ ਕੌਮੀ ਇਕਲਾਕ ਤੇ ਕਿਰਦਾਰ ਸਾਡੇ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦਾ ਪ੍ਰਤੀਕ ਹੈ ਕਿ ਨਹੀਂ? ਕੀ ਆਸੀਂ ਦੇਸ਼ ਦੀ ਖੁਸ਼ਹਾਲੀ ਤੇ ਬਚਹਾਲੀ ਦੋਵੇਂ ਸੂਰਤਾਂ ਵਿਚ ਆਪਣੇ ਨਿੱਜ ਅਤੇ ਪਾਰਟੀ ਹਿੱਤਾਂ ਤੋਂ ਉਪਰ ਉਠ ਕੇ ਰਾਸ਼ਟਰਵਾਦੀ ਸੋਚ ਦੇ ਧਾਰਨੀ ਹੋ ਸਕਦੇ ਹਾਂ? ਜੇ ਨਹੀਂ ਤਾਂ ਨੇਤਾ ਬਦਲਣ ਜਾਂ ਕਿਸੇ ਪਾਰਟੀ ਦੀ ਰਾਜਸੱਤਾ ਬਦਲਣ ਦੀ ਕਾਰਵਾਈ ਨਾ ਤਾਂ

ਪਹਿਲਾਂ ਕੋਈ ਜ਼ਿਆਦਾ ਕਾਰਗਾਰ ਸਿੱਧ ਹੋਈ ਹੈ ਅਤੇ ਨਾ ਹੀ ਅੱਗੇ ਰਾਮ ਰਾਜ ਜਿਹਾ ਕੋਈ ਕੌਮ ਦਾ ਸੁਪਨਾ ਪੂਰਾ ਹੁੰਦਾ ਨਜ਼ਰ ਆਉਂਦਾ ਹੈ। ਅਜਿਹੇ ਹਾਲਾਤਾਂ ਵਿਚ ਛਜਤ.ਤਵਕਗ ਝ.ਅ.ਪਕਠਕਾਵ ਵਜੋਂ ਹੀ ਕੀ ਕੁਝ ਸਮੇਂ ਲਈ ਪ੍ਰੈਸ਼ਿਡੈਟ ਰੂਲ ਕਾਰਗਾਰ ਸਿੱਧ ਨਹੀਂ ਹੋ ਸਕਦਾ ਹੈ? ਪਰ ਇਸ ਲਈ ਵੀ ਤਾਂ ਕੌਮ ਦੇ ਆਗੂਆਂ ਨੂੰ ਹੀ ਵਿਅਕਤੀ ਵਿਸ਼ੇਸ਼ ਦੇ ਹਿਤਾਂ ਤੋਂ ਕਿਤੇ ਉਪਰ ਉਠ ਕੇ ਰਾਸ਼ਟਰੀ ਹਿੱਤਾਂ ਵਿਚ ਫੈਸਲਾ ਲੈਣਾ ਹੋਵੇਗਾ। ਹੋਰ ਦੇਰ ਹੋਣ ਤੋਂ ਪਹਿਲਾਂ ਇਹ ਫੈਸਲਾ ਜ਼ਰੂਰੀ ਹੋਵੇਗਾ ਕਿਤੇ ਇਹ ਨਾ ਹੋਵੇ ਕਿ ...ਖੁਦ ਹੀ ਅਮਨ ਹੋ ਜਾਏ ਗਾ ਰਾਖ ਹੋਣੇ ਕੇ ਬਾਦ' ਵਰਗਾ ਕੋਈ ਕੁਦਰਤ ਦਾ ਭਾਣਾ ਵਰਤ ਜਾਵੇ ।

ਦੇਸ਼ ਤੇ ਕੌਮ ਦੇ ਨਿਰਮਾਣ ਵਿਚ ਹਰ ਭਾਰਤੀ ਨਾਗਰਿਕ ਵੀ ਉਨ੍ਹਾਂ ਹੀ ਜ਼ਿੰਮੇਵਾਰ ਹੈ, ਜਿੰਨਾ ਕਿ ਅਸੀਂ ਆਪਣੇ ਨੇਤਾ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮਝਦੇ ਹਾਂ। ਬੇਸ਼ਕ ਇਸ ਲਈ ਜਨ-ਸਧਾਰਨ ਨੂੰ ਹੱਕ ਹੈ ਕਿ ਉਹ ਆਪਣੇ ਆਗੂਆਂ ਦੀ ਜਵਾਬ ਤਲਬੀ ਕਰੇ। ਪਰ ਉਸ ਤੋਂ ਪਹਿਲਾਂ ਹਰ ਨਾਗਰਿਕ ਆਪਣੇ-ਆਪ ਨੂੰ ਵੀ ਪੁਛੋ ਕਿ ਉਸ ਦਾ ਆਪਣਾ ਚਰਿਤਰ ਕੀ ਹੈ ਤੇ ਉਸ ਵਿਚ ਦੇਸ਼ ਪ੍ਰੇਮ ਦਾ ਜਜਬਾ ਕਿੰਨਾ ਹੈ? ਕੀ ਸਾਡੀ ਜਨਤਾ ਨੈਸ਼ਨਲ ਕਰੈਕਟਰ, ਰਾਸ਼ਟਰੀ ਸੋਚ ਤੇ ਰਾਸ਼ਟਰੀ ਹਿੱਤਾਂ ਦੀ ਧਰਨੀ ਹੈ ਕਿਉਂਕਿ ਸਾਡਾ ਭਾਰਤ ਦੇਸ਼ ਸਾਡੀ 110 ਕਰੋੜ ਤੋਂ ਉਪਰ ਦੀ ਅਬਾਦੀ ਦੇ ਹਰ ਇਕ ਨਾਗਰਿਕ ਤੋਂ ਕੁਕ-ਪੁਕਾਰ ਕੇ ਪੁਛ ਰਿਹਾ ਹੈ ...ਜਿੰਨ੍ਹੇ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈ ਕਹਾਂ ਹੈ?



ਹਮ ਬੁਲਬੁਲੇ ਹੈਂ ਇਸ ਕੀ ਯੇ ਦੇਸ਼ ਹੈ ਹਮਾਰਾ?

## ਠਾਠਾਂ ਮਾਰਦਾ ਨਸੇ-ਪੱਤੇ ਦਾ ਸੱਤਵਾਂ ਦਰਿਆ



ਪੰਜ ਦਰਿਆਵਾਂ ਦੇ ਪੰਜ-ਆਬਾਂ ਦੇ ਨਾਮ ਨਾਲ ਜਾਣੀ ਜਾਂਦੀ ਧਰਤੀ ਪੰਜਾਬ ਵਿਚ ਹੁਣ ਸੱਤਵਾਂ ਦਰਿਆ ਠਾਠਾਂ ਮਾਰ ਰਿਹਾ ਹੈ। ਇਸ ਤੋਂ ਕੁੱਝ ਕੁ ਪਹਿਲਾਂ ਖੇਤੀਬਾੜੀ ਦੀ ਹਰੀ ਕ੍ਰਾਤੀ ਦੇ ਨਾਲ ਦੁੱਧ-ਦਰੀਂ ਦੀਆਂ ਲਹਿਰਾਂ-ਬਹਿਰਾਂ ਦੇ ਰੂਪ ਵਿਚ ਚਿੱਟੀ ਕ੍ਰਾਤੀ ਦਾ ਛੇਵਾਂ ਦਰਿਆ ਵਗਿਆ ਸੀ। ਇਹ ਗੱਲ ਵੱਖਰੀ ਹੈ ਕਿ ਪਹਿਲਾਂ ਸਾਥੋਂ ਕਾਦਰ ਦੀ ਬਖਸ਼ਿਸ਼ ਪੰਜ ਦਰਿਆਵਾਂ ਦੇ ਪਾਣੀ ਨਹੀਂ ਸਾਂਭੇ ਗਏ। ਫੇਰ ਛੇਵੇਂ ਦੁੱਧ ਦੇ ਦਰਿਆ ਨੂੰ ਅਸੀਂ ਸਾਂਭ ਨਹੀਂ ਸਕੇ।

ਅਫਸੋਸ ਦੀ ਗੱਲ ਇਹ ਹੈ ਕਿ ਬੇਸ਼ੱਕ ਸਮੁੱਚੇ ਤੌਰ 'ਤੇ ਇਸ ਦਾ ਸਾਨੂੰ ਨੁਕਸਾਨ ਤਾਂ ਬੇਅੰਤ ਹੋਇਆ ਹੈ। ਪਰ ਪਤਾ ਨਹੀਂ ਇਸ ਦਾ ਸਾਨੂੰ ਇੰਨਾ ਫਿਕਰ ਕਿਉਂ ਨਹੀਂ ਹੋਇਆ? ਇਹ ਸ਼ਾਇਦ ਇਸ ਲਈ ਹੈ ਕਿ ਸਾਡੀ ਸੋਚ ਤੇ ਸਾਡੀ ਜੀਵਨ ਸੈਲੀ ਬੜੀ ਸੁਆਰਬੀ ਤੇ ਅਪਣੇ ਆਪ 'ਤੇ ਹੀ ਕੇਂਦਰਿਤ ਹੋ ਕੇ ਰਹਿ ਗਈ ਹੈ। ਜਿਸ ਕਰਕੇ ਸਾਡੇ ਲੋੜੀਦੇ ਸਮੂਹਿਕ ਯਤਨਾਂ ਤੋਂ ਬਿਨਾਂ ਸਮੁੱਚੇ ਤੌਰ 'ਤੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਇਹ ਪਿਆ ਹੈ ਕਿ ਕਾਦਰ ਦੀ ਕੁਦਰਤ ਦੇ ਇਲਾਹੀ ਵਰਦਾਨਾਂ ਵਰਗੇ ਸਾਡੇ ਅੰਮ੍ਰਿਤ ਰੂਪੀ ਪਾਣੀਆਂ ਤੇ ਸੰਜੀਵਨੀ ਬੂਟੀ ਵਰਗੇ ਜੀਵਨਦਾਇਕ ਦੁੱਧ-ਦਰੀਂ ਤੇ ਲੱਸੀ ਦੇ ਸੋਮੇ ਅਜਾਈਂ ਹੀ ਸੁੱਕਦੇ-ਮੁੱਕਦੇ ਜਾ ਰਹੇ ਹਨ।

ਕੁਲ ਮਿਲਾ ਕੇ ਇਹ ਸਥਿਤੀ ਕੌਮ 'ਤੇ ਆਈ ਸਾਡ੍ਹੇਸਤੀ ਦੇ ਰੂਪ ਵਿਚ ਅੱਠ ਦਾ ਅੰਕੜਾ ਬਣ ਗਈ ਹੈ। ਜਿਸ ਦੇ ਸ਼ੁਰੂ ਤੇ ਅਖੀਰ ਦਾ ਪਤਾ ਨਹੀਂ ਲਗਦਾ ਹੈ ਕਿ ਇਹ ਕਿਸ ਬਿੰਦੂ 'ਤੇ ਸ਼ੁਰੂ ਹੋਇਆ ਤੇ ਇਹ ਕਿਥੋਂ ਕੁ ਜਾ ਕੇ ਮੁੱਕਦਾ ਹੈ? ਸਮਾਜਿਕ ਤੌਰ 'ਤੇ ਕਿਸੇ ਸ਼ਾਇਰ ਦੇ ਸ਼ਬਦਾਂ ਵਿਚ ਇਹ ਸਾਰਾ ਵਰਤਾਰਾ: ‘ਦਿਲ ਕੇ ਫਡੋਲੇ ਜਲ ਉਠੇ ਸੀਨੇ ਕੀ ਆਗ ਸੇ; ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ’ ਵਾਂਗ ਜਾਪਦਾ ਹੈ। ਇਸ ਘਰੇ

ਲੁ ਦਾਵਾਨਲ ਦਾ ਅੰਤ ਕੁੱਝ ਕੁ ਵਿਦਵਾਨਾਂ ਅਨੁਸਾਰ ਖੁਦ ਹੀ ਅਮਨ ਹੋ ਜਾਏਗਾ; ਰਾਖ ਹੋਨੇ ਕੇ ਬਾਦ ਹੋਣ ਵਰਗ ਦੱਸਿਆ ਜਾਂਦਾ ਹੈ ਜੋ ਕਿ ਪਰਲੋਕਾਰੀ ਹੋਣ ਕਰਕੇ ਕਿਸੇ ਸੂਰਤ ਵਿਚ ਵੀ ਕਿਸੇ ਨੂੰ ਵੀ ਚੰਗਾ ਨਹੀਂ ਲੱਗ ਸਕਦਾ।

ਪੁਰਾਣੀ ਪੀੜ੍ਹੀ ਦੇ ਸੂਝਵਾਨ ਲੋਕ ਦਸਦੇ ਹਨ ਕਿ ਸਾਡੀ ਕੌਮ ਅਜਾਦੀ ਤੋਂ ਬਾਅਦ ਅਜਾਦ ਫਿਜ਼ਾਵਾਂ ਦੇ ਬਲੇ ਮਾਣਦੀ ਹੋਈ ਆਪਣੇ ਕੌਮੀ ਫਰਜ਼ਾਂ ਨੂੰ ਅੱਖ-ਪ੍ਰੇਖੇ ਕਰਕੇ ਆਪਣੇ ਹੱਕਾਂ ਦੀ ਡੁਗਡੁਗੀ ਵਜਾਉਣ ਲੱਗ ਪਈ ਹੈ। ਹਰ ਕੋਈ ਸਾਡੇ ਬਜ਼ੁਰਗਾਂ ਵਾਲੋਂ ਅਜਾਦੀ ਪ੍ਰਾਪਤ ਕਰਨ ਲਈ ਕੀਤੇ ਤਿਆਗ ਤੇ ਕੁਰਬਾਨੀਆਂ ਦੀ ਭਾਵਨਾ ਨੂੰ ਭੁਲਾ ਕੇ ਆਪਣੇ ਸੁੱਖ-ਆਰਾਮ ਤੇ ਐਸੋ-ਇਸਰਤ ਦੇ ਸਾਧਨਾਂ ਦੀ ਪ੍ਰਾਪਤੀ ਲਈ ਥੋਹਾ-ਬਿੰਡੀ ਦੀ ਹੱਦ ਤਕ ਪਹੁੰਚ ਗਿਆ। ਇਸ ਤਰ੍ਹਾਂ ਸਮੁੱਚੀ ਕੌਮ; ਆਪਣੇ ਕੌਮੀ ਆਚਰਣ ਤੇ ਇਖਲਾਕ ਦੇ ਧੂਰੇ ਨੂੰ ਛੱਡ ਬੈਠੀ ਹੈ। ਫਿਰ ਇਸ ਖਾਨਜ਼ੰਗੀ ਜਿਹੀ ਆਪੋ-ਧਾਪੀ ਵਿਚ ਨਾ ਕੋਈ ਆਦਰਸ਼ ਰਹਿਬਰ ਰਿਹਾ ਹੈ ਤੇ ਨਾ ਹੀ ਕੌਮੀ ਸੇਧ ਵਜੋਂ ਕੌਮੀ ਏਕਤਾ ਤੇ ਦੇਸ਼ ਪ੍ਰੇਮ ਦੀ ਭਾਵਨਾ ਰਹੀ ਹੈ।

ਹੁਣ ਅਜਾਦੀ ਤੋਂ ਬਾਅਦ ਆਦਰਸ਼ ਮਾਰਗ ਦਰਸ਼ਨ ਦੀ ਅਣਹੋਂਦ ਵਿਚ ਸਾਡੇ ਸਾਹਮਣੇ ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਆਰਥਿਕ ਖੇਤਰਾਂ ਵਿਚ ਸਾਡੇ ਸਾਹਮਣੇ ਮਾੜੇ ਨਤੀਜੇ ਆ ਰਹੇ ਹਨ। ਆਰਥਿਕ ਤੌਰ 'ਤੇ ਬਾਹਰੀ ਪੱਧਰ 'ਤੇ ਖੁਸ਼ਹਾਲੀ ਤੇ ਤਰੱਕੀ ਦਾ ਆਲਮ ਤਾਂ ਜ਼ਰੂਰ ਦਿਸੁੱਦਾ ਹੈ। ਪਰ ਕੌਮੀ ਏਕਤਾ, ਦੇਸ਼-ਪਿਆਰ, ਅਸੂਲ ਪ੍ਰਸਤੀ, ਕੌਮੀ ਆਚਰਣ ਤੇ ਨਿਯਮਬੱਧਤਾ ਦੀ ਘਾਟ ਕਰਕੇ ਕੌਮ ਦੀ ਸਾਰੀ ਸੁੱਖ-ਸਮਰਿਧੀ 'ਖੂਹ ਦੀ ਮਿੱਟੀ ਖੂਹ ਨੇ ਖਾਈ' ਦੇ ਅਖਾਣ ਮੁਤਾਬਿਕ ਗੈਰ-ਸਮਾਜਿਕ ਤੇ ਭ੍ਰਿਸਟਾਚਾਰੀ ਦਾਵਾਨਲ ਦਾ ਖਾਜਾ ਬਣ ਰਹੀ ਹੈ।

ਇਸ ਦਾ ਸਭ ਤੋਂ ਵੱਡਾ ਖਿਮਿਆਜ਼ਾ ਸਾਡੀ ਅਜੋਕੀ ਨੌਜ਼ਾਨ ਪੀੜ੍ਹੀ ਭੁਗਤ ਰਹੀ ਹੈ। ਸਾਡਾ ਦੇਸ਼ ਖੇਤੀ ਪ੍ਰਧਾਨ ਹੋਣ ਕਰਕੇ ਆਜਾਦੀ ਤੋਂ ਬੋੜਾ ਸਮਾਂ ਬਾਅਦ ਤੱਕ ਵੀ ਖੇਤੀ ਨੂੰ ਸਭ ਤੋਂ ਉਤਮ ਕਿੱਤਾ ਮੰਨਦਾ ਸੀ। ਇਸ ਬਾਰੇ ਲੋਕ-ਸਿਆਣਪ ਉਤਮ ਖੇਤੀ, ਮਧਮ ਵਪਾਰ ਤੇ ਨਿਖਿੱਧ ਚਾਰੀ ਪ੍ਰਸਿੱਧ ਸੀ। ਅੱਜ ਇਹ ਲੋਕ ਸਿਆਣਪ ਪਿਛੇ ਲੁਕਿਆ ਆਦਰਸ਼ ਵਰਤਾਰਾ ਹੁਣ 180 ਡਿਗਰੀ ਉਲਟਾ ਹੋ ਗਿਆ ਹੈ। ਪਹਿਲਾਂ ਲੋਕ ਆਪ ਆਪਣੇ ਹੱਥੀਂ ਖੇਤੀ ਕਰਦੇ ਸਨ ਤੇ ਧੀ-ਪੁੱਤ੍ਰਾਂ ਨੂੰ ਵੀ ਖੇਤੀ ਕਰਨ ਲਈ ਪ੍ਰੇਰਦੇ ਸਨ। ਕੁੱਝ ਕੁ ਪਰਿਵਾਰ ਆਪਣੇ ਪੁੱਤ੍ਰਾਂ ਨੂੰ ਖਾਨਦਾਨੀ ਰਵਾਇਤ ਅਨੁਸਾਰ ਫੌਜ ਵਿਚ ਵੀ ਭੇਜਦੇ ਸਨ। ਪਰ ਤਕਰੀਬਨ ਸੰਨ 1970 ਤੋਂ ਬਾਅਦ ਨੌਕਰੀ-ਪੇਸ਼ੇ ਦੀ ਚੋਧਰ ਤੇ ਸੁੱਖ ਆਰਾਮ ਨੂੰ ਵੇਖਦੇ ਹੋਏ ਸਾਰੇ ਪੰਜਾਬੀ ਸਮਾਜ ਵਿਚ ਸਰਕਾਰੀ ਨੌਕਰੀ ਕਰਨ ਦੀ ਹੋੜ ਜਿਹੀ ਸ਼ੁਰੂ ਹੋ ਗਈ। ਜਿਸ ਕਰਕੇ ਇਕ ਪਾਸੇ ਤਾਂ ਹਰ ਕਿਸੇ ਵਾਲੋਂ ਸਰਕਾਰੀ ਨੌਕਰੀ ਦੀ ਮੰਗ ਤੇ ਦੂਜਾ ਵਧਦੀ ਆਬਾਦੀ ਨੇ ਸੂਰਤ ਹਾਲ ਇਕ ਅਨਾਰ ਸੌ ਬਿਮਾਰ ਵਾਲੀ ਬਣਾ ਦਿੱਤੀ।

ਇਥੋਂ ਤੱਕ ਕਿ ਹੁਣ ਤਾਂ ਸਰਕਾਰੀ ਅਦਾਰੇ ਖਾਲੀ ਆਸਾਮੀਆਂ ਭਰਨ ਦੀ ਜੁਅੱਡ ਤੇ ਸਮਰਥਾ ਹੀ ਗੁਆ ਬੈਠੇ ਹਨ ਕਿਉਂਕਿ ਪਿਛਲੇ ਕੁੱਝ ਸਾਲਾਂ ਵਿਚ ਖਾਲੀ ਆਸਾਮੀਆਂ ਭਰਨ ਦੀ ਕਵਾਇਦ ਅਤੇ ਆਸਾਮੀਆਂ ਦੀ ਭ੍ਰਿਸ਼ਟਾਚਾਰੀ ਨਿਲਮੀ ਨੇ ਸਾਡੀ ਸਭ ਦੀ ਤੋਬਾ-ਤੋਬ ਕਰਾ ਦਿੱਤੀ ਹੈ।

ਹੁਣ ਨੌਜ਼ਾਨ ਪੀੜ੍ਹੀ ਲਈ ਜਿੰਦਗੀ ਦਾ ਸਭ ਤੋਂ ਵੱਡਾ ਕੋਹੜ ਸਾਡੀ ਮੌਜੂਦਾ ਪੀੜ੍ਹੀ ਦਾ ਬੰਚਿਆਂ ਦੇ ਭਵਿੱਖ ਪ੍ਰਤੀ ਸਾਡੇ ਵਲੋਂ ਉਨ੍ਹਾਂ ਦੇ ਲਈ ਪੈਦਾ ਕੀਤੀਆਂ ਉਲੜਣਾ ਬਣ ਗਈਆਂ ਹਨ। ਉਹ ਕਰਨ ਵੀ ਤਾਂ ਕੀ ਕਰਨ? ਦੂਜੇ ਪਾਸੇ ਮਾਤਾ-ਪਿਤਾ ਤੇ ਅਧਿਆਪਕਾਂ ਦੀ ਸਾਡੀ ਹੁਣ ਵਾਲੀ ਪੀੜ੍ਹੀ ਨਾ ਤਾਂ ਨਵੀਂ ਵਿਗਿਆਨਕ ਤਕਨੀਕ ਸਬੰਧੀ ਉਨ੍ਹਾਂ ਨੂੰ ਕੋਈ ਸੇ ਧ ਦੇਣ ਜੋਗੀ ਹੈ। ਤੇ ਨਾ ਹੀ ਸਮਾਜ ਦੇ ਬਦਲਦੇ ਸਮਾਜਿਕ ਤੇ ਆਰਥਿਕ ਢਾਂਚੇ ਅਨੁਸਾਰ ਅਪਣੀ ਮਿਸਾਲ ਰਾਹੀਂ ਵਧੀਆ ਪ੍ਰੇਰਨਾ ਜਾਂ ਮਾਰਗ ਦਰਸ਼ਨ ਕਰ ਰਹੀ ਹੈ।

ਸੋ ਅੱਜ ਦਾ ਨੌਜ਼ਾਨ ਸੰਸਾਰ-ਸਮੁੰਦਰ ਵਿਚ ਫਸਿਆ ਹੋਇਆ ਹੈ ਉਹ ਸਮਾਜਿਕ ਜੀਵਨ ਦੇ ਗੰਧਲੇ ਸਾਗਰ ਦਾ ਤਾਰੂ ਨਾ ਹੋਣ ਕਰਕੇ ਢੁਬਕਣੀਏਂ ਹੱਥ-ਪੈਰ ਮਾਰ ਰਿਹਾ ਹੈ। ਉਸ ਨੂੰ ਇਜੇਹੀ ਦਿਸ਼ਾਹੀਣਤਾ ਦੀ ਹਾਲਤ ਵਿਚ ਉਸ ਦਾ ਕੋਈ ਵਾਲੀ-ਵਾਰਸ ਨਹੀਂ ਦਿਸਦਾ। ਇਸ ਸੂਰਤ ਵਿਚ ਉਹ ਆਪਣੇ ਮਾਤਾ-ਪਿਤਾ ਦੀ ਕਮਾਈ ਤੇ ਖਾਸ ਕਰ ਵਿਸ਼ਵ ਵਿਆਪੀ ਮਹਿੰਗਾਈ ਸਦਕਾ ਮਹਿੰਗੇ ਭਾਅ ਲੱਖਾਂ-ਕਰੋੜਾਂ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚੀਆਂ ਮਾਵਾਂ-ਵਰਗੀਆਂ ਜਸੀਨਾਂ ਨਾਲ ਨਵੇਂ-ਨਵੇਂ ਅਮੀਰ ਬਣੇ ਬਾਪ ਦੇ ਬੈਂਕ ਬੈਲੈਸ ਨੂੰ ਮਾਣਨ ਦੇ ਨਾਮ 'ਤੇ ਉਜਾੜ ਰਿਹਾ ਹੈ।

ਇਸ ਵਿਚ ਨੌਜ਼ਾਨ ਪੀੜ੍ਹੀ ਨਾਲੋਂ ਸਾਡੀ ਆਪਣੀ ਪੀੜ੍ਹੀ ਦਾ ਜ਼ਿਆਦਾ ਕਸੂਰ ਹੈ ਕਿ ਅਸੀਂ ਆਪਣੀ ਔਲਾਦ ਨੂੰ ਪਿਛਲੇ ਚਾਲੀ ਕੁ ਸਾਲਾਂ ਤੋਂ ਨਾ ਤਾਂ ਕੋਈ ਧਰਮੀ ਜਾਂ ਆਦਰਸ਼ ਕਦਰਾਂ-ਕੀਮਤਾਂ ਵਾਲਾ ਮਾਰਗ ਦਰਸ਼ਨ ਦੇ ਰਹੇ ਹਾਂ ਨਾ ਹੀ ਨੌਜ਼ਾਨ ਪੀੜ੍ਹੀ ਦੀ ਅਥਾਹ ਦਿਮਾਗੀ ਜਨ ਸ਼ਕਤੀ ਦਾ ਸਦਉਪਯੋਗ ਕਰ ਰਹੇ ਹਾਂ। ਕੌਮ ਦੇ ਚੰਗੇ ਭਵਿੱਖ ਲਈ ਸਾਡੇ ਦਮਗਾਜ਼ਿਆਂ ਤੇ ਨਾਅਰਿਆਂ ਦੇ ਬਾਵਜੂਦ ਵੀ ਕੌਮੀ ਭਾਵਨਾ ਤੇ ਕੌਮੀ ਆਚਰਣ ਦੀ ਗੱਲਬਾਤ ਤਾਂ ਬੀਤੀਆਂ ਸੀਆਂ ਤੇ ਸਮਿਆਂ ਦੀ ਬੁਝਾਰਤ ਬਣ ਗਈ ਹੈ।

ਸੋ ਅੱਜ ਦਾ ਦਿਸ਼ਾਹੀਣ ਤੇ ਭਮਤੌਰਿਆ ਜਿਹਾ ਨੌਜ਼ਾਨ ਵਰਗ ਜੇ ਆਪਣੇ ਵਡੇਰਿਆਂ ਤੇ ਮਾਤਾ-ਪਿਤਾ ਨੂੰ ਆਪ-ਮੁਹਾਰਾ ਜਿਹਾ ਹੋ ਕੇ ਆਪਣੇ ਚੰਗੇ-ਮਾਤ੍ਰੇ ਮਸਲਿਆਂ ਬਾਰੇ ਇਹ ਕਹਿੰਦਾ ਹੈ ਕਿ ਇਹ ਮੇਰੀ ਜਿੰਦਗੀ ਹੈ। ਇਸ ਵਿਚ ਕਿਸੇ ਨੂੰ ਵੀ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ ਤਾਂ ਇਸ ਵਿਚ ਸਾਨੂੰ ਕੋਈ ਅਲੋਕਾਰੀ ਤੇ ਹੈਰਾਨੀ ਵਾਲੀ ਗੱਲ ਨਹੀਂ ਦਿਸਣੀ ਚਾਹੀਦੀ। ਹਾਂ; ਜੇ ਸਾਨੂੰ ਉਸ ਦੀ ਇਹ ਗੱਲ ਬਰਖੁਰਦਾਰੀ ਦੇ ਤਕਾਜ਼ੇ ਤੋਂ ਬਾਹਰੀ ਲਗਦੀ ਹੈ ਤਾਂ ਸਾਨੂੰ ਆਪਣੇ ਆਪ ਤੋਂ ਹੀ ਪਹਿਲਾਂ ਇਹ ਪੁੱਛ ਲੈਣਾ ਚਾਹੀਦਾ ਹੈ। ਕੀ ਅਸੀਂ ਉਸ ਨੂੰ ਚੰਗੀ ਧਾਰਮਿਕ ਤੇ ਸਮਾਜਿਕ ਜੀਵਨ ਜਾਚ ਤੋਂ ਜਾਣੂੰ ਕਰਵਾਇਆ ਹੈ? ਕੀ ਅਸੀਂ

ਕਿਤੇ ਆਪਣੇ ਬੱਚਿਆਂ ਨੂੰ ਸਿਸਟਾਚਾਰ ਦੀ ਥਾਂ ਭ੍ਰਿਸਟਾਚਾਰ ਅਤੇ ਲੋਕ ਸੇਵਾ ਦੇ ਨਾਮ 'ਤੇ ਜੇ ਬ-ਸੇਵਾ ਜਿਹੇ ਲੋਟੂ-ਖਸੋਟੂ ਸ਼ੋਸ਼ਣ ਦੇ ਸਬਕ ਹੀ ਤਾਂ ਨਹੀਂ ਪੜ੍ਹਾਉਂਦੇ ਰਹੇ?

ਬੈਰ! ਅੱਜ ਸਾਡਾ ਸਾਰਾ ਸਮਾਜ ਬੱਚਿਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਨਸ਼ਾਖੇਰੀ ਦੀ ਇਲਤ ਬਾਰੇ ਮਹਾ-ਚਿੰਤਤ ਹੈ। ਇਸ ਸੰਦਰਭ ਵਿਚ ਜਿਕਰਯੋਗ ਹੈ ਕਿ ਅਸੀਂ ਪੱਛਮੀ ਸੱਭਿਆਤਾ ਵਾਲਿਆਂ ਤੋਂ ਉਨ੍ਹਾਂ ਦੀਆਂ ਕਾਮ-ਉਤੇਜਕ ਅਤੇ ਹੋਰ ਕਈ ਮਾੜੀਆਂ ਪ੍ਰਵਿਰਤੀਆਂ ਦੀ ਨਕਲ ਕਰਨੀ ਤਾਂ ਸਿੱਖ ਲਈ ਹੈ। ਪਰ ਉਨ੍ਹਾਂ ਦੀਆਂ ਖੂਬੀਆਂ ਜਿਵੇਂ ਕਿ ਰਾਸ਼ਟਰਵਾਦ ਦੀ ਭਾਵਨਾ, ਕੌਮੀ ਅਨੁਸਾਸ਼ਨ ਤੇ ਮਿਹਨਤ ਦੀ ਕਦਰ ਆਦਿ ਜਿਹੇ ਕਈ ਚੰਗੇ ਗੁਣ ਨਾ ਖੁਦ ਆਪਣੇ ਹੀ ਗੁਹਿਣ ਕੀਤੇ ਹਨ ਅਤੇ ਅੱਗੇ ਨਾ ਹੀ ਆਪਣੇ ਬੱਚਿਆਂ ਨੂੰ ਸਿਖਾਏ ਹਨ।

ਇਸ ਲਈ ਸਾਡੀ ਨਵੀਂ ਪੀੜ੍ਹੀ ਨੇ ਜੇ ਸਮੈਕ-ਹੈਰੋਇਨ ਤੇ ਹੋਰ ਲੱਖਾਂ ਰੁਪਈਆਂ ਦੇ ਭਾਅ ਗ੍ਰਾਮਾਂ-ਤੇਲਿਆਂ ਵਿਚ ਵਿਕਦੇ ਨਸੇ-ਪੱਤਿਆਂ ਦੇ ਆਤਮਧਾਤੀ ਖਜ਼ਾਨੇ ਹੁਣ ਪੱਛਮੀ ਸੱਭਿਆਚਾਰ ਵਿਚੋਂ ਆਪਣੀ ਸਮਾਜਿਕ ਤੇ ਆਰਥਿਕ ਬੇਚੈਨੀ ਨੂੰ ਦੂਰ ਕਰਨ ਦੇ ਬਦਲ ਵਜੋਂ ਲੱਭ ਲਈ ਹਨ ਤਾਂ ਸਾਡੀਆਂ ਅਜੋਕੀਆਂ ਵਡੇਰੀਆਂ ਪੀੜ੍ਹੀਆਂ ਨੂੰ ਆਪਣੇ ਅੰਦਰ ਹੀ ਝਾਤ ਮਾਰਨ ਅਤੇ ਆਪਣੇ ਕੌਮ ਪ੍ਰਤੀ ਸਹੀ ਫਰਜ਼ਾਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਜੇ ਅਸੀਂ ਇਸ ਸਬੰਧ ਵਿਚ ਕੋਈ ਲੋੜੀਦਾ ਉਪਾਅ ਫੌਗੀ ਤੌਰ 'ਤੇ ਨਹੀਂ ਕਰਦੇ ਤਾਂ ਸਾਡੇ ਕੋਲ ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ਵਰਗੀ ਮਨ ਪ੍ਰਚਾਉ ਸਮਝੌਤੀ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਦਿਸਦਾ।

ਸਾਡੇ ਨੌਜ਼ਾਨ ਬੱਚੇ ਅੱਜ ਲੱਖਾਂ ਰੁਪਏ ਨਹਿਆਂ ਅਤੇ ਵਿਖਾਵੇ ਦੀਆਂ ਫੈਲਸੂਫੀਆਂ ਕਰਕੇ ਧੂੰਏ ਵਾਂਗ ਉਡਾ ਰਹੇ ਹਨ। ਉਹ ਆਪਣੀਆਂ ਜੱਦੀ ਜ਼ਮੀਨਾਂ-ਜਾਇਦਦਾਂ ਦੀ ਧੂਫ ਬਣਾ ਕੇ ਸਮਾਜਿਕ ਬਦੀਆਂ ਦੇ ਦੈਤਾਂ ਦੀ ਆਰਤੀ ਉਤਾਰ ਰਹੇ ਹਨ। ਫਿਰ ਸਿਤਮ ਦੀ ਗੱਲ ਇਹ ਹੈ ਕਿ ਹੁਣ ਇਸ ਰਸਾਤਲ ਦੇ ਧੂਰ ਹੇਠਲੇ ਮੁਕਾਮ 'ਤੇ ਪਹੁੰਚੇ ਸਾਡੇ ਇਹ ਜੁਆਨ ਧੀ-ਪੁੱਤ ਕਿਸੇ ਨੇਕ ਕੰਮ ਜਾਂ ਰਸਤੇ ਬਾਰੇ ਕੋਈ ਸਲਾਹ ਜਾਂ ਗੱਲਬਾਤ ਸੁਣਣ ਲਈ ਵੀ ਤਿਆਰ ਨਹੀਂ।

ਬੱਸ ਖਾਓ-ਪੀਓ ਕਰੋ ਅਨੰਦ ਤੇ ਕੱਲ੍ਹ ਦੀ ਫਿਕਰ ਆਪੇ ਕਰੂ ਬਾਈ ਪਰਮਾਨੰਦ ਵਰਗੀ ਮਨੋ-ਸਮਝੌਤੀ ਤਹਿਤ ਉਹ ਨਸ਼ੇਈ-ਨਸ਼ੇੜੀ ਤੇ ਆਪਣੀ ਬਿਮਾਰ ਜਿਹੀ ਸੋਚ-ਸਮਝ ਅਨੁਸਾਰ ਉਨ੍ਹਾਂ ਨੂੰ ਦਰਪੇਸ਼ ਹਾਲਤਾਂ ਮੁਤਾਬਿਕ ਉਹ ਆਪਣੇ ਵੱਲੋਂ ਵਧੀਆ ਦਿਨ ਕਟੀ ਕਰ ਰਹੇ ਹਨ। ਭਵਿੱਖ ਵਿਚ ਉਨ੍ਹਾਂ ਦਾ ਆਪਣਾ ਤੇ ਅੱਗੇ ਉਨ੍ਹਾਂ ਦੀਆਂ ਆਉਣ ਵਾਲੀ ਪੀੜ੍ਹੀਆਂ ਦਾ ਕੀ ਹਸ਼ਰ ਹੋਊ? ਇਸ ਬਾਰੇ ਤਾਂ ਉਨ੍ਹਾਂ ਦੇ ਫਰਿਸ਼ਤਿਆਂ ਨੂੰ ਵੀ ਸ਼ਾਇਦ ਖਬਰ ਨਹੀਂ।

ਅਫਸੋਸ ਦੀ ਗੱਲ ਇਹ ਹੈ ਕਿ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪੱਖਾਂ ਅੱਜ ਸਾਡਾ ਸਮਾਜ ਗਿਰਾਵਟ ਦੀ ਰਸਾਤਲ ਤੱਕ ਪਹੁੰਚ ਚੁੱਕਾ ਹੈ। ਹੁਣ ਹਰ ਕੋਈ ਬੱਚਾ-ਬੁੱਢਾ

ਅਨੈਤਿਕਤਾ, ਸਮਾਜਿਕ ਭ੍ਰਿਸਟਾਚਾਰ ਤੇ ਆਰਬਿਕ ਸੋਸ਼ਣ ਦੇ ਪੱਖੋਂ ਮਹਿਸੂਸ ਕਰ ਰਿਹਾ ਹੈ ਕਿ ਹੁਣ ਪਾਣੀ ਸਿਰ ਤੋਂ ਉਪਰ ਲੰਘ ਗਿਆ ਹੈ। ਹਰ ਮਾ-ਬਾਧ, ਧਾਰਮਿਕ ਤੇ ਰਾਜਨੀਤਿਕ ਆਗੂ ਵਧ ਰਹੇ ਭ੍ਰਿਸਟਾਚਾਰ, ਨਸ਼ਯੋਰੀ ਤੇ ਸਮਾਜਿਕ ਤੇ ਆਰਬਿਕ ਸੋਸ਼ਣ ਦਾ ਇਕ ਪਾਸੇ ਤਾਂ ਜਿੰਮੇਵਾਰ ਹੈ। ਅਤੇ ਦੂਜੇ ਪਾਸੇ ਉਹ ਇਨ੍ਹਾਂ ਮਾੜੀਆਂ ਸਮਾਜਿਕ ਲਾਅਨਤਾਂ ਦੇ ਮੁਕਾਬਲੇ ਵਿਚ ਆਪਣੇ ਆਪ ਨੂੰ ਨਿਤਾਣਾ ਤੇ ਅਸਮਰਥ ਮਹਿਸੂਸ ਕਰ ਰਿਹਾ ਹੈ। ਇਸ ਸੂਰਤ ਵਿਚ ਅਸੀਂ ਸਾਰੇ ਮਹਾਂਬਾਰਤ ਦੇ ਹਾਰੇ-ਜੁਆਰੀਆਂ ਵਾਂਗ ਆਪਣੇ ਮਨ ਨੂੰ ਨਿਕੋ ਹੁੰਦਿਆਂ ਸੁਣੀ ਇਕ ਕਹਾਣੀ ਵਾਲਾ ਆਪਣੇ ਆਪ ਨੂੰ ਇਕ ਦਿਲਾਸਾ ਜਿਹਾ ਦੇ ਰਹੇ ਹਾਂ ਕਿ ‘ਚਿੜੀ ਵਿਚਾਰੀ ਕੀ ਕਰੋ ਬੱਸ ਠੰਡਾ ਪੀਣਾ ਪੀ ਮਰੋ।’

ਬੇਸ਼ਕ ਸਮਾਜ ਤੇ ਸਮੇਂ-ਸਮੇਂ ਦੀ ਸਰਕਾਰ ਵੱਲੋਂ ਨਸ਼ੇਖੋਰੀ ਵਿਰੁੱਧ ਮੁਹਿੰਮ ਰੂਪੀ ਭੱਜ-ਨੱਠ ਹੋ ਰਹੀ ਹੈ। ਪਰ ਇਸ ਨਸ਼ੇਖੋਰੀ ਦੀ ਵਿਆਪਕਤਾ ਤੇ ਵਿਕਰਾਲਤਾ ਦੇ ਸਾਹਮਣੇ ਸਾਡੇ ਇਹ ਯਤਨ-ਪ੍ਰਯਤਨ ਨਾਮ ਮਾਤਰ ਹੀ ਸਾਬਿਤ ਹੋ ਰਹੇ ਹਨ। ਸਗੋਂ ਇਸ ਦੇ ਉਲਟ ‘ਮਰਜ਼ ਬੜ੍ਹਤਾ ਗਿਆ ਜਿਊਂ-ਜਿਊਂ ਦਵਾ ਕੀ’ ਦਾ ਸੁਖਨ ਸੱਚਾ ਸਿੱਧ ਹੋ ਰਿਹਾ ਹੈ। ਇਕ ਨਿਗੁਣੀ ਜਿਹੀ ਰਾਇ ਅਨੁਸਾਰ ਕਿੰਨਾ ਹੀ ਚੰਗਾ ਹੋਵੇ ਜੇ ਕਿਤੇ ਅਸੀਂ ਆਪਣੇ ਬੱਚਿਆਂ ਵਾਸਤੇ ਉਨ੍ਹਾਂ ਦੀ ਛੋਟੀ ਉਮਰ ਤੋਂ ਹੀ ਨੇਕ ਤੇ ਸਦਾਚਾਰੀ ਪਰਿਵਾਰਾਂ ਦੀ ਰਚਨਾ ਕਰੀਏ।

ਬੱਚਿਆਂ ਨੂੰ ਜਦੋਂ ਮੁਢਲੇ ਸਾਲਾਂ ਵਿਚ ਸਹੀ ਗਿਆਨ, ਸਹੀ ਉਤਸ਼ਾਹ ਤੇ ਸਹੀ ਸੇਧ ਦੀ ਲੋੜ ਹੁੰਦੀ ਹੈ। ਜੇ ਅਸੀਂ ਉਨ੍ਹਾਂ ਨੂੰ ਇਸ ਸਥਸੀਅਤੀ ਉਸਾਰੀ ਕਾਲ ਵਿਚ ਹੀ ਸੰਭਾਲ ਲਵਾਂਗੇ ਤਾਂ ਸਾਨੂੰ ਬਾਅਦ ਵਿਚ ਉਨ੍ਹਾਂ ਨੂੰ ਲੱਗੀਆਂ ਇਲਤਾਂ ਤੇ ਦਰਪੇਸ਼ ਐਕੜਾਂ ਦੇ ਵਿਰੁੱਧ ਮੁਹਿੰਮਾਂ ਛੇੜਣ ਦੀ ਲੋੜ ਹੀ ਨਹੀਂ ਰਹੇਗੀ। ਜੇ ਅਸੀਂ ਕੌਮ ਵਿਚ ਦੇਸ਼ਪ੍ਰੇਸ਼ ਤੇ ਕੋਮੀਅਤ ਦੀ ਭਾਵਨਾ ਜਗਾਉਣ ਲਈ ਆਪਣੇ ਵਿਦਿਅਕ ਕੋਰਸਾਂ ਰਾਹੀਂ ਸ਼ੁਰੂ ਤੋਂ ਹੀ ਆਪਣੇ ਸਹੀਦਾ-ਮੁਰੀਦਾਂ ਦੀ ਘਾਲਣਾ, ਤਿਆਗ ਤੇ ਕੁਰਬਾਨੀਆਂ ਦੀ ਗੱਲ-ਕੱਬ ਆਪਣੀ ਤਾਲੀਮ ਦਾ ਜ਼ਰੂਰੀ ਹਿੱਸਾ ਬਣਾ ਲਈਏ ਤਾਂ ਇਸ ਨਾਲ ਇਕ ਨਰੋਏ ਸਮਾਜ ਤੇ ਕੌਮ ਦੀ ਉਸਾਰੀ ਸੰਭਵ ਹੋ ਸਕਦੀ ਹੈ।

ਇਸ ਦੇ ਨਾਲ ਹੀ ਜ਼ਰੂਰੀ ਹੋਵੇਗਾ ਕਿ ਅਸੀਂ ਆਪਣੀ ਸੱਭਿਆਤਾ, ਸੰਸਕ੍ਰਿਤੀ, ਸੱਭਿਆਚਾਰ ਤੇ ਸਦਾਚਾਰ ਦੀ ਗੁੜੂਤੀ ਮੁੱਢ ਤੋਂ ਹੀ ਆਪਣੇ ਬੱਚਿਆਂ ਨੂੰ ਦੇਣ ਲਈ ਆਪਣੀਆਂ ਜਿੰਦਗੀਆਂ ਵਿਚ ਵੀ ਰਤਾ-ਮਾਸਾ ਸੁਧਾਰ ਕਰ ਲਈਏ। ਇਸ ਲਈ ਇਹ ਲੋੜੀਏ ਔਹੜ-ਪੌਹੜ ਕਰਨ ਵਜੋਂ ਬੇਸ਼ਕ ਇਹ ਨੁਸਖਾ ਲਗਦਾ ਤਾਂ ਖਾਸਾ ਔਖਾ ਹੈ। ਪਰ ਮਿੱਤਰੋ! ਦੇਰ-ਸਵੇਰ ਤਾਂ ਇਹ ਦੁਆ ਤੇ ਦਵਾ ਕਰਨੀ ਹੀ ਪਉਂ। ਭਲਾ ਸੋਚੀਏ ਕਿ ਇਹ ਕਿੰਨੀ ਕੁ ਔਖੀ ਗੱਲ ਹੈ?



## ਸਾਡੇ ਚੋਣ ਮੈਨੀਫੈਸਟੋ



ਪਹਿਲੀ ਗੱਲ ਤਾਂ ਇਹ ਹੈ ਕਿ ਸਮਾਜ ਦੇ ਸਾਹਮਣੇ ਦਰਪੇਸ਼ ਗੰਭੀਰ ਮਸਲਿਆਂ ਤੇ ਅੱਕੜਾਂ ਦੀ ਗੱਲਬਾਤ ਮੁੱਖ ਤੌਰ 'ਤੇ ਚੋਣਾਂ ਦੇ ਦੌਰਾਨ ਚੋਣ ਮੈਨੀਫੈਸਟੋ ਦੇ ਰੂਪ ਵਿਚ ਹੀ ਤੁਲ ਫੜਦੀ ਹੈ। ਜਦੋਂ ਚੋਣਾਂ ਆਉਂਦੀਆਂ ਹਨ ਉਦੋਂ ਸਮਾਜ ਦੇ ਵਿਕਾਸ ਲਈ ਨਵੀਆਂ ਸਕੀਮਾਂ ਤੇ ਨਵੇਂ ਵਲਵਲਿਆਂ ਦੀ ਅਸੀਂ ਖੀਰ ਪਕਾਉਂਦੇ ਹਾਂ। ਆਮ ਜਨਤਾ ਨੂੰ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੇ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਰਾਜ-ਸੱਤਾ ਦਿਵਾ ਦੇਣ ਤਾਂ ਅਸੀਂ ਉਨ੍ਹਾਂ ਦੀ ਹਰ ਮੁਸ਼ਕਿਲ ਹੱਲ ਕਰ ਦੇਵਾਂਗੇ।

ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਮਾਜਿਕ ਤੇ ਆਰਥਿਕ ਮਸਲੇ ਤਾਂ ਹਰ ਹੋਜ਼ ਨਵੀਂ ਜੰਗ ਵਾਂਗ ਸਾਡੇ ਰੂ-ਬ-ਰੂ ਹੁੰਦੇ ਰਹਿੰਦੇ ਹਨ। ਫਿਰ ਕਿਉਂ ਅਸੀਂ ਸਿਰਫ਼ ਇਲੈਕਸ਼ਨ ਸਮੇਂ ਹੀ ਆਪਣੀਆਂ ਰਿੱਧੀਆਂ-ਸਿੱਧੀਆਂ ਦਾ ਪਟਾਰਾ ਜਨਤਾ ਨੂੰ ਦਿਖਾਉਂਦੇ ਹਾਂ। ਸਿਰਫ਼ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਸਾਹਮਣੇ ਵਧਦੀ ਅਬਾਦੀ, ਭ੍ਰਿਸਟਾਚਾਰ ਤੇ ਨਸ਼ਾਖੇਰੀ ਜਿਹੇ ਕੁੱਝ ਕੁ ਮਸਲੇ ਅਜਾਦੀ ਤੋਂ ਹੀ ਸਾਡੇ ਅੰਗ-ਸੰਗ ਹਨ। ਸਗੋਂ ਹੁਣ ਸਮਾਂ ਬੀਤਣ ਨਾਲ ਨਰੋਏ ਤੇ ਨਿੱਗਰ ਸਮਾਜ ਦੀ ਉਸਾਰੀ ਦੀ ਬਜਾਏ ਪੱਛਮੀ ਸੱਭਿਆਤਾਵਾਂ ਦੀ ਪਦਾਰਥਵਾਦੀ ਤੇ ਉਲਾਰ ਮਾਨਸਿਕਤਾ ਦੇ ਮਾੜੇ ਅਸਰ ਤਹਿਤ ਸਰਵਵਿਆਪੀ ਕੌਮੀ ਨਿਧਾਰ ਇਕ ਗੰਭੀਰ ਸਮੱਸਿਆ ਬਣ ਗਈ ਹੈ।

ਅੱਜ ਹਰ ਦੇਸ਼ ਵਾਸੀ ਇਨ੍ਹਾਂ ਵਿਕਰਾਲ ਮਸਲਿਆਂ ਦੀ ਮਾਰ ਮਹਿਸੂਸ ਕਰ ਰਿਹਾ ਹੈ। ਹਰ ਕੋਈ ਇਕ-ਦੂਜੇ ਨੂੰ ਇਕ ਸੁਆਲ ਜਿਹਾ ਪੁੱਛਦਾ ਹੈ ਕਿ ਕੌਮੀ ਪੱਧਰ ਦੇ ਇਨ੍ਹਾਂ ਮਸਲਿਆਂ ਦਾ ਡਾਇਗਨੋਜ਼ ਕੀ ਹੈ? ਇਨ੍ਹਾਂ ਦਾ ਇਲਾਜ ਕਿਸ ਕੋਲ ਹੈ? ਇਹ ਗੱਲ ਵੀ ਨਹੀਂ ਕਿ ਲੋਕਾਂ ਤੋਂ ਲੈ ਕੇ ਸਾਡੇ ਆਗੂਆਂ ਤੱਕ ਇਨ੍ਹਾਂ ਮਸਲਿਆਂ ਦਾ ਅਹਿਸਾਸ ਨਾ ਹੋਵੇ। ਅਹਿਸਾਸ ਤਾਂ ਸਾਨੂੰ ਸਭ ਨੂੰ ਹੈ ਤੇ ਇਸ ਦੀ ਪੀੜ ਵੀ ਦੇਸ਼ ਵਿਆਪੀ ਹੈ। ਪਰ ਜਦੋਂ ਇਨ੍ਹਾਂ

ਮਸਲਿਆਂ ਦਾ ਹੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਇਲਾਜ ਵਜੋਂ ਜਿਹੜੇ ਪ੍ਰਹੇਜ਼ ਤੇ ਦਵਾਈ ਦੀ ਲੋੜ ਪੈਂਦੀ ਹੈ। ਉਹ ਸਾਨੂੰ ਬਹੁਤ ਕੌੜੀ ਲਗਦੀ ਹੈ। ਜਿਵੇਂ ਕਿ ਵਧਦੀ ਅਬਾਦੀ ਨੂੰ ਰੋਕਣ ਲਈ ਛੋਟਾ ਪਰਿਵਾਰ-ਸੁਖੀ ਪਰਿਵਾਰ ਦੀ ਬਹੁਤ ਵਧੀਆ ਦਵਾਈ ਇਸ ਲਈ ਫੇਲ੍ਹ ਹੋ ਗਈ ਕਿ ਪੁਰਖ ਪ੍ਰਧਾਨ ਸਮਾਜ ਵਿਚ ਜਿੰਨੀ ਦੇਰ ਘਰ ਵਿਚ ਮੁੰਡਾ ਨਾ ਜੰਮੇ ਉਨੀਂ ਦੇਰ ਪਰਿਵਾਰ ਸੁਖੀ ਨਹੀਂ ਮੰਨਿਆ ਜਾਂਦਾ। ਅਸੀਂ ਇਸ ਆਸ ਉਮੀਦ ਵਿਚ ਪ੍ਰੀਵਾਰ ਵਡਾ ਕਰੀ ਜਾ ਰਹੇ ਹਾਂ।

ਜਦੋਂ ਕਿਤੇ ਕਿਸੇ ਸਰਕਾਰ ਨੇ ਇਸ ਪਾਸੇ ਪਹਿਲ ਕਦਮੀ ਕੀਤੀ ਤਾਂ ਰਾਜ ਸੱਤਾ ਗਵਾਉਣ ਤੱਕ ਦਾ ਖਮਿਆਜ਼ਾ ਭੁਗਤਣਾ ਪਿਆ। ਬੈਰ! ਮੁੱਕਦੀ ਗੱਲ ਹੁਣ ਇਹ ਮਸਲਾ ਨਾ ਸਾਡੀ ਕੌਮ ਦਾ ਮੈਨੀਫੈਸਟੋ ਹੈ ਤੇ ਨਾ ਹੀ ਕਿਸੇ ਪਾਰਟੀ ਦੇ ਚੋਣ ਮੈਨੀਫੈਸਟੋ ਹੁੰਦਾ ਹੈ।

ਭਾਰਤੀ ਸੰਸਕ੍ਰਿਤੀ ਤੇ ਸਭਿਆਚਾਰ ਦੇ ਦਰਪਣ ਵਜੋਂ ਸਾਡੀ ਜੀਵਨ ਜਾਚ ਵਿਚ ਸ਼ਿਸ਼ਟਾਚਾਰ ਹਮੇਸ਼ਾ ਪ੍ਰਧਾਨ ਰਿਹਾ ਹੈ। ਕਿਸੇ ਵੀ ਤਹਿਜ਼ੀਬ ਯਾਫਤਾ ਸਮਾਜ ਦੀ ਵੱਡੀ ਪਛਾਣ ਉਥੋਂ ਦੇ ਨਾਗਰਿਕਾਂ ਦਾ ਸਦਾਚਾਰਕ ਜੀਵਨ ਤੇ ਸਮਾਜਿਕ ਸ਼ਿਸ਼ਟਾਚਾਰ ਹੁੰਦਾ ਹੈ। ਪਰ ਸਾਡੀ ਮਾਦਾਪ੍ਰਸਤੀ ਤੇ ਮਤਲਬਪ੍ਰਸਤੀ ਸੋਚ ਨੇ ਭ੍ਰਿਸ਼ਟਾਚਾਰ ਨੂੰ ਸ਼ਿਸ਼ਟਾਚਾਰ ਬਣਾ ਦਿੱਤਾ ਹੈ। ਭ੍ਰਿਸ਼ਟਾਚਾਰ ਤੋਂ ਹਰ ਛੋਟਾ-ਵੱਡਾ ਦੁਖੀ ਤਾਂ ਜ਼ਰੂਰ ਹੈ ਕਿਉਂਕਿ ਜੇਬ ਕਤਰਿਆਂ ਵਾਂਗੁ ਇਕ-ਦੂਜੇ ਦਾ ਹੱਥ ਨਾਲ ਖੜ੍ਹੇ ਭਾਈ ਦੇ ਖੀਸੇ ਵਿਚ ਹੈ। ਪਰ ਜਦੋਂ ਇਸ ਨੂੰ ਹੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਕੋਲ ਅਕਾਲ ਪੁਰਖ ਦੀ ਮਿਹਰ ਸਦਕਾ ਇਸ ਸਮੱਸਿਆ ਨਾਲ ਦੋ-ਚਾਰ ਹੋਣ ਦੀ ਮੋਹਲਤ ਤੇ ਸਾਰਥਕ ਮਿਲਦੀ ਹੈ। ਉਹ ਅਧ ਹੀ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰੀ ਦਵਾ-ਦਾਰੂ ਦਾ ਸਹਾਰਾ ਲੈਂਦੇ ਹਨ। ਹੁਣ ਤਾਂ ਸਧਾਰਨ ਬੰਦਾ ਆਰਥਿਕ ਤੌਰ 'ਤੇ ਜਿੰਨਾ ਮਰਜ਼ੀ ਔਖਾ ਹੋਵੇ ਉਹ ਵੀ ਮਾਨਸਿਕ ਤੌਰ 'ਤੇ ਰਿਸ਼ਵਤ ਖੋਰੀ ਨਾਲ ਸਮਝੌਤਾ ਕਰ ਚੁੱਕਾ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਸਮਾਜਿਕ ਭ੍ਰਿਸ਼ਟਾਚਾਰ ਤੇ ਘੱਟੋਂ ਘੱਟ ਰਿਸ਼ਵਤਖੋਰੀ ਵਿਰੁੱਧ ਤਕਢੀ ਮੁਹਿੰਮ ਵਿਚਣ ਦਾ ਸਾਡਾ ਕੋਈ ਮੈਨੀਫੈਸਟੋ ਨਹੀਂ ਹੈ। ਹਾਂ ਜੋ ਕੋਈ ਇਸ ਬਾਰੇ ਲੜਾਈ ਛੇੜਣ ਦੀ ਗੱਲ ਕਰਦਾ ਵੀ ਹੈ ਤਾਂ ਇਹ ਸਭ ਨੂੰ ਪਤਾ ਹੈ ਕਿ ਇਹ ਸਭ ਕੁੱਝ ਵਕਤੀ ਤੇ ਡੰਗ ਟਪਾਊ ਔਹੜ-ਪੋਹੜ ਹੀ ਹੈ। ਆਪਣਾ ਉਲੂ ਸਿੱਧਾ ਕਰਨ ਜਿਹੀ ਮੰਤਵ ਸਿੱਧੀ ਤੋਂ ਬਾਅਦ ਚਲ ਹੋਊ ਤੂੰ ਕੌਣ ਤੇ ਮੈਂ ਕੌਣ ਦੀ ਪ੍ਰਵਿਰਤੀ ਤਕਰੀਬਨ ਸਾਡੀ ਸਭ ਦੀ ਸ਼ਖਸੀਅਤ ਦਾ ਹਿੱਸਾ ਬਣ ਜਾਂਦੀ ਹੈ।

ਦੇਸ਼ ਤੇ ਕੌਮ ਦੇ ਸਾਹਮਣੇ ਤੀਜੀ ਮੁਲਾਮਤ ਨਸ਼ਾਖੋਰੀ ਦੀ ਹੈ। ਜੋ ਕਿ ਹੁਣ ਵਧਦੀ-ਵਧਦੀ ਇੰਨੀ ਵਧ ਗਈ ਹੈ ਕਿ ਸਾਡੀ ਧਾਰਮਿਕ ਤੇ ਸਦਾਚਾਰਕ ਹੋਂਦ ਵੀ ਬੇਪਛਾਣ ਜਿਹੀ ਹੋਈ ਲਗਦੀ ਹੈ। ਸਗੋਂ ਨਸ਼ਾਖੋਰੀ ਦੇ ਪੈਰੋਕਾਰ ਬੇਮਤਲਬੀ ਕਿੰਡੂ-ਪ੍ਰੰਤੂ ਕਰਦੇ ਦਿਸਦੇ ਹਨ

ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਕਿਹੜੇ ਧਰਮ ਵਿਚ ਲਿਖਿਆ ਹੈ ਕਿ ਨਸੋ-ਪਤੋਂ ਦਾ ਸੇ ਵਨ ਨਾ ਕੀਤਾ ਜਾਵੇ। ਪੱਛਮੀ ਸੱਭਿਆਤਾ ਦੇ ਨਸ਼ਾਖੋਰੀ ਰੁਝਾਨ ਦਾ ਜਲਵਾ ਤਾਂ ਅਸੀਂ ਕਾਫੀ ਚਿਰ ਤੋਂ ਦੇਖਦੇ ਆ ਰਹੇ ਹਾਂ। ਅੱਜ ਪੱਛਮ ਵਾਲੇ ਲੋਕਾਂ ਨੇ ਤਾਂ ਸ਼ਾਇਦ ਇਸ ਦਾ ਹੱਲ ਸਾਡੀ ਅਮੀਰ ਪੂਰਬੀ ਸੱਭਿਆਤਾ ਵਿਚੋਂ ਲੱਭਣ ਲਈ ਭਾਰਤ ਵੱਲ ਨੂੰ ਰੁਖ ਕੀਤਾ ਹੈ। ਪਰ ਸਾਡੀ ਆਪਣੀ ਹਾਲਤ ਹੁਣ ਕੁੱਝ ਇਸ ਤਰ੍ਹਾਂ ਬਣੀ ਹੋਈ ਹੈ ਕਿ ‘ਔਰੋਂ ਕੋਂ ਨਸੀਹਤ ਖੁਦ ਮੀਆਂ ਫਜ਼ੀਅਤ’।

ਅਖੀਰ ਗੱਲ ਸਪਸ਼ਟ ਇਹ ਹੈ ਕਿ ਅਸੀਂ ਵਿਦਵਾਨ ਸ਼ਾਇਰ ਮੁਹੰਮਦ ਇਕਬਾਲ ਅਨੁਸਾਰ ਅਸੀਂ ਗੱਲਬਾਤ ਦੇ ਗਜ਼ੀ ਤਾਂ ਬਣ ਗਏ ਹਾਂ ਪਰ ਕਿਰਦਾਰ ਦੇ ਗਜ਼ੀ ਨਹੀਂ ਬਣ ਸਕੇ। ਇਸ ਲਈ ਇਸ ਕੁਤਾਹੀ ਲਈ ਸਿਰਫ ਰਾਜ ਸੱਤਾ ਹੀ ਨਹੀਂ ਸਗੋਂ ਹਰ ਬਸ਼ਰ ਜ਼ਿੰਮੇ ਵਾਰ ਹੈ। ਇਹ ਠੀਕ ਹੈ ਕਿ ਜਿਨ੍ਹਾਂ ਕੋਲ ਸਮਾਜ ਨੂੰ ਸੇਧ ਦੇਣ ਅਤੇ ਕੁੱਝ ਸੰਵਿਧਾਨਿਕ ਤੇ ਕਾਨੂੰਨੀ ਸਮਰਥਾ ਹੁੰਦੀ ਹੈ ਜੇ ਉਹ ਆਪਣਾ ਫਰਜ਼ ਅਦਾ ਨਾ ਕਰਨ ਤਾਂ ਉਹ ਵੱਡੇ ਕਸੂਰਵਾਰ ਹੁੰਦੇ ਹਨ।

ਮੁੱਕਦੀ ਗੱਲ! ਸਾਨੂੰ ਇਨ੍ਹਾਂ ਵਿਕਰਾਲ ਸਮੰਸਿਆਵਾਂ ਦਾ ਹੱਲ ਸਿਰਫ ਚੋਣ ਮੈਨੀਫੈਸਟਾਂ ਵਿਚੋਂ ਜ਼ਬਾਨੀ-ਕਲਾਮੀ ਹੀ ਨਹੀਂ ਲੱਭਣਾ ਚਾਹੀਦਾ। ਸਗੋਂ ਦੇਸ਼ ਤੇ ਕੌਮ ਨੂੰ ਕੌਮੀ ਪੱਧਰ 'ਤੇ ਇਕ ਨਿਯਮ-ਬੱਧ ਤੇ ਸਮੇਂ-ਬੱਧ ਏਜੰਡੇ ਰਾਹੀਂ ਲਾਮਬੰਦ ਕਰਨਾ ਚਾਹੀਦਾ ਹੈ। ਮੁਹੰਮਦ ਇਕਬਾਲ ਨੇ ਵੀ ਚਿਤਾਵਨੀ ਦਿੱਤੀ ਹੈ ਕਿ ‘ਵਤਨ ਕੀ ਫਿਕਰ ਕਰ ਨਾਦਾਂ! ਮੁਸੀਬਤ ਆਨੇ ਵਾਲੀ ਹੈ ਤੇਰੀ ਬਰਬਾਦੀਓਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ’। ਸੋ ਇਸ ਸੰਦਰਭ ਵਿਚ ਦੁਨੀਆਂ ਦੇ ਮਹਾਨ ਕਵੀ ਟੀ.ਐੱਸ. ਐਲੀਏਟ ਦੀ ਨੋਬੇਲ ਪੁਰਸਕਾਰ ਜੇਤੂ ਰਚਨਾ ‘ਵੈਸਟਲੈਡ’ ਦੀ ਨਸੀਅਤ ਸੁਣਨ ਤੇ ਸਮਝਣ ਦੀ ਲੋੜ ਹੈ; ਉਨ੍ਹਾਂ ਨੇ ਕਿਹਾ ਸੀ ਕਿ “ਆਓ, ਹੁਣ ਹੀ ਕੁੱਝ ਕਰੀਏ; ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।”



ਕੌਮ ਦੇ ਫਿਕਰ ਵਿਚ ਸਮਾਧੀ ਮਗਨ ਨੇਤਾ

## ਅਜਾਦ ਕੌਣ ਕਾਂ, ਕੁੱਤਾ ਜਾਂ ਆਦਮੀ?



ਅਜਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਪਰ ਅਜਾਦ ਕੌਣ ਹੈ? ਇਹ ਇਕ ਅਹਿਮ ਸਵਾਲ ਹੈ। ਮਹਾਨ ਫਿਲਾਸਫਰ ਰੂਮੋ ਦਾ ਕਹਿਣਾ ਹੈ ਕਿ ਆਦਮੀ ਜੰਮਦਾ ਤਾਂ ਅਜਾਦ ਹੈ ਪਰ ਜਨਮ ਤੋਂ ਬਾਅਦ ਗੁਲਾਮ ਹੋ ਜਾਂਦਾ ਹੈ। ਉਸ ਦਾ ਕਬਨ ਬਿਲਕੁਲ ਠੀਕ ਹੈ ਕਿਉਂਕਿ ਇਨਸਾਨ ਆਪਣੀਆਂ ਭਾਹਿਸ਼ਾਂ ਤੋਂ ਲੈ ਕੇ ਆਪਣੀਆਂ ਕਾਰਗੁਜ਼ਾਰੀਆਂ ਤੱਕ ਇਕ ਗੁਲਾਮ ਜ਼ਹਿਨੀਅਤ ਦਾ ਹੀ ਪੁਤਲਾ ਜਾਪਦਾ ਹੈ। ਇਸ ਸੰਦਰਭ ਵਿਚ ਅਸੀਂ ਹਰ ਰੋਜ਼ ਆਪਣੇ ਜੀਵਨਾਂ ਵਿਚ ਲੋੜਾਂ-ਬੁੜਾਂ, ਵੱਧ-ਘੱਟ ਤੇ ਵੱਡੇ-ਛੋਟੇ ਦੀ ਮੁਖਾਜ਼ੀ ਦੇ ਬੇਅੰਤ ਮੰਜ਼ਿਰ ਦੇਖਦੇ ਹਾਂ।

ਇਸ ਤਰ੍ਹਾਂ ਜਿਹੇ ਦਾ ਵਰਤਾਰਾ ਹਰ ਬੰਦੇ ਦੀ ਜ਼ਿੰਦਗੀ ਵਿਚ ਹੋ ਰਿਹਾ ਹੈ। ਪਰ ਅਸੀਂ ਇਸ ਸਭ ਕੁਝ ਚੰਗੇ-ਮਾੜੇ ਮਾਹੌਲ ਦੇ ਇੰਨ੍ਹੇ ਆਦੀ ਹੋ ਗਏ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਠੀਕ ਕੀ ਹੈ ਤੇ ਗਲਤ ਕੀ ਹੈ? ਸਾਨੂੰ ਚੰਗੇ-ਮਾੜੇ ਕਰਮ ਦੀ ਤਮੀਜ਼ ਵੀ ਨਹੀਂ ਰਹੀ।

ਇਕ ਵਾਰ ਸੰਨ 2001 ਦੀ ਗੱਲ ਹੈ ਕਿ ਜਦੋਂ ਕਿਹਾ ਗਿਆ ਕਿ ਹੁਣ ਸਦੀ ਪਲਟੀ ਹੈ। ਪੰਜਾਬੀ ਸਭਿਆਚਾਰ ਵਿਚ ਸਦੀ ਪਲਟਣ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਸੌ ਸਾਲ ਬਾਅਦ ਯੁਗ ਬਦਲਦਾ ਹੈ ਤਾਂ ਦੁਨੀਆਂ ਨੂੰ ਬਹੁਤ ਵੱਡੀਆਂ-ਵੱਡੀਆਂ ਬਦਲੀਆਂ ਦੀ ਉਮੀਦ ਹੁੰਦੀ ਹੈ। ਬੈਰ! ਇਥੇ ਇਕ ਆਪ ਬੀਤੀ ਘਟਨਾ ਦਾ ਜ਼ਿਕਰ ਹੈ। ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੀ ਵਾਕਿਆ ਹੀ ਸਦੀ ਪਲਟਣ ਨਾਲ ਸਾਡੀ ਮਾਨਸਿਕਤਾ ਵੀ

ਬਦਲਦੀ ਹੈ ਜਾਂ ਨਹੀਂ? ਮਿਸਾਲ ਦੇ ਤੌਰ 'ਤੇ ਹਰ ਆਦਮੀ ਅਜਾਦ ਰਹਿਣਾ ਚਾਹੁੰਦਾ ਹੈ।

ਇਸ ਪ੍ਰਸੰਗ ਵਿਚ ਸਾਡੇ ਸ਼ਹੀਦਾਂ ਤੇ ਅਜਾਦੀ ਦੇ ਸੰਘਰਸ਼ੀ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਸਦੀਆਂ ਤੋਂ ਬਾਅਦ ਸਾਨੂੰ ਵੀ 1947 ਵਿਚ ਅਜਾਦੀ ਮਿਲ ਗਈ। ਇਸ ਨਾਲ ਬੇਸ਼ਕ ਦੇ ਮੁਲਕਾਂ ਦੀ ਕਾਣੀ ਵੰਡ ਵੀ ਹੋਈ। ਪਰ ਦੋਨੋਂ ਪਾਸੇ ਹਿੰਦੇਸਤਾਨ ਤੇ ਪਾਕਿਸਤਾਨ ਦੇ ਲੋਕਾਂ ਨੂੰ ਚਿਰ ਬਾਅਦ ਅਜਾਦ ਕਹਾਉਣ ਦਾ ਮਾਣ ਵਰਦਾਨ ਵਜੋਂ ਮਿਲਿਆ। ਪਰ ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਅਜਾਦੀ ਸਦਕਾ ਆਪਣੇ ਆਪ ਨੂੰ ਅਜਾਦ ਸਮਝਣ ਵਾਲਾ ਬੰਦਾ ਕੀ ਕੁਦਰਤ ਦੇ ਹੋਰ ਜੀਆਂ-ਜੰਤਾਂ ਲੋਂ ਵਧੇਰੇ ਅਜਾਦ ਹੈ? ਸੋ ਇਹ ਇਕ ਸੱਚ-ਮੁੱਢ ਵਾਪਰੀ ਘਟਨਾ ਹੈ; ਜਿਸ ਦਾ ਕਿ ਵਿਚਾਰ-ਵਿਸਥਾਰ ਆਪਣੇ ਆਪ ਵਿਚ ਸਵੈ ਸਪਸ਼ਟ ਹੈ।

ਉਸ ਸਾਲ ਹੁਸੈਨੀਵਾਲਾ ਬਾਰਡਰ 'ਤੇ ਹਿੰਦੇਸਤਾਨ ਤੇ ਪਾਕਿਸਤਾਨ ਦੇ ਸਿਵਲ ਤੇ ਸਰਹੱਦੀ ਅਫਸਰਾਂ ਦੇ ਦਰਮਿਆਨ ਸਰਹੱਦ 'ਤੇ ਲੱਗੇ ਮੀਲ ਪੱਥਰਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ-ਵਟਾਂਦਰਾ ਹੋਇਆ। ਉਸ ਸਮੇਂ ਬਾਰਡਰ 'ਤੇ ਲੱਗੇ ਕੁੱਝ ਸਰਹੱਦੀ ਪੱਥਰਾਂ ਦੀ ਪੜਤਾਲ ਵੀ ਹੋਈ। ਚੱਲਦੇ-ਚੱਲਦੇ ਐਵੇਂ ਸਰਸਰੀ ਜਿਹੀ ਗੱਲਬਾਤ ਦੌਰਾਨ ਮੈਂ ਜ਼ਿਲ੍ਹਾ ਕਸੂਰ ਦੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਇਹ ਭਾਵਨਾ ਸਾਂਝੀ ਕੀਤੀ ਕਿ ਇਥੇ ਦੋਨੋਂ ਦੇਸ਼ਾਂ ਦੇ ਦਰਮਿਆਨ ਸਰਹੱਦ 'ਤੇ ਲੱਗੇ ਇਕੋ ਜਿਹੇ ਦਰਖਤ ਹਨ। ਇਕੋ ਜਿਹੀਆਂ ਕਣਕਾਂ ਤੇ ਹੋਰ ਫਸਲਾਂ ਹਨ। ਮੈਂ ਇਹ ਵੀ ਕਿਹਾ ਕਿ ਇਥੇ ਰੈਡਕਲਿੱਫ ਵੱਲੋਂ ਖਿੱਚੀ ਗਈ ਸਰਹੱਦੀ ਲਕੀਰ ਜੋ ਕਿ ਲਾਈਨ ਆਫ ਕੰਟਰੋਲ ਦੇ ਨਾਮ ਨਾਲ ਜਾਣੀ ਜਾਂਦੀ ਹੈ। ਉਹ ਲਕੀਰ ਵੀ ਜ਼ਮੀਨ ਉਪਰ ਕਿਤੇ ਵੀ ਨਹੀਂ ਹੈ। ਜਿਸ ਦੇ ਕਾਰਨ ਜਿਵੇਂ ਕਿ ਅਕਸਰ ਹੁੰਦਾ ਹੈ ਕਿ ਦੋਨੋਂ ਪਾਸੇ ਦੇ ਕਾਸ਼ਤਕਾਰ ਅਕਸਰ ਇਕ-ਦੂਜੇ ਦੇਸ਼ ਦੀ ਸੀਮਾ ਵਿਚ ਗਲਤਫ਼ਹਿਮੀ ਨਾਲ ਚਲੇ ਜਾਂਦੇ ਹਨ।

ਉਧਰ ਦੇ ਡੀ.ਸੀ. ਸਾਹਿਬ ਦਾ ਸਰਸਰੀ ਜਿਹਾ ਜੁਆਬੀ ਪ੍ਰਤੀਕਰਮ ਇਹ ਸੀ ਕਿ ਉਹ ਫਿਰ ਫੜੇ ਵੀ ਤਾਂ ਜਾਂਦੇ ਹਨ। ਮੈਂ ਇਸ ਪ੍ਰਸੰਗ ਦਾ ਬੋਡਾ ਜਿਹਾ ਬੋਡਲਪਣ ਘਟਾਉਣ ਲਈ ਐਵੇਂ ਜਿਹੇ ਕਿਹਾ ਕਿ ਮੈਂ ਲਾਈਨ ਪਾਰ ਕਰਨ ਲਗਾ ਹਾਂ ਤਾਂ ਬੇਸ਼ਕ ਮੈਨੂੰ ਫੜ ਲਉ। ਪਰ ਇਸ ਸਬੱਬ ਨਾਲ ਮੈਂ ਆਪਣਾ ਨਾਨਕਾ ਪਿੰਡ ਤਾਂ ਦੇਖ ਹੀ ਆਵਾਂਗਾ ਨਾ? ਬੇਸ਼ਕ ਇਸ ਗੱਲਬਾਤ ਸਮੇਂ ਉਥੋਂ ਦੇ ਡੀ.ਸੀ. ਸਾਹਿਬ ਖੁਦ ਇਨਸਾਨੀ ਤੌਰ 'ਤੇ ਭਾਵੂਕ ਹੋ ਗਏ ਸਨ। ਪਰ ਉਨ੍ਹਾਂ ਦਾ ਸਰਸਰੀ ਜਿਹਾ ਪ੍ਰਤੀਕਰਮ ਇਹ ਸੀ ਕਿ ਤੁਸੀਂ ਆਪ ਹੀ ਸਿਆਣੇ ਹੋ ਕਿ ਵੀਜ਼ੇ ਤੋਂ ਬਗੈਰ ਉਧਰ ਤੁਹਾਨੂੰ ਨਾਨਕੇ ਵਿਖਾਵਾਂਗੇ ਜਾਂ ਕੋਈ ਹੋਰ ਘਰ ਦਿਖਾਵਾਂਗੇ।

ਉਪਰੰਤ ਦੁਵੱਲੋਂ ਇਸ ਕਲਪਨਾ ਮਾਤਰ ਗੱਲਬਾਤ ਦੀ ਥਾਂ ਪ੍ਰੋਫੈਸ਼ਨਲ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ। ਇੰਨੇ ਨੂੰ ਸ਼ਾਮ ਫਲ ਆਈ। ਹਿੰਦੇਸਤਾਨ ਦੀ ਤਰਫੋਂ ਹਜ਼ਾਰਾਂ ਦੀ ਗਿਣਤੀ ਵਿਚ ਕਾਂ ਪਾਕਿਸਤਾਨ ਵੱਲ ਨੂੰ ਜਾ ਰਹੇ ਸਨ। ਮੈਂ ਉਧਰ ਦੇ ਡੀ.ਸੀ. ਸਾਹਿਬ ਦਾ

ਧਿਆਨ ਦਿਵਾਇਆ ਕਿ ਸਾਹਿਬ ਤੁਸੀਂ ਇਨ੍ਹਾਂ ਪੰਡੀਆਂ ਦੇ ਵੀਜੇ ਚੈਕ ਕਰ ਲਏ ਹਨ ਕਿ ਨਹੀਂ? ਪੈਰ! ਉਹ ਮੁਸਕਰਾ ਕੇ ਰਹਿ ਗਏ। ਮੈਂ ਸੋਚ ਹੀ ਰਿਹਾ ਸੀ ਕਿ ਇੰਨੀ ਵੱਡੀ ਗਿਣਤੀ ਵਿਚ ਕਾਂ ਉਧਰ ਕਿਉਂ ਜਾ ਰਹੇ ਸਨ? ਉਸ ਸਮੇਂ ਮੈਨੂੰ ਕੁਦਰਤ ਪ੍ਰੇਸੀ ਡਾ. ਸਲੀਮ ਅਲੀ ਦੀ ਗੱਲ ਯਾਦ ਆਈ ਕਿ ਉਨ੍ਹਾਂ ਨੇ ਪੰਡੀਆਂ ਬਾਰੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਪੰਡੀ ਸੂਰਜ ਦੀ ਰੋਸ਼ਨੀ ਵੱਲ ਨੂੰ ਉਡਦੇ ਹਨ। ਸਵੇਰੇ ਉਹ ਪੂਰਬ ਵੱਲ ਨੂੰ ਦਾਣੇ-ਦੁਣਕੇ ਦੀ ਭਾਲ ਵਿਚ ਉਡਾਣ ਭਰਦੇ ਹਨ ਅਤੇ ਸਾਮ ਨੂੰ ਜਦੋਂ ਸੂਰਜ ਪੱਛਮ ਵੱਲ ਦਿਸਦਾ ਹੈ ਤਾਂ ਉਹ ਉਧਰ ਨੂੰ ਆਪਣੇ ਬਣਾਏ ਆਲੂਣਿਆਂ ਵੱਲ ਵਹੀਰਾਂ ਘੱਟ ਦਿੰਦੇ ਹਨ।

ਮੈਂ ਇਹ ਸੋਚ ਹੀ ਰਿਹਾ ਸੀ ਕਿ ਇਨ੍ਹੇ ਨੂੰ ਇਕ ਕੁੱਤਾ ਆਇਆ ਤੇ ਆਪਣੀ ਆਦਤ ਅਨੁਸਾਰ ਉਸ ਨੇ ਲੱਤ ਚੁੱਕੀ ਤੇ ਸਰਹੱਦੀ ਪੱਥਰ 'ਤੇ ਆਪਣੀ ਕਾਰਗੁਜ਼ਾਰੀ ਪਾ ਦਿੱਤੀ। ਮੈਂ ਜੰਜੂਆ ਸਾਹਿਬ ਨੂੰ ਫਿਰ ਆਪਣੇ ਮਲਵਈ ਸਭਿਆਚਾਰ ਦੇ ਅੰਦਾਜ਼ ਵਿਚ ਪੁੱਛਿਆ ਕਿ ਤੁਸੀਂ ਕੀ ਹੁਣ ਇਸ ਨੂੰ ਕੈਦ ਕਰੋਗੇ? ਉਹ ਮੈਨੂੰ ਕਹਿਣ ਲੱਗੇ ਜਨਾਬ ਸਾਡੇ ਦੋਨੋਂ ਪਾਸੇ ਦੇ ਅਵਾਮ ਦੀਆਂ ਸਾਂਝੀਆਂ ਭਾਵਨਾਵਾਂ ਦਾ ਜਵਾਬ ਤਾਂ ਕਿਸੇ ਕੋਲ ਵੀ ਨਹੀਂ ਹੈ। ਪਰ ਤੁਹਾਡਾ ਪਿਆਰ ਤੇ ਖਲੂਸ ਦੇਖ ਕੇ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਮੈਂ ਤੁਹਾਨੂੰ ਤੁਹਾਡੇ ਨਾਨਕੇ ਪਿੰਡ ਆਉਣ ਦੀ ਦਾਅਵਤ ਵੀ ਦੇਵਾਂਗਾ ਤੇ ਤੁਹਾਨੂੰ ਆਉਣ 'ਤੇ ਖੁਸ਼ਆਮਦੀਦ ਵੀ ਕਹਾਂਗਾ।

ਪੈਰ! ਇਸ ਨਾਲ ਦੋਨੋਂ ਪਾਸਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਹਿਮ ਤੇ ਬੋਲ ਜ਼ਿੰਮੇਵਾਰੀ ਦੇ ਤਹਿਤ ਪੈਦਾ ਹੋਏ ਮਾਨਸਿਕ ਦਬਾਅ ਵਾਲਾ ਮਾਹੌਲ ਬਹੁਤ ਹੀ ਖਸ਼ਗਵਾਰ ਬਣ ਗਿਆ। ਮੈਂ ਦੋਨੋਂ ਪਾਸਿਆਂ ਤੋਂ ਪੁਰ-ਖਲੂਸ ਜਜ਼ਬਾਤਾਂ ਦੀ ਕਦਰਦਾਨੀ ਵਜੋਂ ਉਨ੍ਹਾਂ ਨਾਲ ਅਲਾਮਾ ਇਕਬਾਲ ਦਾ ਇਹ ਸ਼ਿਆਰ ਸਾਂਝਾ ਕੀਤਾ।

‘ਏਕ ਹੀ ਸਫ਼ ਮੈਂ ਇਕਠੋ ਹੋ ਗਏ ਮਹਿਮੂਦ-ਓ-ਇਜਾਜ਼।  
ਫਿਰ ਕੋਈ ਬੰਦਾ ਰਹਾ ਨਾ ਬੰਦਾ ਨਿਵਾਜ਼’।  
ਬੰਦਾ ਓ, ਸਾਹਿਬੋ, ਮੁਹਤਾਜੇ ਗੁਨੀ, ਸਭ ਏਕ ਹੁਏ।  
ਤੇਰੀ ਦਰਗਾਹ ਮੈਂ ਪਹੁੰਚੇ ਤੋਂ ਸਭੀ ਏਕ ਹੁਏ।

ਇਸ ਨਾਲ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਇਹ ਸਾਡੀ ਮਿਲਣੀ ਹੋਰ ਵੀ ਆਪਸੀ ਸਾਂਝ ਤੇ ਪਿਆਰ ਭਰਪੂਰ ਹੋ ਗਈ। ਪਰ ਮੈਂ ਸਮਝਦਾ ਹਾਂ ਕਿ ਦਰਅਸਲ ਉਹ ਵੀ ਉਸ ਸਮੇਂ ਮੇਰੇ ਵਾਂਗੂੰ ਹੀ ਸੋਚ ਰਹੇ ਸਨ ਕਿ ਅੱਜ ਸਦੀ ਪਲਟਣ ਤੋਂ ਬਾਅਦ ਵੀ ਸਹੀ ਅਰਥਾਂ ਵਿਚ ਅਜ਼ਾਦ ਕੌਣ ਹੈ ਕਾਂ, ਕੁੱਤਾ ਜਾਂ ਆਦਮੀ?

## ਸਲਾਮ ਤੋਂ ਸਿਜਦੇ ਤੱਕ



ਬਾਬਾ ਫਰੀਦ

“ਕਹਿਕਸ਼ਾਂ ਭੀ ਤੂ ਹੈ ਆਸਮਾਂ ਭੀ ਤੂ ਹੈ  
ਰਾਹਗੁਜ਼ਰ ਭੀ ਤੂ ਹੈ ਕਾਰਵਾਂ ਭੀ ਤੂ ਹੈ”

ਇਕ ਵਾਰ ਫੇਰ ਰੱਬੀ ਰਹਿਮਤ ਸਦਕਾ ਬਾਬਾ ਫਰੀਦ ਦੇ ਇਲਾਹੀ ਵਰਦਾਨਾਂ ਨਾਲ ਵਰੋਸਾਏ ਫਰੀਦਕੋਟ ਨਗਰ ਨੂੰ ਸਲਾਮ ਤੋਂ ਸਿਜਦੇ ਤੱਕ ਦਾ ਸਫਰ ਤਹਿ ਕਰਦੇ ਹੋਏ; ਖਿਰਜੇ-ਅਕੀਦਤ ਪੇਸ਼ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਨਾਲ ਹੀ ਅੱਜ ਤੋਂ 31 ਸਾਲ 4 ਮਹੀਨੇ ਪਹਿਲਾਂ ਕਾਲਜ ਲੈਕਚਰਾਰ ਦੇ ਕਲਬੂਤ ਨੂੰ ਛੱਡ ਕੇ ਐਗਜ਼ੈਕਟਿਵ ਮੈਜਿਸਟਰੇਟ ਦੇ ਨਵੇਂ-ਨਵੇਲੇ ਰੂਪ ਵਿਚ 24 ਮਈ, 1974 ਨੂੰ ਰੱਬੀ ਨੂਰ ਦੇ ਸਹਿਰ ਫਰੀਦਕੋਟ ਵਿਖੇ ਆਇਆ ਸੀ। ਚੰਡੀਗੜ੍ਹ ਤੋਂ ਚੱਲੀ ਅਖੀਰਲੀ ਬੱਸ ਵਿਚ ਨਾਲ ਬੈਠੇ ਇਕ ਹਮਸਫੂਰ ਨੇ ਮੈਨੂੰ ਗੱਲ-ਗੱਲਾਵਿਚ ਦੱਸਿਆ ਕਿ ਫਰੀਦਕੋਟ ਵਿਚ ਹੋਟਲ ਨਹੀਂ ਸਿਰਫ ਢਾਬੇ ਹੀ ਹਨ। ਇਸ ਲਈ ਉਨ੍ਹਾਂ ਨੇ ਪੇਸ਼ਕਸ਼ ਕੀਤੀ ਕਿ ਜਾਂ ਤਾਂ ਮੈਨੂੰ ਉਸ ਦੇ ਘਰ ਦੀ ਮਹਿਮਾਨ-ਨਿਵਾਜ਼ੀ ਪ੍ਰਵਾਨ ਕਰ ਲਵਾਂ। ਪਰ ਜੇ ਮੈਨੂੰ ਇਹ ਮਨਜ਼ੂਰ ਨਾ ਹੋਵੇ ਤਾਂ ਮੈਨੂੰ ਉਸ ਦੇ ਢਾਬਾਨੁਮਾ ਹੋਟਲ ਵਿਚ ਹੀ ਰੈਣ ਬਸੇਰਾ ਕਰ ਲਵਾਂ ਕਿਉਂਕਿ ਸਾਡੀ ਬੱਸ ਅੱਧੀ ਰਾਤ ਦੇ ਕਰੀਬ ਫਰੀਦਕੋਟ ਪਹੁੰਚਣੀ ਸੀ।

ਉਸ ਨੇ ਮੈਨੂੰ ਇਕ ਅਹਿਮ ਜਾਣਕਾਰੀ ਵੀ ਦਿੱਤੀ ਕਿ ਉਸ ਵੇਲੇ ਦਰਬਾਰ ਗੰਜ ਰੈਸਟ ਹਾਊਸ ਦਾ ਸੇਵਾਦਾਰ ਖਾਉ-ਪੀਉ ਕਰਕੇ ਅਨੰਦ-ਪ੍ਰਸੰਨ ਅਵਸਥਾ ਵਿਚ ਹੋਵੇਗਾ। ਇਸ ਲਈ ਬਹੁਤ ਘੱਟ ਸੰਭਾਵਨਾ ਸੀ ਕਿ ਮੈਨੂੰ ਰੈਸਟ ਹਾਊਸ ਵਿਚ ਠਹਿਰ ਮਿਲ ਸਕਦੀ। ਬੇਸ਼ਕ ਉਸ ਦੀ ਪੇਸ਼ੀਨਗੋਈ ਸੱਚ ਸਾਬਿਤ ਹੋਈ। ਪਰ ਮੈਂ ਕੁੱਝ ਆਪਣੀ ਖੁਦਪ੍ਰਸਤੀ ਕਰਕੇ ਅਤੇ ਕੁੱਝ ਕੁ ਨਵੀਂ-ਨਵੀਂ ਮਿਲੀ ਮੈਜਿਸਟ੍ਰੇਟੀ ਦੇ ਅਸਰ ਹੇਠ ਅਹਤਿਆਤ ਰੱਖ ਰਿਹਾ ਸੀ ਕਿ ਮੈਸਫਰ

ਵਿਚ ਪਹਿਲੀ ਵਾਰ ਮਿਲੇ ਕਿਸੇ ਆਦਮੀ ਦਾ ਮਹਿਮਾਨ ਨਾ ਹੀ ਬਣਾ। ਇਸ ਲਈ ਮੈਂ ਉਸ ਦੀ ਪੇਸ਼ਕਸ਼ ਦਾ ਰਸਮੀ ਜਿਹਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਪਹਿਲਾਂ ਰੈਸਟ ਹਾਊਸ ਹੀ ਜਾਣਾ ਚਾਹਾਂਗਾ।

ਇਹ ਸਭ ਕੁੱਝ ਮੈਨੂੰ ਬੀਤੇ ਹੋਏ ਕੱਲ੍ਹ ਵਾਂਗ ਯਾਦ ਹੈ। ਰੈਸਟ ਹਾਊਸ ਪਹੁੰਚਣ 'ਤੇ ਮੇਰੀ ਸੇਵਾਦਾਰ ਜੋਗਿੰਦਰ ਸਿੰਘ ਨਾਲ ਪਹਿਲੀ ਭੇਟ ਵਾਅਤਾ ਹੋਈ। ਜੋ ਕਿ ਰਿਆਸਤੀ ਸ਼ਹਿਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਰਜ਼ 'ਤੇ ਸ਼ਾਮ ਨੂੰ ਬੋਤਲ-ਗਲਾਸੀ ਖੜ੍ਹਕਾ ਕੇ ਹਵਾ-ਪਿਆਜ਼ੀ ਹੋਇਆ ਫਿਰਦਾ ਸੀ। ਉਦੋਂ ਤੱਕ ਮੈਂ ਦਾਰੂ ਤਾਂ ਕੀ ਵਾਈਨ ਤੇ ਬੀਅਰ ਦਾ ਸਵਾਦ ਵੀ ਨਹੀਂ ਦੇਖਿਆ ਸੀ।

ਬੈਰ! ਮਤਲਬ ਇਹ ਹੈ ਕਿ ਮੇਰੀ ਜੋ ਗੱਲਬਾਤ ਸੇਵਾਦਾਰ ਜੋਗਿੰਦਰ ਸਿੰਘ ਨਾਲ ਹੋਈ ਬੇਸ਼ੱਕ ਦੌਨੋਂ ਪਾਸੇ ਰੁਡੇ ਦੇ ਵੱਡੇ ਫਰਕ ਕਰਕੇ ਹਮ ਕੋ-ਤੁਮ ਕੋ ਵਰਗੀ ਹੀ ਸੀ। ਪਰ ਇਸ ਤੋਂ ਵੀ ਵੱਧ ਇਸ ਵਿਚ ਸਮਝਣ-ਸਮਝਾਉਣ ਦਾ ਵੱਡਾ ਪਾੜਾ ਸੀ। ਇਸ ਕਰਕੇ ਸਾਡੀ ਉਆਂ-ਬਾਈ ਜਿਹੀ ਗੱਲਬਾਤ ਵਿਅਰਥ ਹੀ ਰਹੀ। ਜੋਗਿੰਦਰ ਸਿੰਘ ਜਾਂ ਤਾਂ ਬੋਲਦਾ ਹੀ ਨਹੀਂ ਸੀ ਤੇ ਜੇ ਮੇਰੀ ਪੁੱਛ-ਗਿੱਛ ਦਾ ਕੁੱਝ ਕੁ ਜੁਆਬ ਦੇ ਰਿਹਾ ਸੀ ਤਾਂ ਉਸ ਦੇ ਡਾਇਲਾਗ ਤਾਰ ਘਰ ਦੇ ਮੌਰਿਸ ਕੋਡ ਵਰਗੇ ਸਨ। ਜੋ ਮੈਂ ਪੁੱਛ ਰਿਹਾ ਸੀ ਉਹ ਉਸ ਦੀ ਸਮਝ ਤੋਂ ਬਾਹਰ ਸੀ ਤੇ ਸ਼ਰਾਬ ਦੇ ਨਸ਼ੇ ਵਿਚ ਜੋ ਉਹ ਬੋਲ ਰਿਹਾ ਸੀ ਉਹ ਮੇਰੀ ਸਮਝ ਤੋਂ ਬਾਹਰ ਸੀ। ਮੈਂ ਉਸ ਨੂੰ ਕਹਿ ਰਿਹਾ ਸੀ ਕਿ ਮੈਂ ਫਰੀਦਕੋਟ ਦਾ ਨਵਾਂ ਮੈਜਿਸਟ੍ਰੇਟ ਬਣ ਕੇ ਆਇਆ ਹਾਂ ਤੇ ਮੈਨੂੰ ਠਹਿਰਣ ਲਈ ਕਮਰਾ ਚਾਹੀਦਾ ਹੈ। ਉਹ ਸ਼ਾਰਟਕਟ ਜਿਹਾ ਜਵਾਬ ਦੇ ਰਿਹਾ ਸੀ ‘ਪਰਮਿਟ ਐਕਸੀਅਨ ਤੇ ਕੱਲ੍ਹ ਨੂੰ ਮੈਜਿਸਟ੍ਰੇਟ’। ਮੈਨੂੰ ਜਾਪਿਆ ਕਿ ਉਹ ਕਹਿਣਾ ਚਾਹੁੰਦਾ ਸੀ ਕਿ ਮੇਰੇ ਕੋਲ ਐਕਸੀਅਨ ਦਾ ਪਰਮਿਟ ਨਹੀਂ ਹੈ, ਜਦੋਂ ਕਿ ਮੈਜਿਸਟ੍ਰੇਟ ਤਾਂ ਮੈਂ ਇਕ ਦਿਨ ਬਾਅਦ ਜੁਆਇਨ ਕਰਨ 'ਤੇ ਹੀ ਬਣਨਾ ਹੈ।

ਬੈਰ! ਮੇਰਾ ਹਮਸਫਰ ਸ੍ਰੂ: ਨੈਬ ਸਿੰਘ ਗਿੱਲ ਦੁਨਿਆਵੀ ਪੱਖੋਂ ਸਿਆਣਾ ਹੋਣ ਕਰਕੇ ਰਾਇ ਦੇ ਰਿਹਾ ਸੀ ਕਿ ਇਸ ਸ਼ਰਾਬੀ ਨਾਲ ਮੱਥਾ-ਪੱਤੀ ਕਰਨ ਦੀ ਲੋੜ ਨਹੀਂ। ਉਸ ਨੇ ਮੈਨੂੰ ਬਹੁਤ ਹੀ ਨਿਮਰਤਾ ਸਹਿਤ ਕਿਹਾ ਕਿ ਸਾਹਿਬ ਤੁਸੀਂ ਮੇਰੇ ਹੋਟਲ ਵਿਚ ਹੀ ਰਤ ਬਿਤਾ ਲਵੇ। ਉਸ ਸਮੇਂ ਅੱਧੀ ਰਾਤ ਪਹਿਰ ਦਾ ਤੜਕਾ ਵਰਗਾ ਸਮਾਂ ਦੇਖਦੇ ਹੋਏ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਕਿ ਮੈਂ ਉਸ ਦੀ ਪੇਸ਼ਕਸ਼ ਕਬੂਲ ਨਾ ਕਰਾਂ। ਇਸ ਦੇ ਨਾਲ ਹੀ ਮੈਨੂੰ ਲੈਕਚਰਾਰ ਬਣਨ ਤੋਂ ਪਹਿਲਾਂ ਅਪਣੀ ਬੇਰੁਜ਼ਗਾਰੀ ਦੀ ਬੇਚੇਨੀ ਦਾ ਸਮਾਂ ਯਾਦ ਆਇਆ ਕਿ ਜਦੋਂ ਰੁਜ਼ਗਾਰ ਲੱਭਦੇ ਸਮੇਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਚੱਕਰ ਕੱਢਦੇ ਹੋਏ ਕਰੇ ਰੈਸਟ ਹਾਊਸ ਵੱਲ ਮੁੰਹ ਕਰਨ ਦਾ ਖਿਆਲ ਹੀ ਨਹੀਂ ਸੀ ਪੈਦਾ ਹੁੰਦਾ। ਸਗੋਂ ਆਲਮ ਇਹ ਸੀ ਕਿ ਨੌਕਰੀ ਦੀ ਤਲਾਸ਼ ਵਿਚ ਚੱਕਰ ਕੱਟਦੇ-ਕੱਟਦੇ ਪੈਰ ਤਾਂ ਘਸਦੇ ਹੀ ਸਨ। ਸਗੋਂ ਝੋਲਿਆਂ ਵਿਚ ਪਏ ਸਰਟੀਫਿਕੇਟ ਤੇ ਗਲ ਵਿਚ ਪਾਏ ਝੋਲੇ ਵੀ ਘਸਦੇ ਰਹੇ ਸਨ। ਇਸ

ਲਈ ਮੈਨੂੰ ਤੁਰੰਤ ਸਮਝ ਆਈ ਕਿ ਭਲਿਆ ਮਾਣਸਾ ਬੇਰੁਜ਼ਗਾਰੀ ਦੇ ਸਮੇਂ ਤਾਂ ਮਾਸੀ-ਭੁਆ ਦਾ ਘਰ ਤੈਨੂੰ ਰਹਿਣ ਲਈ ਚੰਗਾ ਲੱਗਦਾ ਸੀ ਤੇ ਅੱਜ ਜਨਾਬੀ ਦੇ ਪਹਿਲੇ ਹੱਲੇ ਹੀ ਤੂੰ ਰੈਸਟ ਹਾਊਸ ਭਾਲਦਾ ਫਿਰਦਾ ਹੈ।

ਬੈਰ! ਮੈਂ ਅਗਲੇ ਦਿਨ 24 ਮਈ, 1974 ਨੂੰ ਬਾਬਾ ਫਰੀਦ ਦੀ ਵਰੋਸਾਈ ਧਰਤੀ ਫਰੀਦਕੋਟ 'ਤੇ ਬਤੌਰ ਐਗਜ਼ੈਕਟਿਵ ਮੈਜਿਸਟ੍ਰੇਟ ਜੁਆਇਨ ਕਰ ਲਿਆ। ਉਪਰੰਤ ਛੇ ਸਾਲ ਤਕ ਇਥੇ ਹੀ ਐਸ.ਡੀ.ਐਮ. ਤੋਂ ਏ.ਡੀ.ਸੀ. ਤੱਕ ਦੇ ਸਾਰੇ ਅਹੁਦਿਆਂ 'ਤੇ ਅਕਾਲ ਪੁਰਖ ਦੀ ਕ੍ਰਿਪਾ ਨਾਲ ਜਨਾਬੀ ਮਾਣੀ।

ਹੁਣ 31 ਸਾਲ 4 ਮਹੀਨੇ ਬਾਅਦ ਠੀਕ 24 ਮਈ 2005 ਨੂੰ ਮੈਂ ਫਿਰ ਇਲਾਹੀ ਰਹਿਮਤ ਸਦਕਾ ਇਕ ਨਹੀਂ; ਦੋ ਡਵੀਜ਼ਨਾਂ ਭਾਵ ਫਿਰੋਜ਼ਪੁਰ ਤੇ ਫਰੀਦਕੋਟ ਦਾ ਕਮਿਸ਼ਨਰ ਬਣ ਕੇ ਫਰੀਦਕੋਟ ਦੀ ਧਰਤੀ 'ਤੇ ਆਇਆ ਸੀ। ਪੀ.ਸੀ.ਐਸ. ਤੋਂ ਤਰੱਕੀ ਕਰਕੇ ਮੇਰੇ ਕਮਿਸ਼ਨਰ ਬਣਨ ਦਾ ਪੰਜਾਬ ਪ੍ਰਸ਼ਾਸਨ ਵਿਚ ਮਹਾਂਪੁਰਖਾਂ ਦੀ ਬਖਸ਼ਿਸ਼ ਸਦਕਾ ਇਹ ਪਹਿਲਾ ਮੰਜ਼ਰ ਤੇ ਮੀਲ ਪੱਥਰ ਬਣਿਆ। ਇਸ ਤੋਂ ਪਹਿਲਾਂ ਜਿਥੋਂ ਤੱਕ ਮੈਨੂੰ ਪਤਾ ਹੈ 1947 ਤੋਂ ਬਾਅਦ ਪੀ.ਸੀ.ਐਸ. ਤੋਂ ਕਮਿਸ਼ਨਰ ਕੋਈ ਨਹੀਂ ਬਣਿਆ ਸੀ।

ਬੈਰ! ਜਦੋਂ ਮੈਂ ਇਸ ਵਾਰ ਫਰੀਦਕੋਟ ਆਇਆ ਤਾਂ ਸੇਵਾਦਾਰ ਜੋਗਿੰਦਰ ਸਿੰਘ ਸਵਰਗਵਾਸ ਹੋ ਚੁੱਕਾ ਸੀ। ਪਰ ਜੇ ਉਹ ਸਾਦ-ਮੁਰਾਦਾ ਇਨਸਾਨ ਜਿਉਂਦਾ ਵੀ ਹੁੰਦਾ ਤਾਂ ਉਸ ਨੇ 31 ਸਾਲ 4 ਮਹੀਨੇ ਪਹਿਲਾਂ ਵਾਲੀ ਗੱਲ “ਪਰਮਿਟ ਐਕਸੀਅਨ, ਕੱਲ; ਨੂੰ ਮੈਜਿਸਟ੍ਰੇਟ” ਇਸ ਵਾਰ ਨਹੀਂ ਕਹਿਣੀ ਸੀ। ਇਕ ਤਾਂ ਉਹ ਮੇਰਾ ਬਾਅਦ ਵਿਚ ਬਹੁਤ ਅਜੀਜ਼ ਸੇਵਾਦਾਰ ਬਣ ਗਿਆ ਸੀ ਤੇ ਦੂਜਾ ਇਸ ਵਾਰ ਡੀ.ਸੀ. ਤੇ ਐਸ.ਐਸ.ਪੀ. ਫਰੀਦਕੋਟ ਸਨਮਾਨ ਵਜੋਂ ਮੈਨੂੰ ਉਡੀਕ ਰਹੇ ਸਨ ਅਤੇ ‘ਗਾਰਡ ਆਫ ਆਨਰ’ ਪੇਸ਼ ਕਰ ਰਹੇ ਸਨ। ਪਰ ਅੱਜ ਇਸ ਬਹਾਨੇ ਮੈਨੂੰ ਉਸ ਸਮੇਂ ਰੈਸਟ ਹਾਊਸ ਵਿਚ ਬਿਤਾਏ ਤਕਰੀਬਨ ਦੋ-ਤਿੰਨ ਮਹੀਨੇ ਦੀ ਸੇਵਾਦਾਰ ਜੋਗਿੰਦਰ ਸਿੰਘ ਵੱਲੋਂ ਕੀਤੀ ਸੇਵਾ ਯਾਦ ਆ ਰਹੀ ਸੀ। ਇਹ ਵੀ ਅਜੀਬ ਇਤਫਾਕ ਹੈ ਕਿ ਫਰੀਦਕੋਟ ਵਿਖੇ ਹੀ ਮੈਨੂੰ ਉਸ ਤੋਂ ਇਲਾਵਾ ਤਿੰਨ ਹੋਰ ਜੋਗਿੰਦਰ ਸਿੰਘ ਨਾਮ ਦੇ ਇਨਸਾਨਾਂ ਨਾਲ ਵਾਹ ਪਿਆ।

ਇਕ ਦੂਜਾ ਨੇਕ ਇਨਸਾਨ ਜੋਗਿੰਦਰ ਸਿੰਘ ਡੀ.ਸੀ. ਦਫਤਰ ਦੇ ਰੈਵੀਨਿਊ ਅਸਿਸਟੈਂਟ ਦੇ ਰੂਪ ਵਿਚ ਮਿਲਿਆ। ਜਿਸ ਨੇ ਕਿ ਮੈਨੂੰ ਰੈਵੀਨਿਊ ਸਬੰਧੀ ਪ੍ਰੈਕਟੀਕਲ ਰੂਪ ਵਿਚ ਪ੍ਰੱਪੱਕ ਕਰਨ ਦੀ ਮੇਰੇ ਕੈਰੀਅਰ ਦੀ ਬੁਨਿਆਦ ਰੱਖੀ। ਇਸ ਨਾਮ ਦਾ ਹੀ ਤੀਜਾ ਸੱਜਣ ਮਿਸਤਰੀ ਜੋਗਿੰਦਰ ਸਿੰਘ ਮਿਲਿਆ। ਜਿਸ ਨੇ ਕਿ ਮੇਰੇ ਸਭ ਤੋਂ ਪਹਿਲੇ ਖਰੀਦੇ ਰਾਇਲ-ਇਨ-ਫੀਲਡ ਮੋਟਰ ਸਾਈਕਲ ਦਾ ਇੰਨਾ ਵਧੀਆ ਰੱਬ-ਰਖਾ ਕੀਤਾ ਕਿ ਮੇਰੇ ਬਾਰੇ ਉਦੋਂ ਫਰੀਦਕੋਟ ਦੇ ਲੋਕਾਂ ਨੂੰ ਇਹ ਪੱਕਾ ਖਦਾਸ਼ ਬਣ ਗਿਆ ਸੀ ਕਿ ਰੱਬ ਮੈਰ ਕਰੇ ਕਿ ਕਿਤੇ ਇਹ ਭਾਣਾ ਨਾ ਵਰਤ ਜਾਵੇ ਕਿ ਜੁਆਨੀ ਅਤੇ ਰੁਤਬੇ ਦੀ ਖੁਮਾਰੀ ਵਿਚ

ਮਿਸਤਰੀ ਜੋਗਿੰਦਰ ਸਿੰਘ ਦੀ ਹੱਥ-ਫੇਰੀ ਕੀਤੇ ਮੋਟਰ ਸਾਈਕਲ 'ਤੇ ਸਵਾਰ; ਮੈਜਿਸਟ੍ਰੇਟ ਸਾਹਿਬ ਕਿਤੇ 90-100 ਕਿਲੋਮੀਟਰ ਦੀ ਰਫਤਾਰ ਨਾਲ ਮੋਟਰ ਸਾਈਕਲ ਭਜਾਉਂਦੇ; ਧਰਤੀ ਤੋਂ ਅਕਾਸ਼ ਵੱਲ ਉਡਾਰੀ ਹੀ ਨਾ ਮਾਰ ਜਾਣ।

ਮਿਸਤਰੀ ਜੋਗਿੰਦਰ ਸਿੰਘ ਬਾਰੇ ਮੈਂ ਦੋ ਬੜੇ ਹੀ ਹੈਰਾਨੀਜਨਕ ਸਵਾਲਾਂ ਦਾ ਉਤੁਰ ਨਹੀਂ ਲੱਭ ਸਕਿਆ ਕਿ ਇਹ ਹਮੇਸ਼ਾਂ ਸ਼ਰਾਬ ਦੇ ਨਸੇ ਵਿਚ ਰਹਿਣ ਵਾਲਾ ਬੰਦਾ ਇੰਨਾ ਮਾਹਿਰ ਮਕੈਨਿਕ ਕਿਵੇਂ ਸੀ ਅਤੇ ਦੂਜਾ ਸਵਾਲ ਇਹ ਹੈ ਕਿ ਉਹ ਨਸੇ ਵਿਚ ਟੁੰਨ ਹੋਣ ਦੇ ਬਾਵਜੂਦ ਵੀ ਆਪਣੇ ਘਰ ਕਿਵੇਂ ਪਹੁੰਚ ਜਾਂਦਾ ਸੀ? ਇਸ ਦਾ ਜਵਾਬ ਮੈਨੂੰ ਇਹ ਹੀ ਮਿਲਦਾ ਹੈ ਕਿ ਉਸ ਦਾ ਅਕਾਲ ਪੁਰਖ ਦੀ ਕ੍ਰਿਪਾ ਵਿਚ ਬਹੁਤ ਹੀ ਪ੍ਰੱਪਕ ਵਿਸ਼ਵਾਸ ਸੀ। ਇਸ ਲਈ ਉਹ ਹਮੇਸ਼ਾਂ ਗੁਰਬਾਣੀ ਦੀਆਂ ਇਹ ਦੋ ਤੁਕ੍ਰਾਂ ਹੀ ਬੋਲਦਾ ਰਹਿੰਦਾ ਸੀ “ਜਾ ਤੂ ਮੇਰੇ ਵਲਿ ਹੈ ਤਾ ਕਿਆ ਮੁਹਛੰਦਾ” ਅਤੇ ਦੂਜੀ “ਲੇਖਾ ਕੋਇ ਨ ਪੁਛਾਇ ਜਾ ਹਰਿ ਬਖਸੰਦਾ”। ਜਦੋਂ ਵੀ ਉਹ ਮੈਨੂੰ ਮਿਲਿਆ ਤਾਂ ਉਸ ਦੀ ਗੱਲਬਾਤ ਇਸ ਸ਼ਬਦ ਦੇ ਉਚਾਰਨ ਤੋਂ ਬਿਨਾਂ ਕਦੇ ਪੂਰੀ ਨਹੀਂ ਹੋਈ ਸੀ।

ਉਸ ਦੇ ਇਸ ਪ੍ਰੱਪਕ ਵਿਸ਼ਵਾਸ ਤੋਂ ਮੈਨੂੰ ਵਾਹਿਗੁਰੂ ਵਿਚ ਅਕਸਰ ਆਪਣੇ ਡੋਲਦੇ-ਢੱਹਿੰਦੇ ਵਿਸ਼ਵਾਸ ਦੀ ਕਾਇਮੀ ਵਾਸਤੇ ਹੋਸਲਾ ਮਿਲਦਾ ਸੀ। ਮੈਂ ਇਸ ਸੰਦਰਭ ਵਿਚ ਮੰਨਦਾ ਹਾਂ ਕਿ ਸੈਥੋਂ ਵੀ ਕਿਸੇ ਦੁਨੀਆਂਦਾਰ ਵਾਂਗ ਰੱਬ ਅਤੇ ਰੱਬ ਦੇ ਬੰਦਿਆਂ ਦੀ ਇਲਾਹੀ ਰਹਿਮਤ “ਯੇ ਨੂਰ ਉਸ ਕਾ ਯੇ ਜਹੂਰ ਉਸ ਕਾ/ ਗੁਰ ਤੂ ਨ ਦੇਖੋ ਤੋ ਕਸੂਰ ਕਿਸ ਕਾ” ਜਿਹੀ ਸ਼ਫਕਤ ਨੂੰ ਨਾ ਸਮਝਣ ਦੀ ਬੇਸਮਤ ਨਾਦਾਨੀ ਅਕਸਰ ਹੁੰਦੀ ਰਹੀ ਹੈ।

ਇਥੇ ਜਦੋਂ ਆਪਣੀਆਂ ਨਾਦਾਨੀਆਂ ਦੀ ਗੱਲ ਛਿੜੀ ਹੈ ਤਾਂ ਹੁਣ ਤੱਕ ਵੀ ਜ਼ਿੰਦਗੀ ਵਿਚ ਬੇਸਮਝੀਆਂ ਤੇ ਨਾਦਾਨੀਆਂ ਦੀ ਭਰਮਾਰ ਸਾਹਮਣੇ ਆਉਂਦੀ ਹੈ। ਸਰਵਿਸ ਜੁਆਇਨ ਹੀ ਕੀਤੀ ਸੀ ਤਾਂ ਸਭ ਤੋਂ ਵੱਡੇ ਸ੍ਰੂ: ਜੋਗਿੰਦਰ ਸਿੰਘ ਕਮਿਸ਼ਨਰ ਫਿਰੋਜ਼ਪੁਰ ਨਾਲ ਵਾਹ ਪਿਆ। ਵਾਹ ਵੀ ਕੀ ਪਿਆ ਬੁਰਾ ਵਾਹ ਹੀ ਪਿਆ। ਮੈਂ ਉਨ੍ਹਾਂ ਨੂੰ ਕਾਲ-ਆਨ ਕਰਨ ਗਿਆ ਭਾਵ ਦਸਤੂਰ ਵਜੋਂ ਰਸਮੀਂ ਤੌਰ 'ਤੇ ਆਦਰ-ਮਾਣ ਦੇਣ ਗਿਆ। ਗੱਲਬਾਤ ਤਾਂ ਲੰਬੀ-ਚੌੜੀ ਹੋਈ। ਪਰ ਸੰਖੇਪ ਵਿਚ ਹੀ ਇਥੇ ਗੱਲ ਮੁਕਾਉਣੀ ਯੋਗ ਹੋਵੇਗੀ। ਉਨ੍ਹਾਂ ਨੇ ਮੈਨੂੰ ਗੱਲ-ਗੱਲ ਵਿਚ ਬਹੁਤ ਸਾਰੇ ਸਵਾਲ ਪੁੱਛੇ। ਇਕ ਸਵਾਲ ਇਹ ਸੀ ਕਿ ਮੈਂ ਪ੍ਰੋਫੈਸਰੀ ਛੱਡ ਕੇ ਮੈਜਿਸਟ੍ਰੇਟੀ ਵੱਲ ਕਿਉਂ ਆਇਆ ਹਾਂ?

ਦੂਜਾ ਸਵਾਲ ਇਹ ਸੀ ਕਿ ਕੀ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਭ੍ਰਿਸ਼ਟਾਚਾਰ ਵੱਲ ਜ਼ੋਰੋ-ਜ਼ੋਰ ਵੱਧ ਰਿਹਾ ਹੈ? ਮੈਨੂੰ ਚਾਹੀਦਾ ਤਾਂ ਇਹ ਸੀ ਕਿ ਮੈਂ ਚੁਪੱ ਕਰ ਰਹਿੰਦਾ ਕਿ ਜਨਾਬ ਮੈਨੂੰ ਹਾਲੇ ਇਸ ਦਾ ਤਜਰਬਾ ਨਹੀਂ ਹੈ। ਪਰ ਮੈਂ ਪਬਲਿਕ ਸਰਵਿਸ ਕਮਿਸ਼ਨ ਦੇ ਸਾਹਮਣੇ ਹਰ ਸਵਾਲ ਦਾ ਜਵਾਬ ਦੇਣ ਵਾਂਗੂੰ ਇਥੇ ਇਹ ਜਵਾਬ ਦਿੱਤਾ ਕਿ ਸਰ ਜਿਥੇ ਤੁਹਾਡੇ-ਮੇਰੇ ਵਰਗੇ ਅਫਸਰ ਹਨ। ਉਨ੍ਹਾਂ ਦੇ ਕਾਰਨ ਹੀ ਭ੍ਰਿਸ਼ਟਾਚਾਰ ਵਧ ਰਿਹਾ ਹੈ। ਇਸ ਲਈ

ਪਬਲਿਕ ਦਾ ਤਾਂ ਕੋਈ ਬੰਦਾ ਇਸ ਦਾ ਜ਼ਿੰਮੇਵਾਰ ਨਹੀਂ ਹੈ। ਬਸ ਫਿਰ ਕੀ ਸੀ ਸ੍ਰ: ਜੋਗਿੰਦਰ ਸਿੰਘ ਨੇ ਮੁਲਾਕਾਤ ਦਾ ਸਮਾਂ ਖਤਮ ਕਰ ਦਿੱਤਾ ਤੇ ਜਿਹੜੀ ਚਾਹ ਦੇ ਦੋ ਪਿਆਲੇ ਮੇਜ਼ 'ਤੇ ਆਏ ਹੀ ਸਨ; ਉਥੇ ਧਰੇ-ਧਰਾਏ ਹੀ ਰਹਿ ਗਏ। ਮੈਂ ਵਾਪਸ ਫਰੀਦਕੋਟ ਪਹੁੰਚਿਆ ਵੀ ਨਹੀਂ ਸੀ ਕਿ ਡੀ.ਸੀ. ਸ੍ਰ: ਗੁਰਨਾਮ ਸਿੰਘ ਤੇ ਏ.ਡੀ.ਸੀ. ਸ੍ਰ: ਰਣਧੀਰ ਸਿੰਘ ਦੇ ਮੇਰੇ ਘਰ ਟੈਲੀਫੋਨ ਖੜ੍ਹਕਣੇ ਸ਼ੁਰੂ ਹੋ ਗਏ ਕਿ ਜਦੋਂ ਮੈਂ ਫਿਰੋਜ਼ਪੁਰ ਤੋਂ ਵਾਪਸ ਆਵਾਂ ਤਾਂ ਫੌਰਨ ਡੀ.ਸੀ. ਸਾਹਿਬ ਨੂੰ ਮਿਲਾਂ।

ਸ਼ੇਰ! ਮੁੱਕਦੀ ਗੱਲ ਅਗਲੇ ਦਿਨ ਅਸੀਂ ਤਿੰਨੋਂ ਅਫਸਰ ਫਿਰੋਜ਼ਪੁਰ ਕਮਿਸ਼ਨਰ ਸਾਹਿਬ ਦੇ ਪੇਸ਼ ਹੋਏ ਤੇ ਉਨ੍ਹਾਂ ਨੇ ਮੁਆਫ਼ੀ ਮੰਗ ਕੇ ਮੇਰੀ ਜਾਨ-ਖੁਲਾਸੀ ਕਰਵਾਈ। ਇਹ ਗੱਲ ਵੀ ਇਥੇ ਜ਼ਿਕਰਯੋਗ ਹੈ ਕਿ ਬਾਅਦ ਵਿਚ ਮੈਂ ਤਕਰੀਬਨ 20 ਸਾਲ ਉਨ੍ਹਾਂ ਦੀ ਸਰਵਿਸ ਦੇ ਦੌਰਾਨ ਸ੍ਰ: ਜੋਗਿੰਦਰ ਸਿੰਘ ਦਾ ਬਹੁਤ ਹੀ ਅਜੀਜ਼ ਅਫਸਰ ਰਿਹਾ। ਪਰ ਫਿਰ ਵੀ ਇਹੋ ਜਿਹਾ ਕੁੱਝ ਨਾ ਕੁੱਝ ਜ਼ਿੰਦਗੀ ਵਿਚ ਹੁੰਦਾ ਰਿਹਾ ਕਿਉਂਕਿ ਬੰਦਾ ਸਿਆਣਾ ਘੱਟ ਤੇ ਬੇਅਕਲ ਬਹੁਤਾ ਹੁੰਦਾ ਹੈ।

ਪਰ ਅਕਾਲ ਪੁਰਖ ਦੀ ਬਖ਼ਸ਼ਿਸ਼ ਅਪਰ-ਅਪਾਰ ਹੈ। ਜਦੋਂ ਮੈਂ ਕਮਿਸ਼ਨਰ ਬਣ ਕੇ 24 ਮਈ 2005 ਨੂੰ ਕਮਿਸ਼ਨਰ ਹਾਊਸ ਫਿਰੋਜ਼ਪੁਰ ਆਪਣੇ ਪਰਿਵਾਰ ਸਹਿਤ ਪਹੁੰਚਿਆ ਤਾਂ ਮੈਨੂੰ ਡਰਾਇੰਗ ਰੂਮ ਦਾ ਉਹ ਕੋਨਾ ਤੇ ਉਹ ਨਜ਼ਾਰਾ ਬੀਤੇ ਕੱਲ੍ਹ ਵਾਂਗ੍ਰੂ ਯਾਦ ਆਇਆ ਕਿ ਇਥੋਂ ਮੈਂ ਇਕ ਦਿਨ ਕੱਢਿਆ ਗਿਆ ਸੀ ਤੇ ਨੋਕਰੀ ਦੇ ਵੀ ਲਾਲੇ ਪੈ ਗਏ ਸਨ। ਇਹ ਕੌੜੀ ਯਾਦ ਮੈਨੂੰ ਅਪਣੀ ਰਿਟਾਈਰਮੈਂਟ ਤੱਕ ਫਿਰੋਜ਼ਪੁਰ ਰਹਿਣ ਦੇ ਸਮੇਂ ਵਿਚ ਜਦੋਂ ਵੀ ਆਉਂਦੀ, ਉਦੋਂ ਹੀ ਮੈਨੂੰ ਬਾਬਾ ਛਰੀਦ ਵਰਗੇ ਅਨੇਕਾਂ ਮਹਾਂਪੁਰਖਾਂ ਦੀ ਰਹਿਮਤ ਬਾਰੇ ‘ਲੱਲ੍ਹ ਕਰੇ ਕਵੱਲੀਆਂ ਸਾਹਿਬ ਸਿੱਧੀਆਂ ਪਾਵੇ’ ਦਾ ਖਿਆਲ ਅਕਸਰ ਆਉਂਦਾ ਰਹਿੰਦਾ ਸੀ ਕਿ ਮੇਰੇ ਵਰਗਾ ਦੁਨੀਆਂਦਾਰੀ ਦੇ ਪੱਥੋਂ ਕੋਰਾ ਇਨਸਾਨ ਪੀ.ਸੀ.ਐਸ. ਤੋਂ ਕਮਿਸ਼ਨਰ ਦੇ ਰੁਤਬੇ ਨੂੰ ਪਹੁੰਚਣ ਵਾਲਾ ਸ਼ਾਇਦ ਪੰਜਾਬ ਦਾ ਪਹਿਲਾ ਅਫਸਰ ਸੀ। ਇਸ ਤੋਂ ਵੀ ਵੱਧ ਰੱਬੀ ਮਿਹਰ ਇਸ ਗੱਲ ਵਿਚ ਦਿਸਦੀ ਸੀ ਕਿ ਮੈਂ ਕਮਿਸ਼ਨਰ ਵੀ ਫਿਰੋਜ਼ਪੁਰ ਦਾ ਹੀ ਬਣਿਆ ਤੇ ਫਿਰ ਘਰ ਵੀ ਉਹ ਹੀ ਸੀ ਕਿ ਜਿਥੋਂ ਮੈਂ ਇਕ ਮਾਸੂਮ ਜਿਹੇ ਕਸੂਰ ਕਾਰਨ ਧਿਰਕਾਰਿਆ ਗਿਆ ਸੀ। ਸ਼ੇਰ! ਇਲਾਹੀ ਰੂਹਾਂ ਆਪਣੀ ਗਤਿ-ਮਿੱਤ ਆਪ ਹੀ ਜਾਣਦੀਆਂ ਹਨ।

ਮੈਨੂੰ ਅੱਜ ਇਕ ਛੂੰਘੀ ਸ਼ਿਦਤ ਨਾਲ ਇਹ ਵੀ ਖਿਆਲ ਆ ਰਿਹਾ ਹੈ ਕਿ ਜਦੋਂ ਮੈਂ ਪਹਿਲੀ ਵਾਰ 24 ਮਈ, 1974 ਨੂੰ ਫਰੀਦਕੋਟ ਵਿਖੇ ਆਇਆ ਸੀ ਤਾਂ ਬਾਬਾ ਛਰੀਦ ਜੀ ਨਾਲ ਮੈਨੂੰ ਬਸ ਸੁਣੀ-ਸੁਣਾਈ ਜਿਹੀ ਜਾਣ-ਪਹਿਚਾਣ ਜ਼ਰੂਰ ਸੀ। ਪਰ ਬਾਬਾ ਜੀ ਨਾਲ ਕੋਈ ਦਿਲੀ ਤੇ ਨਿੱਜੀ ਨੇੜਤਾ ਨਹੀਂ ਸੀ। ਇਸ ਲਈ ਉਦੋਂ ਮੈਂ ਬਾਬਾ ਛਰੀਦ ਦੇ ਦਰ 'ਤੇ ਜੁਆਇਨ ਕਰਨ ਤੋਂ ਕੁੱਝ ਸਮਾਂ ਬਾਅਦ ਹੀ ਹਾਜ਼ਰੀ ਭਰਨ ਗਿਆ ਸੀ। ਪਰ ਇਸ ਵਾਰ

ਬਾਬਾ ਫਰੀਦ ਦੀ ਸੈਰ-ਮਿਹਰ ਸਦਕਾ ਬਾਬਾ ਜੀ ਦੇ ਦਰ 'ਤੇ ਜਾਣ ਦੀ ਖਿੱਚ ਇਸ ਤਰ੍ਹਾਂ ਬਣੀ ਹੋਈ ਸੀ ਕਿ “ਇਸ ਕਦਰ ਤੇਰਾ ਤਸਵੀਰ ਕਭੀ ਬੜ ਜਾਤਾ ਹੈ/ਆਈਨਾ ਭੀ ਦੇਖੂੰ ਤੇ ਚਿਹਰਾ ਤੇਰਾ ਨਜ਼ਰ ਆਤਾ ਹੈ।”

ਇਸ ਲਈ ਮੈਂ ਡੀ.ਸੀ. ਤੇ ਐਸ.ਐਸ.ਪੀ. ਫਰੀਦਕੋਟ ਨੂੰ ਪਹਿਲਾਂ ਹੀ ਟੈਲੀਫੋਨ 'ਤੇ ਦੱਸ ਦਿੱਤਾ ਸੀ ਕਿ ਮੇਰੇ ਲਈ ਬਤੌਰ ਕਮਿਸ਼ਨਰ ‘ਗਾਰਡ ਆਫ ਆਨਰ’ ਲੈਣਾ ਇੰਨਾ ਅਹਿਮ ਨਹੀਂ ਜਿੰਨਾ ਕਿ ਬਾਬਾ ਫਰੀਦ ਜੀ ਦੇ ਦਰ 'ਤੇ ਜਾ ਕੇ ਧੁਰ ਦਿਲ-ਆਤਮਾਤੋਂ ਸੁਕਰਾਨੇ ਦੇ ਅਹਿਸਾਸ ਵਜੋਂ ਸਿਜਦਾ ਕਰਨਾ ਜ਼ਰੂਰੀ ਸੀ। ਇਸ ਲਈ ਮੈਂ ਸਿੱਧਾ ਬਾਬਾ ਫਰੀਦ ਦੇ ਦਰ 'ਤੇ ਗਿਆ ਅਤੇ ਇਬਾਦਤ ਤੇ ਸੁਕਰਾਨੇ ਵਜੋਂ ਬਾਬਾ ਜੀ ਦੇ ਚਰਨ ਪਰਸੇ।

ਫਿਰ ਇਕ ਵਾਰ ਮੈਨੂੰ ਮੇਰੇ ਅਤੀਤ ਦਾ ਇਕ ਪਲਕ-ਝਲਕ ਦਾ ਨਜ਼ਾਰਾ ਹੋਇਆ ਕਿ ਮੇਰੇ ਦਾਦਾ ਜੀ ਸ੍ਰੂ: ਜਗਤ ਸਿੰਘ ਨੇ ਫਰਾਸਿਸ ਨਿਊਟਨ ਮਿਸ਼ਨ ਹਸਪਤਾਲ ਫਿਰੋਜ਼ਪੁਰ ਵਿਖੇ ਜ਼ਿੰਦਗੀ ਦੇ ਆਖਰੀ ਦੋ-ਚਾਰ ਦਿਨਾਂ ਦੇ ਦੌਰਾਨ ਮੇਰੇ ਪਿਤਾ ਸ੍ਰੂ: ਅਜਮੇਰ ਸਿੰਘ ਜੀ ਨੂੰ ਇਕ-ਦੋ ਵਾਰ ਪੁੰਛਿਆ ਸੀ ਕਿ ਕੁਲਬੀਰਾ ਕਿਥੋਂ ਹੈ? ਉਦੋਂ ਬਾਬਾ ਜੀ ਅੰਤਮ ਸੁਆਸਾਂ ਦੀ ਆਖਰੀ ਮੰਜ਼ਿਲ ਤੋਂ ਥੋੜ੍ਹਾ ਕੁ ਉਨ੍ਹਾਂ ਸਨ ਤੇ ਬੇਹੋਸ਼ੀ ਦੀ ਹਾਲਤ ਵਿਚ ਜਾ ਰਹੇ ਸਨ। ਪਾਪਾ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਪਟਿਆਲੇ ਮਾਲ ਅਫਸਰੀਦਾ ਇਮਤਿਹਾਨ ਦੇ ਰਿਹਾ ਹਾਂ। ਇਹ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਕੁਲਬੀਰੇ ਨਾਲ ਜ਼ਰੂਰ ਮੇਲੇ ਹੋਣਗੇ। ਉਸ ਨੂੰ ਮਾਲ ਅਫਸਰੀਦਾ ਇਮਤਿਹਾਨ ਨਿਸ਼ਾਂਗ ਦੇਣ ਦਿਉ। ਹੁਣ ਉਸ ਨੂੰ ਸੱਦਣ ਦੀ ਲੋੜ ਨਹੀਂ ਹੈ। ਬਾਬਾ ਜੀ ਨੇ ਮੈਨੂੰ ਅਪਣਾ ਪਿਆਰਾ ਪੋਤਾ ਹੋਣ ਕਰਕੇ ਮੇਰੇ ਪਿਤਾ ਜੀ ਰਾਹੀਂ ਇਹ ਅਖੀਰਲਾ ਅਸੀਰਵਾਦ ਦਿੱਤਾ ਕਿ ਉਸ ਨੇ ਇਥੇ ਆ ਕੇ ਵੱਡਾ ਅਫਸਰ ਬਣਨਾ ਹੈ।

ਨਵੰਬਰ 1999 ਵਿਚ ਰੋਪੜ ਜ਼ਿਲ੍ਹੇ ਤੋਂ ਬਾਅਦ ਜਦੋਂ ਮੈਂ ਡੀ.ਸੀ. ਫਿਰੋਜ਼ਪੁਰ ਲੱਗਾ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਢੂੰਘੀ ਸਰਧਾ ਸਹਿਤ ਇਹ ਅਹਿਸਾਸ ਹਮੇਸ਼ਾਂ ਰਿਹਾ ਕਿ ਮੇਰੀ ਇਹ ਪੁਜੀਸ਼ਨ ਤੇ ਪੋਸਟਿੰਗ 27 ਸਾਲ ਪਹਿਲਾਂ ਮੇਰੇ ਦਾਦਾ ਜੀ ਦੇ ਵੱਲੋਂ ਮਿਲੇ ਅਖੀਰਲੇ ਅਸੀਰਵਾਦ ਸਦਕਾ ਹੀ ਸੀ। ਇਥੇ ਅੱਜ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੋਈ ਇਸ ਗੱਲ ਨੂੰ ਸਮਝ ਸਕੇ ਜਾਂ ਨਾਂ? ਪਰ ਜ਼ੁਰਗਾਂ ਦੇ ਅਸੀਰਵਾਦ ਬੰਦੇ ਦੀ ਜ਼ਿੰਦਗੀ ਵਿਚ ਬਹੁਤ ਸਹਾਈ ਹੁੰਦੇ ਹਨ। ਇਸ ਅਸੀਰਵਾਦ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇ ਪਰਮਾਤਮਾ ਨੇ ਚਾਹਿਆ ਤਾਂ ਮੇਲੇ ਜ਼ਰੂਰ ਹੋਣਗੇ।

ਇਸ ਸਬੰਧੀ ਇਹ ਹਕੀਕਤ ਹੈ ਕਿ ਉਨ੍ਹਾਂ ਦੇ ਗੁਜਰਨ ਤੋਂ ਕੋਈ ਚਾਰ-ਪੰਜ ਘੰਟੇ ਪਹਿਲਾਂ ਮੈਂ ਪੀ.ਸੀ.ਐਸ. ਦਾ ਅਖੀਰਲਾ ਪੇਪਰ ਦੇ ਕੇ ਜਦੋਂ ਪਿੰਡ ਪਹੁੰਚਿਆ ਤਾਂ ਮੇਰੇ ਮਾਤਾ-ਪਿਤਾ ਨੇ ਅੱਖਾਂ ਭਰ ਕੇ ਭਰੇ ਗਲੇ ਨਾਲ ਮੈਨੂੰ ਕਿਹਾ ਕਿ ਬੇਟਾ ਤੂੰ ਥੋੜਾ ਜਿਹਾ ਲੇਟ ਹੋ ਗਿਆ ਹੈ। ਬਾਪੁ ਜੀ ਨੇ ਤੈਨੂੰ ਇਹ ਅਸੀਰਵਾਦ ਦਿੱਤਾ ਹੈ। ਜਦੋਂ ਮੈਂ ਰੋਦੇ ਹੋਏ ਨੇ ਬਾਬਾ ਜੀ ਦੇ

ਗੋਦੀ ਵਿਚ ਸਿਰ ਰੱਖਿਆ ਤਾਂ ਸਾਰੇ ਹੈਰਾਨ ਰਹਿ ਗਏ ਕਿ ਉਨ੍ਹਾਂ ਨੇ ਬੱਸ ਇਕ-ਦੋ ਪਲ ਲਈ ਅੱਖਾਂ ਖੋਲੀਆਂ ਤੇ ਮੁਸ਼ਕਿਲ ਨਾਲ ਮੇਰੇ ਸਿਰ 'ਤੇ ਹੱਥ ਰੱਖਿਆ। ਮੈਨੂੰ ਹੁਣ ਵੀ ਇਉਂ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਅਸੀਰਵਾਦੀ ਬਚਨਾਂ ਦੀ ਪ੍ਰਿਪੀ ਤੇ ਸੀਮਾ ਇਸ ਤੋਂ ਵੀ ਅੱਗੇ ਮੇਰੇ ਕਮਿਸ਼ਨਰ ਬਣਨ ਅਤੇ ਹੋਰ ਖੁਸ਼ੀਆਂ ਤੱਕ ਹੈ ਕਿਉਂਕਿ ਕਮਿਸ਼ਨਰ ਬਣਨਾ ਤਾਂ ਮੈਂ ਕਦੇ ਮਨ-ਚਿੱਤ ਵਿਚ ਵੀ ਨਹੀਂ ਚਿਤਵਿਆ ਸੀ।

ਬੈਰ! ਅਕਾਲ ਪੁਰਖ ਦੀ ਮਿਹਰ ਅਤੇ ਵਡੇਰਿਆਂ ਦੇ ਅਸੀਰਵਾਦ ਸਦਕਾ ਮੈਂ ਫਰੀਦਕੋਟ ਪਹੁੰਚ ਕੇ ਸਭ ਤੋਂ ਪਹਿਲਾਂ ਬਾਬਾ ਫਰੀਦ ਦੀ ਦਰਗਾਹ 'ਤੇ ਸੁਕਰਾਨੇ ਦਾ ਪਹਿਲਾਂ ਕਲਾਮ ਪਾਂਤ੍ਰਿਆ। ਇਸ ਤੋਂ ਅੱਗੇ ਬਾਬਾ ਫਰੀਦ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਹੋਰ ਕਿਹੜੀ ਬੁਲੰਦੀ ਮਿਲਣੀ ਹੈ; ਇਹ ਤਾਂ ਉਸ ਦੀਆਂ ਰਮਜ਼ਾਂ ਓਹ ਹੀ ਜਾਣੈ? ਮੇਰੇ ਲਈ ਤਾਂ ਇਹ ਚਾਨਣਾ ਹੀ ਕਾਢੀ ਹੈ ਕਿ ਮਹਾਪੁਰਖਾਂ ਦੀ ਜੋ ਮਿਹਰ-ਬਖ਼ਸ਼ਿਸ਼ ਹੁਣ ਤੱਕ ਮਾਣੀ ਹੈ। ਉਸ ਦੀ ਬਨਿਸਥਤ ਮੇਰੀ ਕਿਸਮਤ ਤੇ ਕਾਬਲੀਅਤ ਕਿਸੇ ਗਿਣਤੀ-ਮਿਣਤੀ ਵਿਚ ਨਹੀਂ ਆਉਂਦੀ।

ਬਸ ਉਦੋਂ ਤੋਂ ਹੁਣ ਤੱਕ ਅਕਾਲ ਪੁਰਖ ਦੇ ਅਸੀਰਵਾਦੀ ਮੰਡਲ ਦੀ ਸ਼ਹਿਬਰ ਲੱਗੀ ਹੋਈ ਹੈ ਅਤੇ ਮਹਾਪੁਰਖ ਬਾਬਿਆਂ ਦੀ ਕ੍ਰਿਪਾ ਸਦਕਾ ਲਹਿਰਾਂ-ਬਹਿਰਾਂ ਹਨ। ਇਹ ਵੀ ਨਹੀਂ ਹੈ ਕਿ ਇਨ੍ਹਾਂ ਅਸੀਰਵਾਦਾਂ ਪਿਛੇ ਮੇਰੀ ਕੋਈ ਜ਼ਿਆਦਾ ਸੇਵਾ ਜਾਂ ਘਾਲ ਕਮਾਈ ਹੈ। ਸਗੋਂ ਮੈਂ ਤਾਂ ਸਮਝਦਾਂ ਹਾਂ ਕਿ ਇਹ ਕੋਈ ਪਿਛਲੇ ਜਨਮ ਦੇ ਹੀ ਚੰਗੇ ਕਰਮ ਹਨ। ਨਹੀਂ ਤਾਂ! ਇਸ ਜਾਮੇ ਵਿਚ ਬਹੁਤ ਵਾਰੀ ਮੈਂ ਆਪਾ-ਚੀਨ ਕੇ ਵੇਖਿਆ ਹੈ ਕਿ ਮੇਰਾ ਇਕ ਵੀ ਕਰਮ ਅਜਿਹਾ ਨਹੀਂ ਹੈ ਕਿ ਜੋ ਮਹਾਪੁਰਖਾਂ ਦੇ ਦਰ ਪ੍ਰਵਾਨ ਹੋ ਜਾਵੇ। ਇਹ ਸਭ ਕੁੱਝ ਮੇਰੇ ਪੁਰਖਿਆਂ ਦੀਆਂ ਅਸੀਸਾਂ ਦਾ ਫਲ ਹੀ ਹੈ ਕਿ ਬਹੁਤ ਪਿਆਰੇ ਸੱਜਣਾਂ-ਸਨੇਹੀਆਂ ਦੀਆਂ ਗੁਰੂ ਘਰ ਜਾ ਕੇ ਮੇਰੇ ਲਈ ਕੀਤੀਆਂ ਅਰਦਾਸਾਂ ਤੇ ਸੁੱਖੀਆਂ ਸੁੱਖਾਂ ਦੀ ਪੂਰਤੀ ਲਈ ਜਗਾਈਆਂ ਜੋਤਾਂ ਸਦਕਾ ਮੈਨੂੰ ਮਨ ਮੰਗੀਆਂ ਮੁਰਾਦਾਂ ਮਿਲ ਰਹੀਆਂ ਹਨ।

ਮੈਨੂੰ ਤਹਿ ਦਿਲ ਤੋਂ ਅਹਿਸਾਸ ਹੈ ਕਿ ਉਸ ਪਹਿਲੀ ਸ਼ੁਰੂਆਤ ਸਮੇਂ ਕੁਛ ਪਿਆਰੀਆਂ ਬੂਹਾਂ ਨੇ ਨੰਗੇ ਪੈਰੀਂ ਬਾਬਾ ਫਰੀਦ ਦੇ ਦਰ-ਘਰ 'ਤੇ ਜਾ ਕੇ ਹਰ ਵੀਰਵਾਰ ਨੂੰ ਚਿਰਾਗ ਰੌਸਨ ਕੀਤੇ ਤੇ ਬਾਬਾ ਜੀ ਦੀ ਹਾਜ਼ਰੀ ਭਰੀ। ਬੇਸ਼ਕ ਮੈਨੂੰ ਇਸ ਇਲਾਹੀ ਰਮਜ਼ ਦੀ ਬਹੁਤ ਦੇ ਰ ਬਾਅਦ ਸਮਝ ਆਈ ਕਿ “ਜੋ ਨੇਕ ਦੁਆ ਦੇਤਾ ਹੈ ਆ ਕਰ ਤੇਰੇ ਦਰ ਪਰ। ਵੋ ਕੋਈ ਸਖੀ ਹੋਤਾ ਹੈ ਸਾਇਲ ਨਹੀਂ ਹੋਤਾ।” ਮੈਂ ਸਮਝਦਾਂ ਹਾਂ ਕਿ ਕੁਦਰਤ ਦੇ ਇਸ ਨੇਮ ਪਿਛੇ ਛਿਪੇ ਗੁੱਝੇ ਭੇਦ ਨੂੰ ਹਰ ਬੰਦੇ ਨੂੰ ਸਮਝਣ ਦੀ ਲੋੜ ਹੈ ਅਤੇ ਖਾਸ ਤੌਰ 'ਤੇ ਦੁਨਿਆਵੀ ਰੁਤਬੇ -ਮਰਾਤਬਿਆਂ ਵਾਲਿਆਂ ਨੂੰ ਤਾਂ ਇਸ ਦੀ ਸੋਝੀ ਹੋਰ ਵੀ ਜ਼ਰੂਰੀ ਹੈ ਜੋ ਕਿ ਆਪਣੇ ਤੋਂ ਨੀਵਿਆਂ ਨੂੰ ਕਿਸੇ ਗਿਣਤੀ ਵਿਚ ਨਹੀਂ ਰੱਖਦੇ। ਇਸ ਲਈ ਇਸ ਵਾਰ ਮੈਂ ਵੀ ਨੇਕ ਸੀਰਤ ਸੱਜਣਾਂ ਦੇ ਸਨੇਹ-ਪਿਆਰ ਪ੍ਰਤੀ ਸ਼ੁਕਰਾਨੇ ਵਜੋਂ ਉਨ੍ਹਾਂ ਦੇ ਭਲੇ ਤੇ ਖੁਸ਼ਗਲੀ ਲਈ ਦੁਆ

ਕੀਤੀ।

ਅੱਜ ਮੈਂ ਉਨ੍ਹਾਂ ਸਭ ਨੇਕ ਸੀਰਿਤ ਤੇ ਮੋਹਮਤੌ ਸੱਜਣਾ ਦਾ ਅਹਿਸਾਨਮੰਦ ਹਾਂ ਕਿ ਜਿਨ੍ਹਾਂ ਦੇ ਪਿਆਰ ਸਦਕਾ ਮੈਂ ਕਿਸੇ ਅਸਾਧਾਰਣ ਕਾਬਲੀਅਤ ਜਾਂ ਕਿਸੇ ਖਾਸ ਪ੍ਰਸ਼ਾਸਨਿਕ ਕੁਸ਼ਲਤਾ ਦਾ ਦਾਅਵੇਦਾਰ ਨਾ ਹੁੰਦਾ ਹੋਇਆ ਵੀ ਮੈਜਿਸਟ੍ਰੇਟ ਤੋਂ ਕਮਿਸ਼ਨਰ ਬਣਨ ਦੇ ਮਾਣ ਨਾਲ ਨਿਵਾਜਿਆ ਗਿਆ ਹਾਂ। ਸ਼ੁਕਰ ਹੈ! ਉਸ ਪਰਮ ਕ੍ਰਿਪਾਲੂ ਅਕਾਲ ਪੁਰਖ ਅਤ ਉਸ ਦੇ ਬਾਬਾ ਛਰੀਦ ਜਿਹੇ ਮਹਿਰਮਾਂ ਦਾ ਕਿ ਉਹ ਦਿੰਦੇ ਦੇ ਰਹੇ ਹਨ ਅਤੇ ਮੈਂ ਕਿਸੇ ਕਰਮ ਦਾ ਨਾ ਹੋ ਕੇ ਵੀ ਲੈਂਦਾ ਲੈ ਰਿਹਾ ਹਾਂ।

ਮੈਨੂੰ ਬੀਤੇ ਕੱਲ੍ਹ ਵਾਂਗ ਉਹ ਦਿਨ ਵੀ ਯਾਦ ਹਨ ਕਿ ਜਦੋਂ ਮੈਂ ਫਰੀਦਕੋਟ ਵਿਖੇ ਪ੍ਰਸ਼ਾਸਨਿਕ ਸੇਵਾ ਦੀ ਟ੍ਰੈਨਿੰਗ ਲੈ ਰਿਹਾ ਸੀ ਤਾਂ ਉਦੋਂ ਮੈਨੂੰ ਪ੍ਰਸ਼ਾਸਨ ਦੀ ਇਲੋ-ਕੋਕੇ ਦਾ ਵੀ ਪਤਾ ਨਹੀਂ ਸੀ। ਪਰ ਹੁਣ ਜਦੋਂ ਮੈਂ ਪ੍ਰਸ਼ਾਸਨਿਕ ਪੱਧਰ 'ਤੇ ਬਹੁਤ ਹੀ ਪੁਰਾਣੀ ਤੇ ਅਹਿਮ ਸੰਸਥਾ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਪਹੁੰਚੇ ਅਧਿਕਾਰੀਆਂ ਨੂੰ ਕੋਈ ਅਗਵਾਈ ਦੇ ਰਿਹਾ ਹੁੰਦਾ ਹਾਂ ਤਾਂ ਮੈਨੂੰ ਇਕ ਪਾਸੇ ਆਪਣੀਆਂ ਕਮਜ਼ੋਰੀਆਂ ਅਤੇ ਦੂਜੇ ਪਾਸੇ ਰੱਬੀ ਰਹਿਮਤਾਂ ਦਾ ਅਹਿਸਾਸ ਇਸ ਤਰ੍ਹਾਂ ਹੁੰਦਾ ਹੈ ਕਿ ‘ਨਾ ਆਰਜੂ ਕਾ ਕੋਈ ਸਲੀਕਾ ਨਾ ਬੰਦਗੀ ਹੀ ਕੋਈ ਬੰਦਗੀ ਹੈ। ਯੇ ਤੋਂ ਤੇਰਾ ਕਰਮ ਹੈ ਮੇਰੇ ਮੌਲਾ ਕਿ ਬਾਤ ਬਨ ਹੁਈ ਹੈ।’

ਬੇਸਕ ਪ੍ਰਸ਼ਾਸਨਿਕ ਜੀਵਨ ਦੇ ਮੌਤਾਂ-ਘੋੜਾਂ ਵਿਚ ਕਿੰਨੀ ਵਾਰ ਬੇ-ਇੰਡਹਾ ਗੁੰਡਲਾਂ-ਮੁਸ਼ਕਲਾਂ ਪੈਦਾ ਹੋਈਆਂ ਕਿ ਕਈ ਵਾਰ ਮਾਨਸਿਕ ਪ੍ਰੇਸ਼ਾਨੀ ਅਤੇ ਤਣਾਅ ਦੇ ਹੱਦ ਬੰਨ੍ਹੇ ਹੀ ਟੁੱਟ ਗਏ। ਕਦੇ-ਕਦੇ ਤਾਂ ਅੱਜ ਦੇ ਸਮਾਜਿਕ ਤੇ ਪ੍ਰਸ਼ਾਸਨਿਕ ਚਲਣ ਦੇ ਤਹਿਤ ਕੋਈ ਕੰਮ ਨੀਅਤਨ ਗਲਤ ਨਾ ਕਰਨ ਦੇ ਬਾਵਜੂਦ ਵੀ ਆਪਣਾ ਵਜੂਦ ਧੂਰ ਅੰਦਰੋਂ ਟੁੱਟਦਾ ਤੇ ਖੁਸਦਾ ਜਾਪਿਆ। ਜਦੋਂ ਮੇਰੀ ਸਮਾਜ ਦੇ ਆਦਰਸ਼ਵਾਦ ਪ੍ਰਤੀ ਮਾੜੀ-ਮੋਟੀ ਸੋਚ-ਸਮਝ ਵੀ ਕਢੂਰ ਹੁੰਦੀ ਪ੍ਰਤੱਖ ਦਿਸੀ। ਅਜਿਹੀਆਂ ਅਣਸੁਖਾਵੀਆਂ ਸਬਿਤੀਆਂ ਵਿਚ ਅਕਸਰ ਮਨ ਨੇ ਸਮਝੌਤੀ ਦਿੱਤੀ ਕਿ ਮੈਂ ਵੀ ਹਜੂਰਾ ਸਿੰਘ ਵਾਂਗੂ ਮੰਨ ਲਵਾਂ ਕਿ ਹਾਂ ਭਾਈ! ਹਜੂਰਾ ਸਿੰਘ ਕਾਂ ਖਾ ਗਿਆ ਹੈ।

ਪਰ ਹੁਣ ਜਦੋਂ ਮੈਂ ਸਲਾਮ ਤੋਂ ਸਿਜਦੇ ਤੱਕ ਦੇ ਸਫਰੀ ਰਾਹ 'ਤੇ ਪਿਛਾਂ ਨੂੰ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਦਰਪੇਸ਼ ਆਈਆਂ ਮੁਸ਼ਕਿਲਾਂ ਇਸ ਹੀ ਰਸਤੇ 'ਤੇ ਮਿਲੀਆਂ ਬੇਬਹਾ ਬਖਸ਼ਿਸ਼ਾਂ ਦੇ ਸਾਹਮਣੇ ਨਿਗੁਣੀਆਂ ਜਿਹੀਆਂ ਲਗਦੀਆਂ ਹਨ। ਕਦੇ-ਕਦੇ ਤਾਂ ਇਉਂ ਵੀ ਲਗਦਾ ਹੈ ਕਿ ਜਿਵੇਂ ਬਾਬਿਆਂ ਦੇ ਅਸ਼ੀਰਵਾਦੀ ਜਲੋਅ ਸਦਕਾ ਪਿਛਲੇ ਜਨਮਾਂ ਦਾ ਇਹ ਭੁਗਤਾਨ ਸੁਪਨੇ ਮਾਤਰ ਹੀ ਹੋ ਗਿਆ ਹੋਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਨਾ ਖੁਸ਼ਗਵਾਰ ਘੜੀਆਂ ਸਮੇਂ ਮੈਨੂੰ ਹਮੇਸ਼ਾਂ ਮਹਾਪੁਰਖਾਂ ਵੱਲੋਂ ਮਿਲੀ ਦਿਲਬਰੀ ਸਦਕਾ ਇਕ ਦਿਲੀ ਸਕੂਲ ਮਿਲਿਆ ਹੈ ਕਿ ‘ਤੇਰੀ ਬੰਦਾ ਪਰਵਰੀ ਸੇ ਮੇਰੇ ਦਿਨ ਗੁਜ਼ਰ ਰਹੇ ਹੈਂ। ਨਾ ਗਿਲਾ ਹੈ ਦੋਸਤੋਂ ਕਾ ਨਾ ਸ਼ਿਕਾਇਤ-ਏ-ਜ਼ਮਾਨਾ।’

ਜਿਥੋਂ ਤੱਕ ਇਲਾਹੀ ਬਖਸ਼ਿਸ਼ਾਂ ਦਾ ਤੁਅੱਲਕ ਹੈ ਇਸ ਜੀਵਨ ਦੇ ਗਡੀ ਰਾਹ ਦੀ ਸ਼ੁਰੂਆਤ ਬਾਬਾ ਫਰੀਦ ਦੇ ਦਰ ਤੋਂ ਹੀ ਹੋਈ। ਇਥੋਂ ਬਤੌਰ ਐਸ.ਡੀ.ਐਮ. ਬਾਬਾ ਬਕਾਲਾ ਦੀ ਸੇਵਾ ਸਦਕਾ ਵੱਡੇ ਪੁੱਤਰ ਦਮਨਬੀਰ ਸਿੰਘ ਅਤੇ ਤਖਤ ਦਮਦਾਸ ਸਾਹਿਬ ਤਲਵੰਡੀ ਸਾਥੋਂ ਵਿਖੇ ਛੋਟੇ ਪੁੱਤਰ ਅਮਨਬੀਰ ਸਿੰਘ ਦੀ ਦਾਤ ਮਿਲੀ। ਅੰਮ੍ਰਿਤਸਰ ਵਿਖੇ ਬਖਸ਼ਿਸ਼ਾਂ ਦੀ ਝੜੀ ਦੌਰਾਨ ਪ੍ਰਸ਼ਾਸਨਿਕ ਜੀਵਨ ਦੀ ਬੁਲੰਦੀ ਆਈ.ਏ.ਐਸ. ਦੀ ਪ੍ਰਾਪਤੀ ਹੋਈ।

ਗੁਰੂ ਰਾਮਦਾਸ ਦੀ ਪਾਵਨ ਨਗਰੀ ਸਿਫ਼ਤੀ ਦੇ ਘਰ ਅੰਮ੍ਰਿਤਸਰ ਵਿਖੇ ਬਤੌਰ ਕਮਿਸ਼ਨਰ ਮਿਉਨਿਸਪਲ ਕਾਰਪੋਰੇਸ਼ਨ ਸੇਵਾ ਕਰਦੇ ਹੋਏ; ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਹਿੱਤੂ ਸ਼ਹਿਰ ਦੀਆਂ ਸੜਕਾਂ ਤੇ ਚੌਕਾਂ ਨੂੰ ਸੰਸਕ੍ਰਿਤੀ ਤੇ ਸਭਿਆਚਾਰ ਦੇ ਧਰੋਹਰ ਸਮਝ ਕੇ ਗੁਰੂ ਸਾਹਿਬਾਨ ਦੀ ਚਰਨ ਛੋਹ ਨਾਲ ਸਰਸਾਰ ਹਰਿਮੰਦਰ ਸਾਹਿਬ ਦੀ ਸਰਜਮੀਨ ਦੇ ਅਮੀਰ ਵਿਰਸੇ-ਵਿਰਾਸਤ ਨੂੰ ਤਿੱਲ-ਫੁੱਲ ਸਜਾਉਣ ਤੇ ਸਿੰਗਾਰਨ ਦੀ ਸੇਵਾ ਦਾ ਸੁਨਹਿਰੀ ਮੌਕਾ ਮਿਲਿਆ। ਪਰ ਥੋੜ੍ਹੀ ਜਿਹੀ ਸੇਵਾ ਨਾਲ ਹੀ ਗੁਰੂ ਪਾਤਿਸ਼ਾਹ ਇਨ੍ਹੋਂ ਤੁਠੇ ਕਿ ਆਪ ਕ੍ਰਿਪਾ ਧਰ ਕੇ ਮੇਰੇ ਜਨਮ-ਜਨਮਾਂਤਰਾਂ ਦੇ ਸਹੇਲੇ ਇਕ ਭਿਆਨਕ ਹਾਦਸੇ ਵਿਚੋਂ ਮੇਰੇ ਬੇਟਿਆਂ ਨੂੰ ਚੁਜਾ ਜਨਮ ਬਖਸ਼ ਕੇ ਇਸ ਹਾਦਸੇ ਦੇ ਦਾਵਾਲੀ ਸੇਕ ਤੋਂ ਮੈਨੂੰ ਤੇ ਮੇਰੇ ਸਾਰੇ ਪਰਿਵਾਰ ਨੂੰ ਸੁਰਖੂ ਕਰ ਦਿੱਤਾ।

ਉਪਰੰਤ ਜਨਵਰੀ 1996 ਤੋਂ ਜੁਨ 1997 ਤੱਕ ਮੈਂ ਬਤੌਰ ਕਮਿਸ਼ਨਰ ਮਿਉਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੀ ਸੇਵਾ ਨਿਭਾਈ। ਇਥੇ ਸੰਨ 1897 ਵਿਚ ਬਣੇ ਜਗਰਾਵਾਂ ਪੁੱਲ ਨੂੰ 16 ਫੁੱਟ ਤੋਂ 25 ਫੁੱਟ ਤੱਕ ਉਚਾ ਕਰਨ ਦੀ ਜ਼ਰੂਰਤ ਇਸ ਲਈ ਬਣੀ ਕਿ ਅੰਬਲੇ ਤੋਂ ਲੁਧਿਆਣੇ ਤੱਕ ਬਿਜਲੀ ਨਾਲ ਚੱਲਣ ਵਾਲੀ ਰੇਲ ਗੱਡੀ ਲਈ ਕਿਸੇ ਵੀ ਪੁੱਲ ਦੀ ਉਚਾਈ ਦਾ ਘੱਟੋ-ਘੱਟ 25 ਫੁੱਟ ਹੋਣਾ ਜ਼ਰੂਰੀ ਸੀ। ਜੇ ਇਹ ਨਾ ਕੀਤਾ ਜਾਂਦਾ ਤਾਂ ਬਿਜਲੀ ਨਾਲ ਚੱਲਣ ਵਾਲੀ ਰੇਲ ਗੱਡੀ ਲੁਧਿਆਣੇ ਤੱਕ ਨਹੀਂ ਆ ਸਕਦੀ ਸੀ। ਮੈਨੂੰ ਇਹ ਵੀ ਯਾਦ ਹੈ ਕਿ ਜਗਰਾਵਾਂ ਵਾਲੇ ਪੁੱਲ ਦੇ ਨਾਮ ਨਾਲ ਜਾਣੇ ਜਾਂਦੇ ਇਸ ਪੁਲ ਨੂੰ ਉਚਾ ਚੁੱਕਣ ਦੀ ਵਿਰੋਧਤਾ ਬਹੁਤ ਸਾਰੇ ਲੁਧਿਆਣਾ ਵਾਸੀਆਂ ਵੱਲੋਂ ਹੋਈ ਸੀ।

ਇਹ ਵਿਰੋਧਤਾ ਦੂਰਅੰਦੇਸੀ ਤੋਂ ਸੱਥਣੇ ਲੋਕਾਂ ਵੱਲੋਂ ਕੀਤੀ ਗਈ। ਜਿਸ ਕਰਕੇ ਹਰ ਰੋਜ਼ ਵਿਦਰੋਹਕਾਰੀ ਮੁਜਾਹਿਰਿਆਂ ਨਾਲ ਦਰਪੇਸ਼ ਹੋਣਾ ਪਿਆ। ਪਰ ਮਹਾਂਪੁਰਖਾਂ ਦੇ ਅਸ਼ੀਰਵਾਦੀ ਮੰਡਲ ਸਦਕਾ ਮੈਂ ਇਨ੍ਹਾਂ ਮੁਜਾਹਿਰਿਆਂ ਦਾ ਮੁਕਾਬਲਾ ਇਸ ਆਸਾ-ਮਨਸ਼ਾ ਨਾਲ ਕੀਤਾ ਕਿ ‘ਜ਼ਿੰਦਗੀ ਹਰ ਰੋਜ਼ ਇਕ ਨਈ ਜੰਗ ਹੈ।’ ਨਤੀਜੇ ਵਜੋਂ 70 ਦਿਨ ਦੇ ਮਿਥੇ ਸਮੇਂ ਦੇ ਉਲਟ ਜਨ ਸੇਵਾ ਦਾ ਇਹ ਮਿਸ਼ਨ 40 ਦਿਨਾਂ ਦੇ ਰਿਕਾਰਡ ਸਮੇਂ ਵਿਚ ਨੇਪਰੇ ਚੜ੍ਹਿਆ ਅਤੇ ਅੱਜ ਸਿਫ਼ਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਫਰਾਟੇ ਭਰਦੀਆਂ ਬਿਜਲੀ ਰੇਲ ਗੱਡੀਆਂ ਸੰਗਤਾਂ ਨੂੰ ਅੰਮ੍ਰਿਤਸਰ ਜੀ ਦੇ ਦਰਸ਼ਨ-ਇਸ਼ਨਾਨ ਕਰਵਾ ਰਹੀਆਂ ਹਨ।

ਇਸ ਤਰ੍ਹਾਂ ਹੀ ਦਮੋਰੀਆ ਪੁਲ 'ਤੇ ਲਗਦੇ ਟਰੈਫਿਕ ਜਾਮਾਂ ਤੋਂ ਨਿਜਾਤ ਪਾਉਣ ਲਈ ਵੀ 100 ਸਾਲ ਪਹਿਲਾਂ ਸੰਨ 1897 ਵਿਚ ਹੀ ਬਣੇ ਦਮੋਰੀਆ ਪੁਲ ਨੂੰ ਦੁੱਗਣਾ ਚੌੜਾ ਕਰਨ ਦੀ ਸੇਵਾ ਸਰਅੰਜਾਮ ਦਿੱਤੀ। ਇਸ ਦੌਰਾਨ ਹੀ ਲੁਧਿਆਣੇ ਦੀ ਉਦਯੋਗਿਕ ਪ੍ਰਗਤੀ ਦੀ ਇਕ ਮਾੜੀ ਤੇ ਅਣਚਾਹੀ ਸੌਂਗਤ 'ਪ੍ਰਦੂਸ਼ਣ' ਦੇ ਬੱਦਲਾਂ ਨੂੰ ਘਟਾਉਣ ਲਈ ਸ਼ਹਿਰ ਦੀਆਂ ਵੱਡੀਆਂ ਸੜਕਾਂ 'ਤੇ ਖੁਬਸੂਰਤ ਫੁੱਲਦਾਰ ਬੂਟੇ ਲਾਉਣ ਦੀ ਸੇਵਾ ਨਿਭਾਈ। ਇਥੇ ਹੀ ਪੁਰਾਣੇ ਬਜ਼ਾਰ ਦੀ ਭਿਆਨਕ ਅੱਗ ਨਾਲ ਕੋਡੀ ਬਾਡੀ ਖੇਡੀ ਤੇ ਆਪਣੇ ਫਾਇਰ ਬਿੰਗੇਡ ਦੇ ਸਾਬੀਆਂ ਨਾਲ ਮੌਛੇ ਨਾਲ ਮੌਛਾ ਡਾਹ ਕੇ ਮੌਤ ਨੂੰ ਮਾਸੀ ਕਹਿੰਦੇ ਹੋਏ; ਲੋਕ ਸੇਵਾ ਹਿੱਤ ਮੌਤ ਦੀ ਲਕੀਰ ਨੂੰ ਹੱਥ ਲਾ ਕੇ ਮੁੜਨ ਦਾ ਜਲਵਾ ਵੀ ਵੇਖਿਆ। ਇਸ ਤਰ੍ਹਾਂ ਜਿਥੇ ਲੁਧਿਆਣਾ ਵਾਸੀਆਂ ਦੇ ਮੁਜਾਹਿਰਿਆਂ ਦਾ ਨਜ਼ਾਰਾ ਵੇਖਿਆ; ਉਸ ਤੋਂ ਕਿਤੇ ਵੱਧ ਬਾਅਦ ਵਿਚ ਸ਼ਹਿਰ ਨੂੰ ਸੁੰਦਰ ਬਣਾਉਣ ਤੇ ਅੱਗ ਦੇ ਦਾਵਾਨਾਲ ਨਾਲ ਜੁੜਣ ਕਰਕੇ ਹੁਣ ਤੱਕ ਵੀ ਉਨ੍ਹਾਂ ਲੋਕਾਂ ਦਾ ਦਿਲੀ ਪਿਆਰ ਤੇ ਸਤਿਕਾਰ ਮਾਣਦਾ ਆ ਰਿਹਾ ਹਾਂ।

ਮੈਂ ਸਮਝਦਾ ਹਾਂ ਕਿ ਅਕਾਲ ਪੁਰਖ ਵਲੋਂ ਮੈਨੂੰ ਜੀਵਨ ਵਿਚ ਸਭ ਤੋਂ ਵੱਧ ਵਡਿਆਈ ਬਚੋਰ ਛਿਪਟੀ ਕਿਮਿਸ਼ਨਰ ਰੂਪਨਗਰ ਮਿਲੀ ਹੈ। ਲੁਧਿਆਣੇ ਦੀ ਸੇਵਾ ਉਪਰੰਤ 300 ਸਾਲ ਖਾਲਸਾ ਸਿਰਜਣਾ ਸਮੇਂ ਅੰਨੰਦਪੁਰ ਸਾਹਿਬ ਵਿਖੇ ਗੁਰੂ ਘਰ ਦੀ ਅਤੇ ਗੁਰੂ ਘਰ ਦੀਆਂ ਸੰਗਤਾਂ ਦੀ ਤਨੋਂ-ਮਨੋਂ ਪੁਰ-ਸਕੂਨ ਸੇਵਾ ਕਰਨ ਦਾ ਭਾਗਸ਼ਾਲੀ ਮੌਕਾ ਮਿਲਿਆ। ਇਸ ਲੜੀ ਵਿਚ ਜ਼ਿਲ੍ਹਾ ਫਿਰੋਜ਼ਪੁਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਿਮਿਸ਼ਨਰ ਹੋਣ ਵਜੋਂ ਆਪਣੇ ਮਾਤਾ-ਪਿਤਾ ਦੀ ਖਾਹਿਸ਼ ਮੁਤਾਬਿਕ ਮਨ ਦੀਆਂ ਛੁੱਕਾਂ ਲਾਹ ਕੇ ਆਪਣੇ ਕਿਰਸਾਣ ਵੀਰਾਂ ਦੇ ਨਾਲ ਪ੍ਰਸ਼ਾਸਨਿਕ ਖੇਤੀ ਦੇ ਪੁਠੋਂ-ਸਿੱਧੇ ਹਾਲਾਤਾਂ ਵਿਚ ਹਲ੍ਹਾਂ ਦੇ ਫੁੰਘੇ ਜੋਤੇ ਲਾਉਣ ਅਤੇ ਪ੍ਰਸ਼ਾਸਨ ਦੇ ਉਬਝ-ਖਾਬੜ ਖੇਤਾਂ-ਵਾਹਣਾਂ ਵਿਚ ਤਕੜਾ ਸੁਹਾਗਾ ਫੇਰਨ ਦਾ ਮੌਕਾ ਮਿਲਿਆ।

ਇਸ ਲਗਾਤਾਰਤਾ ਵਿਚ ਆਰਥਿਕ ਪੱਥੋਂ ਫੁੱਬਦੀ ਜਾ ਰਹੀ ਸਹਿਕਾਰੀ ਖੇਤਰ ਵਿਚ ਕਿਰਸਾਣੀ ਦੀ ਧਰੋਹਰ ਸ਼ੁਗਰਫੈਂਡ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਤਕਰੀਬਨ ਦੋ ਸਾਲ ਬੀਡੀ ਪਾ ਕੇ ਖੁਭੇ ਗੱਡੇ ਨੂੰ ਖਿੱਚਣ ਤੁੱਲ ਯਤਨਸ਼ੀਲ ਰਿਹਾ। ਸ਼ਾਇਦ ਇਸ ਸੇਵਾ ਵਜੋਂ ਹੀ ਸਰਕਾਰ ਨੇ ਮੈਨੂੰ ਕਿਮਿਸ਼ਨਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ। ਜਿਸ ਨੂੰ ਕਿ ਮੈਂ ਅਕਾਲ ਪੁਰਖ ਦੀ ਮਿਹਰ ਤੇ ਸਰਕਾਰ ਦੀ ਅਮਾਨਤ ਸਮਝਦਾ ਹਾਂ। ਦੈਵੀ ਸ਼ਕਤੀਆਂ, ਗੁਰੂ ਸਾਹਿਬਾਨ ਤੇ ਪੀਰ-ਪੈਗੰਬਰਾਂ ਦੇ ਦਰ ਤੋਂ ਮੈਨੂੰ ਲੋਕ ਸੇਵਾ ਲਈ ਮਿਲੀ ਮੋਹਲਤ ਤੇ ਸਮਰੱਥਾ ਸਦਕਾ; ਮੈਂ ਜੀਵਨ ਚੰਗਿਆੜੀ ਨੂੰ ਮਘਾ ਕੇ ਰੱਖਣ ਦੀ ਤਾਂਧ ਤੇ ਉਮਾਹ ਨਾਲ ਆਪਣੇ-ਆਪ ਨੂੰ ਢਲ ਰਹੀ ਵਰੇਸ ਅਤੇ ਭਾਰੇ ਵਜੂਦ ਦੇ ਬਾਵਜੂਦ ਵੀ ਉਡਦਾ-ਫਿਰਦਾ ਮਹਿਸੂਸ ਕਰਦਾ ਰਿਹਾ ਹਾਂ।

ਸਤਿਗੁਰੂ ਦੀ ਮਿਹਰ ਸਦਕਾ ਜ਼ਿੰਦਗੀ ਚੰਗੇ ਹਾਲਾਤਾਂ ਵਿਚੋਂ ਗੁਜ਼ਰੀ ਹੈ। ਜੇ ਕਦੇ ਜ਼ਿੰਦਗੀ ਦਾ ਕੁੱਝ ਸਮਾਂ ਮਾੜਾ ਵੀ ਬੀਤਿਆ ਤਾਂ 'ਸਿੱਕਾ ਆਪਣਾ ਖੋਟਾ; ਬਾਣੀਏ ਨੂੰ ਕੀ

ਦੇਸ਼' ਮੁਤਾਬਿਕ ਆਪਣੇ ਪੂਰਬਲੇ ਸੰਸਕਾਰਾਂ ਤੇ ਹੁਣ ਦੇ ਕਰਮਾਂ ਅਨੁਸਾਰ ਇਨ੍ਹਾਂ ਮਾੜੇ ਸਮਿਆਂ ਦੀ ਧੂੜ-ਮਿੱਟੀ ਤੇ ਗਰਦ-ਗੁਬਾਰਾਂ ਵਿਚੋਂ ਲੰਘਣ ਉਪਰੰਤ ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼ੁਕਰ ਹੈ ਪਰਵਰਦਿਗਾਰ ਦਾ ਕਿ “ਮੈਂ ਗਲੀ-ਕੂਚਾਂ ਸੇ ਗੁਜ਼ਰਾ ਸ਼ਾਹਰਾਹੋਂ ਸੇ ਨਿਕਲਾ। ਗਰਜ ਯੇ ਕਿ ਜਿਧਰ ਸੇ ਨਿਕਲਾ ਧੂਮ ਸੇ ਨਿਕਲਾ।” ਅੱਲਾ ਬੈਰ ਕਰੋ! ਲੋਕ ਸੇਵਾ ਦਾ ਇਹ ਮੰਜ਼ਰ ਇਸ ਤਰ੍ਹਾਂ ਹੀ ਬਣਿਆ ਰਹੇ ਅਤੇ ਮਹਾਪੁਰਖਾਂ ਦੇ ਦਰ ਤੋਂ ਸਲਾਮ ਤੋਂ ਸਿਜਦੇ ਤੱਕ ਦਾਸ਼ਫਰ ਇਸ ਤਰ੍ਹਾਂ ਹੀ ਰਵਾਂ-ਦਵਾਂ ਰਹੇ।

ਪਰ ਇਸ ਰੱਬੀ ਵਰਤਾਰੇ ਤੇ ਰਹਿਮਤਾਂ ਦੇ ਬਾਵਜੂਦ ਵੀ ਸਾਡੇ ਜੀਵਨ ਵਿਚ ਇਕ ਕੋਝਾਣ ਹੈ ਕਿ ਬਾਬਾ ਜੀ ਤੁਸੀਂ ਜੋ ਕੁੱਝ ਸਾਨੂੰ ਕਹਿੰਦੇ ਰਹੇ ਹੋ। ਉਸ ਨੂੰ ਅਸੀਂ ਕਦੇ ਵੀ ਠੀਕ ਤਰ੍ਹਾਂ ਨਹੀਂ ਸੁਣਿਆ ਤੇ ਨਾ ਹੀ ਚੱਜ ਨਾਲ ਸਮਝਿਆ ਹੈ। ਅਸੀਂ ਤੁਹਾਡੇ ਸੂਫੀ ਮੱਤ ਦੇ ਸੰਦੇਸ਼ ਅਤੇ ਤੁਹਾਡੇ ਦਰਸਾਏ ਇਸ਼ਕ ਹਕੀਕੀ ਦੇ ਮਾਰਗ ਤੋਂ ਬਹੁਤ ਦੂਰ ਹੋ ਕੇ, ਆਮ ਲੋਕਾਂ ਵਾਂਗ ਦੁਨਿਆਵੀ ਪਦਾਰਥਵਾਦ ਦੇ ਚੱਕਰਾਂ ਵਿਚ ਫਸੇ ਰਹੇ। ਤੁਸੀਂ ਸਾਨੂੰ ਹਮੇਸ਼ਾਂ ਸੰਚਿਤ ਸੰਸਕਾਰਾਂ ਦੀਆਂ ਬੋਡਲ ਗਠੜੀਆਂ ਨੂੰ ਸਿਰ ਤੋਂ ਲਾਹ ਕੇ ਰੱਬ ਦੀ ਰਜ਼ਾ ਵਿਚ ਜੀਵਨ ਦੇ ਗਾਡੀ ਰਾਹ ਦੀ ਰੇਲ ਗੱਡੀ ਵਿਚ ਅਗਾਮ ਨਾਲਸਫਰ ਕਰਨ ਦੀ ਪ੍ਰੇਰਣਾ ਦਿੱਤੀ। ਪਰ ਅਸੀਂ ਕਦੇ ਵੀ ਬਲੋੜੀਆਂ ਖਾਹਿਸ਼ਾਂ ਦੀਆਂ ਗਠੜੀਆਂ ਦਾ ਭਾਰ ਸਿਰ ਤੋਂ ਲਾਹ ਨਹੀਂ ਸਕੇ।

ਅਸੀਂ ਤੁਹਾਡੀ ਬਖਸ਼ੀ ਹੋਈ ਜੀਵਨ ਦੀ ਰੇਲ ਗੱਡੀ ਵਿਚ ਚੜ੍ਹੁ ਕੇ ਵੀ ਚਿੰਤਾ, ਫਿਕਰ ਤੇ ਪੁਣੇ ਪੰਗਿਆਂ ਦੀ ਗਠੜੀ ਸਿਰ ਤੋਂ ਲਾਹ ਕੇ ਇਕ ਪਾਸੇ ਰੱਖਣ ਦੀ ਬਜਾਏ ਗਠੜੀ ਨੂੰ ਆਪਣੇ ਸਿਰ 'ਤੇ ਹੀ ਚੁੰਕਿਆ ਹੋਇਆ ਹੈ। ਤੁਸੀਂ ਸਾਨੂੰ ਜਿੰਦਗੀ ਦਾ ਬਹੁਤਾ ਸਮਾਂ ਆਪਣੇ ਕਰਮ ਸੁਧਾਰਨ ਵਾਸਤੇ ਰੱਬ ਦੀ ਇਬਾਦਤ ਵਿਚ ਬਿਤਾਉਣ ਦੀ ਨੇਕ ਸਲਾਹ ਦਿੱਤੀ ਸੀ। ਪਰ ਅਸੀਂ 'ਏਕ ਘੜੀ, ਅੱਧੀ ਘੜੀ, ਆਧੀ ਸੇ ਭੀ ਆਧੀ ਨੂੰ ਵੀ ਭਗਤੀ ਮਾਰਗ ਦੇ ਲੇਖੇ ਨਹੀਂ ਲਾ ਸਕੇ। ਸਗੋਂ ਸ਼ੈਤਾਨੀ ਵਹਿਵਤਾਂ-ਕਰਤੂਤਾਂ ਦੀ ਤ੍ਰਿਪਤੀ ਲਈ ਕੁਕਰਮੀ ਓਹੜਾ-ਪੋਹੜਾ ਵਿਚ ਹੀ ਖਚਤ ਰਹੇ ਹਾਂ।

ਮਹਿਉਬੇ ਇਲਾਹੀ! ਤੁਸੀਂ ਸਾਨੂੰ ਸਭ ਨੂੰ ਜੋ ਕੁੱਝ ਕਿਹਾ ਹੈ; ਅਸੀਂ ਸਭ ਨੇ ਉਸ ਨੂੰ ਆਪਣੇ ਸੰਸਕਾਰਾਂ ਅਨੁਸਾਰ ਘੱਟ-ਵੱਧ ਹੀ ਸੁਣਿਆ ਤੇ ਸਮਝਿਆ ਹੈ। ਪਰ ਮੁੱਕਦੀ ਗੱਲ ਇਹ ਹੈ ਕਿ ਅਸੀਂ ਕਿਸੇ ਨੇ ਵੀ ਤੁਹਾਨੂੰ ਪੂਰਨ ਰੂਪ ਵਿਚ ਸੁਣਿਆ-ਸਮਝਿਆ ਹੀ ਨਹੀਂ। ਤੁਸੀਂ ਆਪ ਹੀ ਵੇਖ ਲਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤੁਹਾਡੇ ਆਏ 112 ਸਲੋਕਾਂ ਤੇ 4 ਸ਼ਬਦਾਂ ਰਾਹੀਂ ਤੁਸੀਂ ਸਾਨੂੰ ਕਿੰਨਾ ਅਧਿਆਤਮਵਾਦ ਦਾ ਪਾਠ ਪੜ੍ਹਾਉਣ ਦਾ ਯਤਨ ਕੀਤਾ। ਪਰ ਅਸੀਂ ਤੁਹਾਡੇ ਇਕ-ਇਕ ਸਲੋਕ ਅਤੇ ਹਰ ਇਕ ਸ਼ਬਦ ਨੂੰ ਆਪਣੀਆਂ ਮਾਦਾਪ੍ਰਸਤ ਵਾਸ਼ਨਾਵਾਂ ਦੇ ਤਹਿਤ ਤਾਰ-ਤਾਰ ਕਰਨ ਦੀ ਪੂਰੀ ਵਾਹ ਲਈ ਹੈ।

ਬੇਸ਼ੱਕ ਗਾਲਿਬ ਵਾਂਗ ਅਸੀਂ ਖੂਬ ਸਮਝਦੇ ਹਾਂ ਕਿ “ਕਰਜ਼ ਕੀ ਪੀਤੇ ਥੇ ਮੈਯ ਲੇਕਿਨ

ਸਮਝਤੇ ਥੇ। ਕਿ ਹਾਂ ਰੰਗ ਲਾਏਗੀ ਹਮਾਰੀ ਫਾਕਾ ਮਸਤੀ ਏਕ ਦਿਨ।” ਪਰ ਬਾਬਾ ਜੀ ਤੁਸੀਂ ਧੰਨ ਹੋ ਕਿ ਤੁਸੀਂ ਸਾਡੀਆਂ ਬੇਅੰਤ ਭੁੱਲਾ ਦੇ ਬਾਵਜੂਦ ਅੱਜ ਵੀ ਬਖਸ਼ਿੰਦ ਹੋ। ਜਿਥੋਂ ਤੱਕ ਸਾਡੇ ਕਿਰਦਾਰ ਤੇ ਇਕਤਦਾਰ ਦਾ ਸਵਾਲ ਹੈ ਉਹ ਤਾਂ ਬੜਾ ਮੁਖਤਸਰ ਜਿਹਾ ਹੀ ਹੈ

“ਬਸ ਇਤਨੀ ਸੀ ਹੈ ਦਾਸਤਾਨੇ ਹਯਾਤ  
ਤੇਰੇ ਦਰ ਪੇ ਆਏ ਔਰ ਸਜਦਾ ਕਰ ਚਲੋ।”

ਨੂਰਾਨੀ ਬਾਬਾ ਜੀ! ਤੁਹਾਥੋਂ ਬਹੁਤ ਸਮਾਂ ਬਾਅਦ ਇਕ ਮਹਾਰਾਜਾ ਰਣਜੀਤ ਸਿੰਘ ਹੋਇਆ ਹੈ। ਜਿਸ ਨੂੰ ਇਤਿਹਾਸ ਨੇ ਸਿੱਖ ਰਾਜ ਦਾ ਪਹਿਲਾ ਮਹਾਰਾਜਾ ਤਸਲੀਮ ਕੀਤਾ ਹੈ। ਉਸ ਨੇ ਆਪਣੀ ਛੋਜ ਵਿਚ ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਬੋਨਪਾਰਟ ਦੀ ਛੋਜ ਦੇ ਜਰਨੈਲ ਭਰਤੀ ਕੀਤੇ ਜੋ ਕਿ ਵਾਟਰਲੂ ਦੀ ਹਾਰ ਤੋਂ ਬਾਅਦ ਰਣਜੀਤ ਸਿੰਘ ਦਾ ਖੁਦਮੁਖਤਿਆਰੀ ਰਾਜ ਹੋਣ ਕਰਕੇ ਪੰਜਾਬ ਵਿਚ ਆਏ ਸਨ। ਮਹਾਰਾਜਾ ਰਣਜੀਤ ਸਿੰਘ ਬੇ ਸ਼ੱਕ ਆਪ ਬਹੁਤ ਪਤ੍ਰਿਆ-ਲਿਖਿਆ ਨਹੀਂ ਸੀ। ਪਰ ਉਹ ਬਹੁਤ ਸਿਆਣਾ ਸੀ। ਉਸ ਨੇ ਫਰਾਂਸੀਸੀ ਜਰਨੈਲ ਵੈਤੁਰਾ ਨੂੰ ਪੁੱਛਿਆ ਕਿ ਅੰਗਰੇਜ਼ ਤਕੜੇ ਹੁੰਦੇ ਹਨ ਕਿ ਫਰਾਂਸੀਸੀ? ਜਨਰਲ ਵੈਤੁਰਾ ਨੇ ਕਿਹਾ ਕਿ ਰਾਜਭਾਗ ਵਿਚ ਇੰਨੀ ਤਕੜੇ-ਮਾੜੇ ਦੀ ਗੱਲ ਨਹੀਂ ਹੁੰਦੀ ਜਿੰਨੀ ਕਿ ਚੰਗੀ-ਮਾੜੀ ਨੀਤੀ ਦੀ ਹੁੰਦੀ ਹੈ।

ਮਹਾਰਾਜਾ ਰਣਜੀਤ ਸਿੰਘ ਨੇ ਫਿਰ ਸੁਆਲ ਕੀਤਾ ਕਿ ਅੰਗਰੇਜ਼ ਦੀ ਨੀਤੀ ਕੀ ਹੈ? ਜਨਰਲ ਵੈਤੁਰਾ ਨੇ ਉਤ੍ਰ ਦਿੱਤਾ ਕਿ ਕਿਸੇ ਦੇਸ਼ ਦੀ ਵੀ ਰਾਜਨੀਤੀ ਸਮਝਣ ਲਈ ਉਸ ਦੇਸ਼ ਦੀ ਭਾਸ਼ਾ ਸਮਝਣੀ ਬਹੁਤ ਜ਼ਰੂਰੀ ਹੈ। ਇਸ ਲਈ ਮਹਾਰਾਜਾ ਸਾਹਿਬ ਜਿੰਨੀ ਦੇਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ; ਉਨੀਂ ਦੇਰ ਤੁਹਾਨੂੰ ਅੰਗਰੇਜ਼ ਦੀ ਰਾਜਨੀਤੀ ਸਮਝ ਨਹੀਂ ਆ ਸਕੇਗੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਦਿਨ ਤੋਂ ਹੀ ਜਨਰਲ ਵੈਤੁਰਾ ਤੋਂ ਅੰਗਰੇਜ਼ੀ ਸਿੱਖਣ ਦਾ ਮਨ ਬਣਾਇਆ। ਇਸ ਮਨੋਰਥ ਲਈ ਜਿਹੜਾ ਸਮਾਂ ਨਿਸਚਿਤ ਕੀਤਾ ਗਿਆ; ਠੀਕ ਉਸ ਸਮੇਂ ਜਨਰਲ ਵੈਤੁਰਾ ਅੰਗਰੇਜ਼ੀ ਦਾ ਕਾਇਦਾ ਲੈ ਕੇ ਮਹਾਰਾਜਾ ਸਾਹਿਬ ਕੋਲ ਜਾਣ ਲੱਗ ਪਿਆ।

ਪਰ ਇਕ ਮੁਸ਼ਕਿਲ ਇਹ ਬਣੀ ਕਿ ਉਸ ਹੀ ਨਿਸਚਿਤ ਸਮੇਂ ਮਹਾਰਾਜਾ ਸਾਹਿਬ ਆਪਣੇ ਦਰਬਾਰ ਦੇ ਰਾਜ-ਕਾਜ ਦੇ ਕੰਮਾਂ ਤੋਂ ਵਿਹਲੇ ਹੋ ਕੇ ਮੌਰਾਂ ਨਾਮੀ ਆਪਣੀ ਮਨਪਸੰਦ ਰਕਾਸਾ ਦੇ ਨਾਚ-ਗਾਣੇ ਤੇ ਹੋਰ ਅਮੀਰੀ ਸੁਗਲਾਂ ਵਿਚ ਮਸ਼ਗੂਲ ਹੁੰਦੇ ਸਨ। ਕੁੱਝ ਸਮੇਂ ਬਾਅਦ ਜਨਰਲ ਵੈਤੁਰਾ ਨੇ ਮਹਿਸੂਸ ਕੀਤਾ ਕਿ ਉਸ ਨੂੰ ਇਹ ਤਾਂ ਪਤਾ ਨਹੀਂ ਲੱਗਾ ਕਿ ਉਸ ਨੂੰ ਜਿਹੜਾ ਪੰਜ-ਸੱਤ ਵਾਰ ਮਹਾਰਾਜਾ ਸਾਹਿਬ ਨੂੰ ਅੰਗਰੇਜ਼ੀ ਪੜ੍ਹਾਉਣ ਦਾ ਮੌਕਾ ਮਿਲਿਆ; ਉਸ ਦੇ ਨਤੀਜੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ੀ ਦਾ ਕੋਈ ਅੱਖਰ ਯਾਦ ਹੋਇਆ ਜਾਂ ਨਹੀਂ। ਪਰ ਉਸ ਨੂੰ ਪੰਜਾਬੀ ਭਾਸ਼ਾ ਵਿਚ ਬੋਲਚਾਲ ਤੇ ਨਾਚ-ਗਾਣੇ ਦੀ

ਸਮਝ ਆਉਣ ਲੱਗ ਪਈ।

ਬਾਬਿਓ! ਤੁਹਾਨੂੰ ਮੈਂ ਸਾਡੀ ਇਹ ਕਰਤੂਤ ਇਸ ਲਈ ਦੱਸੀ ਕਿ ਸਾਡਾ ਵੀ ਹਾਲ ਹੁਣ ਤਕਰੀਬਨ-ਤਕਰੀਬਨ ਪੜ੍ਹਨ-ਪੜ੍ਹਾਉਣ ਤੇ ਸੁਣਨ-ਸੁਣਾਉਣ ਵਿਚ ਮਹਾਰਾਜਾ ਰਣਜੀਤ ਸਿੰਘ ਤੇ ਜਨਰਲ ਵੈਤੁਰਾ ਵਰਗਾ ਹੀ ਹੋਇਆ ਪਿਆ ਹੈ। ਇਸ ਲਈ ਪਤਾ ਨਹੀਂ; ਤੁਹਾਥੋਂ ਕੁੱਝ ਸਿੱਖਣ ਦੀ ਬਜਾਏ ਕਿਤੇ ਅਸੀਂ ਹੀ ਤੁਹਾਨੂੰ ਆਪਣੀਆਂ ਅਜਿਹੀਆਂ ਭੱਦਰਕਾਰੀਆਂ ਤੇ ਗਿਰਾਵਣਾਂ ਦੀ ਗਰਦਾਨ ਹੀ ਨਾ ਪੜ੍ਹਾ ਦਈਏ। ਸੈਰ! ਸਾਡੇ ਤੋਂ ਬਚ ਕੇ ਰਹਿਣਾ; ਨਹੀਂ ਤਾਂ ਕਿਤੇ ਤੁਹਾਡੇ ਨਾਲ ਜਨਰਲ ਵੈਤੁਰਾ ਵਾਲੀ ਨਾ ਹੋ ਜਾਵੇ ਕਿ ਤੁਸੀਂ ਸਾਨੂੰ ਅਧਿਆਤਮਵਾਦ ਪੜ੍ਹਾਉਂਦੇ ਫਿਰੋ ਤੇ ਅਸੀਂ ਤੁਹਾਨੂੰ ਪਦਾਰਥਵਾਦ ਦਾ ਸੇਵਨ ਕਰਾ ਦੇਈਏ।

ਫੇਰ ਨਾ ਕਹਿਣਾ ਕਿ ਤੁਹਾਡੇ ਨਾਲ ਤਾਂ ਖਾਨਦਾਨੀ ਸਰਦਾਰ ਹਜ਼ੂਰਾ ਸਿੰਘ ਵਾਲੀ ਹੋਈ। ਇਕ ਵਾਰੀ ਹਜ਼ੂਰਾ ਸਿੰਘ ਆਪਣੇ ਸਾਥੀਆਂ ਨਾਲ ਸਰਦਾਰੀ ਸੌਂਕ ਵਿਚ ਸ਼ਿਕਾਰ ਖੇਡਣ ਗਿਆ। ਪਰ ਕੋਈ ਸ਼ਿਕਾਰ ਨਾ ਮਿਲਿਆ। ਸਰਦੀਆਂ ਦੀ ਰਾਤ ਸੀ। ਉਹ ਸਾਰੇ ਜਾਣੇ ਇਕ ਦਰਖਤ ਦੀ ਓਟ ਵਿਚ ਬਹਿ-ਸੌਂਕ ਕੇ ਸਮਾਂ ਲੰਘਾਉਣ ਲੋਗੇ। ਕਿਸੇ ਅਣਜਕੋ ਜਿਹੇ ਸਾਥੀ ਸ਼ਿਕਾਰੀ ਨੇ ਟਾਰਚ ਦੀ ਰੋਸ਼ਨੀ ਵਿਚ ਦਰਖਤ 'ਤੇ ਕਾਂ ਬੈਠੇ ਵੇਖੇ ਤੇ ਫਾਇਰ ਕਰਕੇ ਪੰਜ-ਸੱਤ ਕਾਂ ਮਾਰ ਲਏ। ਸਭ ਨੇ ਉਦਰਪੂਰਤੀ ਅਤੇ ਕੜਕੇ ਦੀ ਠੰਢ ਤੋਂ ਬਚਣ ਲਈ ਅੱਗ ਬਾਲ ਕੇ ਕਾਂ ਭੁੰਨ ਕੇ ਖਾ ਲਏ। ਸਿਰਫ ਸ੍ਰੁਤੀਆਂ ਹਜ਼ੂਰਾ ਸਿੰਘ ਕਾਂ ਖਾਣ ਲਈ ਰਜਾਮੰਦ ਨਾ ਹੋਇਆ ਕਿਉਂਕਿ ਉਹ ਖਾਨਦਾਨੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਣ ਕਰਕੇ ਕਾਂ ਖਾਣ ਨੂੰ ਘਟੀਆ ਬੰਦਿਆਂ ਦਾ ਕੰਮ ਸਮਝਦਾ ਸੀ।

ਅਗਲੇ ਦਿਨ ਸਵੇਰੇ ਜਦੋਂ ਸਾਰੇ ਘਰਾਂ ਨੂੰ ਪਰਤਣ ਲੋਗੇ ਤਾਂ ਹਜ਼ੂਰਾ ਸਿੰਘ ਦੇ ਸਾਥੀਆਂ ਨੂੰ ਡਰ ਲੱਗਿਆ ਕਿ ਕਿਤੇ ਹਜ਼ੂਰਾ ਸਿੰਘ ਪਿੰਡ ਜਾ ਕੇ ਦੱਸ ਹੀ ਨਾ ਦੇਵੇ ਕਿ ਉਨ੍ਹਾਂ ਨੇ ਕਾਂ ਖਾਧੇ ਹਨ। ਉਨ੍ਹਾਂ ਵਿਚੋਂ ਇਕ ਬੰਦੇ ਨੇ ਕਿਹਾ ਕਿ ਇਕੱਲਾ ਹਜ਼ੂਰਾ ਸਿੰਘ ਆਪਣਾ ਕੀ ਵਿਗਾੜ ਸਕਦਾ ਹੈ? ਆਪਣੀਆਂ ਵੋਟਾਂ ਬਹੁਤੀਆਂ ਹਨ ਤੇ ਆਪਾਂ ਸਾਰੇ ਪਿੰਡ ਵਿਚ ਗੱਲ ਫੈਲਾ ਦੇਵਾਂਗੇ ਕਿ ਕਾਂ ਤਾਂ ਇਕੱਲੇ ਹਜ਼ੂਰਾ ਸਿੰਘ ਨੇ ਖਾਧੇ ਹਨ। ਬੇਸ਼ੱਕ ਅਸੀਂ ਤਾਂ ਉਸ ਨੂੰ ਅਜਿਹਾ ਕਰਨ ਤੋਂ ਬਥੇਰਾ ਰੋਕਿਆ ਸੀ। ਇਸ ਤਰ੍ਹਾਂ ਬਾਕੀ ਸਾਰੇ ਦੋਸਤਾਂ ਨੇ ਇਸ ਮਤੇ ਦੀ ਪ੍ਰੋਤੜਾ ਕੀਤੀ ਕਿ ਇਹ ਠੀਕ ਹੈ ਅੱਜ-ਕੱਲ੍ਹ ਇਨਸਾਫ ਵੀ ਤਾਂ ਸੱਚੇ-ਝੂਠੇ ਬਿਆਨਾਂ ਦੇ ਸਿਰ 'ਤੇ ਹੀ ਹੁੰਦਾ ਹੈ। ਇਸ ਲਈ ਫਿਕਰ ਕਰਨ ਦੀ ਲੋੜ ਨਹੀਂ। ਅੱਲੂ ਅੱਲੂ-ਸੈਰ ਸਲੂ! ਇਸ ਲਈ ਜੋ ਉਨ੍ਹਾਂ ਨੇ ਨਿਰਣਾ ਕੀਤਾ ਸੀ। ਉਸ ਮੁਤਾਬਿਕ ਜਦੋਂ ਹੀ ਉਹ ਪਿੰਡ ਵੱਡੇ ਤਾਂ ਉਨ੍ਹਾਂ ਨੇ ਆਪਣੇ ਸ਼ਰੀਕੇ ਵਿਚ ਇਹ ਗੱਲ ਫੈਲਾ ਦਿੱਤੀ ਕਿ ਹਜ਼ੂਰਾ ਸਿੰਘ ਕਾਂ ਖਾ ਗਿਆ ਹੈ। ਵਿਚਾਰੇ ਹਜ਼ੂਰਾ ਸਿੰਘ ਦੇ ਮਨ ਵਿਚ ਕੋਈ ਪਾਪ ਨਹੀਂ ਸੀ; ਇਸ ਲਈ ਉਹ ਰਾਤ ਦੇ ਉਣੀਂਦੇ ਦਾ ਭੰਨਿਆ ਘਰ ਜਾ ਕੇ ਸੌਂਕ ਗਿਆ।

ਲੋਦੇ ਵੇਲੇ ਪੰਚਾਇਤ ਵਿਚ ਹਜ਼ੂਰਾ ਸਿੰਘ ਨੂੰ ਤਲਬ ਕੀਤਾ ਗਿਆ ਤੇ ਉਸ ਦੀ ਪੁੱਛ-

ਗਿੱਛ ਹੋਈ। ਹਜੂਰਾ ਸਿੰਘ ਹੈਰਾਨ ਹੋਇਆ; ਸੋਚੀ ਜਾਵੇ ਕਿ ਜਿਨ੍ਹਾਂ ਨੇ ਕਾਂ ਖਾਧੇ ਹਨ। ਸਰੀਕੇ ਨੂੰ ਉਨ੍ਹਾਂ ਦਾ ਤਾਂ ਪਤਾ ਨਹੀਂ ਲੱਗਾ। ਪਰ ਉਸ ਨੇ ਕਾਂ ਖਾਧੇ ਵੀ ਨਹੀਂ; ਫੇਰ ਵੀ ਉਸ ਦੇ ਬਾਰੇ ਸਾਰੇ ਪਿੰਡ ਵਿਚ ਕਾਵਾਂ ਰੋਲੀ ਪਈ ਹੋਈ ਹੈ। ਹਜੂਰਾ ਸਿੰਘ ਪੰਚਾਇਤ ਨੂੰ ਕਹਿਣ ਲੱਗਾ ਕਿ ਇਸ ਬਾਰੇ ਉਸ ਦੇ ਸਾਬੀਆਂ ਨੂੰ ਹੀ ਪੁੱਛ ਲਿਆ ਜਾਵੇ ਕਿ ਉਸ ਨੇ ਕਾਂ ਖਾਧੇ ਹਨ ਜਾਂ ਨਹੀਂ? ਉਸ ਨੂੰ ਉਦੋਂ ਚਾਨਣਾ ਹੋਇਆ ਜਦੋਂ ਕਿ ਉਸ ਦੇ ਸਾਰੇ ਸਾਬੀ ਇਕੋ-ਵਾਗੇ ਇਕੋ ਹੀ ਬਿਆਨ ਦੇ ਗਏ ਕਿ ਹਜੂਰਾ ਸਿੰਘ ਤੋਂ ਬੜੀ ਭਾਰੀ ਗਲਤੀ ਹੋਈ ਹੈ। ਉਹ ਸਾਬੀਆਂ ਦੇ ਰੋਕਣ ਦੇ ਬਾਵਜੂਦ ਵੀ ਕਾਂ ਖਾਣ ਤੋਂ ਨਹੀਂ ਟਲਿਆ। ਹਜੂਰਾ ਸਿੰਘ ਨੂੰ ਹੁਣ ਜਦੋਂ ਵੋਟ ਰਾਜ ਦੀ ਸਮਝ ਪਈ ਤਾਂ ਉਹ ਹੱਥ ਜੋੜ ਕੇ ਪੰਚਾਇਤ ਨੂੰ ਕਹਿਣ ਲੱਗਾ ਕਿ ਹਾਂ ਭਾਈ! ਮੈਂ ਹੀ ਕਾਂ ਖਾਧੇ ਹਨ। ਸੋ ਪੰਚਾਇਤ ਨੇ ਫਤਵਾ ਦੇ ਦਿਤਾ ਕਿ ਹਜੂਰਾ ਸਿੰਘ ਕਾਂ ਖਾ ਗਿਆ।

ਸਾਡੇ ਅਜਿਹੇ ਸਮਾਜਿਕ ਤੇ ਪ੍ਰਬੰਧਕੀ ਢਾਢੇ ਦੇ ਜਲਵੇ-ਜਲੋਅ ਦਾ ਨਜ਼ਾਰਾ ਵੇਖਣ ਦੀ ਬਜਾਏ ਬਾਬਾ ਜੀ ਤੁਸੀਂ ਸਾਥੋਂ ਕਿਨਾਰਾਕਸ਼ੀ ਕਰਨ ਵਿਚ ਹੀ ਭਲਾ ਮਨਾਓ। ਵੈਸੇ ਵੀ ਹੁਣ ਤੁਸੀਂ ਸਾਡੇ ਤੋਂ ਲੈਣਾ-ਦੇਣਾ ਵੀ ਕੀ ਹੈ? ਹੁਣ ਤਾਂ ਅਸੀਂ ਟੁੰਡੀ-ਲਾਟ ਦੀ ਪ੍ਰਵਾਹ ਨਹੀਂ ਕਰਦੇ। ਸਾਡੇ ਸਮਾਜ ਵਿਚ ਤਾਂ ਲੋਕਰਾਜੀ ਪ੍ਰਣਾਲੀ ਰਾਹੀਂ ਗੱਲ ਮੰਨੀ ਤੇ ਮਨਾਈ ਜਾਂਦੀ ਹੈ। ਜਦੋਂ ਸਰਬਸੰਮੱਤੀ ਨਾ ਹੋਵੇ ਤਾਂ ਵੋਟਾਂ ਪੁਆ ਕੇ ਫੈਸਲੇ ਹੁੰਦੇ ਹਨ। ਕਿਤੇ ਇਹ ਨਾ ਹੋਵੇ ਕਿ ਅਸੀਂ ਤੁਹਾਡੇ ਫਲਸਫੇ ਬਾਰੇ ਕਿੰਤੂ-ਪ੍ਰੰਤੂ ਕਰ ਦਈਏ ਤੇ ਸਾਡੀ ਭੱਦਰਕਾਰੀ ਸਦਕਾ ਵੋਟਾਂ ਪੁਆਉਣ ਦੀ ਨੋਬਤ ਆ ਜਾਵੇ। ਫਿਰ ਨਾ ਕਹਿਣਾ ਕਿ ਸਾਡੀਆਂ ਬਹੁਤੀਆਂ ਵੋਟਾਂ ਹੋਣ ਕਰਕੇ ਤੁਹਾਡੇ ਫਲਸਫੇ ਦੇ ਚੌਹੋਟੇ ਚੁਕੋ ਗਏ ਅਤੇ ਤੁਹਾਡੀ ਜ਼ਮਾਨਤ ਹੀ ਜ਼ਬਤ ਹੋ ਗਈ। ਇਸ ਫੌਟੇ-ਚੱਕ ਵਰਤਾਰੇ ਦਾ ਫੇਰ ਸਾਨੂੰ ਦੋਸ਼ ਨਾ ਦੇਣਾ ਕਿਉਂਕਿ ਹੁਣ ਇਥੇ ਕੋਈ ਵਿਰਲਾ-ਵਾਂਝਾ ਹੀ ਚੰਗਾ ਬੰਦਾ ਮਿਲਦਾ ਹੈ। ਪਰ ਫੱਤੋਂ ਦੇ ਭੈੜੇ-ਭੈੜੇ ਯਾਰ ਹਮਾਤੜ ਸਾਬੀਆਂ ਦੀ ਬਹੁਗਿਣਤੀ ਹੈ ਤੇ ਉਨ੍ਹਾਂ ਦਾ ਹੀ ਇਥੇ ਬੋਲਬਾਲਾ ਹੈ।

ਪਰ ਪੁਰਖਿਓ! ਇੰਨਾ ਘਬਰਾਉਣ ਦੀ ਵੀ ਲੋੜ ਨਹੀਂ ਕਿਉਂਕਿ ਇਹ ਵੀ ਰੱਬੀ ਰਜ਼ਾ ਹੀ ਹੈ ਕਿ ਮਾੜੇ-ਚੰਗੇ ਬੰਦਿਆਂ ਨੂੰ ਭਲੇ ਮਾਰਗ 'ਤੇ ਚੱਲਣ ਅਤੇ ਜੀਵਨ ਸੇਧ ਲਈ ਤੁਹਾਡੇ ਵਰਗੇ ਹੀ ਰੱਬ ਦੇ ਬੰਦੇ ਇਸ ਧਰਤੀ 'ਤੇ ਆਉਂਦੇ ਰਹਿੰਦੇ ਹਨ। ਮੈਰ! ਇਹ ਜੋ ਮੌਜੂਦਾ ਸਮੇਂ ਦੇ ਹਾਲਾਤਾਂ ਦਾ ਇਥੇ ਤਫਸਰਾ ਹੋਇਆ ਹੈ। ਇਸ ਤੋਂ ਬਾਬਾ ਜੀ ਇਹ ਨਾ ਸਮਝ ਲੈਣਾ ਕਿ ਹੁਣ ਸਾਨੂੰ ਤੁਹਾਡੇ ਵਰਗੇ ਨਿਗਾਹਬਾਨ ਬਾਬਿਆਂ ਦੀ ਲੋੜ ਨਹੀਂ ਰਹੀ। ਹੁਣ ਤਾਂ ਤੁਹਾਡੇ ਵਰਗੇ ਮਿਹਰਬਾਨ ਪੁਰਖਾਂ ਦੀ ਦੁਨੀਆਂ ਨੂੰ ਬੀਤੇ ਯੁੱਗਾਂ ਨਾਲੋਂ ਵੱਧ ਲੋੜ ਹੈ। ਸੋ ਦੁਨੀਆਂ ਦੇ ਕੋਝਾਂ ਤੇ ਸਾਡੇ ਔਗੁਣਾਂ ਨੂੰ ਨਾ ਚਿਤਾਰਨਾ ਸਗੋਂ ਆਪਣੇ ਬਿਰਧ ਦੀ ਪੈਜ ਰੱਖਦੇ ਹੋਏ ਮਾਤਲੋਕ 'ਤੇ ਆਉਣ ਦੀ ਕ੍ਰਿਪਾਲਤਾ ਕਰਨੀ। ਸਾਨੂੰ ਪੂਰਨ ਭਰੋਸਾ ਹੈ ਕਿ ਹੁਣ ਲੋਕਾਈ ਆਪਣੀ ਹੀ ਲੋੜ ਖਾਤਰ ਸਲਾਮ ਤੋਂ ਵੀ ਅੱਗੇ ਸਿਜਦਾ ਕਰਨ ਤੱਕ ਦਾ ਆਦਰ-ਮਾਣ ਦੇਣ ਦੀ ਸਬੀਲ ਜ਼ਰੂਰ ਬਣਾਈ ਗੀ। ਹਾਂ ਇਹ ਗੱਲ ਜ਼ਰੂਰ ਹੈ ਕਿ ਤੁਸੀਂ ਆਪਣੇ ਬਚਨ ‘‘ਦਰਵੇਸ਼ਾਂ ਨੂੰ ਲੋੜੀਐ

ਤੁਖਾਂ ਦੀ ਜੀਰਾਂਦਿ ਦੀ ਲਾਜ-ਪੈਜ ਰੱਖਣਾ।”

ਮਹਿਬੂਬੇ ਇਲਾਹੀ ਬਾਬਾ ਜੀ! ਅੱਛਾ ਹੁਣ ਸਾਡੇ ਵਰਗੇ ਹੋਏ-ਅਣਹੋਏ ਅਜੀਜ਼ਾਂ ਦੀ ਦੂਆ-ਸਲਾਮ ਕਬੂਲ ਫਰਮਾਉ। ਤੁਹਾਡੀ ਰਹਿਮਤ ਸਦਕਾ ਹੀ ਇਹ ਸਲਾਮ ਤੋਂ ਸਿਜਦੇ ਤੱਕ ਦਾ ਥੋੜ੍ਹਾ-ਬਹੁਤਾ ਸਫਰ ਤੈਅ ਹੋਇਆ ਹੈ। ਬੇਸ਼ਕ ਹੁਣ ਵੀ ਇਹ ਵਰਤਾਰਾ ਹੁੰਦਾ ਰਹਿੰਦਾ ਹੈ ਕਿ ਮਾਨਸਿਕ ਸਥਿਤੀ ਚੜ੍ਹਦੀ ਕਲਾ ਦੀ ਬਜਾਏ ਢਹਿੰਦੀ ਕਲਾ ਵੱਲ ਨੂੰ ਵਹਿ ਤੁਰਦੀ ਹੈ। ਫਿਰ ਸਲਾਮ ਤੋਂ ਸਿਜਦੇ ਤੱਕ ਦੇ ਇਸਸਫਰ ਦੇ ਬਾਰੇ ਹੈਰਾਨੀਜਨਕ ਸੰਕਾਵਾਂ ਉਪਜਣ ਲੱਗਦੀਆਂ ਹਨ। ਆਪਣੀ ਹੋਂਦ ਬਾਰੇ ਵੀ ਨਿਰਾਸਾ ਉਪਜਦੀ ਹੈ। ਫਿਰ ਬਾਬਾ ਬੁਲ੍ਹੇ ਸਾਹ ਯਾਦ ਆਉਂਦਾ ਹੈ ਕਿ ਬੁੱਲ੍ਹਾ! ਕੀ ਜਾਣਾ ਮੈਂ ਕੌਣ ਵਰਗੇ ਸਵਾਲ ਆਤਮਾ ਨੂੰ ਝੰਜੋੜਦੇ ਹਨ।

ਫਿਰ ਅਲਾਮਾ ਇਕਬਾਲ ਦੇ ਨਾਲ ਇਉਂ ਮੰਨਣ ਨੂੰ ਜੀਅ ਕਰਦਾ ਹੈ ਕਿ “ਚੁੰਡਤਾ ਫਿਰਤਾ ਹੁੰ ਐ ਇਕਬਾਲ ਅਪਨੇ ਆਪ ਕੋ। ਆਪ ਹੀ ਗੋਯਾ ਮੁਸਾਫਿਰ ਆਪ ਹੀ ਮੰਜ਼ਿਲ ਹੁੰ ਮੈਂ।” ਇਹ ਵੀ ਠੀਕ ਹੈ ਕਿ ਆਪਣੀ ਇਬਾਦਤ ਆਰਜੂ ਤੇ ਸਲੀਕੇ ਬਾਰੇ ਸਾਠੇ ਕੋਈ ਓਹਲਾ ਜਾਂ ਭਰਮ ਨਹੀਂ ਹੈ ਕਿ ਸਾਡੇ ਇਸ ਜਾਮੇ ਵਿਚ ਜਾਮ ਤੇ ਜਾਮ ਦਾ ਗਲਬਾ ਹੈ। ਜਿਸ ਕਰਕੇ ਮਹਾਪੁਰਖਾਂ ਦੇ ਨਜ਼ਦੀਕ ਹੋਣ ਲਈ ਇਬਾਦਤੀ ਸਿੱਦਤ ਤੇ ਜ਼ਰੂਰੀ ਪਾਕੀਜ਼ਗੀ ਤੋਂ ਅਸੀਂ ਸਦਾ ਸੱਖਣੇ ਤੇ ਮਹਿਰੂਮ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਦੁਨਿਆਵੀ ਚਲਣ ਤਾਂ ਇਹ ਬਣ ਗਿਆ ਹੈ ਕਿ ਅਸੀਂ ਕਹਿੰਦੇ ਕੁਝ ਹਾਂ ਤੇ ਕਮਾਉਂਦੇ ਕੁਝ ਹੋਰ ਹਾਂ। ਸਾਡੀ ਕਹਿਣੀ ਤੇ ਕਰਨੀ ਇਕ-ਦੂਜੇ ਤੋਂ 180 ਡਿਗਰੀ ਉਲਟ ਹੈ। ਅਸੀਂ ਤੁਹਾਡੇ ਦਰਾਂ-ਘਰਾਂ ਦੇ ਨੇੜੇ-ਬੰਨੇ ਮੈਯਕਦੇ ਬਣਾ ਕੇ ਖੁੱਦ ਹੀ ਮਨ ਡੋਲੇ-ਤਨ ਡੋਲੇ ਵਾਲੀ ਸਥਿਤੀ ਬਣਾਈ ਹੋਈ ਹੈ। ਇਸ ਮਾਨਸਿਕ ਭੰਬਲ-ਭੂਸੇ ਵਿਚ ਅਸੀਂ ਆਪਣੇ-ਆਪ ਤੋਂ ਹੀ ਪੁੱਛਦੇ ਫਿਰਦੇ ਹਾਂ ਕਿ “ਐ ਗ੍ਰਾਮੇ ਜ਼ਿੰਦਗੀ ਕੁਛ ਤੋਂ ਦੇ ਮਸ਼ਵਰਾ, ਇਕ ਤਰਫ ਉਸ ਕਾ ਘਰ ਇਕ ਤਰਫ ਮੈਯਕਦਾ, ਮੈਂ ਕਹਾਂ ਜਾਊਂ ਹੋਤਾ ਨਹੀਂ ਹੈ ਫੈਸਲਾ।”

ਮੁੱਕਦੀ ਗੱਲ ਇਹ ਹੈ ਕਿ ਸਾਡੀ ਸਮੁੱਚੀ ਹੋਂਦ ਤੇ ਸ਼ਖਸੀਅਤ ਸ਼ੈਕਸਪੀਅਰ ਦੇ ਹੀਰੋ ਹੈਮਲਟ ਵਾਂਗ ਆਪਾ-ਵਿਰੋਧੀ ਦਵੰਦ ਦੇ ਤਾਣੇ-ਬਾਣੇ ਵਿਚ ਬੁਰੀ ਤਰ੍ਹਾਂ ਉਲੜੀ ਪਈ ਹੈ। ਸਾਡੀ ਆਤਮਾ ਅਕਸਰ ਆਪਣੇ ਆਪ ਤੋਂ ਉਰ ਲਕ ਰਗ ਅਰਵ ਵਰ ਲਕ ਭਾਵ ਮੈਂ ਇਹ ਕਰਾਂ ਜਾਂ ਉਹ ਨਾ ਕਰਾਂ ਜਿਹੇ ਸਵਾਲ ਪੁੱਛਦੀ ਰਹਿੰਦੀ ਹੈ। ਅੱਜ ਸਾਡੀ ਆਪ ਹੀ ਸਹੇਤੀ ਇਸ ਜ਼ਿੰਦਗੀ ਦੀ ਸਮੱਸਿਆ ਸਬੰਧੀ ਇਹ ਵੱਡੀ ਪੁੱਛਣਾ ਹੈ। ਭਾਵੇਂਅਪੇ ਫਾਥੜੀਆਂ ਨੂੰ ਕੌਣ ਛਡਾਵੇ ਵਰਗਾ ਜਵਾਬ ਵੀ ਆਤਮਿਕ ਤੌਰ 'ਤੇ ਸਾਡੇ ਸਹਮਣੇ ਸਪਸ਼ਟ ਹੈ।

ਪਰ ਬਾਬਾ ਜੀ ਤੁਹਾਡੇ ਵਰਗੇ ਰੱਬ ਦੇ ਨਿਵਜੇ ਮਹਾਪੁਰਖ ਧੰਨ ਹਨ ਕਿ ਜੋ ਲੋਕਾਈ ਦੇ ਭਲੇ ਲਈ “ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ” ਬਣ ਕੇ ਸੱਚਖੰਡ ਦੇ ਆਪਣੇ ਸਵਰਗੀ ਮੰਡਲਾਂ ਤੋਂ ਮਾਤ ਲੋਕ ਵਿਚ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਆਪਣੇ

ਸਵਰਗੀ ਧਾਮਾ ਤੋਂ ਸਾਡੇ ਵਰਗੇ ਪਾਪੀ ਜਿਊਂਝਿਆਂ ਦੇ ਨਾਰਕੀ ਜੀਵਨ ਤੱਕ ਦੇ ਫਾਸਲੇ ਨੂੰ ਇਕ ਹੀ ਪੁਲਾਂਘ ਨਾਲ ਉਲੰਘ ਕੇ ਸ਼ਰਨ ਆਏ ਜੀਵਾਂ ਦੀ ਤੋਤਲੀ ਤੇ ਅਧੂਰੀ ਅਰਦਾਸ-ਪੁਕਾਰ ‘‘ਮੇਰੇ ਮੌਲਾ ਕੋ ਇਕ ਹੀ ਸਜਦਾ ਕਾਢੀ ਵਹ ਭੀ ਚੂਰ ਸੇ’’ ਨੂੰ ਕਬੂਲ ਫਰਮਾਉਂਦੇ ਹਨ। ਫਿਰ ਤੁਹਾਡੇ ਇਸ ਰਹਿਮੋ-ਕਰਮ ਦੀ ਬਦੋਲਤ ਹੀ ਇਹ ਦੁਨੀਆਂ ਇਸ ਤਰ੍ਹਾਂ ਕਹਿਣ-ਸੁਣਣ ਦੇ ਸਕੂਨ ਨਾਲ ਸਰਸ਼ਾਰ ਹੁੰਦੀ ਹੈ ਕਿ “ਉਮਰ ਕੀ ਤਲਾਸ ਕਾ ਹਾਸਿਲ ਵਹੀ ਤੋਂ ਹੈ। ਹਮ ਨੇ ਤੁਮਾਰੇ ਸਾਥ ਜੋ ਲਮਹੋਂ ਬਿਤਾਏ ਹੈਂ।” ਆਮੀਨ॥



## ਸਾਡੇ ਦਫਤਰੀ ਸਭਿਆਚਾਰ ਦੇ ਰੰਗ-ਤਮਾਸੇ



ਕਿਸੇ ਸਮੇਂ ਸਾਡੇ ਸਮਾਜ ਵਿਚ ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ ਦੀ ਧਾਰਨਾ ਪ੍ਰਚੱਲਿਤ ਸੀ। ਇਸ ਦਾ ਭਾਵ ਇਹ ਸੀ ਖੇਤੀ ਨੂੰ ਸਭ ਤੋਂ ਉਤਮ ਕਿੱਤਾ ਮੰਨਿਆ ਜਾਂਦਾ ਸੀ। ਵਣਜ-ਵਪਾਰ ਨੂੰ ਕਿੱਤਿਆਂ ਵਿਚ ਦੂਜਾ ਦਰਜਾ ਮਿਲਦਾ ਸੀ ਤੇ ਨੌਕਰੀ ਨੂੰ ਸਭ ਤੋਂ ਘਟੀਆ ਕਿੱਤਾ ਸਮਝਿਆ ਜਾਂਦਾ ਸੀ। ਇਸ ਦਾ ਵੱਡਾ ਕਾਰਨ ਇਹ ਸੀ ਕਿ ਉਦੋਂ ਸਮਾਜ ਵਿਚ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦਾ ਬੋਲਬਾਲਾ ਸੀ ਤੇ ਕਮਲੀ, ਕੱਚੀ ਤੇ ਫੋਕੀ ਫੌਨੈ-ਖਾਈ ਨੂੰ ਲੋਕ ਚੰਗਾ ਨਹੀਂ ਮੰਨਦੇ ਸਨ। ਪਰ ਜਿਉਂ-ਜਿਉਂ ਸਮਾਜ ਵਿਚ ਸਦਾਚਾਰਕ ਗਿਰਾਵਟ ਹੁੰਦੀ ਗਈ। ਉਸ ਦੇ ਨਾਲ ਇਕ ਭਰਾ ਨੇ ਦੂਜੇ ਭਰਾ 'ਤੇ ਚੋਧਰ ਤੇ ਧੋਸ ਜਮਾਉਣ ਲਈ ਅਪਣੀ ਦਾਦਾਗੀਰੀ ਦੇ ਜਲਵੇ ਦਿਖਾਉਣੇ ਸ਼ੁਰੂ ਕੀਤੇ। ਇਕ ਰਾਜਾ ਬਣਿਆ। ਉਸ ਦੇ ਨਾਲ ਉਸ ਦੇ ਇੱਕੜ-ਦੁੱਕੜ ਸੰਗੀ-ਸਾਥੀ ਵਜੀਰ ਤੇ ਅਹੁਦੇਦਾਰ ਬਣੇ ਅਤੇ ਬਾਕੀ ਸਾਰੇ ਹਮਾਤੜ ਸਾਥੀ ਪਰਜਾ ਬਣ ਗਏ।

ਰੱਬੀ ਵਰਦਾਨਾਂ ਨਾਲ ਨਿਵਾਜੇ ਰਾਜਸੀ ਸ਼ਕਤੀ ਦੇ ਪ੍ਰਤੀਕ ਰਾਜੇ, ਵਜੀਰ ਤੇ ਦਰਬਾਰੀਆਂ ਦੀ ਸਮਾਜ ਨੂੰ ਸਭ ਤੋਂ ਵਡਮੁੱਲੀ ਦੇਣ ਦਯਾ-ਧਰਮ 'ਤੇ ਆਧਾਰਿਤ ਲੋਕਰਾਜ ਦੇ ਰੂਪ ਵਿਚ ਹੋ ਸਕਦੇ ਹਨ। ਪਰ ਅਜੋਕੇ ਸਮਾਜ ਵਿਚ ਸ਼ਿਸ਼ਟਾਚਾਰ ਕਦੋਂ ਭਿਸ਼ਟਾਚਾਰ ਬਣ ਜਾਂਦਾ ਹੈ ਤੇ ਕਦੋਂ ਲੋਕ ਭਿਸ਼ਟਾਚਾਰ ਨੂੰ ਸਮਾਜਿਕ ਸ਼ਿਸ਼ਟਾਚਾਰ ਸਮਝਣ ਲੱਗ ਪੈਂਦੇ ਹਨ? ਇਹ ਪਤਾ ਹੀ ਨਹੀਂ ਲੱਗਦਾ। ਇਸ ਤੋਂ ਵੀ ਵੱਡਾ ਸਿਤਮ ਤਾਂ ਉਦੋਂ ਹੁੰਦਾ ਹੈ ਕਿ ਜਦੋਂ ਸਮਾਜ ਵਿਭਚਾਰ ਨੂੰ ਸਦਾਚਾਰ ਜਿਹੀ ਹੀ ਮਾਨਤਾ ਦੇ ਕੇ ਕਬੂਲ ਕਰ ਲੈਂਦਾ ਹੈ। ਇਸ ਸਾਰੀ ਪਰਲੋਕਾਰੀ ਉਬਲ-ਪੁੱਥਲ ਲਈ ਜਿੰਮੇਵਾਰ ਤਾਕਤਾਂ ਵੇਦਾਂ-ਗ੍ਰੰਥਾਂ ਵਿਚ ਲਿਖੀ ਅਟਲਾਧੀ ਸੱਚਾਈ ਦੀ ਸਿਰਫ਼ ਇਕ ਪੰਕਤੀ 'ਯਥਾ ਰਾਜਾ ਤਥਾ ਪਰਜਾ' ਹੀ ਆਪਣੇ ਅਪ

ਵਿਚ ਇਸ ਅਨੈਤਿਕ ਦਾਵਾਨਲ ਦਾ ਸੰਪੂਰਨ ਵਰਣਨ ਹੈ।

ਜਦੋਂ ਰਜੇ ਤੇ ਰਾਜ ਸਬਾਧਿਤ ਹੋਏ; ਉਦੋਂ ਕੁਦਰਤੀ ਤੌਰ 'ਤੇ ਹੀ ਚਾਕਰੀ ਦਾ ਚਲਣ ਵੀ ਸ਼ੁਰੂ ਹੋਇਆ। ਹੁਣ ਤੱਕ ਵੀ ਇਹ ਸਮਝਿਆ ਜਾਂਦਾ ਹੈ ਕਿ ਸਿਰਫ਼ ਇਕ ਬੰਦਾ ਹੁਕਮ ਕਰਨ ਵਾਲਾ ਚਾਹੀਦਾ ਹੈ ਤੇ ਦੂਜੇ ਸਰਕਾਰੀ-ਦਰਬਾਰੀ ਅਹੁਦੇਦਾਰ ਪਰਜਾ ਨੂੰ ਹੁਕਮ ਮੰਨਵਾਉਣ ਵਾਲੇ ਚਾਹੀਦੇ ਹਨ। ਅਫਸਰੀਠਾਠ-ਬਾਠ ਦੀ ਫੋਕੀ ਚੋਧਰ ਦੀ ਤਰਜਮਾਨੀ ਵਜੋਂ ਲੋਕਾਂ ਨੇ ਅਫਸਰਾਂ ਬਾਰੇ ਇਕ ਲੋਕ ਸਿਆਣਪ 'ਦੇਸੀ ਘੋੜੀ ਖੁਰਾਸਾਨੀ ਦੁਲਤੇ ਬਣਾਈ'। ਇਸ ਦਾ ਅਰਥ ਇਹ ਹੈ ਕਿ ਜਿਵੇਂ ਕੋਈ ਘੋੜੀ ਬੇਸ਼ੱਕ ਦੇਸੀ ਨਸਲ ਦੀ ਹੀ ਹੋਵੇ। ਪਰ ਅਫਗਾਨਿਸਤਾਨ ਦੇ ਖੁਰਾਸਾਨ ਦੇ ਨਾਮੀ ਘੋੜਿਆਂ ਦੀ ਨਸਲ ਦੇ ਨਾਲ ਰਹਿੰਦੀ-ਰਹਿੰਦੀ ਉਹ ਵੀ ਖੁਰਾਸਾਨੀ ਘੋੜਿਆਂ ਵਾਂਗ ਦੁਲੱਡੀਆਂ ਮਾਰਨ ਲੱਗ ਪੈਂਦੀ ਹੈ। ਇਸ ਤਰ੍ਹਾਂ ਹੀ ਕਿਹਾ ਜਾਂਦਾ ਸੀ ਕਿ ਅਫਸਰ ਹੈ ਤਾਂ ਭਾਵੇਂ ਦੇਸੀ ਪਰ ਠਾਠ-ਬਾਠ ਅੰਗਰੇਜ਼ੀ ਸਾਹਿਬਾਂ ਵਾਲੇ ਹਨ। ਬੇਸ਼ੱਕ ਚਾਕਰੀ ਭਾਵ ਨੌਕਰੀ ਚੰਗੀ ਹੈ ਜਾਂ ਮਾੜੀ; ਪਰ ਮੁਢਕਦੀਮ ਤੋਂ ਲੈ ਕੇ ਹੁਣ ਤੱਕ ਇਸ ਦੇ ਆਪਣੇ ਜਲਵੇ ਤੇ ਰਾਗ-ਰੰਗ ਰਹੇ ਹਨ।

ਸੋ ਅਫਸਰਾਂ ਦੇ ਠਾਠ-ਬਾਠ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਵਿਚੋਂ ਲੰਘਦੇ ਹੋਏ ; ਹੁਣ ਅਜਾਦੀ ਦੇ 60 ਸਾਲ ਬਾਅਦ ਵੀ ਜਲਵਾਗਰ ਹੋ ਰਹੇ ਹਨ। ਬੇਸ਼ੱਕ ਪਹਿਲਾਂ ਵਾਲੇ ਜਲਵੇ-ਜਲੋਅ ਤਾਂ ਨਹੀਂ ਰਹੇ। ਪਰ ਅਜੇ ਵੀ ਜਨਤਾ-ਜਨਾਰਦਨ ਨੂੰ ਦਬਾਉ ਕਰਨ ਲਈ ਅਫਸਰਸ਼ਾਹੀ ਸਮਰਥ ਹੈ। ਲੋਕ ਸੇਵਾ ਦਾ ਅਰਥ ਸਿੱਧੇ ਤੌਰ 'ਤੇ ਅਫਸਰਾਂ ਦੀ ਲੋਕਾਂ ਵੱਲੋਂ ਸੇਵਾ ਬਣ ਗਿਆ ਹੈ। ਜਿਹੜੀ ਲੋਕ ਸੇਵਾ ਕਹਿੰਦੇ ਹਨ ਕਿ ਕੋਈ ਜਨਮ-ਜਨਮਾਤਰਾਂ ਦੇ ਤਧ-ਤਧੀਸਿਆ ਵਜੋਂ ਮਿਲੀ ਹੁੰਦੀ ਹੈ। ਉਹ ਹੁਣ ਲੋਕ ਸੇਵਾ ਨਾ ਰਹਿ ਕੇ ਰਾਜਾਸ਼ਾਹੀ ਬਣ ਗਈ ਹੈ। ਇਕ ਲੋਕ ਸਿਆਣਪ ਹੈ ਕਿ 'ਤਧੋਂ ਰਾਜ ਅਤੇ ਰਾਜੋਂ ਨਰਕ'। ਜਿਸ ਦਾ ਮਤਲਬ ਇਹ ਹੈ ਕਿ ਤਧ ਨਾਲ ਰਾਜ ਮਿਲਦਾ ਹੈ ਅਤੇ ਜਦੋਂ ਰਾਜਭਾਗ ਦੇ ਰੰਗ ਉੱਘੜਦੇ ਹਨ ਤਾਂ ਰੱਬ ਦੀ ਖਲਕਤ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ ਉਸ ਦੇ ਸਿੱਟੇ ਵਜੋਂ ਰਾਜੇ-ਰਾਣਿਆਂ ਨੂੰ ਨਰਕ ਭੋਗਣਾ ਪੈਂਦਾ ਹੈ।

ਇਸ ਤਰ੍ਹਾਂ ਹੀ ਅਫਸਰ ਭੁੱਲ ਜਾਂਦਾ ਹੈ ਕਿ ਉਸ ਨੇ ਖੁੱਦ ਆਪ ਤੇ ਉਸ ਦੇ ਮਾ-ਪਿਛ ਨੇ ਲੋਕਾਂ ਦੀ ਸੇਵਾ ਕਰਨ ਹਿੱਤ ਨੌਕਰੀ ਖਾਤਰ ਮੰਨਤਾਂ ਮੰਗੀਆਂ ਹੁੰਦੀਆਂ ਹਨ। ਉਹ ਨੌਕਰੀ ਦੇ ਰੂਪ ਵਿਚ ਮਿਲੀ 'ਲੋਕ ਸੇਵਾ' ਹੀ 'ਜੇਬ ਸੇਵਾ' ਵਿਚ ਅਣਤੋਲ ਜਿਹੇ ਹੀ ਤਬਦੀਲ ਹੋ ਜਾਂਦੀ ਹੈ। ਉਹ ਇਹ ਵੀ ਭੁੱਲ ਜਾਂਦਾ ਹੈ ਕਿ ਉਸ ਨੇ ਖੁੱਦ ਆਪ ਤੇ ਉਸ ਦੇ ਸਾਕ-ਸਨੇਹੀਆਂ ਨੇ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਦੀਆਂ ਸੰਗਮਰਮਰ ਦੀਆਂ ਸਿਲ੍ਹਾਂ ਵੀ ਮੱਥੇ ਰਗੜ-ਰਗੜ ਕੇ ਘਸਾਈਆਂ ਹੁੰਦੀਆਂ ਹਨ। ਫਿਰ ਉਸ ਦੇ ਮਾ-ਬਾਪ ਨੇ ਮੰਨਤਾਂ ਵਜੋਂ ਮੰਗੀਆਂ ਸਾਰੀਆਂ ਸੁਖਣਾਂ ਵੀ ਹਾਲੇ ਲਾਹੀਆਂ ਨਹੀਂ ਹੁੰਦੀਆਂ। ਪਰ ਉਸ ਦੀ ਜਨਾਬੀ ਦੇ ਰਾਗ-ਰੰਗਾਂ ਦੀ ਬੈਗਣੀ ਉੱਘੜਣੀ ਸ਼ੁਰੂ ਹੋ ਜਾਂਦੀ ਹੈ। 'ਲੋਕ ਸੇਵਾ' ਤਾਂ ਉਰਾਂ ਦੀ ਗੱਲ

ਹੈ ਇਸ ਤੋਂ ਕਿਤੇ ਉਪਰ ਜੋ ਦੇਸ਼ ਭਗਤੀ ਦੀ ਭਾਵਨਾ ਹੁੰਦੀ ਹੈ। ਇਹ ਦੇਸ਼ ਭਗਤੀ ਦੀ ਭਾਵਨਾ ਅਛੋਪਲੇ ਜਿਹੇ ਹੀ ‘ਜੇਬ ਭਗਤੀ’ ਵਿਚ ਤਬਦੀਲ ਹੋ ਜਾਂਦੀ ਹੈ। ਫਿਰ ਬੀਤੇ ਕੱਲ੍ਹ ਦੇ ਬੇਕਾਰ ਤੇ ਬੇਰੁਜ਼ਗਾਰ ਜਿਹੇ ਸੱਜਣ ‘ਸਾਹਿਬ ਬਹਦਰ’ ਬਣ ਕੇ ਅਜਿਹੇ ਭ੍ਰਿਸਟਾਚਾਰੀ ਨਜ਼ਾਰੇ ਦਿਖਾਉਂਦੇ ਹਨ ਕਿ ਇਲਾਹੀ ਸ਼ਕਤੀਆਂ ਵੀ ਪਸੋਮਾਨ ਦਿਸਦੀਆਂ ਹਨ।

ਸਮਾਜਿਕ ਚਲਣ ਦਾ ਅਹਿਮ ਅੰਗ ਸ਼ਿਸ਼ਟਾਚਾਰ ਸਮਾਜ ਵਿਚ ਭ੍ਰਿਸਟਾਚਾਰ ਵਜੋਂ ਸਰਵਵਿਆਪੀ ਹੋ ਜਾਂਦਾ ਹੈ। ਸਰਕਾਰੇ-ਦਰਬਾਰੇ ਜੋ ਕਿ ਸਮਾਜ ਦਾ ਸਭ ਤੋਂ ਵੱਧ ਦਬਦਬੇ ਵਾਲਾ ਖੇਤਰ ਮੰਨਿਆ ਜਾਂਦਾ ਹੈ। ਸਰਕਾਰ ਦੇ ਉਸ ਖੇਤਰ ਵਿਚ ਅਫਸਰਸ਼ਾਹੀ ਵਜੋਂ ਸ਼ਿਸ਼ਟਾਚਾਰ ਤੋਂ ਭ੍ਰਿਸਟਾਚਾਰ ਦੀ ਤਬਦੀਲੀ ਦਾ ਕੇਂਦਰ ਬਿੰਦੂ ਦਫ਼ਤਰਾਂ ਵਿਚ ਪ੍ਰਤੱਖ ਮਿਲਦਾ ਹੈ।

### ਫਾਈਲ ਪ੍ਰਧਾਨ ਰਾਜ ਦੇ ਭੰਬੂਤਾਰੇ:-

ਰਾਤ ਨੂੰ ਤਾਰੇ ਦਿਸਦੇ ਹਨ। ਪਰ ਜਦੋਂ ਕਿਤੇ ਸਿਰ ਵਿਚ ਸੱਟ ਲੱਗ ਜਾਵੇ ਤਾਂ ਚੱਕਰ ਜਿਹੇ ਆਉਂਦੇ ਹਨ। ਜਿਸ ਨਾਲ ਅੱਖਾਂ ਅੱਗੇ ਹਨ੍ਹੇਰਾ ਜਿਹਾ ਆ ਜਾਂਦਾ ਹੈ। ਫਿਰ ਉਸ ਸਮੇਂ ਤਾਰੇ ਜਿਹੇ ਦਿਸਦੇ ਹਨ। ਸੋ ਅਜਿਹੇ ਤਾਰਿਆਂ ਨੂੰ ਭੰਬੂਤਾਰੇ ਕਹਿੰਦੇ ਹਨ। ਸਾਡੇ ਪ੍ਰਸ਼ਾਸਨ ਵਿਚ ਜਨਤਾ ਨੂੰ ਅਧਿਕਾਰੀ ਤੇ ਕਰਮਚਾਰੀ ਅਕਸਰ ਅਜਿਹੇ ਭੰਬੂਤਾਰੇ ਦਿਖਾਉਂਦੇ ਰਹਿੰਦੇ ਹਨ। ਜਿਸ ਤਰ੍ਹਾਂ ਕਿ ਜਦੋਂ ਨਿਸ਼ਕਾਮ ਸੇਵਾ ਸਾਡੇ ਲਈ ਖੱਟੀ-ਕਮਾਈ ਵਾਲੀ ਸੇਵਾ ਬਣਦੀ ਹੈ ਤਾਂ ਇਹ ਆਪਣੇ ਤਿੰਨ ਮੁਖਾਂਤਰ ਰੂਪਾਂ ‘ਨਜ਼ਰਾਨੇ, ਇਵਜ਼ਾਨੇ ਤੇ ਜੁਰਮਾਨੇ’ ਰਾਹੀਂ ਪ੍ਰਗਟ ਹੋ ਕੇ ਪਬਲਿਕ ਨੂੰ ਭੰਬੂਤਾਰੇ ਦਿਖਾਉਂਦੀ ਹੈ। ਸਾਡੇ ਦਫ਼ਤਰੀ ਸਮਾਜ ਵਿਚ ਇਸ ‘ਫਾਈਲ ਪ੍ਰਧਾਨ ਰਾਜ’ ਦਾ ਬੋਲਬਾਲਾ ਹੈ। ਸੁਰੂ ਤੋਂ ਅਖੀਰ ਤੱਕ ‘ਫਾਈਲ ਰਾਜ’ ਦਫ਼ਤਰੀ ਕਾਰੀਗਰੀ ਦੀ ਟਕਸਾਲ ਰਿਹਾ ਹੈ। ਇਸ ਦੀਆਂ ਕਿੰਨੀਆਂ ਹੀ ਹੋਰ ਵੀ ਬਰਾਚਾਂ ਹਨ; ਜਿਵੇਂ ਕਿ ਵੱਡੇ ਕਿਰਸਾਣਾਂ ਨਾਲ ਮਿਲ ਕੇ ਸਰਪਲਸ ਜਮੀਨਾਂ ਜਾਂ ਜਮੀਨਾਂ ਦੇ ਝਗੜਿਆਂ ਦੇ ਜਦੋਂ ਫੈਸਲੇ ਲਏ ਜਾਂਦੇ ਹਨ ਤਾਂ ਅਫਸਰਸ਼ਾਹੀ ਵਾਸਤੇ ਇਹ ਬੈਕਿੰਗ ਸੇਵਾ ਬਣ ਜਾਂਦੀ ਹੈ। ਦੂਜੇ ਪਾਸੇ ਸਨਅਤਕਰਾਂ ਨਾਲ ਮੇਲ-ਮਿਲਾਪ ਇਸ ਨੂੰ ਅਜਿਹਾ ਸਨਅਤੀ ਨਿਵੇਸ਼ ਬਣਾਉਂਦਾ ਹੈ ਕਿ ਜਿਸ ਵਿਚ ਅਧਿਕਾਰੀ ਦਾ ਪੈਸਾ ਤਾਂ ਇਕ ਵੀ ਨਹੀਂ ਲੱਗਦਾ। ਪਰ ਬਿਨਾਂ ਪੈਸੇ ਅਤੇ ਬਿਨਾਂ ਕਿਸੇ ਜੋ ਖੁਮ ਦੇ ਇਸ ਨਿਵੇਸ਼ ਦੀ ਕਮਾਈ ਅਫਸਰ ਦੇ ਗੋਲਕ ਰੂਪੀ ਢਿੱਡ ਵਿਚ ਪੈਂਦੀ ਰਹਿੰਦੀ ਹੈ।

ਵਪਾਰੀ ਤੇ ਅਮੀਰ ਲੋਕਾਂ ਨਾਲ ਰਲ-ਮਿਲ ਕੇ ਅਫਸਰਸ਼ਾਹੀ ਦੀ ਘਾਊ-ਘੱਪ ਕਰਨ ਦੀ ਪ੍ਰਵਿਰਤੀ ਕਦੇ ਵਣਜ-ਵਪਾਰ ਦੇ ਹਿੱਸੇ-ਪੱਤੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਤਰ੍ਹਾਂ ਇਹ ਅਫਸਰਸ਼ਾਹੀ ਨੂੰ ਕਦੇ ਸ਼ੋਅ ਰੂਮਾਂ ਦੇ ਮਾਲਿਕ ਤੇ ਕਦੇ ਪਲਾਟਾਂ ਦੇ ਰਿਆਲਟਰ

ਬਣਉਂਦੀ ਹੈ।

ਬੇਸ਼ੱਕ ਛੋਟੇ ਕਰਮਚਾਰੀਆਂ ਦਾ ਦਾਇਰਾ ਰੱਬੋਂ ਬਖਸ਼ੀ ਉਨ੍ਹਾਂ ਦੀ ਸੀਮਤ ਸਮਰਥਾ ਦੇ ਕਾਰਨ ਫਾਈਲਾਂ ਨੂੰ ਅਗੋ-ਪਿਛੇ ਤੌਰ ਕੇ ਚਾਹ-ਪਾਣੀ ਤੇ ਸੇਵਾ-ਪਾਣੀ ਤੱਕ ਹੀ ਸੀਮਤ ਰਹਿੰਦਾ ਹੈ। ਪਰ ਮਹਿੰਗਾਈ ਦੇ ਜ਼ਮਾਨੇ ਵਿਚ ਚਾਹ-ਪਾਣੀ ਵੀ ਸੈਕੜੇ ਹਜ਼ਾਰਾਂ ਦਾ ਬਣ ਚੁੱਕਾ ਹੈ। ਇਹ ਹੋਵੇ ਵੀ ਕਿਉਂ ਨਾ? ਦਰਅਸਲ ਕਰਮਚਾਰੀ ਵਰਗ ਬਾਬੂਗਿਰੀ ਦੀ ਮੁਢਲੀ ਤੇ ਅਹਿਮ ਇਕਾਈ ਵਜੋਂ ਪ੍ਰਸ਼ਾਸਨ ਦਾ ਅਨਿਖੜ੍ਹ ਯੂਨਿਟ ਬਣ ਗਿਆ ਹੈ। ਛੋਟੇ ਬਾਬੂ ਦੇ ਸਹਿਯੋਗ ਤੋਂ ਬਿਨਾਂ ਵੱਡੇ ਬਾਬੂ ਦੀ ਕੀ ਮਜ਼ਾਲ ਹੈ ਕਿ ਉਹ ਕਦਮ ਵੀ ਪੁੱਟੇ। ਸੋ ਇਹ ਸਾਰੀਆਂ ਵੱਡੀਆਂ-ਛੋਟੀਆਂ ਕੜੀਆਂ ਇਕ ਤਕੜਾ ਜੰਜਾਲ ਬਣ ਕੇ ਸਮਾਜ-ਸੇਵਾ ਨੂੰ ਜਕੜ ਮਾਰੀ ਬੈਠੀਆਂ ਹਨ।

ਇਸ ਸਾਰੇ ਵਰਤਾਰੇ ਵਿਚ ਦੋ ਗੱਲਾਂ ਪ੍ਰਮੁੱਖ ਤੌਰ 'ਤੇ ਪ੍ਰਵਾਣਿਤ ਹਨ। ਪਹਿਲੀ ਤਾਂ ਇਹ ਕਿ ਬਾਬੂਸ਼ਾਹੀ ਅਕਾਲ ਪੁਰਖ ਵਲੋਂ ਮਿਲਿਆ ਜਨਮ ਸਿੱਧ ਈਵੀ ਅਧਿਕਾਰ ਹੈ। ਦੂਜੀ ਗੱਲ ਇਹ ਹੈ ਕਿ ਇਸ ਅਧਿਕਾਰ ਵਿਚ ਕਲਮ ਦੀ ਤਾਕਤ ਬੰਦੇ ਨੂੰ ਜਿਉਂਦਾ ਕਰ ਸਕੇ ਜਾਂ ਨਾ ਪਰ ਮਾਰ ਜ਼ਰੂਰ ਸਕਦੀ ਹੈ। ਬੱਸ ਕੋਈ ਇਕ ਸਮਾਜ ਹੀ ਨਹੀਂ; ਸਗੋਂ ਸਾਰਾ ਦੇ ਸ਼ਹੀਦੀ ਦੇ ਨਤੀਜੇ ਤੇ ਨਜ਼ਾਰੇ ਦੇਖ ਰਿਹਾ ਹੈ।

ਇਹ ‘ਵੱਡੀ ਦੀ ਗੱਡੀ’ ਰੁਕ ਤਾਂ ਨਹੀਂ ਸਕਦੀ। ਪਰ ਇਸ ਦੀ ਸਪੀਡ ਵਿਚ ਫਰਕ ਪੈ ਸਕਦਾ ਹੈ। ਉਹ ਵੀ ਤਾਂ ਜੋ ਘੜੀ ਦੇ ਘੰਟੇ ਤੇ ਮਿੰਟਾਂ ਵਾਲੀਆਂ ਸੂਈਆਂ ਜੋ ਹੁਣ ਸਕਿੰਟਾਂ ਵਾਲੀ ਸੂਈ ਦੀ ਤੇਜ਼ ਰਫ਼ਤਾਰ ਛੱਡ ਕੇ ਆਪਣੀ ਨਿਰਧਾਰਿਤ ਸਪੀਡ 'ਤੇ ਆ ਜਾਣ। ਕੋਈ ਸੁਆਲ ਪੁੱਛ ਸਕਦਾ ਹੈ ਕਿ ਇਸ ‘ਅਜਗਰ ਰੂਪੀ ਗੱਡੀ ਦੀ ਰਫ਼ਤਾਰ’ ਫਿਰ ਕਿੰਨੀ ਕੁ ਹੋਵੇ? ਜਾਂ ਫਿਰ ਕੋਈ ਹੋਰ ਸੂਝਵਾਨ ਕਰੇਗਾ ਕਿ ਇਸ ਭ੍ਰਿਸ਼ਟਾਚਾਰੀ ਅਜਗਰ ਨੂੰ ਹੀ ਕਿਉਂ ਨਾ ਮਾਰ-ਮੁਕਾਇਆ ਜਾਵੇ?

ਪਰ ਜੁਆਬ ਇਹ ਹੈ ਕਿ ਇਉਂ ਲੱਗਦਾ ਹੈ ਕਿ ਜੇ ਇਸ ਫੁੱਲ ਸਪੀਡ 'ਤੇ ਚੱਲ ਰਹੀ ਗੱਡੀ ਦਾ ਚੱਕਾ ਜਾਮ ਹੋ ਜਾਵੇ ਤਾਂ ਇਸ 'ਤੇ ਸਵਾਰ ਸਾਰਾ ਦੇਸ਼ ਹੀ ਪਟੜੀਓਂ ਲਹਿ ਸਕਦਾ ਹੈ। ਜਿਸ ਨਾਲ ਕਿ ਦੇਸ਼ ਵਾਸੀਆਂ ਦੀ ਜਾਨ ਤੇ ਮਾਲ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਸੋ ਇਸ ਲਈ ਹੁਣ ਤਾਂ ਸਮੁੱਚੇ ਸਮਾਜ ਦੀ ਪੱਕੀ ਧਾਰਨਾ ਇਹ ਬਣ ਚੁੱਕੀ ਹੈ ਕਿ ਸੱਥੀਆਂ ‘ਫਾਈਲ ਪ੍ਰਧਾਨ ਰਾਜ’ ਦੇ ਚੰਗੇ-ਮਾੜੇ ਵਰਤਾਰੇ ਨੂੰ ਰੱਬ ਦਾ ਭਾਣਾ ਸਮਝ ਕੇ ਹੀ ਮੰਨ ਲੈਣ ਵਿਚ ਭਲਾ ਹੈ।

ਫਾਈਲ ਪ੍ਰਧਾਨ ਬਾਬੂਫੰਮ ਭਾਵ ਬਾਬੂਗਿਰੀ ਰਾਜ ਦੀਆਂ ਹੋਰ ਸਿਮਤਾਂ-ਜਦੋਂ ਹੁਣ ਸਮਾਜ ਦਾ ਭ੍ਰਿਸ਼ਟਾਚਾਰੀ ਚਲਣ ਪ੍ਰਭਾਵਿਤ ਹੋ ਗਿਆ ਹੈ। ਇਕ ਬੰਦੇ ਦਾ

ਹੱਥ, ਦੂਜੇ ਬੰਦੇ ਦੇ ਖੀਸੇ ਵਿਚ ਹੈ। ਵੇਦ-ਵੇਦਾਤਾਂ ਦੇ ਸਮੇਂ ਲੋਕ ਕਿਹਾ ਕਰਦੇ ਸਨ ਕਿ ‘ਅਪਨਾ ਹਾਥ ਜਗਨ ਨਾਥ’ ਭਾਵ ਮਾਇਆ-ਦੌਲਤ ਦੇ ਪੱਖੋਂ ਭਗਵਾਨ ਨੇ ਸਾਡੇ ਹੱਥ ਬਰਕਤ ਪਾਈ ਹੋਈ ਹੈ। ਪਰ ਹੁਣ ਤਾਂ ਇਉਂ ਜਾਪਦਾ ਹੈ ਕਿ ਰੱਬ ਨੇ ਸਭ ਨੂੰ ਖੀਸੇ ਕੱਟਾ ਵਾਂਗੂੰ ਇਕ-ਦੂਜੇ ਦੀ ਜੇਬ-ਤਰਾਸੀ ਲਈ ਚੰਗੇ 9 .ਠਾਂਤੋਂ ਲੈ ਕੇ 5 ਬਠ ਤੱਕ ਦੀ ਵਰਾਇਟੀ ਦੇ ਬਲੇਡ ਫੜਾ ਰਖੇ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਕੋਈ ਪ੍ਰਾਰਥੀ ਕਿਸੇ ਵੀ ਅਧਿਕਾਰੀ ਅਫਸਰ ਕੋਲ ਆਪਣੀ ਅਰਜੀ ਲੈ ਕੇ ਪੇਸ਼ ਹੁੰਦਾ ਹੈ ਤਾਂ ਜਿਹੜੀ ਸਭ ਤੋਂ ਜ਼ਰੂਰੀ ਪ੍ਰਕਿਰਿਆ ਅਮਲ ਵਿਚ ਆਉਂਦੀ ਹੈ। ਉਹ ਉਸ ਅਰਜੀ ਨੂੰ ‘ਮਾਰਕ’ ਕਰਨ ਦੀ ਹੁੰਦੀ ਹੈ। ਇਹ ਦਫ਼ਤਰੀ ਰਸਮ ਧੋਬੀ ਵਲੋਂ ਉਸ ਕੋਲ ਆਏ ਧੋਣ ਵਾਲੇ ਆਏ ਹਰ ਕੱਪੜੇ ਉਪਰ ਮਾਰਕਾ ਲਾਉਣ ਦੀ ਲੋੜੀਂਦੀ ਕਾਰਵਾਈ ਨਾਲ ਸੌ ਫੀ ਸਦੀ ਮਿਲਦੀ ਹੈ। ਪ੍ਰਚੱਲਿਤ ਤਰੀਕਾਕਾਰ ਅਨੁਸਾਰ ਹਰ ਸੀਨੀਅਰ ਅਧਿਕਾਰੀ ਆਪਣੇ ਤੋਂ ਜੁਨੀਅਰ ਨੂੰ ਅਰਜੀ ‘ਰਿਪੋਰਟ ਲਈ’ ਜਾਂ ‘ਜ਼ਰੂਰੀ ਕਾਰਵਾਈ’ ਲਈ ਮਾਰਕ ਕਰਦਾ ਹੈ। ਪਰ ਇਸ ਦਾ ਕੁੱਲ ਮਿਲਾ ਕੇ ਮਤਲਬ ਇਸ ਤਰ੍ਹਾਂ ਜਿਹੇ ਨਿਕਲਦਾ ਹੈ ਕਿ ਜਿਵੇਂ ਸਰਕਾਰੀ ਡਿਸਪੈਸਰੀ ਵਿਚ ਅਕਸਰ ਹੀ ਦਵਾਈਆਂ ਨਹੀਂ ਹੁੰਦੀਆਂ। ਡਾਕਟਰ ਮਰੀਜ਼ ਨੂੰ ਪਰਚੀ ਲਿਖ ਕੇ ਫੜਾ ਦਿੰਦੇ ਹਨ ਕਿ ਮਰੀਜ਼ ਲੋੜੀਂਦੀ ਦਵਾਈ ਕਿਸੇ ਕੈਮਿਸਟ ਤੋਂ ਜਾ ਕੇ ਲੈ ਲਵੇ। ਬਿਲਕੁਲ ਇਸ ਤਰ੍ਹਾਂ ਹੀ ਇਕ ਦਫ਼ਤਰ ਤੋਂ ਦੂਜਾ ਦਫ਼ਤਰ ਪ੍ਰਾਰਥੀ ਨੂੰ ਆਪਣੀ ਮਰਜ਼ ਦਾ ਹੱਲ ਲੱਭਣ ਲਈ ਗਈ ਗੇੜ ਪਾਈ ਰੱਖਦਾ ਹੈ।

ਜਦੋਂ ਕੋਈ ਪ੍ਰਾਰਥੀ ਆਪਣਾ ਬੇਨਤੀ ਪੱਤਰ ਸਬੰਧਤ ਅਧਿਕਾਰੀ ਨੂੰ ਦਿੰਦਾ ਹੈ ਤਾਂ ਤਕਰੀਬਨ ਹਰ ਅਧਿਕਾਰੀ ਉਸ ਪੱਤਰ ਨੂੰ -ਰਗ ਐ. ਭਾਵ ਨਸੈੱਸਰੀ ਐਕਸ਼ਨ ਲਿਖ ਕੇ ਹੋ ਠਲੇ ਅਧਿਕਾਰੀਆਂ ਨੂੰ ਮਾਰਕ ਕਰ ਦਿੰਦਾ ਹੈ। ਪ੍ਰਾਰਥੀ ਦੇ ਚਿਹਰੇ ’ਤੇ ਉਦੋਂ ਇਕ ਜਲੋਅ ਜਿਹਾ ਡਲਕਦਾ ਹੈ ਕਿਉਂਕਿ ਉਸ ਦੀ ਹੁਣ ਸੁਣਵਾਈ ਹੋ ਗਈ ਹੈ। ਇਸ ਲਈ ਉਸ ਨੂੰ ਹੁਣ ਇਨਸਾਫ਼ ਜ਼ਰੂਰ ਮਿਲੇਗਾ।

ਪ੍ਰਸ਼ਾਸਨਿਕ ਕਾਰਵਾਈ ਵਿਚ ਦਰਮਾ ਨ.ਗਜ਼ਅਪ ਦੀ ਪ੍ਰਵਿਰਤੀ ਇੰਨੀ ਪ੍ਰਬਲਤਾ ਨਾਲ ਅਸਰ ਦਿਖਾਉਂਦੀ ਹੈ ਕਿ ਕਿਸੇ ਨਤੀਜੇ ਤੱਕ ਪਹੁੰਚਣ ਲਈ ਘੱਟੋ-ਘੱਟ ਦੋ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਕਈ ਵਾਰ ਤਾਂ ਸਮਰਥ ਅਧਿਕਾਰੀ ਰਾਜ ਪੱਧਰ ’ਤੇ ਹੋਣ ਸਦਕਾ ਇੰਨਾ ਲੰਮਾ ਲੱਗ ਜਾਂਦਾ ਹੈ ਕਿ ਉਹ ਬੇਨਤੀ ਪੱਤਰ ਜਦੋਂ ਫੈਸਲੇ ਸਹਿਤ ਮੁੜਦਾ ਹੈ ਤਾਂ ਉਦੋਂ ਤੱਕ ਜਾਂ ਤਾਂ ਸ਼ਿਕਾਇਤ ਖਤਮ ਹੋ ਜਾਂਦੀ ਹੈ ਤੇ ਕੁੱਝ ਕੁ ਕੇਸਾਂ ਵਿਚ ਤਾਂ ਸ਼ਿਕਾਇਤ ਕਰਤਾ ਹੀ ਚੜ੍ਹਾਈ ਕਰ ਜਾਂਦਾ ਹੈ।

ਬੇਸ਼ੱਕ ਬਹੁਤੇ ਕੇਸਾਂ ਵਿਚ ਸਾਰੇ ਵੱਡੇ-ਛੋਟੇ ਰੁਤਬਿਆਂ ਦੇ ਅਧਿਕਾਰੀ; ਪੌੜੀ ਦੇ ਹੇਠਲੇ

ਡੰਡੇ ਤੱਕ ਪ੍ਰਾਰਥੀ ਵੱਲੋਂ ਲਵਾਈ ਸਿਫਾਰਿਸ਼, ਸੇਵਾ-ਪਾਣੀ, ਮੁੱਠੀ-ਚਾਪੀ ਤੇ ਮੁੱਠੀ ਗਰਮ ਕਰਨ ਵਰਗੀ ਦਿਖਾਈ ਸ਼ਰਧਾ ਭਾਵਨਾ ਅਨੁਸਾਰ ਹੀ ਅਫਸਰ ਵੱਲੋਂ ਲਿਖੇ ਏ. ਦੇ ਅਰਥ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਸ਼ੈਰ! ਜੇ ਚਾਹ-ਪਾਣੀ ਵਿਚ ਕੁੱਝ ਕਮੀ ਨਜ਼ਰ ਆਉਂਦੀ ਹੋਵੇ ਤਾਂ ਅਖੀਰ ਵਿਚ ਨਤੀਜਾ ਇਹ ਨਿਕਲਦਾ ਹੈ ਕਿ ਸਾਰਾ ਅਧਿਕਾਰੀ ਤੇ ਕਰਮਚਾਰੀ ਵਰਗ ਉਸ ਏ. ਭਾਵ 'ਯੋਗ ਕਾਰਵਾਈ ਹਿੱਤ' ਦੇ ਆਦੇਸ਼ਨੂੰ ਅਰ .ਫਵਜਰਾਅ ਭਾਵ ਕਿਸੇ ਕਾਰਵਾਈ ਦੀ ਲੋੜ ਨਾ ਹੈ'; ਸਮਝਦਾ ਹੈ। ਉਸ ਤੋਂ ਬਾਅਦ ਸੀਨ ਐਡ ਫਾਈਲ ਲਿਖ ਕੇ ਭਾਵ ਅਫਸਰ ਨੇ ਵੇਖ ਲਿਆ ਹੈ; ਫਾਈਲ ਕਰੋ ਦੇ ਆਦੇਸ਼ ਨਾਲ ਪ੍ਰਾਰਥੀ ਦੇ ਬਿਨੇ ਪੱਤਰ ਦੀ ਦੁਰਗੱਤ ਮੁਕੰਮਲ ਕਰਦਾ ਹੈ।

### ਫਾਈਲਾਂ ਦੇ ਪਹੀਏ-

ਸ਼ੈਰ! ਇਸ ਭਾਣੇ ਅੰਦਰ ਇਕ ਵਰਤਾਤਾ ਫਾਈਲ ਦੇ ਪਹੀਏ ਲਾਉਣ ਦਾ ਵਰਤ ਤਿਹਾ ਹੈ। ਬਹੁਤੀ ਪੁਰਾਣੀ ਗੱਲ ਨਹੀਂ। ਜਦੋਂ ਲੋਕ ਸੇਵਾ ਲਈ ਬਣੇ ਇਹ ਦਫਤਰ ਅਫਸਰੀਸ਼ਾਨ ਦੇ ਪ੍ਰਤੀਕ ਹੁੰਦੇ ਸਨ ਅਤੇ ਲੋਕਾਂ ਨੂੰ ਅਰਾਮ ਦੇਣ ਲਈ ਧਰਮਸ਼ਾਲਾ ਵਾਂਗ ਹੁੰਦੇ ਸਨ। ਉਦੋਂ ਦਫਤਰ ਅੱਜ ਵਾਂਗ ਦੁਕਾਨਾਂ ਨਹੀਂ ਬਣੇ ਸਨ। ਉਸ ਸਮੇਂ ਆਮ ਤੌਰ 'ਤੇ ਕਿਸੇ ਇੱਕੜ-ਦੁੱਕੜ ਕਾਣਗਿਆਰੀ ਨੂੰ ਡੱਡ ਕੇ ਬਾਕੀ ਸਾਰੇ ਅਫਸਰ ਤੇ ਕਰਮਚਾਰੀ ਆਪਣੇ ਦਫਤਰਾਂ ਨੂੰ ਰੱਬੀ ਬਖਸ਼ਿਸ਼ ਵਜੋਂ ਮਿਲੀ ਸ਼ਾਨ ਸਮਝਦੇ ਸਨ। ਉਦੋਂ ਅਫਸਰ ਤੇ ਕਰਮਚਾਰੀ ਅੱਜ ਕੱਲ੍ਹ ਵਾਂਗ ਕਾਰਾਂ-ਮੋਟਰਾਂ ਦੇ ਸੁਆਰ ਨਹੀਂ ਹੁੰਦੇ ਸਨ। ਸਗੋਂ 'ਪੈਦਲ ਸੁਆਰ' ਜਾਂ ਵੱਧ ਤੋਂ ਵੱਧ ਸਾਈਕਲ ਸਵਾਰ ਹੁੰਦੇ ਸਨ। ਕੀ ਕਹਿਣਾ ਹੈ ਕਿ ਮੱਧ ਕਾਲ ਦੇ ਸਮੇਂ ਦੇ ਕੋਈ ਵੱਡਾ ਅਹੁਦੇਦਾਰ 'ਘੋੜ-ਸੁਆਰ' ਹੋਵੇ। ਵਰਤਮਾਨ ਵਿਚ ਉਹ 1960 ਦੇ ਕਰੀਬ ਸਾਲਾਂ ਵਿਚ ਸਾਈਕਲ ਜਾਂ ਵੱਧ ਤੋਂ ਵੱਧ ਸਕੂਟਰ ਸੁਆਰ ਹੋ ਗਿਆ। ਸ਼ੈਰ! ਇਸ ਲਈ ਉਦੋਂ ਫਾਈਲਾਂ ਦੇ ਪਹੀਏ ਲਾਉਣ ਦੀ ਗੱਲ ਵੀ ਕਿਸੇ ਦੇ ਦਿਮਾਗ ਵਿਚ ਨਹੀਂ ਆਉਂਦੀ ਸੀ।

ਜਦੋਂ ਕਿ ਹੁਣ ਸਾਰੇ ਵੱਡੇ-ਛੋਟੇ ਮੁਣਸੀ ਤੇ ਅਰਦਲੀ ਤੱਕ ਸਾਰੇ ਜਨਾਬ ਤੇਜ਼ ਰਫਤਾਰ ਰੁੜ੍ਹਦੇ ਫਿਰਦੇ ਹਨ। ਫਿਰ ਫਾਈਲਾਂ ਵੀ ਕਿਉਂ ਨਾ ਪਹੀਏ ਸੁਆਰ ਹੋਣ? ਹੁਣ ਤਾਂ ਫਾਈਲਾਂ, ਇਉਂ ਜਾਪਦਾ ਹੈ ਕਿ ਇਕ ਮੇਜ਼ ਤੋਂ ਦੂਜੀ ਮੇਜ਼ ਤੱਕ ਜਾਣ ਲਈ ਵੀ ਪਹੀਏ ਲਏ ਬਿਨਾਂ ਨਹੀਂ ਤੁਰਦੀਆਂ। ਇਹ ਪਹੀਏ ਭਾਵੇਂ ਸਿਫਾਰਿਸ਼ਬਾਜ਼ੀ ਦੇ ਹੋਣ ਤੇ ਭਾਵੇਂ ਪੈਸੇ ਟਕੇ ਦੇ ਹੋਣ। ਬੱਸ ਜਿੰਨੇ ਮਹਿੰਗੇ ਤੇ ਟਿਕਾਊ ਪਹੀਏ ਲਾ ਦਿਉਗੇ; ਉਸ ਨਿਸਬਤ ਵਿਚ ਹੀ ਫਾਈਲ ਭੱਛਣ ਲੱਗ ਪਵੇਗੀ। ਹਾਂ! ਕਈ ਵਾਰ ਅਲਾਈਨਮੈਟ ਖਰਾਬ ਹੋ ਕੇ ਫਾਈਲਾਂ ਗੇੜੇ ਖਾਣ ਲੱਗ ਪੈਂਦੀਆਂ ਹਨ। ਪਰ ਉਸ ਲਈ ਹਰ ਅਧਿਕਾਰੀ ਦੇ ਘਰ ਹੀ ਗੈਰਾਜ ਖੁੱਲ੍ਹ ਗਏ ਹਨ। ਜਿਸ ਮੁਕਾਮ 'ਤੇ ਜਾ ਕੇ ਫਾਈਲ ਦੇ ਚੱਕੇ ਵਿਚ ਫਰੜ ਆਵੇ। ਬੱਸ ਉਥੇ ਹੀ ਸਬੰਧਤ ਬਾਬੂ ਦੇ ਘਰ-ਨੁਮਾ ਗੈਰਾਜ ਵਿਚ ਦਫਤਰ ਦੇ ਟਾਈਮ ਤੋਂ ਬਾਅਦ ਜਾ ਕੇ ਉਸੇ ਦਾ ਬਣਦਾ ਆਦਰ-ਮਾਣ ਕਰਕੇ ਗਰੀਸ ਪਵਾ ਲਉ। ਬੱਸ ਫਾਈਲ ਅਗਲੇ ਦਿਨ; ਦਫਤਰ-ਦੁਕਾਨ ਖੁੱਲ੍ਹਣ ਤੋਂ

ਪਹਿਲਾਂ ਮੰਜ਼ਿਲੇ ਮਕਸੂਦ 'ਤੇ ਪੁੱਜੀ ਹੋਵੇਗੀ। ਜੇ ਫਾਈਲ ਦੇ ਚੱਕੇ ਦਾ ਸਮੇਂ-ਸਮੇਂ ਧਿਆਨ ਨਾ ਰੱਖਿਆ ਜਾਵੇ ਤਾਂ ਹੋ ਸਕਦਾ ਹੈ ਕਿ ਫਾਈਲ ਦਾ ਚੱਕਾ ਜਾਮ ਹੋ ਜਾਵੇ ਅਤੇ ਫਿਰ ਅਫਸਰ ਨੂੰ 'ਫਾਈਲ ਕਰੋ' ਦਾ ਫੁਰਮਾਣ ਹੀ ਜਾਰੀ ਕਰਨਾ ਪਵੇ। ਕਈ ਵਾਰ ਤਾਂ ਅਫਸਰ ਇਸ ਕਲਾਕਾਰੀ ਦੇ ਇੰਨੇ ਮਾਹਿਰ ਹੋ ਜਾਂਦੇ ਹਨ ਕਿ ਪ੍ਰਾਰਥੀ ਦੀ ਆਨਾ-ਕਾਨੀ ਤੋਂ ਖਿੱਝ ਕੇ ਆਪਣੇ ਕੀਤੇ ਹੁਕਮ 'ਬਬਗਰਡਕਦ' ਦੇ ਅੱਗੇ ਟਰਵ ਲਿਖ ਕੇ ਟਰਵ ਬਬਗਰਡਕਦ ਬਣਾ ਦਿੰਦੇ ਹਨ। ਸੋ ਭਾਈ! ਫਾਈਲਾਂ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ।

## ਬਾਬੁਗਿਰੀ ਦੇ ਹੋਰ ਤਮਾਸੇ ਭਰਪੂਰ ਨਜ਼ਾਰੇ

### 1. ਸਿਫਾਰਸ਼ੀ ਪਰਚੀ

ਮੁਚ-ਕਦੀਮ ਤੋਂ ਹੀ ਜਦੋਂ ਕਿ ਵਰਤਮਾਨ ਪ੍ਰਸ਼ਾਸਨਿਕ ਢਾਂਚਾ ਵੀ ਹਾਲੇ ਹੋਂਦ ਵਿਚ ਨਹੀਂ ਸੀ ਆਇਆ। ਉਦੋਂ ਤੋਂ ਹੀ ਕਰਹਿਰੀਆਂ ਦੀ ਮਾਣ-ਮਰਿਆਦਾ ਤੇ ਦਬ-ਦਬਾਅ ਨੂੰ ਲੋਕਾਂ ਨੇ ਕਬੂਲ ਕੀਤਾ। ਪਰ ਅਜੋਕੇ ਸਮੇਂ ਵਿਚ ਕਿਸੇ ਅਫਸਰ ਦੀ ਕਰਹਿਰੀ ਦਾ ਨਜ਼ਾਰਾ ਕੁਝ ਇਉਂ ਜਿਹੇ ਹੁੰਦਾ ਹੈ ਕਿ ਜਿਵੇਂ ਵਿਦਿਆਰਥੀ ਇਮਤਿਹਾਨ ਵੇਲੇ ਚੋਰੀ ਛੁਪੇ ਨਕਲ ਮਾਰਨ ਲਈ ਡੱਬ ਵਿਚ ਟੰਗੀ ਪਰਚੀ ਕੱਢਦਾ ਹੈ। ਫੇਰ ਉਹ ਉਸ ਨੂੰ ਤਿਰਛੀ ਜਿਹੀ ਨਜ਼ਰ ਨਾਲ ਡੈਸਕ ਬਲੋਕ ਕਰਕੇ ਪੜ੍ਹਦਾ ਹੈ। ਬੱਸ ਬਿਲਕੁਲ ਇਸ ਤਰ੍ਹਾਂ ਜਿਹੇ ਦੀ ਹੀ ਹਾਲਤ ਕਰਹਿਰੀ ਵਿਚ ਬੈਠੇ ਪ੍ਰਸ਼ਾਸਨਿਕ ਅਫਸਰ ਦੀ ਹੁੰਦੀ ਹੈ। ਜਦੋਂ ਉਹ ਸਾਹਮਣੇ ਖੜ੍ਹੀਆਂ ਧਿਰਾਂ ਤੋਂ ਨਜ਼ਰਾਂ ਜਿਹੀਆਂ ਬਚਾ ਕੇ ਸਿਫਾਰਸ਼ੀ ਪਰਚੀ ਪੜ੍ਹਦਾ ਹੈ ਕਿ ਕਿਸ ਧਿਰ ਦੇ ਹੱਕ ਵਿਚ ਫੈਸਲਾ ਕਰਨ ਦੀ ਸਿਫਾਰਿਸ਼ ਆਈ ਹੈ? ਜਿਹੜੀ ਧਿਰ ਦੀ ਸਿਫਾਰਿਸ਼ ਵੱਡੀ ਹੋਵੇ ਆਮ ਤੌਰ 'ਤੇ ਫੈਸਲਾ ਉਸ ਦੇ ਹੀ ਹੱਕ ਵਿਚ ਹੁੰਦਾ ਹੈ। ਪਰ ਦੇਖਣ ਵਾਲੇ ਵੀ ਕਮਾਲ ਦੀ ਨਜ਼ਰ ਰੱਖਦੇ ਹਨ। ਉਹ ਇਹ ਵੀ ਸਮਝ ਜਾਂਦੇ ਹਨ ਕਿ ਇਕੱਲੀ ਸਿਫਾਰਿਸ਼ ਹੀ ਨਹੀਂ ਸਗੋਂ ਸਿਫਾਰਿਸ਼ ਤੋਂ ਇਲਾਵਾ ਅਕਸਰ 'ਮਾਇਆ ਦੇਵੀ' ਨੇ ਆਪਣਾ ਜਲਵਾ ਦਿਖਾਇਆ ਹੁੰਦਾ ਹੈ।

ਕਈ ਹਮਾਤੜ ਅਫਸਰ ਤਾਂ ਸਿਫਾਰਿਸ਼ ਦੀ ਆੜ ਵਿਚ ਆਪਣਾ ਤੌਰੀ-ਫੁਲਕਾ ਹੋਰ ਵੀ ਵਧੀਆ ਚਲਾਉਣ ਦੀ ਸਕੀਮ ਬਣਾ ਲੈਂਦੇ ਹਨ। ਉਹ ਸਿਫਾਰਿਸ਼ ਕਰਨ ਵਾਲੇ ਤਕੜੇ ਵੀ.ਆਈ.ਪੀ. ਨੂੰ ਨਾਂਹ ਵੀ ਨਹੀਂ ਕਰਦੇ ਤੇ ਲੋੜਵੰਦ ਬੰਦੇ ਦਾ ਕੰਮ ਵੀ ਨਹੀਂ ਕਰਦੇ। ਉਸ ਸਮੇਂ ਦੀ ਸੂਰਤ ਹਾਲ ਕੁਝ ਅਜਿਹੀ ਹੁੰਦੀ ਹੈ ਕਿ 'ਹੁਕਮ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ।' ਪੰਜਾਬੀ ਦਾ ਅਖਾਣ 'ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉਥੇ ਦਾ ਉਥੇ' ਇਸ ਹਾਲਤ ਦੀ ਤਰਜਮਾਨੀ ਕਰਦਾ ਹੈ। ਅਖੀਰ ਲੋੜਵੰਦ ਪ੍ਰਾਰਥੀ ਦਫ਼ਤਰ ਦੇ ਚੱਕਰਾਂ ਸਮੇਂ ਜਾਂ ਤਾਂ ਆਪ ਸਮਝ ਜਾਂਦਾ ਹੈ ਤੇ ਜਾਂ ਕਿਸੇ ਬਾਬੁ ਵੱਲੋਂ ਸਮਝਾ ਦਿੱਤਾ ਜਾਂਦਾ ਹੈ ਕਿ ਫਾਈਲ ਚਾਂਦੀ ਦੇ ਪਹੀਏ ਮੰਗਦੀ ਹੈ। ਬੱਸ ਦਫ਼ਤਰ ਦੀ ਇਕ ਵਾਰ ਚਾਂਦੀ ਬਣਨ ਦੀ ਦੇਰ ਹੈ ਕਿ ਉਸ ਤੋਂ ਬਾਅਦ ਫਿਰ ਫਾਈਲ ਦੇ ਉਪਰ ਹੁਕਮ ਵੀ 'ਸਪੀਡ ਪੋਸਟ' ਹੀ ਬਣ ਜਾਂਦੇ ਹਨ।

ਹੁਣ ਤਾਂ ਜਦੋਂ ਕਿਤੇ ਕੋਈ ਲਾਈਸੈਂਸ ਬਣ ਕੇ ਆਪਣੇ ਆਪ ਏਜੰਟਾਂ ਰਾਹੀਂ ਘਰ ਆ ਜਾਂਦਾ ਹੈ ਤਾਂ ਜਾਪਦਾ ਹੈ ਕਿ ਦਫ਼ਤਰਾਂ ਵਿਚ ਵੀ ਡਾਕ ਵਿਭਾਗ ਦੀ ਕੋਰੀਅਰ ਸਰਵਿਸ ਸ਼ੁਰੂ ਹੋ ਗਈ ਹੈ।

ਇਥੇ ਮੈਨੂੰ ਇਕ ਗੱਲ ਮੇਰੀ ਸਰਵਿਸ ਦੇ ਸ਼ੁਰੂਆਤੀ ਦਿਨਾਂ ਦੀ ਯਾਦ ਆਈ ਹੈ। ਮੈਂ ਤੇ ਮੇਰਾ ਇਕ ਦੋਸਤ ਫਰੀਦਕੌਟ ਮੈਜਿਸਟ੍ਰੇਟ ਹੁੰਦੇ ਸੀ। ਸਾਡੇ ਕੋਲ ਧਾਰਾ 107/151 ਛਵੀਂ ਤਹਿਤ ਕੇਸ ਆਉਂਦੇ ਸਨ। 107 ਦਾ ਮਤਲਬ ਅੰਦੇਸ਼ਾ ਨੁਕਸੇ ਅਮਨ ਹੁੰਦਾ ਸੀ ਤੇ ਧਾਰਾ 151 ਦੇ ਤਹਿਤ ਗ੍ਰਿਫ਼ਤਾਰੀ ਹੁੰਦੀ ਸੀ। ਜਦੋਂ ਮੇਰੇ ਮਿੱਤਰ ਕੋਲ ਇਹ ਕੇਸ ਪੇਸ਼ ਹੋਣੇ ਤਾਂ ਉਸ ਨੇ ਆਪਣੇ ਰੀਡਰ ਨੂੰ ਤਕਰੀਬਨ ਹਰ ਕੇਸ ਵਿਚ ਇਹ ਕਹਿਣਾ ਕਿ ਕੀ ਤੂੰ ਉਤਤਰਵਾਦੀਆਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਧਾਰਾ 151 ਦਾ ਕੀ ਮਤਲਬ ਹੁੰਦਾ ਹੈ? ਉਪਰੰਤ ਉਸ ਨੇ ਸਾਰੇ ਕੇਸ ਦੁਪਹਿਰ ਦੀ ਸੁਣਵਾਈ ਲਈ ਰੱਖ ਕੇ ਆਪ ਖਾਣ ਚਲੇ ਜਾਣਾ। ਫਿਰ ਉਸ ਨੇ ਤਕਰੀਬਨ ਦਫ਼ਤਰ ਬੰਦ ਹੋਣ ਦੇ ਸਮੇਂ ਵਾਪਸ ਆਉਣਾ। ਉਦੋਂ ਤੱਕ ਰੀਡਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੰਦਾ ਸੀ ਕਿ ਜੇ ਜਨਾਬ ਨੇ ਤੁਹਾਡੀ ਅੱਜ ਜ਼ਮਾਨਤ ਨਾ ਮਨਜ਼ੂਰ ਕੀਤੀ ਤਾਂ ਰਾਤ ਜੇਲ੍ਹ ਵਿਚ ਕੱਠਣੀ ਪਵੇਗੀ।

ਪ੍ਰੈਰ! ਜਨਾਬ ਨੇ ਆਉਣਾ ਤੇ ਆਉਂਦੇ ਸਾਰ ਹੀ ਕਹਿਣਾ ਕਿ ਭਾਈ ਤੁਹਾਨੂੰ ਪਤਾ ਹੋਊਗਾ ਕਿ ਕਤਲ ਕਰਨ ਦੀ ਧਾਰਾ 302 ਹੁੰਦੀ ਹੈ। ਸਾਰੇ ਉਤਤਰਵਾਦੀਆਂ ਦਾ ਜਵਾਬ ਤਕਰੀਬਨ ਇਕ ਹੀ ਹੁੰਦਾ ਸੀ ਕਿ ਹਾਂ ਜੀ ਸਾਨੂੰ ਪਤਾ ਹੈ। ਜ਼ਿਕਰਯੋਗ ਹੈ ਕਿ ਪਿੰਡਾਂ ਵਿਚ ਬੱਚੇ-ਬੱਚੇ ਨੂੰ ਧਾਰਾ 326 ਤੇ ਧਾਰਾ 302 ਆਈ.ਪੀ.ਸੀ. ਦਾ ਤਕਰੀਬਨ ਪਤਾ ਹੁੰਦਾ ਹੈ। ਇਸ ਲਈ ਮੈਜਿਸਟ੍ਰੇਟ ਸਾਹਿਬ ਨੇ ਕਹਿਣਾ ਕਿ 302 ਨੂੰ ਜੇ 2 ਨਾਲ ਤਕਸੀਮ ਕਰੀਏ ਤਾਂ ਭਾਈ 151 ਬਣਦਾ ਹੈ। ਇਸ ਲਈ ਤੁਸੀਂ ਤਾਂ ਅੱਧ ਕਤਲ ਕਰਕੇ ਆਏ ਹੋ। ਬੱਸ ਪੰਜਾਂ ਮਿੰਟਾਂ ਵਿਚ ਰੀਡਰ ਸਾਹਿਬ ਗਿੱਟ-ਮਿੱਟ ਕਰ ਲੈਂਦੇ ਸਨ ਤੇ ਸਭ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਸਨ। ਸੋ ਵਾਰੇ-ਵਾਰੇ ਜਾਈਏ ਅਜਿਹੇ ਨਜ਼ਾਰਿਆਂ ਦੇ।

## 2. How it can be done; And ; can it be done? ਦਾ ਫਰਕ

ਜਦੋਂ ਕੋਈ ਪ੍ਰਾਰਥੀ ਕਿਸੇ ਵੀ ਅਫਸਰ ਨੂੰ ਮਿਲਦਾ ਹੈ ਤਾਂ ਬੇਸ਼ਕ ਉਹ ਸਿਫ਼ਾਰਿਸ਼ ਲਵਾ ਕੇ ਆਇਆ ਹੁੰਦਾ ਹੈ। ਪਰ ਉਸ ਦੇ ਆਪਣੇ ਕਰਮ-ਕਿਸਮਤ ਤੇ ਖਾਸ ਤੌਰ 'ਤੇ ਉਸ ਦਿਨ ਦੇ ਰਾਸੀਫ਼ਲ 'ਤੇ ਨਿਰਭਰ ਕਰਦਾ ਹੈ ਕਿ ਉਸ ਦਾ ਕੰਮ ਕਿਸ ਹੱਦ ਤੱਕ ਨੇਪਰੇ ਚੜ੍ਹੇ ਗਾ। ਜਦੋਂ ਅਫਸਰ ਸਬੰਧਤ ਬਾਬੂ ਨੂੰ ਬੁਲਾ ਕੇ ਇਹ ਕਹਿੰਦਾ ਹੈ ਕਿ How it can be done? ਭਾਵ ਇਹ ਕੰਮ ਕਿਵੇਂ ਹੋ ਸਕਦਾ ਹੈ? ਤਾਂ ਬਾਬੂ ਲਈ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਅਫਸਰ ਕੰਮ ਨਹੀਂ ਕਰਨਾ ਚਾਹੁੰਦਾ। ਇਸ ਲਈ ਉਹ ਹਰ ਉਹ ਦਲੀਲ ਦਿੰਦਾ ਹੈ ਕਿ ਜੇ ਪ੍ਰਾਰਥੀ ਦੇ ਕੰਮ ਦੇ ਵਿਚ ਰੋੜਾ ਬਣਦੀ ਹੋਵੇ। ਜੇ ਕਿਤੇ ਅਫਸਰ ਇਹ ਕਹਿ ਰਿਹਾ ਹੋਵੇ ਕਿ can it be done? ਭਾਵ ਇਹ ਕੰਮ ਕਿਵੇਂ ਕੀਤਾ ਜਾ ਸਕਦਾ ਹੈ? ਤਾਂ

ਬਾਬੂ ਲਈ ਇਸ ਦਾ ਮਤਲਬ ਸਮਝਣਾ ਔਖਾ ਨਹੀਂ ਹੁੰਦਾ ਕਿ ਅਫਸਰ ਕੋਈ ਤਰੀਕਾ ਪੁੱਛ ਰਿਹਾ ਹੈ ਕਿ ਪ੍ਰਾਰਥੀ ਦਾ ਕੰਮ ਹੋ ਜਾਵੇ। ਇਸ ਲਈ ਉਹ ਅਫਸਰ ਨੂੰ ਉਸ ਦੀ 'ਕਲਮ ਦੀ ਤਾਕਤ' ਬਾਰੇ ਗਿਆਨ ਕਰਵਾਉਂਦਾ ਹੈ। ਅਫਸਰ ਘੁੰਮਦੀ ਕੁਰਸੀ 'ਤੇ ਬੈਠਾ ਬੈਡਰਿੰਟਨ ਦੇ ਰੈਫਰੀ ਵਾਂਗੂ ਬਾਬੂ ਤੇ ਪ੍ਰਾਰਥੀ ਵਿਚ ਗੱਲਬਾਤ ਦਾ 'ਚਿੜੀ-ਛਿੱਕਾ' ਵੇਖਦਾ ਰਹਿੰਦਾ ਹੈ। ਪਰ ਫੈਸਲਾ ਬਾਬੂ ਦੇ ਹੱਕ ਵਿਚ ਹੀ ਜਾਂਦਾ ਹੈ। ਪ੍ਰਾਰਥੀ ਨੇ ਆਪਣੀ ਚੰਗੀ ਕਿਸਮਤ ਸਦਕਾ ਜੇ ਕਿਤੇ ਬਾਬੂ ਪਹਿਲਾਂ ਬੰਨਿਆ ਹੋਵੇ ਤਾਂ ਬਾਬੂ ਅਫਸਰ ਨੂੰ ਉਸ ਦੀਆਂ ਇਲਾਹੀ ਤਾਕਤਾਂ ਦਾ ਧਿਆਨ ਕਰਾ ਕੇ, ਕਾਰਵਾਈ ਦਾ ਤਰੀਕਾ ਤੇ ਤਜਵੀਜ਼ਾਂ ਪੇਸ਼ ਕਰਦਾ ਹੈ।

ਇਸ ਸਾਰੇ ਘਟਨਕ੍ਰਮ ਵਿਚ ਅਫਸਰ ਦੀ ਘੁੰਮਦੀ ਕੁਰਸੀ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਸਾਰੀ ਗੱਲਬਾਤ ਸਮੇਂ ਅਫਸਰ ਆਪਣੇ ਸਾਹਮਣੇ ਇਕ ਪਾਸੇ ਖੜ੍ਹੇ ਪ੍ਰਾਰਥੀ ਵੱਲ ਤੇ ਕਦੇ ਦੂਜੇ ਪਾਸੇ ਖੜ੍ਹੇ ਕਰਮਚਾਰੀ ਵੱਲ ਜਦੋਂ ਕੁਰਸੀ ਘੁੰਮਾ ਕੇ ਇਕ ਦੁਭਾਸੀਏ ਵਾਂਗੂ ਉਨ੍ਹਾਂ ਦੌਨਾਂ ਦਾ ਨੁਕਤਾ-ਨਜ਼ਰ ਇਕ-ਦੂਜੇ ਨੂੰ ਸਮਝਾਉਂਦਾ ਹੈ ਤਾਂ ਉਸ ਦੀ ਹਾਲਤ ਟੈਨਿਸ ਜਾਂ ਵਾਲੀਬਾਲ ਰੈਫਰੀ ਵਰਗੀ ਹੁੰਦੀ ਹੈ। ਜੋ ਕਿ ਕਮਲਿਆਂ ਵਾਂਗੂ ਗਰਦਨ ਘੁੰਮਾ ਕੇ ਗੇਂਦ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਨੂੰ ਜਾਂਦਿਆਂ ਦੇਖਦਾ ਰਹਿੰਦਾ ਹੈ। ਉਥੇ ਤਾਂ ਪੁਆਇੰਟ ਦਾ ਫੈਸਲਾ ਦਰਸ਼ਕਾਂ ਦੇ ਸਾਹਮਣੇ ਹੁੰਦਾ ਹੈ। ਪਰ ਦਫ਼ਤਰ ਵਿਚ ਇਸ ਹੋ ਰਹੀ ਖੇਡ ਵਿਚ ਅਫਸਰ ਤੇ ਕਰਮਚਾਰੀ ਦੌਨੋਂ ਇਕ ਪਾਸੇ ਹੁੰਦੇ ਹਨ ਤੇ ਪ੍ਰਾਰਥੀ ਇਕੱਲਾ ਹੁੰਦਾ ਹੈ। ਇਸ ਲਈ ਆਮ ਤੌਰ 'ਤੇ ਫੈਸਲਾ ਜੋ ਵੀ ਹਾ ਜਾਂ ਨਾਹ ਵਿਚ ਹੁੰਦਾ ਹੈ। ਉਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਬਾਬੂ ਜੀ ਦਿਲੋਂ-ਮਨੋਂ ਪ੍ਰਤਿਬਿੰਬ ਬਾਬੇ ਨਾਲ ਕਿੰਨੇ ਕੁ ਖੁਸ਼ ਹਨ?

### 3 ਅਫਸਰੀ ਦੇ ਅਜੋਕੇ ਤੌਰ-ਤਰੀਕੇ

ਅਫਸਰੀਤੌਰ-ਤਰੀਕਿਆਂ ਦੀਆਂ ਹੋਰ ਵੀ ਕਈ ਛੋਟੀਆਂ-ਮੋਟੀਆਂ ਗੱਲਾਂ ਹਨ। ਜੋ ਦੇ ਖਣ-ਸੁਣਨ ਨੂੰ ਤਾਂ ਛੋਟੀਆਂ ਲੱਗਦੀਆਂ ਹਨ। ਪਰ ਉਨ੍ਹਾਂ ਦੀ ਮਰਿਆਦਾ ਤੇ ਮਤਲਬ ਬਹੁਤ ਛੁੱਘਾ ਹੁੰਦਾ ਹੈ। ਪ੍ਰਸ਼ਾਸਨਿਕ ਸੇਵਾ ਵਿਚ ਸਲੀਕੇ ਤੇ ਸੋਹਜ ਭਰਪੂਰ ਜਨਾਬੀ ਕਰਨ ਵਾਸਤੇ ਕੋਡ ਆਫ ਕੰਡਕਟ ਬਣਾਏ ਗਏ ਹਨ। ਕੋਈ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਕਿ ਦਫ਼ਤਰੀ ਪੁਸ਼ਟਕ ਤੋਂ ਲੈ ਕੇ ਕੰਮ ਕਾਜ ਸਬੰਧੀ ਲੋੜੀਏ ਸਿਸਟਾਚਾਰ ਦੀ ਜ਼ਰੂਰਤ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਸਿਰਫ਼ ਛੋਟੀ ਜਿਹੀ ਮਿਸਾਲ ਵਜੋਂ ਕੋਈ ਛੋਟਾ ਅਧਿਕਾਰੀ ਆਪਣੇ ਵੱਡੇ ਅਧਿਕਾਰੀ ਦੇ ਸਾਹਮਣੇ ਗੱਗਲੜ ਭਾਵ ਰੰਗਦਾਰ ਐਨਕਾਂ ਨਹੀਂ ਲਾ ਸਕਦਾ ਸੀ। ਇਸ ਤਰ੍ਹਾਂ ਹੀ ਸੀਨੀਅਰ ਅਫਸਰ ਦੇ ਸਾਹਮਣੇ ਪੈਟਾਂ ਦੀਆਂ ਜੇਬਾਂ ਵਿਚ ਹੱਥ ਨਹੀਂ ਪਾ ਸਕਦਾ ਸੀ। ਸੀਨੀਅਰ ਅਫਸਰ ਦੇ ਸਾਹਮਣੇ ਨਾ ਤਾਂ ਟੈਲੀਫੋਨ ਸੁਣ ਸਕਦਾ ਸੀ ਅਤੇ ਨਾ ਹੀ ਸੀਨੀਅਰ ਅਫਸਰ ਦੀ ਟੈਬਲ 'ਤੇ ਕੋਈ ਫਾਈਲ ਰੱਖ ਕੇ ਦਸਤਖਤ ਕਰ ਸਕਦਾ ਸੀ। ਇਸ ਨੂੰ ਦਫ਼ਤਰੀ ਦਸਤੂਰ ਤੇ ਅਨੁਸਾਸਨ ਦੇ ਖਿਲਾਫ਼ ਸਮਝਿਆ ਜਾਂਦਾ ਸੀ। ਹੁਣ ਇਹ ਸਭ ਕੁੱਝ ਬੇਖੋਫ਼ ਤੇ ਬੇਖ਼ਬਰ ਹੋ ਰਿਹਾ ਹੈ।

ਸੀਨੀਅਰ ਤੇ ਜੁਨੀਅਰ ਦੋਨੋਂ ਪੱਧਰ ਦੇ ਅਫਸਰਾਂ ਨੂੰ ਇਸ ਅਨੁਸਾਸਨਹੀਣਤਾ ਦੇ ਰਵੱਈਏ ਦੀ ਕੋਈ ਨਿੰਦ-ਵਿਚਾਰ ਤੇ ਤਮੀਜ਼ ਹੀ ਨਹੀਂ ਰਹਿ ਗਈ। ਉੱਚ ਅਧਿਕਾਰੀ ਨੂੰ ਭੁੱਦ ਚੰਗੀਆਂ ਪ੍ਰਸ਼ਾਸਨਿਕ ਧਿਰਤਾਂ ਦੀ ਸੋਝੀ ਨਹੀਂ ਰਹਿ ਗਈ। ਇਸ ਲਈ ਉਹ ਆਪਣੇ ਮਤਾਹਿਤ ਕਰਮਚਾਰੀਆਂ ਨੂੰ ਕਿਵੇਂ ਚੰਗੀ ਸੇਧ ਦੇ ਸਕਦਾ ਹੈ? ਸੀਨੀਅਰ ਅਧਿਕਾਰੀਆਂ ਦੀ ਇਸ ਕਮਜ਼ੋਰੀ ਦੀ ਤਰਜਮਾਨੀ ਪੰਜਾਬੀ ਦੇ ਅਖਾਣ ਮੁਤਾਬਿਕ ਇਉਂ ਹੁੰਦੀ ਹੈ ਕਿ ਆਪ ਨਾ ਵਸਾਂ ਸਹੁਰਿਆਂ ਤੇ ਲੋਕੀਂ ਮੱਤੀਂ ਦੇਹ। ਇਸ ਮਤਲਬ ਇਹ ਹੋਇਆ ਕਿ ਜਦੋਂ ਕਿਸੇ ਨੂੰ ਆਪ ਚੰਗੇ-ਮਾੜੇ ਦੇ ਫਰਕ ਦਾ ਪਤਾ ਨਾ ਹੋਵੇ ਤਾਂ ਲੋਕਾਂ ਨੂੰ ਉਹ ਕੀ ਮੱਤ ਦੇ ਸਕਦਾ ਹੈ?

ਮਿਸਾਲ ਵਜੋਂ ਹੁਣ ਮੋਬਾਈਲ ਟੈਲੀਫੋਨ ਦੀ ਇੱਲਤ ਨੇ ਇਕ ਨਵਾਂ ਹੀ ਜਲਵਾ ਦਿਖਾਇਆ ਹੈ ਕਿ ਇਹ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਕਿ ਕਰਮਚਾਰੀ ਦੇ ਮੋਬਾਈਲ ਟੈਲੀਫੋਨ ਦੀ ਘੰਟੀ ਵਕਤ-ਬੇਵਕਤ ਸੀਨੀਅਰ ਅਫਸਰ ਦੇ ਸਾਹਮਣੇ ਜਦੋਂ ਖੜ੍ਹਕਦੀ ਹੈ ਤਾਂ ਜੁਨੀਅਰ ਅਧਿਕਾਰੀ ਸੀਨੀਅਰ ਅਫਸਰ ਨੂੰ ਇਸ਼ਾਰੇ ਨਾਲ ਚੁਪ ਕਰਨ ਜਾਂ ਹੌਲੀ ਬੋਲਣ ਲਈ ਆਦੇਸ਼ ਦਿੰਦਾ ਦਿਸਦਾ ਹੈ। ਇਸ ਪੱਖੋਂ ਤਕਰੀਬਨ ਸਾਰੇ ਅਫਸਰੀਤਬਕੇ ਦਾ ਚਲਣ ‘ਜਿਹੇ ਜਿਹੀ ਨੰਦੇ ਬਾਹਮਣੀ, ਉਹੋ ਜਿਹਾ ਘੁੱਢੂ ਜੇਠ’ ਜਿਹਾ ਬਣਿਆ ਪਿਆ ਹੈ।

#### 4 ਸੰਗਤ ਦਰਸ਼ਨ

ਮੈਰ! ਇਹ ਵੀ ਗੱਲ ਗਲਤ ਨਹੀਂ ਕਿ ਅਕਸਰ ਅਫਸਰਾਂ ਕੋਲ ਸਰਕਾਰਾਂ ਦੇ ਹੋਰ ਅਨੇ ਕਾਂ ਹੁਕਮ ਵਜਾਉਂਦਿਆਂ ਤੇ ਝੰਡੇ-ਡੰਡੇ ਲਾਉਂਦਿਆਂ ਇੰਨਾ ਟਾਈਮ ਹੀ ਨਹੀਂ ਬਚਦਾ ਕਿ ਉਹ ਜਨਤਾ ਦੀਆਂ ਸਾਰੀਆਂ ਸ਼ਿਕਾਇਤਾਂ ਸੁਣਨ ਤੇ ਉਨ੍ਹਾਂ ਦਾ ਨਿਵਾਰਣ ਕਰ ਸਕਣ। ਸਗੋਂ ਕੁੱਲ ਵਰਤਾਰੇ ਵਜੋਂ ਦੁੱਖ ਨਿਵਾਰਣ ਸ਼ਾਖਾ ਨੂੰ ਤਾਂ ਲੋਕਾਂ ਨੇ ਦੁੱਖ ਦੇਣੀ ਸ਼ਾਖਾ ਵਰਗੀ ਹੀ ਸੰਘਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਜਦੋਂ ਕੁੱਲ ਮਿਲਾ ਕੇ ਜਨਤਾ ਦੇ ਹੋਣ ਵਾਲੇ ਕੰਮ ਵੀ ਨਹੀਂ ਹੁੰਦੇ ਤਾਂ ਉਹ ਚੰਡੀਗੜ੍ਹ ਨੂੰ ਵਜੀਰਾਂ ਵੱਲ ਨੂੰ ਵਹੀਰਾਂ ਘੱਤ ਲੈਂਦੇ ਹਨ। ਸਮੇਂ-ਸਮੇਂ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਨੂੰ ‘ਤੁਹਾਡੀ ਸਰਕਾਰ ਤੁਹਾਡੇ ਦੁਆਰ’ ਜਾਂ ਸੰਗਤ ਦਰਸ਼ਨਾਂ ਦੇ ਪ੍ਰੋਗਰਾਮ ਤਹਿਤ ਇਸ ਲਈ ਲੋੜ ਪੈਂਦੀ ਹੈ ਕਿ ਜਿਨ੍ਹਾਂ ਦੇ ਕੰਮ ਨਹੀਂ ਹੋਏ ਹੁੰਦੇ; ਉਨ੍ਹਾਂ ਦੁੱਖੀਏ ਲੋਕਾਂ ਦਾ ਹੜ੍ਹ ਜਿਹਾ ਹੀ ਆ ਜਾਂਦਾ ਹੈ। ਬੇਸ਼ਕ ਇਹ ਵੀ ਠੀਕ ਹੈ ਕਿ ਜਿੰਨੀਆਂ ਅੱਜ ਕੁੱਲ ਲੋਕਾਂ ਦੀਆਂ ਠੀਕ-ਗਲਤ ਮੰਗਾਂ ਹਨ ਉਹ ਸ਼ਾਇਦ ਰੱਬ ਵੀ ਪੂਰੀਆਂ ਨਹੀਂ ਕਰ ਸਕਦਾ। ਪਰ ਇਥੇ ਤਾਂ ਗੱਲ ਹੋਣ ਵਾਲੇ ਕੰਮਾਂ ਦੀ ਹੋ ਰਹੀ ਹੈ।

ਰਾਜਸੀ ਪੱਧਰ ‘ਤੇ ਕੀਤੇ ਜਾ ਰਹੇ ‘ਸੰਗਤ ਦਰਸ਼ਨ’ ਪ੍ਰਸ਼ਾਸਨਿਕ ਪੱਧਰ ਦੇ ‘ਦਫ਼ਤਰ ਦਰਸ਼ਨਾਂ’ ਦਾ ਹੀ ਵਡਰੂਪ ਹਨ। ਜਿਥੇ ਕਿ ਲੋਕਾਂ ਦੇ 30-35 ਫੀ ਸਦੀ ਕੰਮ ਤਾਂ ਮੁੱਖ ਮੰਤਰੀ ਸਾਹਿਬ ਜਾਂ ਵਜੀਰ ਸਾਹਿਬਾਨ ਆਪਣੇ ਪੱਧਰ ‘ਤੇ ਹੀ ਨਿਪਟਾ ਦਿੰਦੇ ਹਨ। ਬੇਸ਼ਕ ਕੁੱਲ ਲੇਖ-ਜੋਖੇ ਵਜੋਂ ਜਨਤਾ ਨੂੰ ਇਸ ਦਾ ਕੋਈ ਬਹੁਤਾ ਲਾਭ ਨਹੀਂ ਮਿਲਦਾ। ਕਿਉਂਕਿ ਸਾਡੇ

ਫਾਈਲ ਪ੍ਰਧਾਨ ਪ੍ਰਸ਼ਾਸਨ ਵਿਚ ਸੰਗਤ ਦਰਸ਼ਨ ਦੇ ਸਮੇਂ ਨਾ ਤਾਂ ਅਫਸਰਾਂ ਕੋਲ ਲੋਕਾਂ ਦੀਆਂ ਸਬੰਧਤ ਫਾਈਲਾਂ ਹੋ ਸਕਦੀਆਂ ਹੁੰਦੀਆਂ ਹਨ ਤੇ ਨਾ ਹੀ ਉਦੋਂ ਉਨ੍ਹਾਂ ਸਾਹਮਣੇ ਕੋਈ ਕਾਇਦਾ-ਕਾਨੂੰਨ ਅਨੁਸਾਰ ਹਦਾਇਤਾਂ ਹੁੰਦੀਆਂ ਹਨ। ਇਸ ਲਈ ਫਿਰ 70 ਵੀਂ ਸਦੀ ਲੋਕ ਬਾਬੂਗਿਰੀ ਦੇ ਸ਼ਿਕਿਜ਼ੇ ਹੀ ਚੜ੍ਹਦੇ ਹਨ। ਸਗੋਂ ਦੂਜੇ ਪਾਸੇ ਕਿੰਨੇ ਮਹਿਕਮੇ ਤੇ ਕਿੰਨੇ ਅਧਿਕਾਰੀਆਂ ਦੀਆਂ ਦੋ-ਤਿੰਨ ਦਿਹਾੜੀਆਂ ਸੰਗਤ ਦਰਸ਼ਨ ਦੀਆਂ ਤਿਆਰੀਆਂ ਵਿਚ ਫੁੱਟ ਜਾਂਦੀਆਂ ਹਨ। ਜਿਹੜੀਆਂ ਕਿ ਦਫ਼ਤਰਾਂ ਵਿਚ ਲੋਕਾਂ ਦੇ ਹੀ ਕੰਮਾਂ ਵਾਸਤੇ ਹੁੰਦੀਆਂ ਹਨ।

ਬੇਸ਼ੱਕ ਰਾਜਸੀ ਪੱਥੋਂ ਵੋਟਾਂ ਪ੍ਰਾਪਤ ਕਰਨ ਦੀ ਮੰਤਵ ਸਿੱਧੀ ਲਈ ਕੀਤੇ ਇਹ ਸੰਗਤ ਦਰਸ਼ਨ ਲਾਹੌਰਵੰਦ ਕਰੇ ਜਾ ਸਕਦੇ ਹਨ। ਪਰ ਸਹੀ ਅਰਥਾਂ ਵਿਚ ਲੋਕ ਹਿੱਤ ਦੇ ਪੱਥੋਂ ਇਨ੍ਹਾਂ ਪ੍ਰੋਗਰਾਮਾਂ ਦਾ ਜ਼ਿਆਦਾ ਫਾਇਦਾ ਨਹੀਂ ਹੈ। ਸਗੋਂ ਜ਼ਰੂਰਤ ਇਹ ਹੈ ਕਿ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਲੋਕਾਂ ਲਈ ਸੰਵੇਦਨਸ਼ੀਲ ਤੇ ਜਵਾਬਦੇਹ ਬਣਾਇਆ ਜਾਵੇ। ਪਰ ਕੌਣ ਕਰੇ ਰਾਣੀਏ ਅੱਗਾ ਢਕ? ਨਹੀਂ ਤਾਂ! ਜੇ ਸਰਕਾਰ ਚਾਹੇ ਤਾਂ ਸੰਗਤ ਦਰਸ਼ਨਾਂ ਨਾਲੋਂ ਕਿਤੇ ਵੱਧ ਜ਼ਿਲ੍ਹਾਂ ਤੇ ਤਹਿਸੀਲ ਦਫ਼ਤਰਾਂ ਵਿਚ ਲੋਕਾਂ ਦੇ ਕੰਮ ਹੋ ਸਕਦੇ ਹਨ। ਜੇ ਕਿਤੇ ਲੋਕਾਂ ਦੇ ਕੰਮਾਂ ਦੀ ਨਜ਼ਰਸਾਨੀ ਕਰਨ ਲਈ ਸੈਕਟਰੀਏਟ ਵਿਚ ਬਣਾਇਆ ਗਿਆ ਮੋਨੀਟਰਿੰਗ ਸੈਲ ਢਿੱਲੇ-ਮੱਠੇ ਕਰਮਚਾਰੀਆਂ ਦੀ ਖਿਚਾਈ ਸ਼ੁਰੂ ਕਰ ਦੇਵੇ। ਤਾਂ ਇਹ ਤਰੀਕਾਕਾਰ ਕਿਤੇ ਵੱਧ ਕਾਰਗਰ ਸਾਬਿਤ ਹੋ ਸਕਦਾ ਹੈ।

## 5. ਵਧੀਆ ਲੋਕ ਸੇਵਾ ਕਰਨ ਦਾ ਇਕ ਡੋਟਾ ਜਿਹਾ ਹੋਰ ਉਪਾਅ-

ਜਦੋਂ ਆਵਾ ਹੀ ਉਤ ਗਿਆ ਹੋਵੇ ਉਦੋਂ ਕੋਈ ਬਹੁਤੇ ਐਹੜ-ਪੋਹੜ ਜਾਂ ਉਪਾਅ ਕਰਨ ਦੀ ਲੋੜ ਤਾਂ ਨਹੀਂ ਹੁੰਦੀ। ਪਰ ਫਿਰ ਵੀ ਵਿਗੜੇ ਪ੍ਰਸ਼ਾਸਕੀ ਢਾਚੇ ਵਿਚ ਬਾਬੂਗਿਰੀ ਦੀ ਮੁਖਾਜੀ ਘੱਟ ਕਰਨ ਲਈ ਇਹ ਕੀਤਾ ਜਾ ਸਕਦਾ ਹੈ ਕਿ ਅਫਸਰ ਐ. ਦੀ ਥਾਂ 'ਤੇ ਸਵੈ-ਸਪਸ਼ਟ ਹੁਕਮ ਲਿਖੇ। ਇਹ ਵੀ ਤਦ ਹੀ ਹੋ ਸਕਦਾ ਹੈ ਜਦੋਂ ਅਫਸਰ ਨੂੰ ਖੁਦ ਕਾਨੂੰਨ ਤੇ ਨਿਯਮਾਂ ਦੀ ਜਾਣਕਾਰੀ ਹੋਵੇ। ਪਰ ਹੁਣ ਹਰ ਅਫਸਰ ਆਪਣੇ ਡੀਲਿੰਗ ਕਰਮਚਾਰੀਆਂ ਦੇ ਗਿਆਨ ਦਾ ਮੁਖਾਜ਼ ਹੈ ਤੇ ਉਨ੍ਹਾਂ 'ਤੇ ਪੂਰਨ ਤੌਰ 'ਤੇ ਨਿਰਭਰ ਹੈ। ਉਸ ਦੀ ਬਾਬੂ ਭਾਈਚਾਰੇ ਦੇ ਸਨਮੁਖ ਮੁਖਾਜੀ ਹੁਣ ਵਧ ਕੇ ਘਰ ਦੇ ਤੌਰੀ-ਫੁੱਲਕੇ ਦੀ ਵੀ ਮੁਖਾਜੀ ਬਣ ਚੁੱਕੀ ਹੈ। ਹਕੀਕਤ ਇਹ ਹੈ ਕਿ ਘਰ ਦੇ ਰਾਸ਼ਨ ਤੋਂ ਲੈ ਕੇ ਵੱਡੀ ਖਰੀਦਦਾਰੀ ਵੀ ਦਫ਼ਤਰ ਦੇ ਜ਼ਿੰਮੇ ਹੀ ਲੱਗੀ ਵੇਖੀ ਜਾ ਸਕਦੀ ਹੈ। ਅਫਸੋਸਨਾਕ ਗੱਲ ਇਹ ਹੈ ਕਿ ਜਦੋਂ ਚਾਹੀਦਾ ਤਾਂ ਇਹ ਹੈ ਕਿ ਸੀਨੀਅਰ ਹੋਣ ਦੇ ਨਾਤੇ ਉੱਚ ਅਧਿਕਾਰੀ ਛੋਟੇ ਕਰਮਚਾਰੀਆਂ ਦੇ ਵੈਲਡੇਅਰ ਦੀ ਚਿੰਤਾ ਕਰੇ। ਪਰ ਸਭ ਕੁੱਝ ਇਸ ਚੰਗੀ ਪ੍ਰਸ਼ਾ ਦੇ ਉਲਟ ਹੋ ਰਿਹਾ ਹੈ। ਗੰਗਾ ਉਲਟੀ ਵਹਿ ਰਹੀ ਹੈ ਤੇ ਤਕਰੀਬਨ ਸਾਰੇ ਉੱਚ ਅਧਿਕਾਰੀ ਚੁੱਪ-ਗੁੱਪ ਅੱਖਾਂ ਮੀਟ ਕੇ ਬਗਲੇ ਭਗਤ ਜਿਹੇ ਬਣੇ ਹੋਏ ਹਨ।

ਇਕ ਹੋਰ ਵੀ ਬਹੁਤ ਜ਼ਰੂਰੀ ਸੌਂ ਦਵਾਈਆਂ ਦੀ ਇਕ ਦਵਾਈ ਇਹ ਹੋ ਸਕਦੀ ਹੈ ਕਿ ਕਿਤੇ ਅਸੀਂ ਆਪਣੇ ਆਪ ਨੂੰ ਜਨਤਾ ਦਾ ਹਿੱਸਾ ਕਬੂਲ ਕਰ ਲਈਏ। ਇਸ ਸੂਰਤ ਵਿਚ

ਜਨਤਾ ਦੀਆਂ ਦੁੱਖ-ਤਕਲੀਫ਼ਾਂ ਨੂੰ ਆਪਣਾ ਸਮਝੀਏ ਤੇ ਆਪਣੀ ਕਲਮ ਨੂੰ ਪ੍ਰਮਾਤਮਾ ਵੱਲੋਂ ਬਖਸ਼ੀ ਮੌਹਲਤ ਤੇ ਸਮਰਥਾ ਦੇ ਸਨਮੁੱਖ ਜਨਤਾ ਨੂੰ ਸਮਰਪਿਤ ਕਰ ਦੇਈਏ। ਇਹ ਵੀ ਦੇਖਣ ਵਿਚ ਆਇਆ ਹੈ ਕਿ ਜਿਹੜੇ ਅਧਿਕਾਰੀ-ਕਰਮਚਾਰੀ ਸਮਾਜ ਵਿਚ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦੇ; ਉਹ ਅਕਸਰ ਜਨਤਾ ਦੇ ਅੱਸਤਨ ਵਧੀਆ ਸਹਾਇਕ ਬਣਦੇ ਹਨ। ਪਰ ਇਕ ਨੌ ਲੱਖਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਨਤਾ ਦਾ ਸਹਾਇਕ ਬਣ ਕੇ ਲੋਕ ਸੇਵਾ ਕਰਨ ਦੀ ਕੀ ਲੋੜ ਹੈ? ਜਦੋਂ ਕਿ ਕੰਮ ਕਰਨ ਦੇ ਇਨਾਮ ਵਜੋਂ ਤਾਂ ਸਿਰਫ਼ ਤਨਖਾਹ ਹੀ ਮਿਲਦੀ ਹੈ। ਪਰ ਜੋ ਲੋਕਾਂ ਦੇ ਕੰਮ ਅੜਿਕੇ ਲਾ ਕੇ ਕੀਤੇ ਜਾਣ ਉਪਰਲੀ ਕਮਾਈ ਤਨਖਾਹ ਨਾਲੋਂ ਢੂਣੀ-ਚੌਗਣੀ ਹੋ ਜਾਂਦੀ ਹੈ।

ਪ੍ਰਸ਼ਾਸਨ ਵਿਚ ਆਪ ਸੁਧਰਨ ਤੇ ਸੁਧਾਰਨ ਦੇ ਉਪਾਂ ਵਜੋਂ ਅਧਿਕਾਰੀ ਆਪਣੇ ਆਪ ਵਿਚ ਜੋ ਲੋਕਾਂ ਦੇ ਕੰਮ ਕਰਨ ਲਈ ਮਜ਼;; ਤੇ ਤਾਜ਼;; ਪੈਦਾ ਕਰ ਲੈਣ ਤਾਂ ਭ੍ਰਿਸਟਾਚਾਰ ਦੀ ਜੜ੍ਹੀ ਹੀ ਵੱਡੀ ਜਾ ਸਕਦੀ ਹੈ। ਪਰ ਜੋ ਕੁੱਝ ਹੁਣ ਹੋ ਰਿਹਾ ਹੈ ਉਸ ਲਈ ਸਿਰਫ਼ ਕਰਮਚਾਰੀ ਵਰਗ ਹੀ ਨਹੀਂ ਸਗੋਂ ਸਮੁੱਚਾ ਸਮਾਜ ਵੀ ਜ਼ਿੰਮੇਵਾਰ ਹੈ।

ਸਾਡੇ ਸਮਾਜ ਨੇ ਭ੍ਰਿਸਟਾਚਾਰ ਨੂੰ ਦਫ਼ਤਰਾਂ ਵਿਚ ਤਾਂ ਕੀ ਮਾੜਾ ਸਮਝਣਾ ਹੈ। ਸਗੋਂ ਆਪਣੇ ਜੀਵਨ ਵਿਚ ਵੀ ਮਾੜਾ ਸਮਝਣਾ ਬੰਦ ਕਰ ਦਿੱਤਾ ਹੈ। ਚੰਗੀ ਪੁੱਜ-ਪਹੁੰਚਾਲੇ ਲੋਕ ਵੀ ਇਹ ਕਹਿੰਦੇ ਸੁਣੇ ਗਏ ਹਨ ਕਿ ਦਫ਼ਤਰਾਂ ਵਿਚ ਧੱਕੇ ਖਾਣ ਦੀ ਬਜਾਏ ਏਜੰਟਾਂ ਰਾਹੀਂ ਬੱਸ ਨੋਟ ਚੜ੍ਹਾ ਦਿਓ। ਫਿਰ ਕੰਮ ਆਪਣੇ ਆਪ ਹੀ ਹੋ ਜਾਵੇਗਾ ਤੇ ਹੁਕਮ ਘਰ ਬੈਠੇ-ਬਿਠਾਏ ਹੀ ਆ ਜਾਣਗੇ। ਦੇਖਣ ਵਿਚ ਆਉਂਦਾ ਹੈ ਕਿ ਲੋਕਾਂ ਦੇ ਕੰਮਾਂ ਵਿਚ ਦੇਰੀ ਕਰਨ ਦਾ ਵੱਖਰਾ ਮਿਹਨਤਾਨਾ ਜਾਂ ਨਜ਼ਰਾਨਾ ਮਿਲਦਾ ਹੈ। ਜਦੋਂ ਕਿ ਆਪਣੇ ਆਪ ਨਿਯਮਾਂ ਅਨੁਸਾਰ ਸਮੇਂ 'ਤੇ ਕੰਮ ਕਰਨ ਸਦਕਾ ਸਬੰਧਤ ਅਫਸਰ ਦਾ ਕੋਈ ਧੰਨਵਾਦ ਵੀ ਨਹੀਂ ਕਰਦਾ। ਜਿਨ੍ਹਾਂ ਲੋਕਾਂ ਦਾ ਕੰਮ ਹੋ ਜਾਂਦਾ ਹੈ। ਉਹ ਤਾਂ ਧੰਨਵਾਦ ਵੀ ਨਹੀਂ ਕਰਨ ਆਉਂਦੇ ਕਿਉਂਕਿ ਕੰਮ ਹੋਣ ਤੋਂ ਬਾਅਦ ਵਿਚ ਉਹ ਤਾਂ ਕੰਮ ਕਰਾਉਣ ਨੂੰ ਆਪਣਾ ਹੱਕ ਸਮਝਣ ਲੱਗਦੇ ਹਨ। ਜਿਹੜੇ ਕੁੱਝ ਕੁ ਗਿਣਤੀ ਦੇ ਸੱਜਣਾਂ ਦਾ ਕੰਮ ਨਾ ਹੋਣ ਵਾਲਾ ਹੁੰਦਾ ਹੈ; ਉਨ੍ਹਾਂ ਦੀ ਬੋੜੇ ਸਮੇਂ ਬਾਅਦ ਕਤਾਰ ਲੰਬੀ ਹੁੰਦੀ ਜਾਂਦੀ ਹੈ ਤੇ ਉਹ ਸਾਰੇ ਇਕ ਗਰੂਪ ਜਾਂ ਯੂਨੀਅਨ ਜਿਹੀ ਬਣਾ ਕੇ ਕੋਈ ਵੀ ਰਾਜਸੀ ਨੇਤਾ ਆਵੇ। ਉਸ ਕੋਲ ਉਸ ਅਫਸਰ ਦਾ ਤਵਾ ਲਾਉਣਾ ਆਪਣਾ ਪਹਿਲਾ ਫਰਜ਼ ਸਮਝਦੇ ਹਨ। ਇਸ ਸੂਰਤ ਵਿਚ ਅਫਸਰ ਨੂੰ ਅਕਸਰ ਖਮਿਆਜ਼ਾ ਇਹ ਭੁਗਤਣਾ ਪੈਂਦਾ ਹੈ ਕਿ ਉਸ ਦੀ ਗਿਣਤੀ ਨਿਯੰਕ ਮਰਦਾਂ ਜਾਂ ਨਰ ਅਫਸਰਾਂ ਵਿਚ ਨਹੀਂ ਹੁੰਦੀ।


ਜਿਹੜੇ ਅਫਸਰ ਪੈਸੇ ਦੇ ਇਸ਼ਾਰੇ ਤਹਿਤ ਕੰਮ ਕਰਦੇ ਹਨ। ਉਨ੍ਹਾਂ ਦੀ ਮਰਦਾਨਗੀ ਦਾ ਬੋਲਬਾਲਾ ਸੈਕਟਰੀਏਟ ਦੇ ਗਲਿਆਰਿਆਂ ਵਿਚ ਹੁੰਦਾ ਹੈ। ਵਧੀਆ ਤੇ ਹੋਰ ਵੀ ਵਧੀਆ ਜ਼ਿਲ੍ਹੇ ਤੇ ਵਧੀਆ ਪੋਸਟਾਂ ਉਨ੍ਹਾਂ ਨੂੰ ਉਡੀਕਦੀਆਂ ਹਨ। ਲੋਕ ਸਮਝਦੇ ਹਨ ਕਿ ਜਦੋਂ ਨਰ ਅਫਸਰ ਫੇਰੀ ਪਾਉਣਗੇ ਤਾਂ ਉਨ੍ਹਾਂ ਦੀਆਂ ਬਾਂਝ ਉਮੀਦਾਂ ਨੂੰ ਪੁੱਤ੍ਰਾਂ ਵਰਗੇ ਮੇਵੇ ਲੱਗਣਗੇ। ਲੋਕ

ਬੇਸ਼ਕ ਮਜ਼ਬੂਰੀ ਦੇ ਵੱਸ ਇਸ ਲਈ ਵੀ ਤਿਆਰ ਹੁੰਦੇ ਹਨ ਕਿ ਅਜਿਹੇ ਅਫਸਰ ਦੀ ਫੇਰੀ ਦੇ ਦੌਰਾਨ ਉਨ੍ਹਾਂ ਦਾ ਖਰਚਾ-ਵਰਚਾ ਭਾਵੇਂ ਲੱਖ-ਦੋ ਲੱਖ ਹੋ ਜਾਵੇ। ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਇਸ ਦੇ ਨਾਲ ਹੀ ਸਾਰੇ ਅਧਿਕਾਰੀ ਗਣ ਆਪਣੇ-ਆਪਣੇ ਘਰ ਵਿਚ ਸਿਆਣੇ ਹਨ। ਇਸ ਲਈ ਕਿਸੇ ਨੂੰ ਇਹ ਸਮਝਾਉਣ ਦੀ ਲੋੜ ਨਹੀਂ ਹੈ ਕਿ ਅੱਜ ਦੇ ਸਰਮਾਏਦਾਰੀ ਤੇ ਪਦਾਰਥਵਾਦੀ ਨਿਜ਼ਾਮ ਵਿਚ ਫੈਲ-ਸੂਫ਼ੀਆਂ ਕਰਨ ਲਈ ਸਰਕਾਰੀ ਨੌਕਰੀ ਨਾਲੋਂ ਵਧੀਆ ਹੋਰ ਕੋਈ ਵਣਜ-ਵਪਾਰ ਜਾਂ ਇੰਡਸਟਰੀ ਨਹੀਂ ਹੈ।

ਬੇਸ਼ਕ ਅਜੋਕੇ ਦਫ਼ਤਰੀ ਸਤਿਆਚਾਰ ਦੀਆਂ ਭ੍ਰਿਸਟਾਚਾਰੀ ਪ੍ਰਵਿਰਤੀਆਂ ਬਹੁਤ ਛੂੰਘੀਆਂ ਜੜ੍ਹਾਂ ਫੜ ਚੁੱਕੀਆਂ ਹਨ। ਪਰ ਫਿਰ ਵੀ ਇਸ ਦੇ ਰਿਸ਼ਵਤਖੋਰੀ ਲਈ ਦਫ਼ਤਰੀ ਹਥਕੰਡਿਆਂ ਦਾ ਸ਼ਿਕਿਸ਼ਾ ਕਸ਼ਣ ਦੀ ਲੋੜ ਹੈ। ਇਸ ਦੇ ਮਾੜੇ ਨਤੀਜਿਆਂ ਨੂੰ ਕੰਧ ਤੇ ਲਿਖੇ ਵਿੱਧ-ਮਾਤਾ ਦੇ ਅੱਖਰਾਂ ਵਾਂਗ ਪੜ੍ਹਣ ਤੇ ਸਮਝਣ ਦੀ ਲੋੜ ਹੈ ‘ਕਿ ਵਤਨ ਕੀ ਫਿਕਰ ਕਰ ਐ ਨਾਦਾਂ ਕਿ ਤੇਰੀ ਬਰਬਾਦੀਓਂ ਕੇ ਚਰਚੇ ਆਸਮਾਨੋਂ ਮੇਂ ਹੈਂ।’ ਜੇ ਸਵੇਰ ਦਾ ਭੁੱਲਿਆ; ਸਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਸਗੋਂ ਕਿਹਾ ਜਾਂਦਾ ਹੈ ਕਿ ‘ਦੇਰ ਆਏ ਦਰੁਸਤ ਆਏ।’ ਇਸ ਲਈ ਛੁੱਲੇ ਬੇਰਾਂ ਦਾ ਕੁੱਝ ਨਹੀਂ ਵਿਗਤਿਆ। ਸਮੇਂ ਦੀ ਮੰਗ ਅਨੁਸਾਰ ਸੰਭਲਣ ਦੀ ਜ਼ਰੂਰਤ ਹੈ।

ਸੱਚ ਦੇ ਸੁਰਜ ਦਾ ਚਾਨਣ ਦੇਖਣ ਦੀ ਲੋੜ ਹੈ। ਵੇਦ-ਵੇਦਾਤਾਂ ਨੇ ਸਾਨੂੰ ਇਹ ਸਮਝਾਇਆ ਹੈ ਕਿ ‘ਜਦੋਂ ਅੱਖ ਖੁੱਲ੍ਹੀ ਉਦੋਂ ਹੀ ਸਵੇਰਾ।’ ਰੱਬ ਰਾਖਾ।

## ਜਨਾਬੀ ਨੇ ਗਾਲਿਬ ਨਿਕੰਮਾ ਕਰ ਦੀਆ



“ਇਸ਼ਕ ਨੇ ਗਾਲਿਬ ਨਿਕੰਮਾ ਕਰ ਦੀਆ। ਵਰਨਾ ਹਮ ਭੀ ਆਦਮੀ ਥੇ ਕਾਮ ਕੇ’ ਇਸ ਸਿਆਰ ਨੂੰ ਜੋ ਮਹਾਨ ਸ਼ਾਇਰ ਮਿਰਜ਼ਾ ਗਾਲਿਬ ਤੋਂ ਇਸ਼ਾਫ਼ਤ ਲੈ ਕੇ ਇਉਂ ਕਹਿ ਲਿਆ ਜਾਵੇ ਕਿ ‘ਅਫਸਰੀਨੇ ਹਮ ਕੇ ਨਿਕੰਮਾ ਕਰ ਦੀਆ ਵਰਨਾ ਹਮ ਭੀ ਆਦਮੀ ਥੇ ਕਾਮ ਕੇ’ ਕੋਈ ਗਲਤ ਗੱਲ ਨਹੀਂ ਹੋਵੇਗੀ। ਇਸ ਪ੍ਰਯਾਇ ਅਫਸਰੀਦੀਆਂ ਇੰਨੀਆਂ ਘਤਿਆਂ ਹਨ ਕਿ ਆਮ ਤੌਰ ’ਤੇ ਅਫਸਰਾਂ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਨੌਕਰੀ ਵਿਚ ਆਉਣ ਤੋਂ ਪਹਿਲਾਂ ਦੀਆਂ ਸਿੱਖੀਆਂ ਮਿਹਨਤ ਤੇ ਇਮਾਨਦਾਰੀ ਵਰਗੀਆਂ ਚੰਗੀਆਂ ਕਦਰਾਂ-ਕੀਮਤਾਂ ਕਦੇ ਮਾੜੀਆਂ ਵੈਹਵਤਾਂ ਵਿਚ ਬਦਲ ਜਾਂਦੀਆਂ ਹਨ?

ਇਸ ਗੱਲ ਦਾ ਵੀ ਪਤਾ ਹੀ ਨਹੀਂ ਲਗਦਾ ਕਿ ਬੰਦੇ ਦੇ ਮਾਂ-ਪਿਛ ਨੇ ਅਤੇ ਉਸ ਨੇ ਖੁਦ ਆਪ ਮੰਦਰਾਂ ਗੁਰਦੁਆਰਿਆਂ ਵਿਚ ਜਿਹੜੀ ਮੱਥੇ ਰਗੜ ਕੇ ਸੁਖਣਾ ਵਜੋਂ ਲੋਕ ਸੇਵਾ ਕਰਨ ਦੀ ਮੰਨਤ ਮੰਗੀ ਹੁੰਦੀ ਹੈ। ਕਦੋਂ ਉਹ ਲੋਕ ਸੇਵਾ ਜੇਬ ਸੇਵਾ ਕਰਵਾਉਣ ਦੇ ਨਿੱਜੀ ਜਿਹੇ ਹੱਕ ਵਿਚ ਤਬਦੀਲ ਹੋ ਜਾਂਦੀ ਹੈ? ਇਹ ਵੀ ਪਤਾ ਨਹੀਂ ਚਲਦਾ ਕਿ ਖੁਰਦੇ-ਖੁਰਦੇ ਸਾਦਗੀ ਤੇ ਸਬਰ-ਸਬੂਰੀ ਦੀ ਜਿੰਦਗੀ ਕਦੋਂ ਐਸ਼ ਪ੍ਰਸਤੀ ਦੀ ਜਿੰਦਗੀ ਬਣ ਜਾਂਦੀ ਹੈ?

ਸ਼ਿਸਟਾਚਾਰੀ ਸੋਚ ਜਿਹੜੀ ਸਾਰੀ ਜਿੰਦਗੀ ਦਾ ਦਾਰੋਮਦਾਰ ਹੋਣੀ ਹੁੰਦੀ ਹੈ। ਉਹ ਹੀ ਭ੍ਰਿਸਟਾਚਾਰੀ ਸੋਚ ਬਣ ਕੇ ਹਰ ਮਸਾਲੇ ਵਿਚ ਪਿਪਰਾਮੂਲ ਔਸ਼ਧੀ ਵਾਂਗ ਜੀਵਨ ਜਾਚ ਵਿਚ ਸ਼ਾਮਿਲ ਹੋ ਜਾਂਦੀ ਹੈ। ਜੇ ਘਰ ਤੋਂ ਹੀ ਲੈ ਲਈਏ ਤਾਂ ਗਲੀ-ਮੁਹੱਲੇ ਤੇ ਆਮ ਲੋਕਾਂ ਲਈ ਤਾਂ ਤੁਸੀਂ ਜਨਾਬ ਬਣ ਜਾਂਦੇ ਹੋ ਇਥੋਂ ਤੱਕ ਕਿ ਘਰ ਵਾਲੀ ਤੇ ਬੰਚਿਆਂ ਤੱਕ ਵੀ ਤੁਹਾਡੇ ਬਾਰੇ ਗੱਲਬਾਤ ਕਰਦੇ ਤੁਹਾਨੂੰ ਸਾਹਿਬ ਹੀ ਕਹਿੰਦੇ ਹਨ। ਜਨਾਬੀ ਦੀ ਚੌਧਰ ਸਖਸੀਅਤ ਦਾ ਹਿੱਸਾ ਬਣ ਜਾਂਦੀ ਹੈ।

ਜਨਾਬ ਤੇ ਸਾਹਿਬ ਇਹ ਦੋਨੋਂ ਸ਼ਬਦ ਇੰਨਾ ਵਧੀਆ ਕੰਨ-ਰਸ ਬਣ ਜਾਂਦੇ ਹਨ ਕਿ

ਜੇ ਕੋਈ ਤੁਹਾਨੂੰ ਤੁਹਾਡੇ ਨਾਮ ਨਾਲ ਬੁਲਾਉਂਦਾ ਹੈ। ਤਾਂ ਤੁਹਾਨੂੰ ਇਉਂ ਲੱਗਦਾ ਹੈ ਕਿ ਉਸ ਨੇ ਤੁਹਾਨੂੰ ਨਹੀਂ ਕਿਸੇ ਹੋਰ ਨੂੰ ਬੁਲਾਇਆ ਹੈ। ਜਨਾਬ ਦੇ ਕੰਨ ਤਾਂ ਉਦੋਂ ਹੀ ਖੜ੍ਹੇ ਹੁੰਦੇ ਹਨ; ਜਦੋਂ ਕੋਈ ਉਸ ਨੂੰ ਜਨਾਬ ਕਹਿ ਕੇ ਬੁਲਾਉਂਦਾ ਹੈ। ਜੇ ਕੋਈ ਪੁਰਾਣਾ ਯਾਰ-ਬੇਲੀ ਉਸ ਨੂੰ ਕਿਸੇ ਪੁਰਾਣੀ ਸਾਂਝ ਦੇ ਸਦਕਾ ਉਸ ਦਾ ਨਾਂ ਲੈ ਕੇ ਬੁਲਾ ਵੀ ਲੈਂਦਾ ਹੈ ਤਾਂ ਉਹ ਵਿਹੁ ਵਰਗਾ ਲਗਦਾ ਹੈ। ਖਾਸ ਕਰ ਜੇ ਕਿਤੇ ਉਹ ਕਿਸੇ ਅਫਸਰ ਨੂੰ ਲੋਕਾਂ ਦੇ ਸਾਹਮਣੇ ਬੁਲਾ ਰਿਹਾ ਹੋਵੇ ਤਾਂ ਬੰਦਾ ਉਸ ਨਾਲ ਲੜਣ ਤੱਕ ਜਾਂਦਾ ਹੈ।

ਬੇਸ਼ਕ ਇਹ ਵੀ ਠੀਕ ਹੈ ਕਿ ਕਈ ਵਾਰ ਅਜਿਹੇ ਮੌਕਿਆਂ 'ਤੇ ਉਸ ਦੇ ਦੋਸਤ ਵੀ ਵਿਖਾਵੇ ਮਾਤਰ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹਨ ਕਿ ਇੱਡਾ ਵੱਡਾ ਅਫਸਰ ਉਨ੍ਹਾਂ ਦਾ ਲੰਘੋਟੀਆ ਯਾਰ ਹੈ। ਪਰ ਜ਼ਿਆਦਾ ਕਰਕੇ ਅਫਸਰੀਦੀ ਧੋਂਸ ਦੀ ਬੈਂਗਣੀ ਹੀ ਉੱਘੜਦੀ ਹੈ ਤੇ ਅਫਸਰ ਦੀ ਹਉਮੈ ਯਾਰਾਂ ਦੇ ਪਿਆਰ 'ਤੇ ਹਾਵੀ ਹੁੰਦੀ ਹੈ।

ਅਫਸਰੀਦੀਆਂ ਕੁੱਝ ਕੁ ਮਾੜੀਆਂ ਆਦਤਾਂ ਹੋਰ ਵੀ ਹਨ ਜਿਵੇਂ ਕਿ ਪੜਣ-ਲਿਖਣ ਦੀ ਆਦਤ ਨੂੰ ਤਿਲਾਂਜਲੀ ਦੇਣਾ ਅਤੇ ਆਪ ਹੱਥੀਂ ਨਾ ਕੰਮ ਕਰਨਾ। ਮੁਤਾਹਿਤਾਂ ਨੂੰ ਗਏ ਦੇ ਭਾਰ ਜਿੰਨਾ ਕੰਮ ਦੇਈ ਰੱਖਣਾ। ਇਕ ਹੋਰ ਆਦਤ ਜੋ ਜਨਾਬੀ ਸਿਖਾਉਂਦੀ ਹੈ, ਉਹ ਨੋਟ ਚੜ੍ਹਾਉਣ ਦੀ ਆਦਤ ਹੈ। ਬਹੁਤ ਘੱਟ ਅਫਸਰ ਹੁੰਦੇ ਹਨ ਜਿਹੜੇ ਆਪਣੇ ਕੰਮ ਦੇ ਖੇਤਰ ਵਿਚ ਉਹ ਪ੍ਰੈਕਟੀਕਲ ਵੀ ਹੁੰਦੇ ਹਨ ਤੇ ਉਨ੍ਹਾਂ ਨੂੰ ਰੂਲ-ਕਾਨੂੰਨ ਦਾ ਗਿਆਨ ਵੀ ਹੁੰਦਾ ਹੈ। ਨਹੀਂ ਤਾਂ ਦੇਖਣ ਵਿਚ ਆਇਆ ਹੈ ਕਿ ਹਰ ਅਫਸਰ ਰੂਲ-ਕਾਨੂੰਨ ਦੇ ਪੱਖੋਂ ਤਕਰੀਬਨ-ਤਕਰੀਬਨ ਕੋਰਾ ਹੀ ਹੁੰਦਾ ਹੈ ਤਾਂ ਵੀ ਉਸ ਦਾ ਕੰਮ ਚਲ ਜਾਂਦਾ ਹੈ।

ਅਜਿਹੇ ਅਫਸਰਾਂ ਨੂੰ ਫੀਲਡ ਅਫਸਰ ਕਿਹਾ ਜਾਂਦਾ ਹੈ, ਪਰ ਅਫਸਰ ਆਪਣੇ ਆਪ ਨੂੰ ਫੀਲਡ ਮਾਰਸ਼ਲ ਕਹਾਉਣ ਦੀ ਤਾਂਘ ਵਿਚ ਇਸ ਤਰਜ਼ ਅਨੁਸਾਰ ਕੰਮ ਕਰਨ ਲਗਦੇ ਹਨ ਕਿ ਮੈਨੂੰ ਨਹੀਂ ਪਤਾ? ਭਾਵ ਮੈਂ ਨਾ ਮੈਂ ਮੁਤਾਹਿਤਾਂ ਦੀ ਮੁਸ਼ਕਿਲ ਨੂੰ ਸਮਝਾਂ ਤੇ ਨਾ ਮੈਂ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਦਾ ਹਾਂ। ਮੈਨੂੰ ਤਾਂ ਸਿਰਫ ਨੈਪੋਲੀਅਨ ਬੋਨਾਪਾਰਟ ਦੀ ਸੁਣੀ-ਸੁਣਾਈ ਆਉਂਦੀ ਹੈ ਕਿ ਇੰਪੋਸੀਬਲ ਅੱਖਰ ਮੂਰਖਾਂ ਦੀ ਡਿਕਸ਼ਨਰੀ ਵਿਚ ਹੁੰਦਾ ਹੈ। ਇਸ ਲਈ ਤੁਸੀਂ ਰਾਤੇ ਰਾਤ ਡਿਕਸ਼ਨਰੀ ਲਿਖਣ ਵਰਗਾ ਜਾਂ ਕੁਰਾਨ ਸ਼ਰੀਫ਼ ਲਿਖਣ ਵਰਗਾ ਪਵਿੱਤਰ ਕੰਮ ਕਰਕੇ ਵਿਖਾ ਦਿਓ। ਬੇਸ਼ਕ ਤੁਹਾਨੂੰ ਅਰਬੀ ਭਾਸ਼ਾ ਦਾ ਅੱਖਰ ਗਿਆਨ ਵੀ ਨਾ ਹੋਵੇ।

ਅਜਿਹੇ ਸਮੇਂ ਸਾਰੇ ਮੁਤਾਹਿਤ ਸਰਕਾਰ-ਦਰਬਾਰ ਦੀ ਖੁਸ਼ੀ ਪ੍ਰਾਪਤ ਕਰਨ ਲਈ ਦਿਨ-ਰਾਤ ਟਾਰਗੇਟ ਓਰੀਐਂਟਡ ਕੰਮ ਨੂੰ ਨੇਪਰੇ ਚਾੜ੍ਹਣ ਵਾਸਤੇ ਫਾਹੇ ਲੱਗੇ ਹੁੰਦੇ ਹਨ। ਉਸ ਵੇਲੇ ਇਹ ਅਫਸਰ ਆਪਣੇ ਸੀਨੀਅਰ ਅਫਸਰਾਂ ਨਾਲ ਲਾਰੇ-ਲੱਪੇ ਲਾ ਰਿਹਾ ਹੁੰਦਾ ਹੈ ਕਿ ਜਨਾਬ ਸਰਕਾਰ ਦੀ ਮਨਜ਼ਾ ਅਨੁਸਾਰ ਦਿਨ-ਰਾਤ ਇਕ ਕਰਕੇ ਇਹ ਮੁਹਿੰਮ ਸਿਰੇ ਲਾ ਕੇ ਦਿਖਾਵਾਂਗੇ। ਅਜਿਹੀਆਂ ਸ਼ੇਖੀਆਂ ਮਾਰਨ, ਲਾਰੇ ਲੱਪੇ ਤੇ ਅੱਡੀ ਟੱਪੇ ਲਾਉਣ ਦੀ ਬਕਾਵਟ

ਨੂੰ ਉਹ ਦੇਰ ਰਾਤ ਤੱਕ ਦਾਰੂ ਦੇ ਇਕ ਪਿਆਲੇ ਤੋਂ ਬਾਅਦ ਚੱਲ ਸੋ ਚੱਲ ਅੱਧੀ ਪੌਣੀ ਬੋਤਲ  
ਡਕਾਰ ਕੇ ਬਕਾਵਟ ਲਾਹ ਰਿਹਾ ਹੁੰਦਾ ਹੈ।

ਅਕਸਰ ਵਿਚਾਰੇ ਮੁਤਾਹਿਤ ਬਾਬੂ ਬੜੇ ਹੁੱਬ ਕੇ ਕਹਿੰਦੇ ਸੁਣੇ ਜਾਂਦੇ ਹਨ ਕਿ ਜਨਾਬ  
ਮੈਂ ਪੰਜ ਸਫੇ ਦਾ ਨੋਟ ਚਾੜ੍ਹ ਦਿੱਤਾ ਹੈ। ਸਾਧਾਰਨ ਬੰਦਾ ਪਹਿਲਾਂ ਤਾਂ ਇਹ ਸਮਝਦਾ ਹੈ ਕਿ  
ਬਾਬੂ ਨੇ ਕਾਪੀ ਦੇ ਸਫੇ ਵਰਗਾ ਕੋਈ ਪੰਜ-ਦਸ ਹਜ਼ਾਰ ਰੁਪਏ ਦਾ ਨੋਟ ਰਿਸ਼ਵਤ ਵਜੋਂ  
ਚਾੜਿਆ ਹੈ। ਪਰ ਦਫ਼ਤਰੀ ਭਾਸ਼ਾ ਵਿਚ ਨੋਟ ਚਾੜ੍ਹਣ ਦਾ ਮਤਲਬ ਇਹ ਹੁੰਦਾ ਹੈ ਕਿ ਬਾਬੂ  
ਜੀ ਨੇ ਆਪਣੀ ਕਲਮ ਦੀ ਤਾਕਤ ਵਿਖਾਈ ਹੈ। ਪੋਥੀ ਮਾਸਟਰ ਕਿਸਮ ਦੇ ਅਫਸਰ ਉਸ  
ਤੋਂ ਵੀ ਵੱਡਾ ਨੋਟ ਚਾੜ੍ਹ ਕੇ ਆਪਣੀ ਵਿਦਵਤਾ ਦਾ ਡੰਕਾ ਵਜਾਉਂਦੇ ਹਨ। ਦੂਜੇ ਪਾਸੇ ਤੁਰੰਤ  
ਗਲਤ-ਠੀਕ ਫੈਸਲਾ ਲੈਣ ਵਾਲਾ ਅਫਸਰ ਆਪਣੇ-ਅਪ ਨੂੰ ਫੀਲਡ ਮਾਰਸ਼ਲ ਕਹਾਉਣ ਦੀ  
ਖੁਸ਼ੀ ਪ੍ਰਾਪਤ ਕਰਦਾ ਹੈ। ਉਹ ਸਿਰਫ਼ ਬਾਬੂਆਂ ਦੇ ਲੰਬੇ-ਚੌੜੇ ਨੋਟਾਂ 'ਤੇ ਆਪਣੇ ਦਫ਼ਤਰੀ  
ਦਸਤਖਤ ਕਰਕੇ ਹੀ ਆਪਣੀ ਸਹਿਮਤੀ ਪ੍ਰਗਟ ਕਰਦਾ ਹੈ। ਉਸ ਦੀ ਦਸਤਖਤ ਕਰਨ ਦੀ  
ਇਸ ਪ੍ਰਕਿਰਿਆ ਨੂੰ ਘੁੱਗੀ ਮਾਰਨਾ ਕਹਿੰਦੇ ਹਨ।

ਇਹ ਗੱਲ ਹੈ ਵੀ ਠੀਕ ਘੁੱਗੀ ਸਭ ਤੋਂ ਕਮਜ਼ੋਰ ਤੇ ਅਣਭੋਲ ਜਿਹਾ ਪੰਛੀ ਹੁੰਦੀ ਹੈ।  
ਜਦੋਂ ਕਿ ਕਾਂ ਸਾਰੇ ਪੰਛੀਆਂ ਵਿਚੋਂ ਸਭ ਤੋਂ ਚਲਾਕ ਪੰਛੀ ਹੁੰਦਾ ਹੈ। ਇਸ ਲਈ ਕੋਈ ਅਫਸਰ  
ਕਾਂ ਮਾਰਨ ਜੋਗਾ ਬਣ ਹੀ ਨਹੀਂ ਸਕਦਾ। ਉਹ ਸਾਰੀ ਉਮਰ ਹੀ ਘੁੱਗੀ ਮਾਰ ਹੀ ਬਣਿਆ  
ਰਹਿੰਦਾ ਹੈ ਤੇ ਦਸਤਖਤਾਂ ਦੀਆਂ ਘੁੱਗੀਆਂ ਮਾਰਦਾ ਰਹਿੰਦਾ ਹੈ। ਹੁਣ ਤਾਂ ਅਫਸਰਾਂ ਨੇ  
ਦਸਤਖਤ ਵੀ ਇਹੋ ਜਿਹੇ ਕਰ ਲਏ ਹਨ ਕਿ ਜਦੋਂ ਕਿਤੇ ਉਹ ਸਨੀ ਜਾਂ ਰਾਹੂ ਕੇਤੂ ਦੀ  
ਕਿਤੇ ਦੀ ਮਾੜੀ ਦਸ਼ਾ ਵਿਚ ਆ ਜਾਣ ਅਤੇ ਵਿਜ਼ੀਲੈਂਸ ਵਿਭਾਗ ਵਰਗੀਆਂ ਏਜੰਸੀਆਂ  
ਪੁੱਛਗਿੱਛ ਸ਼ੁਰੂ ਕਰ ਦੇਣ ਤਾਂ ਉਹ ਆਪਣੇ ਦਸਤਖਤਾਂ ਤੋਂ ਹੀ ਮੁਨਕਰ ਹੋ ਸਕਣ।

ਇਸ ਸਾਰੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਜਦੋਂ ਅਧਿਕਾਰੀ ਤੇ ਕਰਮਚਾਰੀ  
ਪੜ੍ਹ ਰਹੇ ਹੁੰਦੇ ਹਨ ਤਾਂ ਉਹਨਾਂ ਦੀ ਗਿਣਤੀ ਪੜ੍ਹਿਆਂ ਲਿਖਿਆਂ ਵਿਚ ਕੀਤੀ ਜਾ ਸਕਦੀ  
ਹੈ। ਜਦੋਂ ਉਹ ਮੁਕਾਬਲੇ ਦੇ ਇਮਤਿਹਾਨ ਪਾਸ ਕਰਦੇ ਹਨ ਤਾਂ ਉਹ ਬਹੁਤ ਵਿਦਵਾਨ ਤੇ  
ਬੁੱਧੀਮਾਨ ਸਮੱਝੇ ਜਾ ਸਕਦੇ ਹਨ। ਜਦੋਂ ਉਨ੍ਹਾਂ ਦੀ ਸਰਵਿਸ ਨੂੰ 16 ਕੁ ਸਾਲ ਲੰਘ ਜਾਣ  
ਤੇ ਉਹ ਜ਼ਿਲ੍ਹੇ ਪੱਧਰ ਦੀਆਂ ਨੌਕਰੀਆਂ ਜਾਂ ਉਨ੍ਹਾਂ ਤੋਂ ਅਗੇ ਲੰਘ ਜਾਣ ਤਾਂ ਉਦੋਂ ਤੱਕ ਜੇ ਦੋ  
ਸਾਲਾਂ ਵਿਚ ਇਕ ਜਮਾਤ ਵੀ ਉਨ੍ਹਾਂ ਦੀ ਕੱਟੀ ਗਈ ਸਮਝੀ ਜਾਵੇ ਤਾਂ ਜੇ ਉਨ੍ਹਾਂ ਨੇ ਸਰਵਿਸ  
ਤੇ ਆਉਣ ਤੋਂ ਪਹਿਲਾਂ 16 ਜਮਾਤਾਂ ਪਾਸ ਕੀਤੀਆਂ ਸਨ। ਉਹ 16 ਸਾਲਾਂ ਦੀ ਸਰਵਿਸ  
ਤੋਂ ਬਾਅਦ 8 ਜਮਾਤਾਂ ਹੀ ਰਹਿ ਜਾਂਦੀਆਂ ਹਨ। ਭਾਵ ਉਹ ਅਧੱਪੜ੍ਹ ਜਿਹੇ ਹੋ ਜਾਂਦੇ ਹਨ ਤਾਂ  
ਔਸਤ 33 ਸਾਲ ਜਾਂ ਉਸ ਤੋਂ ਵੱਧ ਲੋਕ ਸੇਵਾ ਤੋਂ ਰਿਟਾਈਰ ਹੋਣ ਵਾਲੇ ਬਹੁਤੇ ਅਫਸਰ ਤਾਂ  
ਆਪਣੀਆਂ ਕੁੱਲ ਪੜ੍ਹਿਆਂ 16-18 ਜਮਾਤਾਂ ਗੁਆ ਬੈਦੇ ਹਨ ਤੇ ਅਣਪੜ੍ਹ ਜਿਹੇ ਹੀ ਬਣ ਜਾਂਦੇ  
ਹਨ।

ਅਜਿਹੇ ਕਰਮਚਾਰੀ ਤੇ ਅਧਿਕਾਰੀ ਵੀ ਦੇਖਣ ਵਿਚ ਆਉਂਦੇ ਹਨ ਕਿ ਸਾਰੀ ਉਮਰ ਉਹ ਰੈਵਿਨਿਊ ਸਰਵਿਸ ਰਹੇ ਹੁੰਦੇ ਹਨ। ਪਰ ਉਨ੍ਹਾਂ ਨੇ ਲੈਡ ਰੈਵਿਨਿਊ ਐਕਟ ਸਾਰਾ ਨਹੀਂ ਪਤ੍ਰਿਆ ਹੁੰਦਾ। ਇਹ ਇਕੱਲੇ ਰੈਵਿਨਿਊ ਅਫਸਰਾਂ ਦੀ ਗੱਲ ਨਹੀਂ ਜੋ ਡਰੇ-ਡਰੇ ਗੱਲ ਕਰਨੀ ਹੋਵੇ ਤਾਂ ਲੋਕ ਸੇਵਾ ਦੇ ਦੂਜੇ ਮੁੱਖ ਅੰਗ ਪੁਲਿਸ ਸੇਵਾ ਵਾਲਿਆਂ ਦਾ ਇਹੋ ਜਿਹਾ ਹਾਲ ਹੈ ਕਿ ਸਾਰੀ ਉਮਰ ਨਾਬਰਾਂ ਵਾਂਗ ਬਾਣੇਦਾਰੀ ਤਾਂ ਕੀਤੀ ਹੁੰਦੀ ਹੈ ਪਰ ਉਨ੍ਹਾਂ ਨੇ ਕ੍ਰਿਮੀਨਲ ਪ੍ਰੈਸੀਜਰ ਕੋਡ ਜਾਂ ਐਵੀਡੈਸ ਐਕਟ ਵੀ ਪੂਰਾ ਨਹੀਂ ਪਤ੍ਰਿਆ ਹੁੰਦਾ।

ਇਮਤਿਹਾਨ ਪਾਸ ਕਰਨ ਲਈ ਜੋ ਮਣਾ-ਮੁੰਹੀ ਗਿਆਨ-ਵਿਗਿਆਨ ਦੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ। ਉਨ੍ਹਾਂ ਦੀ ਸਾਡੀ ਪ੍ਰਸ਼ਾਸਨਿਕ ਪ੍ਰਣਾਲੀ ਵਿਚ ਲੋੜ ਹੀ ਨਹੀਂ ਸਮਝੀ ਜਾਂਦੀ। ਜਿਹੜੇ ਵਿਦਵਾਨ ਲੇਖਕਾਂ ਦੀਆਂ ਰਚਨਾਵਾਂ ਦਿਨ-ਰਾਤ ਵਿਦਿਆਰਥੀ ਜੀਵਨ ਵਿਚ ਅੰਗ-ਸੰਗ ਰਹੀਆਂ ਹੁੰਦੀਆਂ ਹਨ। ਉਹ ਹੁਣ ਬੇਲੋਚੀਆਂ ਹੋ ਜਾਂਦੀਆਂ ਹਨ ਤੇ ਲਿਖਣ-ਪੜਣ ਦੀ ਆਦਤ ਘਟਦੀ-ਘਟਦੀ ਇੰਨੀ ਘਟ ਜਾਂਦੀ ਹੈ ਕਿ ਜਿਹੜੀਆਂ ਅਖਬਾਰਾਂ ਖਾਲੀ ਆਸਾਮੀਆਂ ਦੀ ਭਾਲ ਲਈ ਪੜ੍ਹੀਆਂ ਜਾਂਦੀਆਂ ਸਨ। ਉਹ ਹੁਣ ਮੈਟਰੀਮੋਨੀਅਲ ਕਾਲਮ ਪੜ੍ਹਣ ਲਈ ਹੀ ਰਹਿ ਜਾਂਦੀਆਂ ਹਨ। ਉਪਰਤੰ ਅਖਬਾਰਾਂ ਪੋਸਟਿੰਗ ਟਰਾਂਸਫਰ ਦੇਖਣ ਲਈ ਹੀ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ। ਰਿਟਾਇਰਮੈਂਟ ਤੋਂ ਬਾਅਦ ਤਾਂ ਪੜ੍ਹਣ ਦੀ ਇਹ ਮੁਖਾਜ਼ੀ ਵੀ ਖਤਮ ਹੋ ਜਾਂਦੀ ਹੈ।

ਨੋਟ ਚਾੜ੍ਹਣ ਦੀ ਗੱਲ ਇਹ ਹੈ ਕਿ ਦਫ਼ਤਰੀ ਬਾਬੂ ਫਾਈਲਾਂ 'ਤੇ ਨੋਟ ਚਾੜ੍ਹਣ ਦੀ ਬੜੀ ਹੁੱਬ ਕੇ ਗੱਲ ਕਰਦੇ ਹਨ। ਅਫਸਰਾਂ ਨੂੰ ਨੋਟ ਚਾੜ੍ਹਣ ਦੀ ਤਕਰੀਬਨ ਲੋੜ ਹੀ ਨਹੀਂ ਰਹਿੰਦੀ ਕਿਉਂਕਿ ਹੁਣ ਦੇ ਕ੍ਰਿਸਟਾਚਾਰੀ ਸਮਾਜਿਕ ਤੇ ਦਫ਼ਤਰੀ ਵਰਤਾਰੇ ਵਿਚ ਨੋਟ ਚਾੜ੍ਹਣ ਦੇ ਅਰਥ ਹੀ ਬਦਲ ਗਏ ਹਨ। ਹੁਣ ਇਸ ਦਾ ਮਤਲਬ ਦਫ਼ਤਰੀ ਫਾਈਲ ਤੇ ਰੂਲ-ਕਾਨੂੰਨ ਮੁਤਾਬਿਕ ਦਿੱਤੀ ਰਾਏ ਜਾਂ ਸਲਾਹ ਨਹੀਂ ਰਹਿ ਗਿਆ ਸਗੋਂ ਹੁਣ ਇਸ ਦਾ ਮਤਲਬ ਰਿਸ਼ਵਤ ਦੇਣ-ਲੈਣ ਵਜੋਂ ਕਰੰਸੀ ਨੋਟ ਦੇਣਾ-ਚੜ੍ਹਾਉਣਾ ਹੀ ਰਹਿ ਗਿਆ ਹੈ।

ਰਿਟਾਇਰਮੈਂਟ ਤੋਂ ਬਾਅਦ ਜਨਾਬੀ ਸਮੇਂ ਦੀਆਂ ਮਾੜੀਆਂ ਇਲਤਾਂ ਪ੍ਰਤੱਖ ਹੋਣ ਲੱਗਦੀਆਂ ਹਨ। ਜਿਵੇਂ ਕਿ ਅਫਸਰਾਂ ਨੇ ਸਾਰੀ ਉਮਰ ਸਰਕਾਰੀ ਗੱਡੀਆਂ 'ਤੇ ਸਰਕਾਰੀ ਡਰਾਈਵਰਾਂ ਦੀ ਮਦਦ ਨਾਲ ਸੜਕਾਂ 'ਤੇ ਫਰਾਟੇ ਭਰੇ ਹੁੰਦੇ ਹਨ। ਪਰ ਬਾਅਦ ਵਿਚ ਗੱਡੀ ਚਲਾਉਣ ਦੀ ਮੁਹਾਰਤ ਗੁਆ ਕੇ ਉਹ ਹਮਾਤੜ ਸਾਰਾ-ਸਾਰਾ ਦਿਨ ਘਰੇ ਮੰਜੇ ਤੌੜਦੇ ਰਹਿੰਦੇ ਹਨ। ਪਹਿਲਾਂ ਜਦੋਂ ਪੂਰੀ ਤਨਖਾਹ ਮਿਲਦੀ ਸੀ ਤਾਂ ਮੁਸ਼ਕਿਲ ਨਾਲ ਪਰਿਵਾਰ ਨੂੰ ਰਾਤ ਪੈ ਜਾਣ ਦੇ ਬਹਾਨੇ 8-10 ਹੀ ਮਿਲਦੇ ਸਨ। ਪਰ ਹੁਣ ਅੱਧੀ ਤਨਖਾਹ ਭਾਵ ਪੈਨਸ਼ਨ ਲੈ ਕੇ ਆਪਣੀ ਘਰ ਵਾਲੀ ਦੇ ਗੋਡੇ ਮੁੱਢ ਬੈਠ ਕੇ 24 ਘੰਟਿਆਂ ਦੀ ਸਿਰਦਰਦੀ ਬਣੇ ਰਹਿੰਦੇ ਹਨ।

ਅਫਸਰਾਂ ਦੀ ਸਖਸੀਅਤ ਵਿਚ ਅਕਸਰ ਹੋਰ ਵੀ ਕਮਜ਼ੋਰੀਆਂ ਆ ਜਾਂਦੀਆਂ ਹਨ। ਜਿਵੇਂ ਕਿ ਪੜ੍ਹਣ-ਲਿਖਣ ਦਾ ਅਭਿਆਸ ਹੀ ਨਹੀਂ ਰਹਿੰਦਾ ਅਤੇ ਪੀ.ਏ. ਤੋਂ ਬਿਨਾਂ ਲਿਖਣ-

ਪੜ੍ਹਣ ਦੇ ਕੰਮ ਤੋਂ ਇਲਾਵਾ ਘਰ ਦੇ ਛੋਟੇ-ਮੋਟੇ ਕੰਮ ਕਰਨ ਦੀ ਆਦਤ ਵੀ ਨਹੀਂ ਰਹਿੰਦੀ। ਅਫਸਰਾਂ ਵਿਚ ਇਸ ਤੋਂ ਵੀ ਹੋਰ ਮਾੜੀ ਕਮਜ਼ੋਰੀ ਇਹ ਪੈਦਾ ਹੋ ਜਾਂਦੀ ਹੈ ਕਿ ਅਫਸਰ ਦਫ਼ਤਰ ਦੀ ਘੰਟੀ ਦੇ ਮੁਖਾਜ਼ ਹੋ ਜਾਂਦੇ ਹਨ। ਹੁਣ ਘਰ ਵਿਹਲੇ ਬੈਠੇ ਆਪਣੀ ਗੱਲਬਾਤ ਦਾ ਲਹਿਜਾ ਤੇ ਤੌਰ-ਤਰੀਕਾ ਦਫ਼ਤਰੀ ਹੀ ਰੱਖਦੇ ਹਨ। ਉਹ ਅਕਸਰ ਚਾਹੁੰਦੇ ਹਨ ਕਿ ਜਿਵੇਂ ਸਰਵਿਸ ਦੇ ਸਮੇਂ ਉਨ੍ਹਾਂ ਦਾ ਅਰਦਲੀ ਘੰਟੀ ਵੱਜਣ 'ਤੇ 'ਕੀ ਹੁਕਮ ਹੈ ਮੇਰੇ ਆਕਾ' ਕਹਿੰਦਾ ਹੋਇਆ ਪੇਸ਼ ਹੁੰਦਾ ਸੀ। ਬਿਲਕੁਲ ਉਸ ਤਰ੍ਹਾਂ ਹੀ ਜਦੋਂ ਉਹ ਹੁਣ ਘਰ ਵਾਲੀ ਜਾਂ ਬੱਚੇ ਨੂੰ ਆਵਾਜ਼ ਮਾਰਨ ਤਾਂ ਉਹ ਤੁਰੰਤ ਹੁਕਮ ਦੀ ਤਾਮੀਲ ਕਰਨ। ਪਰ ਉਨ੍ਹਾਂ ਨੂੰ ਪਲ-ਦੋ-ਪਲ ਵਿਚ ਹੀ ਸਮਝ ਆ ਜਾਂਦੀ ਹੈ ਕਿ ਘਰ ਵਾਲੀ ਦੇ ਹੱਥ ਵਿਚ ਕੜਛੀ ਜਾਂ ਵੇਲਣਾ ਹੈ। ਜੇ ਤੁਰੰਤ ਪ੍ਰਗਟ ਹੋ ਗਈ ਤਾਂ ਖੈਰ ਨਹੀਂ।

ਇਸ ਤਰ੍ਹਾਂ ਹੀ ਘਰ-ਗ੍ਰਹਿਸਥੀ ਚਲਾਉਣ ਦੀ ਮੁਹਾਰਤ ਕਿਸੇ-ਕਿਸੇ ਅਫਸਰ ਕੋਲ ਹੀ ਰਹਿ ਜਾਂਦੀ ਹੈ। ਭਲਿਆਂ ਵੇਲਿਆਂ ਵਿਚ ਤਾਂ ਬੱਚਿਆਂ ਦੀ ਫੀਸ ਦੇਣ ਤੋਂ ਲੈ ਕੇ ਬਿਜਲੀ-ਪਾਣੀ ਦੇ ਬਿੱਲ ਤੇ ਹੋਰ ਨਿੱਕ-ਸੁੱਕ ਦੀ ਖਰੀਦੋ-ਫਰੋਖਤ ਕਰਨ ਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਦਫ਼ਤਰ ਦੇ ਸਹਾਇਕ ਦੀ ਹੁੰਦੀ ਹੈ। ਪਰ ਹੁਣ ਜਦੋਂ ਕਦੇ-ਕਦੇਪਿਆਰਾ ਜਿਹਾ ਬਦਲਾ ਲੈਣ ਲਈ ਘਰ ਵਾਲੀ ਰਾਸ਼ਨ, ਸਬਜ਼ੀ ਜਾਂ ਕੋਈ ਹੋਰ ਛੁੱਟ-ਪੁੱਟ ਸਾਬਣ-ਤੇਲ ਵਰਗੀ ਖਰੀਦਦਾਰੀ ਦਾ ਹੁਕਮ ਚਾੜ ਦਿੰਦੀ ਹੈ ਤਾਂ ਜਨਾਬ ਨੂੰ ਸਾਰੀ ਜਨਾਬੀ ਤੇ ਚੌਧਰ ਭੁੱਲ ਜਾਂਦੀ ਹੈ। ਉਨ੍ਹਾਂ ਨੂੰ ਉਦੋਂ ਅਹਿਸਾਸ ਹੁੰਦਾ ਹੈ ਕਿ ਉਹ ਸਾਰੀ ਉਮਰ 'ਸੱਰ' ਤਾਂ ਬਣੇ ਰਹੇ। ਪਰ ਬੰਦੇ ਨਾ ਬਣ ਸਕੇ।

ਜਨਾਬੀ ਦੇ ਵਿਖਾਵੇ ਵਜੋਂ ਬਹੁਤ ਸਾਰੇ ਅਫਸਰਾਂ ਨੂੰ ਅਮੀਰ ਲੋਕਾਂ ਵਾਂਗ ਕਲੱਬ ਜਾ ਕੇ ਜੂਏ-ਸੱਟੇ ਦਾ ਚਸਕਾ ਪੈ ਜਾਂਦਾ ਹੈ। ਕਈਆਂ ਨੂੰ ਤਾਂ ਫੈਸ਼ਨ ਵਜੋਂ ਗੱਲਫ ਵਰਗੀ ਮਹਿੰਗੀ ਖੇਡ ਦਾ ਨਸ਼ਾ ਹੀ ਹੋ ਜਾਂਦਾ ਹੈ। ਇਹ ਸਾਰੇ ਪਰਪੰਚ ਤੇ ਕਰਨ-ਪਲਾਹ ਦਰਅਸਲ ਹੁਣ ਵੀ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਅਤੇ ਬਰੀ-ਉਲ-ਜ਼ਿੰਮਾ ਹੋਣ ਲਈ ਹੁੰਦੇ ਹਨ। ਖਾਸ ਤੌਰ 'ਤੇ ਹੁਣ ਜਨਾਬੀ ਦੇ ਜਲਵਿਆਂ ਦੀ ਅਣਹੋਂਦ ਵਿਚ ਮਾਨਸਿਕ ਸੰਤੁਲਨ ਰੱਖਣ ਲਈ ਨਸੇ-ਪੱਤੇ ਵਰਗੇ ਘਟੀਆ ਔਹੜ-ਪੌਹੜ ਵੀ ਇਕ ਸਮੇਂ ਵਿਚ ਰਹੀ ਵਧੀਆ ਅਫਸਰੀ ਸਥਾਨੀਅਤ ਦਾ ਬੇਲੋੜਾ ਜਿਹਾ ਅੰਗ ਬਣ ਜਾਂਦੇ ਹਨ।

ਮੁੱਕਦੀ ਗੱਲ! ਕੁਲ ਮਿਲਾ ਕੇ ਜੇ ਅੱਜ ਕਿਤੇ ਬਾਬਾ ਗਾਲਿਬ ਨੇ ਸਾਡੀ ਇਹ ਹਾਲਤ ਵੇਖੀ ਹੁੰਦੀ ਤਾਂ ਉਸ ਨੇ ਇਹ ਸ਼ਿਆਰ ਸਮੁੱਚੇ ਅਫਸਰੀਤਬਕੇ ਦੀ ਨਜ਼ਰ ਕਰ ਦੇਣਾ ਸੀ ਕਿ 'ਜਨਾਬੀ ਨੇ ਗਾਲਿਬ ਨਿਕੰਮਾ ਕਰ ਦੀਆ ਵਰਨਾ ਹਮ ਭੀ ਆਦਮੀ ਥੇ ਕਾਮ ਕੇ।'



## ਕੁੱਝ ਹੱਸ ਵੇ ਮਨਾਂ ਕੁੱਝ ਖੇਡ ਵੇ ਮਨਾਂ



ਪੰਜਾਬੀ ਸਭਿਆਚਾਰ ਪੁਰਾਤਨ-ਸਮੇਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਵੱਖ-ਵੱਖ ਖਿਤਿਆਂ ਵਿੱਚ ਵਿਚਰਦੇ ਜਨ-ਜੀਵਨ ਦੀ ਜ਼ਿਉਣ ਤਾਂਘ ਨੂੰ ਮੱਘਦੇ ਅੰਗਿਆਰਿਆਂ ਵਾਂਗ ਭਖਾਉਂਦਾ ਰਿਹਾ ਹੈ। ਸਾਡੀ ਸੰਸਕ੍ਰਿਤੀ ਦੇ ਸਿਰਮੌਰ ਅੰਗ ਸਾਡੇ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਵਿਚੋਂ ਸ਼੍ਰੋਮਣੀ ਵੰਨਗੀ ਹਾਸਾ-ਖੇੜਾ, ਇਸ ਦਾ ਅੰਤਰੀਵ ਹਿੱਸਾ ਰਿਹਾ ਹੈ। ਗੁਰਬਾਣੀ ਦਾ ਛੁਰਮਾਨ ...ਨਚਣ ਕੁਦਣ ਮਨ ਕਾ ਚਾਉ' ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖਤਾ ਦੀ ਮਾਨਸਿਕਤਾ, ਖੁਸ਼ੀ ਲੋੜਦੀ ਹੈ। ਇਸ ਖੁਸ਼ੀ ਦਾ ਸਿੱਧਾ ਸਬੰਧ ਮਨੁੱਖ ਦੀ ਮਾਨਸਿਕ ਅਵਸਥਾ ਨਾਲ ਹੁੰਦਾ ਹੈ।

ਪਰ ਇਹ ਵੀ ਕਸੈਲੀ ਸੱਚਾਈ ਹੈ ਕਿ ਸਾਡਾ ਸਭਿਆਚਾਰ ਭੌਤਿਕ ਵਿਕਾਸ ਅਤੇ ਪ੍ਰਗਤੀ ਦੀ ਤੇਜ਼ ਹਨੇਰੀ ਵਿੱਚ ਇਕ ਬੇਚਿਰਾਗ ਪਿੰਡ ਵਾਂਗ ਹੁੰਦਾ ਜਾ ਰਿਹਾ ਹੈ। ਅਜੋਕੀ ਪੀੜ੍ਹੀ ਨੇ ਸਾਡੇ ਸਭਿਆਚਾਰਕ ਵਿਰਸੇ ਦਾ ਧੂਰਾ ਹਾਸਾ-ਠੱਠਾ, ਜ਼ਮਾਨੇ ਦੇ ਨਵੇਂ ਨਵੇਂ ਅਦਬੋ-ਅਦਾਬ ਅਤੇ ਨਵੇਂ ਜ਼ਮਾਨੇ ਦੀ ਨਵੀਂ ਤਹਿਜ਼ੀਬ ਦੇ ਬਨਾਵਟੀ ਅਤੇ ਵਿਖਾਵੇ ਦੀ ਸ੍ਰੀ-ਫੈਂ ਅਤੇ ਫੈਲ-ਸੂਫ਼ੀਆਂ ਦੇ ਬਦਲੇ ਕੁਰਬਾਨ ਕਰ ਦਿੱਤਾ ਹੈ। ਬਾਕੀ ਦੀ ਕਸਰ ਮੰਦਵਾੜੀ ਦੀ ਮਾਰ ਅਤੇ ਲੂਣ-ਤੇਲ-ਲਕੜੀਆਂ ਦੇ ਹਿਸਾਬ ਨੇ ਪੂਰੀ ਕਰ ਦਿੱਤੀ ਹੈ। ਮਨੁੱਖ ਆਪਣਾ ਹਾਸਾ ਗੁਆ ਬੈਠਾ ਹੈ। ਹਾਸਾ ਹੀ ਨਹੀਂ, ਸਗੋਂ ਹੱਸਣ-ਕੁੱਦਣ ਦੀ ਪ੍ਰਵਿਰਤੀ ਤੋਂ ਵੀ ਮਨੁੱਖ ਵਾਡਾ ਹੁੰਦਾ ਜਾ ਰਿਹਾ ਹੈ। ਜੇ ਕਿਤੇ ਉਹ ਕੁਦਰਤ ਦੇ ਇਸ ਨਾਯਾਬ ਵਰਦਾਨ ਦੀ ਵਰਤੋਂ ਕਰਨ ਦੀ ਸੋਚਦਾ ਵੀ ਹੈ ਤਾਂ ਨਵੀਂ ਤਹਿਜ਼ੀਬ ਉਸ ਨੂੰ ਖੁੱਲ ਕੇ ਹੱਸਣ ਤੋਂ ਹੋੜਦੀ ਹੈ।

ਨਵੀਂ ਤਰਜੇ ਜ਼ਿੰਦਗੀ ਤੇ ਨਵੀਂ ਤਹਿਜ਼ੀਬ ਦੇ ਨਾਮ 'ਤੇ ਪੱਛਮੀ ਤਹਿਜ਼ੀਬ ਸਾਡੀ ਸੋਚ ਤੇ ਜੀਵਨ ਸ਼ੈਲੀ ਉਤੇ ਪੂਰਨ ਤੌਰ 'ਤੇ ਛਾ ਗਈ ਹੈ। ਪੁਰਾਣੀਆਂ ਕਦਰਾਂ-ਕੀਮਤਾਂ ਦੇ

ਅਲੰਬਰਦਾਰ ਤਾਂ ਹੁਣ ਆਪਣੇ ਮਨ ਦੀ ਭੜਾਸ ਆਪਣੇ ਅੰਦਰ ਹੀ ਸਮੇਣ ਲਈ ਮਜ਼ਬੂਰ ਹਨ। ਦੂਜੇ ਪਾਸੇ ਨਵੀਂ ਤਹਿਜ਼ੀਬ ਦੇ ਚੌਧਰੀ ਉਬਲੇ ਆਡਿਆਂ ਵਿਚੋਂ ਚੂਚੇ ਪੈਦਾ ਕਰਨ ਦੀਆਂ ਖਾਮ-ਖਿਆਲੀਆਂ ਪਾਲ ਰਹੇ ਹਨ।

ਇਥੋਂ ਤਕ ਜਿਵੇਂ ਕਿ ਅੱਜ ਦੇ ਫੈਸ਼ਨ-ਪ੍ਰਸਤ ਸਮਾਜ ਦੀ ਧਾਰਣਾ ਹੈ ਕਿ ਦੁਧ ਪਿਲਾਉਣ ਨਾਲ ਵੀ ਮਾਂ ਦੀਆਂ ਜਿਸਮਾਨੀ ਸਿਮਤਾਂ ਵਿੱਚ ਕੋਹੜ ਆ ਜਾਂਦਾ ਹੈ। ਉਸ ਲਈ ਖਿੜ-ਖਿੜਾ ਕੇ ਹੱਸਣਾ ਤਾਂ ਦੂਰ ਦੀ ਗੱਲ ਹੈ। ਅਕਸਰ ਸੰਕਾ ਕੀਤਾ ਜਾਂਦਾ ਹੈ ਕਿ ਸਾਧਾਰਨ ਤੌਰ ਤੇ ਹੱਸਣ ਨਾਲ ਵੀ ਚਿਹਰੇ ਦੀ ਰੂਪ-ਰੇਖਾ ਖਰਾਬ ਹੋ ਜਾਂਦੀ ਹੈ। ਦੁਨੀਆਂ ਵਿੱਚ, ਪਹਿਲੀ ਗੱਲ ਤਾਂ ਕੋਈ ਵਿਰਲਾ-ਟਾਵਾਂ ਹੀ ਖਿੜ-ਖਿੜਾ ਕੇ ਹੱਸਦਾ ਹੈ। ਇਉਂ ਲੱਗਦਾ ਹੈ ਜਿਵੇਂ ਖੁਸ਼ੀ ਖੰਭ ਲਾ ਕੇ ਉੰਡ ਗਈ ਹੋਵੇ। ਇਕ ਪ੍ਰਸਿੱਧ ਕਥਨ ਵੀ ਹੈ ਕਿ ਇਸ ਗਮਾਂ ਦੀ ਮਾਰੀ ਦੁਨੀਆਂ ਅੰਦਰ ਜਾਂ ਕੋਈ ਫੱਕਰ ਹੱਸਦਾ ਹੈ ਜਾਂ ਕੋਈ ਫੁੱਲ ਜਾਂ ਤਾਰਾ ਹੀ ਹੱਸਦਾ ਹੈ।

ਮੰਨਿਆ ਗਿਆ ਹੈ ਕਿ ਬਹਾਦਰ ਤੇ ਤਹਿਜ਼ੀਬ ਯਾਫਤਾ ਕੌਮਾਂ ਆਪਣੇ ਹਾਸਿਆਂ-ਖੇਡਿਆਂ ਸਦਕਾ ਵੀ ਜਾਣੀਆਂ ਜਾਂਦੀਆਂ ਹਨ। ਅਜਿਹੇ ਵੀ ਜਪਾਨ, ਅਮਰੀਕਾ, ਕੈਨੇਡਾ, ਇੰਗੈਲੈਂਡ ਤੇ ਯੂਰਪ ਦੇ ਦੇਸ਼ ਹਨ; ਜਿਥੋਂ ਦੇ ਲੋਕ ਸੜਕਾਂ 'ਤੇ ਤੁਰੇ ਜਾਂਦੇ ਮੁਸਕਰਾਹਟਾਂ ਵੰਡੇ ਜਾਂਦੇ ਹਨ। ਉਥੇ ਜੇ ਕੋਈ ਕਿਸੇ ਅਜਨਬੀ ਕੋਲੋਂ ਦੀ ਵੀ ਮੁਸਕਰਾ ਕੇ ਨਾ ਲੰਘੇ ਤਾਂ ਆਸ-ਪਾਸ ਖੜ੍ਹੇ ਲੋਕ ਇਸ ਦਾ ਬੁਰਾ ਮਨਾਉਂਦੇ ਹਨ।

ਮਨੁੱਖੀ ਖੁਸ਼ੀ ਦੇ ਪ੍ਰਤੀਕ ਹਾਸੇ-ਖੇਡੇ ਧੁਰ ਤੋਂ ਹੀ ਆਦਮੀ ਨਾਲ ਜੰਮਦੇ ਹਨ। ਖੁਸ਼ੀਆਂ ਦੇ ਖੇਡੇ ਸਿਰਫ ਬੰਦੇ ਦੀ ਹੀ ਨਹੀਂ; ਸਗੋਂ ਜੀਵ-ਜੰਤੂਆਂ ਦੀ ਵੀ ਮੁਢਲੀ ਵਿਰਾਸਤ ਹਨ। ਇਸ ਨਯਾਬ ਵਿਰਾਸਤ ਦੇ ਅਹਿਸਾਸ ਦਾ ਪ੍ਰਗਟਾਵਾ ਬੇਸ਼ੱਕ ਆਦਮੀਆਂ ਤੇ ਜੀਵ-ਜੰਤੂਆਂ ਦੀ ਸੋਝੀ ਦੇ ਅਨੁਸਾਰ ਹੁੰਦਾ ਹੈ। ਕਹਿੰਦੇ ਹਨ ਕਿ ਖੁਸ਼ ਗਵਾਰ ਮਹੌਲ ਵਿਚ ਗਾਵਾਂ-ਮੱਝਾਂ ਦਾ ਵੀ ਦੁੱਧ ਵਧ ਜਾਂਦਾ ਹੈ। ਜੀਵ-ਜੰਤੂ ਵੀ ਆਪਣੇ ਪਿਆਰ ਤੇ ਖੁਸ਼ੀ ਦਾ ਪ੍ਰਗਟਾਵਾ ਆਪਣੇ ਪੂਛ ਮਾਰਨ ਵਰਗੇ ਹਾਵਾਂ-ਭਾਵਾਂ ਨਾਲ ਕਰਦੇ ਹਨ। ਬੰਦਾ ਤਾਂ ਆਪਣੀ ਖੁਸ਼ੀ ਦੇ ਪ੍ਰਗਟਾਵੇ ਵਜੋਂ ਗਿੱਧੇ-ਭੰਗੜੇ ਤੇ ਲੁਡੀਆਂ ਪਾਉਣ ਲੱਗਦਾ ਹੈ।

ਪੰਜਾਬੀ ਸਮਾਜ ਦੀ ਚੜ੍ਹਦੀਕਲਾ ਮੁੱਢ-ਕਦੀਮ ਤੋਂ ਹੀ ਸਾਡੀ ਸਭਿਆਤਾ, ਸੰਸਕ੍ਰਿਤੀ ਤੇ ਸਭਿਆਚਾਰ ਦਾ ਅਨਿਖੜਵਾਂ ਅੰਗ ਰਹੀ ਹੈ। ਪੰਜਾਬੀ ਕੌਮ ਦੇ ਵਿਚ ਅੱਗੇ ਦਰਜਾ-ਬਚਰਜਾ ਜੱਟ, ਸਾਧ, ਅਮਲੀ, ਫੱਕਰ, ਮਰਾਸੀ, ਜੁਲਾਹੇ, ਝਾੰਗੀ, ਫੌਜੀ ਤੇ ਬਚੇ ਇਹ ਸਾਰੇ ਆਪਣੇ ਹਸਮੁੱਖ ਸੁਭਾਵਾਂ ਕਰਕੇ ਪ੍ਰਸਿੱਧ ਹਨ। ਇਹ ਕੁਝ ਕੁ ਤਬਕੇ ਆਪਣੀ ਬੇਪ੍ਰਵਾਹੀ ਕਰਕੇ ਹਮੇਸ਼ਾਂ ਹਸੂ-ਹਸੂ ਕਰਦੇ ਰਹਿੰਦੇ ਹਨ।

ਦੁਨੀਆਂ ਜਮਾਂਦਰੂ ਹੀ ਸੁਭਾਅ ਦੀ ਈਰਖਾਲੂ ਅਤੇ ਝਗੜਾਲੂ ਹੋਣ ਕਰਕੇ ਹਾਸਿਆਂ ਉਤੇ ਬੰਦਸ਼ਾਂ ਤੇ ਸੰਕਿਆਂ ਦੇ ਪਹਿਰੇ ਲਾਉਂਦੀ ਹੈ। ਕਈ ਵਾਰ ਤਾਂ ਹੱਸਣ ਵਾਲਿਆਂ ਨੂੰ ਤੁਹਮਤਾਂ

ਦੀ ਕਸੋਟੀ ਤੇ ਵੀ ਚੜ੍ਹਨਾ ਪੈਂਦਾ ਹੈ।

ਜਦੋਂ ਕੋਈ ਫੱਕਰ ਹਾਸਾ-ਖੁਸ਼ੀ ਲੈ ਕੇ ਸਮਾਜ ਵਿਚ ਵਿਚਰਦਾ ਹੈ ਤਾਂ ਸਮਾਜ ਉਸ ਨਾਲ ਸਿਰਫ਼ ਈਰਖਾ ਵਜੋਂ ਕਿੰਡੂ-ਪ੍ਰੰਡੂ ਹੀ ਨਹੀਂ ਕਰਦਾ, ਸਗੋਂ ਤੁਹਮਤ ਲਾਉਣ ਦੀ ਹੱਦ ਤੱਕ ਵੀ ਜਾਂਦਾ ਹੈ। ਕਿਤੇ ਇਹ ਸਮਾਜ ਕਹਿੰਦਾ ਹੈ ਕਿ ਹੱਸਣ ਵਾਲੇ ਦੀ ਖੁਸ਼ੀ ਤੇ ਉਸ ਦਾ ਹਾਸਾ ਤਾਂ ਬੱਸ ਢੀਠਪੁਣੇ ਦੀ ਨਿਸ਼ਾਨੀ ਹੈ। ਜੇ ਕਿਤੇ ਬੰਦੇ ਦਾ ਹਾਸਾ ਉਸ ਦੇ ਸਮਾਜਿਕ ਜੀਵਨ ਵਿਚ ਖੁਸ਼ਹਾਲੀ ਜਾਂ ਤਰੱਕੀ ਕਰਕੇ ਹੋਵੇ ਤਾਂ ਉਸ 'ਤੇ ਤੁਹਮਤ ਲੱਗਦੀ ਹੈ ਕਿ ਉਹ ਰੱਬ ਨੂੰ ਭੂਲ ਗਿਆ ਹੈ। ਉਸ 'ਤੇ ਅਕਸਰ ਇਹ ਵੀ ਤੋਹਮਤ ਲੱਗਦੀ ਹੈ ਕਿ ਉਸ ਦਾ ਹਾਸਾ ਲੁੱਟ-ਖਸੁੱਟ ਦੀ ਬਦੋਲਤ ਹੈ।

ਮੈਂ ਬੱਚਿਆਂ ਦੇ ਹਸਮੁੱਖ ਤੇ ਨਿਰਛਲ ਸੁਭਾਅ ਦਾ ਹਮੇਸ਼ਾਂ ਕਾਇਲ ਰਿਹਾ ਹਾਂ। ਅੱਤਕਬਨੀ ਨਹੀਂ ਹੋਵੇਗੀ ਕਿ ਬੱਚਿਆ ਦਾ ਹਸਮੁੱਖ ਸੁਭਾਅ ਅਤੇ ਨਿਰਛਲ ਹਾਸਰਸ ਸਾਡੇ ਤਣਾਅ ਭਰਪੂਰ ਮਾਹੌਲ ਵਿਚ ਵੀ ਖੇੜਾ ਲਿਆ ਦਿੰਦਾ ਹੈ। ਮੈਨੂੰ ਮੇਰੇ ਬੇਟੇ ਦਮਨਬੀਰ ਨੇ ਪਿਛਲੇ ਇਲੈਕਸ਼ਨਾਂ ਦੌਰਾਨ ਇਕ ਗੱਲ ਸੁਣਾਈ ਜੋ ਸੱਚੀ-ਮੁੱਚੀ ਵਾਪਰੀ। ਇਸ ਮੌਲਿਕਤਾ ਨੂੰ ਬੱਚੇ ਦੇ ਨਿਰਛਲ ਮਨ ਨੇ ਇਸ ਤਰ੍ਹਾਂ ਫੜਿਆ ਕਿ ਇਹ ਘਟਨਾ ਆਪਣੇ ਆਪ ਵਿਚ ਸੰਜੀਵ ਲਤੀਫਾ ਬਣ ਗਈ।

ਘਟਨਾ ਇਹ ਸੀ ਕਿ ਚੋਣਾਂ ਦੌਰਾਨ ਬੇਟੇ ਦਮਨਬੀਰ ਤੇ ਅਮਨਬੀਰ ਆਪਣੇ ਤਾਇਆ ਪ੍ਰੋਫੈਸਰ ਛੀਨਾ ਨਾਲ ਘਰੋਂ-ਘਰੀਂ ਵੇਟਾਂ ਮੰਗਣ ਜਾਏ ਸੀ, ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਸੀ। ਇਕ ਘਰ ਜਦੋਂ ਪਹੁੰਚੇ, ਉਥੇ ਇਕ ਬਜ਼ੁਰਗ ਅੰਤਲੇ ਸਾਹਾ 'ਤੇ ਸੀ। ਇਸ ਪਾਰਟੀ ਨੂੰ ਉਥੇ ਅੱਧਾ ਘੰਟਾ ਇਖ਼ਲਾਕੀ ਤੌਰ 'ਤੇ ਬੈਠਣਾ ਪਰ ਨਾਲ ਹੀ ਇਹ ਲੋਕ ਮਹਿਸੂਸ ਕਰਨ ਕਿ ਜਿਸ ਮਕਸਦ ਲਈ ਆਏ ਹਾਂ ਉਹ ਤਾਂ ਪੂਰਾ ਨਹੀਂ ਹੋਇਆ, ਤਾਂ ਪੈਰ ਜਦੋਂ ਤੁਰਨ ਲੱਗੇ ਤਾਂ ਬੱਚਿਆਂ ਨੇ ਨੋਟ ਕੀਤਾ ਕਿ ਉਸ ਦੇ ਤਾਇਆ ਜੀ ਕਹਿਣ ਲੱਗੇ ਕਿ ਬਹੁਤ ਅਫਸੋਸ ਹੈ, ਬਜ਼ੁਰਗ ਤਾਂ ਚੱਲ ਸੇ, ਪਰ ਸਾਡੇ ਹਾਥੀ ਦਾ ਧਿਆਨ ਰੱਖਣਾ।

ਬੱਚਿਆਂ ਦੇ ਹਾਸੇ ਦਾ ਇਕ ਪ੍ਰਸੰਗ ਹੋਰ ਇਹ ਹੈ ਕਿ ਕੋਈ ਸੱਜਣ ਗਾਉਣ ਲੱਗਾ। ਕਿਸੇ ਖਾਸ ਲਾਈਨ ਦੇ ਉਚਾਰਨ ਸਮੇਂ ਉਸ ਦੀ ਜੁਬਾਨ ਦੇ ਦਬਾਅ ਨਾਲ ਉਸ ਦਾ ਬਨਾਵਟੀ ਦੰਦਾਂ ਦਾ ਡੈਂਚਰ ਹਿਲ ਜਾਵੇ। ਜਿਸ ਕਰਕੇ ਉਹ ਆਪਣੇ ਡੈਂਚਰ ਨੂੰ ਮੂੰਹ ਤੋਂ ਬਾਹਰ ਕੱਢੇ ਤੇ ਦੁਬਾਰਾ ਮੂੰਹ ਵਿਚ ਫਿੱਟ ਕਰਕੇ ਗਾਉਣ ਦੀ ਕੋਸ਼ਿਸ਼ ਕਰੇ। ਜਦੋਂ ਦੋ-ਤਿੰਨ ਵਾਰ ਇਹੀ ਅਮਲ ਹੋਇਆ ਤਾਂ ਕਿਸੇ ਬੱਚੇ ਨੇ ਇਕੱਠ ਵਿਚੋਂ ਕਿਹਾ ਕਿ ਬਾਈ ਜੀ ਤੁਸੀਂ ਕੁਝ ਗਾਵੋਗੇ ਵੀ ਕਿ ਖੜ੍ਹੇ ਕੈਸਟਾਂ ਹੀ ਬਦਲਦੇ ਰਹੋਗੇ।

ਪਹਿਲਵਾਨਾਂ ਬਾਰੇ ਵੀ ਮਸ਼ੂਰ ਹੈ ਕਿ ਉਹ ਜਿਸ ਤਰ੍ਹਾਂ ਨਿੱਗਰ ਤੇ ਸੁਡੋਲ ਸਰੀਰ ਦੇ ਮਾਲਕ ਹੁੰਦੇ ਹਨ। ਉਸ ਤਰ੍ਹਾਂ ਹੀ ਉਹ ਮਾਨਸਿਕ ਪੱਖੋਂ ਬਹੁਤ ਹੀ ਠਰੰਮੇ ਤੇ ਹਸਮੁੱਖ ਸੁਭਾਅ

ਵਾਲੇ ਹੁੰਦੇ ਹਨ। ਸੰਸਾਰ ਪ੍ਰਸਿੱਧ ਪਹਿਲਵਾਨ ਕਿੱਕਰ ਸਿੰਘ ਬਾਰੇ ਮਸ਼ਹੂਰ ਹੈ ਕਿ ਪਹਿਲਵਾਨ ਕਿੱਕਰ ਸਿੰਘ ਦਾ ਪਹਿਲਾ ਨਾਮ ਪ੍ਰੇਮ ਸਿੰਘ ਸੀ। ਉਹ ਪਹਿਲੀ ਕੁਸ਼ਤੀ ਜਿੱਤ ਕੇ ਘਰ ਆਇਆ ਤਾਂ ਮਾਂ ਚੁਲ੍ਹੇ ਦੇ ਧੂੰਏ 'ਚ ਫੂਕਾਂ ਮਾਰ ਰਹੀ ਸੀ। ਪ੍ਰੇਮ ਸਿੰਘ ਨੇ ਕੁਸ਼ਤੀ ਜਿੱਤਣ ਦਾ ਸੁੱਭ ਸਮਾਚਾਰ ਸੁਣਾਇਆ ਤਾਂ ਮਾਂ ਕਹਿਣ ਲੱਗੀ, 'ਮੈਂ ਤੇਰੀ ਕੁਸ਼ਤੀ ਨੂੰ ਕੀ ਕਰਨਾ ਹੈ ਘਰ ਵਿਚ ਤਾਂ ਰੋਟੀ ਪਕਾਉਣ ਨੂੰ ਵੀ ਬਾਲਣ ਨਹੀਂ ਹੈ।' ਪ੍ਰੇਮ ਸਿੰਘ ਨੇ ਸੋਚਿਆ ਕਿ ਬੇਬੇ ਦਾ ਨਿੱਤ-ਨਿੱਤ ਦਾ ਉਲਾਭਾ ਇਕੋ ਵਾਰੀ ਹੀ ਲਾਹ ਦਿੰਦੇ ਹਾਂ। ਉਹ ਖੇਤ ਵਿਚ ਗਿਆ ਤੇ ਇਕ ਕਿੱਕਰ ਹੀ ਪੁੱਟ ਕੇ ਲੈ ਆਇਆ। ਉਸ ਦਿਨ ਤੋਂ ਉਸ ਦਾ ਨਾ ਕਿੱਕਰ ਸਿੰਘ ਥੈ ਗਿਆ। ਕਿੱਕਰ ਸਿੰਘ ਦਾ ਕੱਦ ਸੱਤ ਫੁੱਟ ਸੀ ਤੇ ਭਾਰ ਸਾਡੇ ਸੱਤ ਮਣ ਸੀ। ਉਹ ਗਲ ਵਿਚ ਆਟਾ ਚੱਕੀ ਦਾ ਦੋ ਮਣ ਭਾਰਾ ਪੁੜ ਪਾ ਕੇ ਦੌੜਿਆ ਕਰਦਾ ਸੀ। ਜਿਸ ਕਾਰਨ ਉਸ ਦੀ ਧੋਣ 'ਤੇ ਕੰਨਾ ਪਿਆ ਹੋਇਆ ਸੀ। ਉਹ ਖੂਹ ਗੇੜਨ ਲੱਗਦਾ ਸੀ ਤਾਂ ਘੁਮਾ-ਘੁਮਾ ਪੈਲੀ ਪਿਆ ਛੱਡਦਾ ਸੀ। ਬੈਰ ਪਹਿਲਵਾਨਾਂ ਦੇ ਇਹ ਅਵਲੋਂ ਜਿਹੇ ਹਾਸੇ-ਮਖੋਲ ਦੁਨੀਆਂ ਨਾਲੋਂ ਨਿਆਰੇ ਹੀ ਹੁੰਦੇ ਸਨ।

ਪਹਿਲਵਾਨਾਂ ਬਾਰੇ ਇਕ ਗੱਲ ਮਸ਼ਹੂਰ ਹੈ ਕਿ ਕੋਈ ਮਾੜਕੂ ਜਿਹਾ ਪਹਿਲਵਾਨ ਇਕ ਵਾਰੀ ਤਕੜੇ ਪਹਿਲਵਾਨ ਨਾਲ ਘੁਲਣ ਦੀ ਜਿੱਦ ਕਰਨ ਲੱਗਾ। ਵੱਡੇ ਪਹਿਲਵਾਨ ਨੇ ਸਮਝਿਆ ਕਿ ਜੇ ਇਸ ਨੂੰ ਸੈਂ ਢਾਉਂਦਾ ਹਾਂ ਤਾਂ ਇਸ ਵਿਚ ਵੀ ਮੇਰੀ ਵਡਿਆਈ ਨਹੀਂ। ਬੈਰ ਛੁਟਕੂ ਪਹਿਲਵਾਨ ਖਹਿੜੇ ਹੀ ਪੈ ਗਿਆ ਤੇ ਸੌਂ ਰੂਪਏ ਦੀ ਸ਼ਰਤ ਵੀ ਲਾ ਲਈ। ਕਹਿੰਦੇ ਹਨ ਕਿ ਉਸਤਾਦ ਪਹਿਲਵਾਨ ਨੇ ਉਸ ਨੂੰ ਕਿਹਾ ਕਿ ਚੱਲ ਘੁਲਣਾ ਤਾਂ ਕੀ ਹੈ। ਜੇ ਤੂੰ ਮੈਥੋਂ ਕੰਨ ਛੁਡਾ ਲਵੇਂ ਤਾਂ ਤੂੰ ਸ਼ਰਤ ਜਿੱਤ ਜਾਵੇਗਾ। ਬੈਰ ਨਿੱਕੇ ਪਹਿਲਵਾਨ ਨੇ ਆਪਣਾ ਕੰਨ ਛੁਡਾਉਣ ਲਈ ਸਿਰ ਨੂੰ ਜ਼ੋਰਦਾਰ ਝਟਕਾ ਦਿੱਤਾ ਤੇ ਆਪਣਾ ਕੰਨ ਛੁਡਾ ਲਿਆ। ਪਰ ਅਸਲ ਵਿਚ ਇਹ ਹੋਇਆ ਕਿ ਜਦੋਂ ਉਸ ਨੇ ਜ਼ੋਰ ਨਾਲ ਝਟਕਾ ਮਾਰਿਆ ਤੇ ਉਧਰੋਂ ਪਹਿਲਵਾਨ ਦੀ ਵੀ ਪਕੜ ਮਜ਼ਬੂਤ ਸੀ ਤਾਂ ਉਸ ਦਾ ਕੰਨ ਹੀ ਪੁੰਟਿਆ ਗਿਆ। ਪਰ ਜੋਸ਼ ਵਿਚ ਨਿੱਕੂ ਪਹਿਲਵਾਨ ਨੂੰ ਪਤਾ ਹੀ ਨਾ ਲੱਗਾ ਤੇ ਉਹ ਕਹਿਣ ਲੱਗਾ ਕਿ ਹੁਣ ਕੱਚ ਸੌ ਰੂਪੱਈਆ। ਇਸ 'ਤੇ ਉਸਤਾਦ ਪਹਿਲਵਾਨ ਨੇ ਛੋਟੇ ਪਹਿਲਵਾਨ ਦੇ ਹੱਥ 'ਤੇ ਉਸ ਦਾ ਕੰਨ ਧਰ ਦਿੱਤਾ।

ਪਹਿਲਵਾਨਾਂ ਦੀ ਖੁਰਾਕ ਵੀ ਆਪਣੇ ਆਪ ਵਿਚ ਸਾਡੇ ਵਰਗੇ ਆਮ ਬੰਦਿਆਂ ਲਈ ਹਾਸੇ-ਹੀਣੀ ਲੱਗਦੀ ਹੈ। ਕਿਸੇ ਨੇ ਕਿੱਕਰ ਸਿੰਘ ਨਾਲ ਸ਼ਰਤ ਲਾ ਲਈ ਕਿ ਤੂੰ ਇਕ ਸੇਰ ਤਿੱਲ ਖਾ ਲਵੇਗਾ। ਤਾਂ ਕਿੱਕਰ ਪੁੱਛਣ ਲੱਗਾ ਕਿ ਤਿੱਲ ਸਣੇ ਛਿਲਕੇ ਖਾਣੇ ਹਨ ਜਾਂ ਛਿਲੋ ਹੋਏ। ਬੈਰ ਦਸਦੇ ਹਨ ਕਿ ਕਿੱਕਰ ਸਿੰਘ ਇਕ ਸਿਰ ਤਿੱਲ ਸਣੇ ਛਿਲਕੇ ਹੀ ਫੱਕਾ ਮਾਰ ਗਿਆ।

ਸੰਨ 1910 ਵਿਚ ਲੰਦਨ ਵਿਖੇ ਹੰਗਰੀ ਦੇ ਵਿਸ਼ਵ ਚੈਪੀਅਨ ਜ਼ਬਿਸਕੋ ਨੂੰ ਢਾਹ ਕੇ ਰੁਸਤਮ-ਏ-ਜ਼ਮਾ ਬਣਨ ਵਾਲਾ ਗਾਮਾ ਪਹਿਲਵਾਨ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਦੀ ਸਰਪ੍ਰਸਤੀ ਹੇਠ ਪਟਿਆਲੇ ਰਹਿੰਦਾ ਸੀ। ਉਹ ਨਿੱਤ ਵੀਹ ਸੇਰ ਦੁੱਧ ਪੀਂਦਾ ਸੀ। ਤਿੰਨ ਪਾ ਘਿਓ, ਅੱਧ ਸੇਰ ਮੱਖਣ, ਇੱਕ ਸੇਰ ਬਦਾਮਾਂ ਦੀਆਂ ਗਿਰੀਆਂ ਤੇ ਪੰਜ-ਛੇ ਸੇਰ ਫਲ ਖਾਂਦਾ ਸੀ। ਇਸ ਤੋਂ ਬਿਨਾਂ ਉਹ ਬਾਰਾਂ ਸੇਰ ਮਾਸ ਦੀ ਯਖਣੀ ਵੀ ਪੀਂਦਾ ਸੀ। ਅਜਿਹੀ ਖੁਰਾਕ ਦੇ ਤਾਂ ਅੱਜ ਕੱਲ੍ਹ ਦਰਸ਼ਨ ਕਰਕੇ ਹੀ ਹਮਾਤੜ ਡਾਕਟਰਾਂ ਕੌਲ ਬਲੱਡ ਪ੍ਰੈਸ਼ਰ ਦੀ ਦਵਾਈ ਲੈਣ ਤੁਰ ਪੈਂਦੇ ਹਨ।

ਬਹੁਤ ਸਾਰੀਆਂ ਹਾਸੇ-ਮਖੋਲ ਸਬੰਧੀ ਧਾਰਨਾਵਾਂ ਜੱਟਾਂ ਬਾਰੇ ਵੀ ਹਨ। ਇਸ ਦੇ ਮੁੱਖ ਕਾਰਨ ਵੀ ਆਪਾ ਵਿਰੋਧੀ ਹਨ ਕਿਉਂਕਿ ਇਕ ਪਾਸੇ ਤਾਂ ਸਮੁੱਚੇ ਤੌਰ 'ਤੇ ਜੱਟ ਕੌਮ ਹੁੰਦੜਹੇ ਲ ਤੇ ਤਕੜੀ ਕੌਮ ਹੈ। ਇਸ ਲਈ ਇਹ ਹੱਸਣਾ ਜਾਣਦੀ ਹੈ। ਪੰਜਾਬੀ ਆਪਣੇ ਆਲੋ-ਦੁਆਲੇ ਦੇ ਲੋਕਾਂ 'ਤੇ ਵੀ ਹੱਸਣਾ ਜਾਣਦੇ ਹਨ ਤੇ ਵੱਡੀ ਗੱਲ ਇਹ ਹੈ ਕਿ ਇਹ ਆਪਣੇ ਆਪ 'ਤੇ ਵੀ ਹੱਸਣਾ ਜਾਣਦੇ ਹਨ। ਜੱਟਾਂ ਬਾਰੇ ਇੰਨੇ ਮਖੋਲ ਹਨ। ਪਰ ਇਹ ਕਿਸੇ ਦਾ ਬੁਰਾ ਨਹੀਂ ਮਨਾਉਂਦੇ। ਦੂਜੇ ਪਾਸੇ ਇਹ ਤਕੜੀ ਕੌਮ ਹੋਣ ਕਰਕੇ ਈਰਖਾ ਤੇ ਸ਼ਰੀਕੇ ਦਾ ਵੀ ਸ਼ਿਕਾਰ ਬਣਦੇ ਹਨ। ਕੋਈ ਇਨ੍ਹਾਂ ਨੂੰ ਮੂੰਹ 'ਤੇ ਤਾਂ ਕੁਝ ਕਹਿ ਨਹੀਂ ਸਕਦਾ। ਪਰ ਪਿੱਠ ਪਿੱਛੇ ਜੱਟਾਂ ਦਾ ਬਦਖੋਈ ਆਪਣੇ ਹੀ ਸ਼ਰੀਕੇ ਵੱਲੋਂ ਹੁੰਦੀ ਹੈ।

ਜੱਟ ਦਾ ਸ਼ਰੀਕਾ ਮਾੜੇ ਸ਼ਰੀਕਿਆਂ ਵਿਚੋਂ ਮੰਨਿਆ ਗਿਆ ਹੈ। ਇਸ ਦਾ ਸ਼ਰੀਕਾ ਵੀ ਇਸ ਨੂੰ ਨਹੀਂ ਬਖਸ਼ਦਾ। ਸ਼ਾਇਦ ਇਹ ਹੀ ਕਾਰਨ ਹੈ ਕਿ ਜਿੰਨੇ ਜੱਟਾਂ ਦੇ ਤੇ ਖਾਸ ਤੌਰ 'ਤੇ ਸਿੱਖਾਂ ਦੇ ਬਾਰੇ ਹਾਸੇ-ਮਜ਼ਾਕ ਪ੍ਰਚੱਲਿਤ ਹਨ; ਉਹ ਹੋਰ ਕਿਸੇ ਕੌਮ ਦੇ ਘੱਟ ਹੀ ਹਨ। ਹਾਂ ਇਹ ਜ਼ਰੂਰ ਹੈ ਕਿ ਅੱਗੇ ਜੱਟ ਸਮਾਜ ਨੇ ਆਪਣੇ ਨਾਲੋਂ ਕਮਜ਼ੋਰ ਤਬਕੇ ਲੱਭ ਲਏ ਅਤੇ ਮਰਾਸੀਆਂ, ਜੁਲਹਿਆਂ ਤੇ ਪਿੰਡਾਂ ਵਿਚ ਰਹਿੰਦੇ ਬਾਣੀਆਂ ਨੂੰ ਆਧਣੀਆਂ ਟਿਚਰਾਂ ਤੇ ਮਸ਼ਕਰੀਆਂ ਦਾ ਸ਼ਿਕਾਰ ਬਣਾਇਆ। ਇਸ ਤਰ੍ਹਾਂ ਹੀ ਕੁਝ ਧਾਰਨਾਵਾਂ ਫੌਜੀਆਂ ਬਾਰੇ ਪ੍ਰਚੱਲਿਤ ਹਨ ਕਿਉਂਕਿ ਫੌਜੀ ਵੀ ਅਨੁਸਾਸਨ ਦੇ ਪ੍ਰਕੋ ਤੇ ਟ੍ਰੈਨਿੰਗ ਪੱਥੋਂ ਵਧੀਆ ਇਖਲਾਕ ਵਾਲੇ ਹੁੰਦੇ ਹਨ। ਇਸ ਲਈ ਉਨ੍ਹਾਂ ਦਾ ਸਮਾਜਿਕ ਭਾਈਚਾਰਾ ਉਨ੍ਹਾਂ ਨੂੰ ਜ਼ਿਆਦਾ ਕਰਕੇ ਈਰਖਾ ਦੀ ਨਜ਼ਰ ਨਾਲ ਹੀ ਦੇਖਦਾ ਹੈ। ਜਿਸ ਕਰਕੇ ਉਨ੍ਹਾਂ ਬਾਰੇ ਵੀ ਬਹੁਤ ਮਖੋਲ ਬਣੇ ਹੋਏ ਹਨ।

**ਜੱਟਾਂ ਦੇ ਹਾਸੇ-ਤਮਾਸੇ ਤੇ ਗੋਲ ਮਸ਼ਕਰੀਆਂ -**

ਜੱਟ ਕੌਮ ਆਮ ਤੌਰ 'ਤੇ ਮੁਢਕਦੀਮ ਤੋਂ ਹੀ ਵਾਹੀਵਾਨ ਹੋਣ ਕਰਕੇ ਧਰਤੀ ਦੇ ਜਾਇਆਂ ਵਜੋਂ ਜਾਣੀ ਜਾਂਦੀ ਹੈ। ਇਹ ਧਰਤੀ ਦੇ ਸਪੂਤ ਧਰਤੀ ਵਾਂਗ ਹੀ ਵਿਸ਼ਾਲ ਹਿਰਦੇ

ਤੇ ਖੁੱਲ੍ਹੇ ਸੁਭਾਅ ਦੇ ਮਾਲਕ ਹੁੰਦੇ ਹਨ। ਸਖਤ ਮਿਹਨਤ ਤੇ ਮਸ਼ਕਤ ਦੇ ਬਾਵਜੂਦ ਵੀ ਇਨ੍ਹਾਂ ਦੇ ਸੁਭਾਅ ਵਿਚ ਸਬਰ-ਸੰਤੋਖ ਤੇ ਹਾਸੇ-ਖੇੜੇ ਕੱਟ-ਕੁੱਟ ਭਰੇ ਹੁੰਦੇ ਹਨ। ਕਹਾਵਤ ਹੈ ਕਿ, “ਜੱਟ ਖਚਰਾ ਤੇ ਖੁਦਾ ਨੂੰ ਲੈ ਗਏ ਚੋਰ’ ਭਾਵ ਜੱਟ ਸਭ ਕੁਝ ਸਮਝਦਾ ਹੋਇਆ ਵੀ ਮਚਲਾ ਜਿਹਾ ਬਣਿਆ ਰਹਿੰਦਾ ਹੈ। ਜਦੋਂ ਗੱਲ ਵੀ ਕਰਦਾ ਹੈ ਤਾਂ ਇਸ ਦੀ ਗੱਲ ਵੀ ਦੋ ਧਾਰੀ ਹੁੰਦੀ ਹੈ। ਜਿਸ ਨੂੰ ਜੱਟ ਭਾਸ਼ਾ ਵਿਚ ਗੋਲ ਮਸ਼ਕਰੀ ਕਹਿੰਦੇ ਹਨ। ਜੱਟ ਦੇ ਸਮੁੱਚੇ ਕਿਰਸਾਈ ਜੀਵਨ ਨੂੰ ਜੱਟ ਵਿਦਿਆ ਦਾ ਨਾਮ ਦਿੱਤਾ ਜਾਂਦਾ ਹੈ।

ਇਸ ਸੰਦਰਭ ਵਿੱਚ ਮੈਂ ਆਪਣੀ ਧਰਮ ਪਤਨੀ ਵਲੋਂ ਇੱਕ ਬਹੁਤ ਹੀ ਸਭਿਆਚਾਰਕ ਹਾਸਰਸ ਦੀ ਗੱਲ ਪਤਾ ਨਹੀਂ ਕਿੰਨੀ ਵਾਰ ਸੁਣਾ ਚੁੱਕਾ ਹਾਂ ਕਿ ਜੋ ਕਿ ਰਾਜਸਥਾਨੀ ਸਭਿਆਤਾ ਦੀ ਹੈ; ਜੋ ਕਿ ਪੰਜਾਬ ਦੀ ਹੀ ਸਭਿਆਤਾ ਨਾਲ ਹੀ ਮੇਲ ਖਾਂਦੀ ਹੈ। ਉਹ ਇਹ ਕਿ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਤਲਵਾਰ ਵੀ ਕਿਸੇ ਵੱਡੇ ਯੋਧੇ ਕੋਲ ਹੀ ਹੁੰਦੀ ਸੀ। ਬਾਕੀ ਫੌਜ ਤਾਂ ਡਾਂਗ-ਸੋਟਿਆਂ ਤੇ ਟਕੂਏ ਤੇ ਬਰਛਿਆਂ ਨਾਲ ਹੀ ਕੰਮ ਚਲਾ ਲੈਂਦੀ ਸੀ। ਸ਼ਾਇਦ ਇਹ ਲੋਹੇ ਦੀ ਘਾਟ ਕਰਕੇ ਸੀ ਜਾਂ ਤਲਵਾਰ ਦੀ ਕੀਮਤ ਜ਼ਿਆਦਾ ਹੋਣ ਕਰਕੇ ਇਹ ਸਿਰਫ਼ ਅੰਧੀਰ ਲੋਕਾਂ ਦੇ ਵਸ ਦੀ ਗੱਲ ਰਹੀ ਹੋਵੇਗੀ। ਕਿਸੇ ਰਾਜਪੂਤ ਯੋਧੇ ਦੀ ਤਲਵਾਰ ਕਿਤੇ ਖੇਤ ਵਿਚ ਡਿੱਗ ਪਈ। ਕਿਸਾਨ ਨੇ ਉਸ ਨੂੰ ਟਿੱਬੇ ਵਿੱਚ ਦੱਬ ਦਿਤਾ ਤਾਂ ਕਿ ਰਾਤ ਨੂੰ ਉਹ ਚੋਰੀ-ਚੋਰੀ ਤਲਵਾਰ ਘਰ ਲੈ ਕੇ ਜਾ ਸਕੇ। ਦੁਸਰੇ ਖੇਤ ਵਾਲੇ ਨੇ ਉਸ ਨੂੰ ਉਹ ਤਲਵਾਰ ਦਬਾਉਂਦੇ ਹੋਏ ਨੇ ਵੇਖ ਲਿਆ। ਉਸ ਨੇ ਟਿੱਬੇ ਵਿੱਚੋਂ ਤਲਵਾਰ ਕੱਢ ਕੇ ਉਸ ਦੀ ਥਾਂ ਦਾਤਰੀ ਰੱਖ ਦਿੱਤੀ।

ਸ਼ਾਮ ਨੂੰ ਆਪਣੀ ਘਰ ਵਾਲੀ ਨੂੰ ਲੈ ਕੇ ਤਲਵਾਰ ਕੱਢਣ ਆਇਆ ਤਾਂ ਦਾਤਰੀ ਨੂੰ ਦੇ ਖ ਕੇ ਬਹੁਤ ਹੈਰਾਨ ਹੋਇਆ। ਉਸ ਦੀ ਘਰ ਵਾਲੀ ਉਸ ਨੂੰ ਕਿਹਾਂ ਲੱਗੀ ਕਿ ਇਸ ਵਿੱਚ ਹੈਰਾਨੀ ਦੀ ਕਿਹੜੀ ਗੱਲ ਹੈ ਇਹ ਤਾਂ ਐਂ ਵੀ ਹੋ ਸਕਦਾ ਹੈ, ...ਜੇਠ ਹੜ ਕੀ ਘਮ ਮੇ ; ਕਾਚੋ ਲੋਹਾ ਪਾਂਘਲ ਗਿਓਂ, ਤਾਂ ਇਸ ਤੇ ਘਰ ਵਾਲੇ ਨੇ ਜੁਆਬ ਦਿੱਤਾ, ...ਕਾਚੋ ਲੋਹੋ ਪਾਂਘਲ ਗਿਓਂ ਸੋ ਪਾਂਘਲ ਗਿਓਂ, ਈ ਮੇਂ ਈਚਕ-ਬੀਚਕ ਕੁਣ ਕਰ ਗਿਓਂ।’ ਭਾਵ ਘਰ ਵਾਲੀ ਨੇ ਕਿਹਾ ਕਿ ਜੇਠ ਹੜ ਦੀ ਗਰਮੀ ਵਿੱਚ ਕੱਚਾ ਲੋਹਾ ਪਿਘਲ ਗਿਆ ਹੋਵੇਗਾ? ਤਾਂ ਉਸ ਦੇ ਘਰ ਵਾਲੇ ਨੇ ਕਿਹਾ ਕਿ ਮੰਨਿਆ ਕਿ ਲੋਹਾ ਪਿਘਲ ਗਿਆ ਹੋਣਾ ਪਰ ਦਾਤਰੀ ਵਾਂਗ ਇਸ ਵਿੱਚ ਈਚਕ-ਬੀਚਕ ਭਾਵ ਦੰਦੇ ਕੌਣ ਕੱਢ ਗਿਆ?

ਇਸ ਤਰ੍ਹਾਂ ਜੱਟਾਂ ਦੀ ਜੀਵਨ ਸੈਲੀ ਦੇ ਹਰ ਰੋਜ਼ ਵਾਪਰਨ ਵਾਲੇ ਅਨੇਕਾਂ ਹਾਸੇ-ਵਿਅੰਗ ਦੇ ਪ੍ਰਸੰਗ ਹਨ। ਇਸ ਤਰ੍ਹਾਂ ਹੀ ਜਿਵੇਂ ਕਿ ਇਕ ਵਾਰ ਕਹਿੰਦੇ ਹਨ ਕਿ ਕੁਝ ਕੁ ਪਿੰਡ ਦੇ ਵਿਹੜੇ ਜਿਹੇ ਜੱਟਾਂ ਨੇ ਅੰਧੀਰ ਖੇਤੀ ਕਰਨ ਦਾ ਮਨ ਬਣਿਆ। ਪਰ ਉਨ੍ਹਾਂ ਸਾਹਮਣੇ ਸਮੱਸਿਆ ਇਹ ਬਣ ਗਈ ਕਿ ਕਿਸ ਫਸਲ ਦੀ ਕਾਸ਼ਤ ਕੀਤੀ ਜਾਵੇ। ਜੇ ਚੌਲ ਜਾਂ ਬਾਜਰਾ ਬੀਜਦੇ ਹਨ ਤਾਂ ਉਨ੍ਹਾਂ ਨੂੰ ਡਰ ਪਿਆ ਕਿ ਸਿਟਿਆਂ ਨੂੰ ਤੋਤੇ ਛੁੰਗ ਜਾਣਗੇ। ਸੋ

ਕਮਾਦ ਬੀਜਣ ਦੀ ਸਕੀਮ ਬਣੀ। ਸਕੀਮ ਸਿਰੇ ਚੜ੍ਹਣ ਤੋਂ ਪਹਿਲਾਂ ਇਕ ਜੱਟ ਨੂੰ ਇਹ ਸੁਝਿਆ ਕਿ ਕਮਾਦ ਤਾਂ ਪਿੰਡ ਦੇ ਗਰੀਬ ਤਬਕੇ ਦੇ ਲੋਕ ਪੁੱਟ ਕੇ ਲੈ ਜਾਣਗੇ। ਸੌ ਸਾਰਿਆਂ ਨੇ ਮਤਾ ਪਕਾਇਆ ਕਿ ਸ਼ਾਮ ਨੂੰ ਇਸ ਦਾ ਹੱਲ ਕੀਤਾ ਜਾਵੇ। ਉਨ੍ਹਾਂ ਨੇ ਗਰੀਬਾਂ ਦਾ ਵਿਹੜਾ ਘੇਰ ਲਿਆ ਤੇ ਲੱਗੇ ਬੰਦਿਆਂ ਨੂੰ ਕੁਟਾਪਾ ਚਾੜ੍ਹਣ। ਨਾਲ ਆਖੀ ਜਾਣ ਕਿ ‘ਨਾ ਹੁਣ ਚੂਪੋ। ਲੈ ਹੁਣ ਚੂਪ ਕੇ ਵਿਖਾਓ।’ ਭੈਰ ਪਿੰਡ ਇਕੱਠਾ ਹੋ ਗਿਆ। ਉਨ੍ਹਾਂ ਨੂੰ ਪੁੱਛਿਆ ਕਿ ਚੂਪਣ ਦੀ ਕੀ ਗੱਲ ਕਰਦੇ ਹੋ? ਵਿਹੜਾ ਬੰਦੇ ਕਹਿਣ ਲੱਗੇ ਕਿ ਅਸੀਂ ਇਥੇ ਕਮਾਦ ਬੀਜਣਾ ਹੈ ਤੇ ਇਹ ਗੰਨੇ ਚੂਪਿਆ ਕਰਨਗੇ। ਇਸ ਲਈ ਇਨ੍ਹਾਂ ਨੂੰ ਗੰਨੇ ਚੂਪਣ ਦਾ ਸਬਕ ਸਿਖਾ ਰਹੇ ਹਾਂ।

### ਆਮਲੀਆਂ ਦਾ ਹਾਸਾ-ਮਖੌਲ

ਸਾਡੇ ਸਮਾਜ ਵਿਚ ਪੁਲਿਸ ਦੀਆਂ ਬਾਣੇਦਾਰੀ ਵਧੀਕੀਆਂ ਪ੍ਰਸਿੱਧ ਹਨ। ਇਕ ਵਾਰ ਕਿਸੇ ਦੇ ਘਰ ਚੋਰੀ ਹੋ ਗਈ। ਬਾਣੇਦਾਰ ਪੁੱਛ-ਪੜਤਾਲ ਕਰਨ ਲਈ ਪਿੰਡ ਆਇਆ। ਜਿਸ ਦੇ ਘਰ ਚੋਰੀ ਹੋਈ ਸੀ ਉਸ ਨੇ ਘਰ ਦਾ ਗਹਿਣਾ-ਗੱਟਾ, ਭਾਡੇ-ਟੀਡੇ ਤੇ ਹੋਰ ਨਿਕ-ਸੁਕ, ਜੋ ਚੋਰੀ ਹੋਇਆ ਸੀ; ਸਭ ਲਿਖਵਾ ਦਿੱਤਾ। ਇਨ੍ਹੇ ਨੂੰ ਉਧਰੋਂ ਉਨ੍ਹਾਂ ਦਾ ਇਕ ਕੁੱਕੜ ਲੰਘਿਆ। ਉਹ ਗਰੀਬ ਬੰਦਾ ਕਹਿਣ ਲੱਗਾ ‘ਬਾਣੇਦਾਰ ਸਾਹਿਬ ਆਹ ਕੁੱਕੜ ਵੀ ਲਿਖ ਲਵੇ ਕਿਉਂਕਿ ਇਹ ਤੁਸੀਂ ਸੇਵਾ-ਪਾਣੀ ਵਿਚ ਰਗੜ ਜਾਣਾ ਹੈ।’

ਇਸ ਤਰ੍ਹਾਂ ਹੀ ਇਕ ਪਿੰਡ ਵਿਚ ਬਾਣੇਦਾਰ ਦੇ ਮਿੱਤਰ ਦੇ ਘਰ ਚੋਰੀ ਹੋ ਗਈ। ਬਾਣੇਦਾਰ ਤਫ਼ਤਿਸ ਕਰਨ ਆਇਆ। ਉਸ ਨੇ ਆਸੇ-ਪਾਸੇ ਰਹਿੰਦੇ ਲੋਕਾਂ ਤੇ ਕੁਟਾਪਾ ਚਾੜ੍ਹ ਦਿੱਤਾ। ਇਨ੍ਹੇ ਨੂੰ ਲਾਗਲੇ ਖੂਹ ’ਤੇ ਸੁੱਤਾ ਇਕ ਅਮਲੀ ਅੜਿੱਕੇ ਚੜ੍ਹ ਗਿਆ। ਜਦੋਂ ਉਸ ਨੂੰ ਕੁੱਟ ਪੈਣ ਲੱਗੀ ਤਾਂ ਉਹ ਕਹਿਣ ਲੱਗਾ ਕਿ ‘ਮੈਨੂੰ ਕੁੱਟੋਂ ਨਾ ਚੋਰ ਤਾਂ ਮੈਂ ਭਾਲ ਦਿਆਂਗਾ।’ ਉਹ ਬਾਣੇਦਾਰ ਨੂੰ ਲੈ ਕੇ ਹਵੇਲੀ ਦੇ ਦੁਆਲੇ ਗੇੜ ਲਾਉਣ ਲੱਗ ਪਿਆ। ਬਾਣੇਦਾਰ ਬਹੁਤ ਮੇਟਾ ਸੀ। ਉਸ ਦਾ ਸਾਹ ਫੁੱਲਣ ਲੱਗਾ ਤਾਂ ਉਹ ਅਮਲੀ ਨੂੰ ਕਹਿੰਦਾ ‘ਬਈ ਚੋਰ ਦਸੋਗਾ ਵੀ ਕਿ ਸਾਨੂੰ ਐਵੇਂ ਤੋਰੀ ਫਿਰੋਗਾ।’ ਅਮਲੀ ਕਹਿੰਦਾ ‘ਬਸੋਂ ਛੱਡਾਂ ਦੇਖਣ ਵਾਲੀਆਂ ਰਹਿ ਗਈਆਂ।’ ਸੌ ਲੱਕੜ ਦੀ ਪੱਤੀ ਨਾਲ ਬਾਣੇਦਾਰ ਤੇ ਅਮਲੀ ਦੋ-ਚਾਰ ਵਾਰੀ ਚੋਰਾਂ ਦੀਆਂ ਪੈੜਾਂ ਦੇਖਣ ਲਈ ਛੱਡ ਤੇ ਚੜ੍ਹੇ। ਜਦੋਂ ਬਾਣੇਦਾਰ ਹਫ ਕੇ ਮੰਜੇ ’ਤੇ ਫੱਡਾ ਪਿਆ ਤਾਂ ਅਮਲੀ ਨੇ ਹਿਸਾਬ ਲਾਇਆ ਕਿ ਹੁਣ ਬਾਣੇਦਾਰ ਕੁੱਟਣ ਜੋਗਾ ਨਹੀਂ ਰਿਹਾ। ਇਸ ਮੌਕੇ ਅਮਲੀ ਕਹਿਣ ਲੱਗਾ ਕਿ ‘ਬਾਣੇਦਾਰ ਸਾਹਿਬ ਤੁਸੀਂ ਆਪ ਹੀ ਸਿਆਣੇ ਹੋ। ਇਹ ਕੰਮ ਕਿਸੇ ਛੋਟੇ-ਮੋਟੇ ਚੋਰ ਦਾ ਨਹੀਂ, ਇਹ ਕੰਮ ਪੈਕੇ ਚੋਰ ਦਾ ਹੈ।’

ਇਕ ਗੱਲ ਜੋ ਮੈਂ ਹੁਣ ਦੱਸਣ ਲੱਗਾ ਹਾਂ; ਇਹ ਕੋਈ ਕਹਾਣੀ ਨਹੀਂ ਸਗੋਂ ਆਪ ਬੀਤੀ ਖਰੀ-ਖਰੀ ਗੱਲ ਹੈ। ਸੰਨ 1974 ਵਿਚ ਮੈਂ ਫਰੀਦਕੋਟ ਵਿਖੇ ਪਹਿਲੀ ਨਿਯੁਕਤੀ ਵਜੋਂ

ਮੈਜਿਸਟ੍ਰੇਟ ਲੱਗਾ। ਇਕ ਦਿਨ ਮੈਂ ਮੋਟਰ ਸਾਈਕਲ 'ਤੇ ਕਚਹਿਰੀ ਜਾ ਰਿਹਾ ਸੀ। ਕੋਤਵਾਲੀ ਦੇ ਸਾਹਮਣੇ ਉਸ ਵਕਤ ਦੇ ਨਾਮੀ ਬਾਣੇਦਾਰ ਸ੍ਰੀ: ਅਜੀਤ ਸਿੰਘ ਕੁਨਰ ਨਾਲ ਇਕ ਅਮਲੀ ਖਹਿਬੜ ਰਿਹਾ ਸੀ। ਮੈਂ ਪੁੱਛਿਆ ਕਿ ਕੀ ਮਜ਼ਹਾ ਹੈ। ਬਾਣੇਦਾਰ ਸਾਹਿਬ ਕਹਿਣ ਲੱਗੇ ਕਿ ਸਾਹਿਬ ਤੁਸੀਂ ਚੱਲੋਂ ਇਸ ਦੀ ਸਮੱਸਿਆ ਮੈਂ ਹੱਲ ਕਰ ਦਿੰਦਾ ਹਾਂ। ਪਰ ਮੈਨੂੰ ਦੂਜੇ ਬੰਦੇ ਦੇ ਹਾਵਾ-ਭਾਵਾਂ ਤੋਂ ਲੰਗਿਆ ਕਿ ਉਹ ਕੋਈ ਠੀਕ ਗੱਲ ਕਰ ਰਿਹਾ ਹੈ। ਸੋ ਮੈਂ ਬਾਣੇਦਾਰ ਸਾਹਿਬ ਨੂੰ ਆਦੇਸ਼ ਦਿੱਤਾ ਕਿ ਇਸ ਦਾ ਮਸਲਾ ਮੇਰੇ ਸਾਹਮਣੇ ਹੀ ਹੱਲ ਕਰ। ਬੈਰ! ਅਜੀਤ ਸਿੰਘ ਉਸ ਨੂੰ ਘੰਟਾ ਘਰ ਦੇ ਸਾਹਮਣੇ ਫਰੀਦਕੋਟ ਦੇ ਹਾਥੀ ਦਰਵਾਜ਼ੇ ਵੱਲ ਨੂੰ ਲੈ ਗਿਆ ਤੇ ਉਥੇ ਉਸ ਨੇ ਆਪਣੀ ਪਿਸ਼ਾਵਰੀ ਚੱਪਲ ਲਾਹ ਕੇ ਉਸ ਬੰਦੇ ਦੀ ਮੁਰੰਮਤ ਕਰ ਦਿੱਤੀ।

ਜਦੋਂ ਬਾਣੇਦਾਰ ਸਾਹਿਬ ਨੇ ਆ ਕੇ ਮੈਨੂੰ ਰਿਪੋਰਟ ਕੀਤੀ ਤਾਂ ਮੈਨੂੰ ਪਤਾ ਚੌਲਿਆ ਕਿ ਉਸ ਆਦਮੀ ਨੇ ਅਮਲ ਕੀਤਾ ਹੋਇਆ ਸੀ ਤੇ ਮਹਾਰਾਜਾ ਫਰੀਦਕੋਟ ਨੂੰ ਇਸ ਲਈ ਗਲ੍ਹਾਂ ਕੱਢ ਰਿਹਾ ਸੀ ਕਿ ਰਾਜੇ ਨੇ ਫਰੀਦਕੋਟ ਦਾ ਹਾਥੀ ਦਰਵਾਜ਼ਾ ਛੋਟਾ ਬਣਾਇਆ ਹੈ। ਜਦੋਂ ਉਹ ਦਰਵਾਜ਼ੇ ਦੇ ਬਲੋਂ ਜਾਂਦਾ ਹੈ ਤਾਂ ਉਸ ਦਾ ਸਿਰ ਦਰਵਾਜ਼ੇ ਨਾਲ ਲੱਗ ਜਾਂਦਾ ਹੈ। ਬੈਰ! ਮੈਨੂੰ ਸਮਝ ਆਈ ਕਿ ਵਿਗਤਿਆਂ-ਤਿਗਤਿਆਂ ਦਾ ਯਾਰ ਡੰਡਾ ਹੀ ਹੁੰਦਾ ਹੈ।

ਇਸ ਤਰ੍ਹਾਂ ਹੀ ਕੋਈ ਜੱਟ-ਅਮਲੀ ਫਿਰੋਜ਼ਪੁਰ ਤੋਂ ਦਿੱਲੀ ਵਾਲੀ ਗੱਡੀ 'ਤੇ ਬੈਠਾ। ਬਠਿੰਡੇ ਜੰਕਸ਼ਨ 'ਤੇ ਦਿੱਲੀ ਤੋਂ ਫਿਰੋਜ਼ਪੁਰ ਜਾਣ ਵਾਲੀ ਗੱਲ ਨਾਲ ਜਦੋਂ ਕਰਾਸ ਹੋਇਆ ਤਾਂ ਅਮਲੀ ਨਸੇ-ਪੱਤੇ ਦੀ ਲੋਰ ਵਿਚ ਵਾਪਸ ਫਿਰੋਜ਼ਪੁਰ ਜਾ ਰਹੀ ਗੱਡੀ 'ਤੇ ਚੜ੍ਹ ਗਿਆ ਤੇ ਉਤਲੀ ਸੀਟ 'ਤੇ ਲੰਬਾ ਪੈ ਗਿਆ। ਜਦੋਂ ਗੱਡੀ ਤੁਰਨ ਲੱਗੀ ਤਾਂ ਸੀਟ 'ਤੇ ਬੈਠੀਆਂ ਸਵਾਰੀਆਂ ਨੂੰ ਪੁੱਛਣ ਲੱਗਾ ਕਿ, “ਬਾਈ ਤੁਸੀਂ ਕਿਸੇ ਜਾਣਾ ਹੈ?” ਉਨ੍ਹਾਂ ਨੇ ਕਿਹਾ ਕਿ ‘ਫਿਰੋਜ਼ਪੁਰ’ ਜਾ ਰਹੇ ਹਾਂ। ਇਸ 'ਤੇ ਅਮਲੀ ਜੱਟ ਕਹਿਣ ਲੱਗਾ, “ਵਾਰੇ-ਵਾਰੇ ਜਾਈਏ ! ਸਾਲੇ ਅੰਗਰੇਜ਼ਾਂ ਦੇ ਦਿਮਾਗ ਤੇ ਅਕਲ ਤੋਂ, ਜਿਨ੍ਹਾਂ ਨੇ ਕਿ ਗੱਡੀ ਬਣਾਈ। ਅਮਲੀ-ਜੱਟ ਹੈਰਾਨ ਹੋ ਕੇ ਕਹਿਣ ਲੱਗਾ ਕਿ ਕਿੱਡੀ ਅਲੋਕਾਰੀ ਵਾਲੀ ਗੱਲ ਹੈ ਕਿ ਬਲੋਂ ਵਾਲੀਆਂ ਸੀਟਾਂ ਦੀਆਂ ਸਵਾਰੀਆਂ ਤਾਂ ਫਿਰੋਜ਼ਪੁਰ ਜਾ ਰਹੀਆਂ ਹਨ ਤੇ ਉਤਲੀਆਂ ਸੀਟਾਂ ਵਾਲੇ ਦਿੱਲੀ ਜਾ ਰਹੇ ਹਨ।’

ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਦੋ ਸੱਜਣ, ਇੱਕ ਮੱਖੂ ਦਾ ਮੱਝੈਲ ਭਾਉ ਤੇ ਇੱਕ ਅਬੋਹਰ ਦਾ ਬਿਸ਼ਨੋਈ ਇਕਠੋਂ ਹੋ ਗਏ। ਗੱਡੀ ਦੀ ਉਡੀਕ ਵਿਚ ਜਦੋਂ ਇਨ੍ਹਾਂ ਨੂੰ ਬੈਠਿਆਂ ਨੂੰ ਕਾਫੀ ਸਮਾਂ ਹੋ ਗਿਆ ਤਾਂ ਇਨ੍ਹਾਂ ਨੇ ਸਟੇਸ਼ਨ ਮਾਸਟਰ ਨੂੰ ਪੁੱਛਿਆ ਕਿ ਭਾਈ ਬਠਿੰਡੇ ਨੂੰ ਗੱਡੀ ਕਦੋਂ ਜਾਉਗੀ? ਫਿਰੋਜ਼ਪੁਰ ਹੁਣ ਦੇਸ਼ ਦੀ ਵੰਡ ਤੋਂ ਬਾਅਦ ਅਖੀਰਲਾ ਸਟੇਸ਼ਨ ਬਣ ਗਿਆ ਹੈ। ਇਸ ਲਈ ਸਟੇਸ਼ਨ ਮਾਸਟਰ ਨੇ ਕਿਹਾ ਕਿ ਵੀਰ ਜਦੋਂ ਬਠਿੰਡੇ ਤੋਂ ਗੱਡੀ ਆਉਗੀ ਤਾਂ ਉਦੋਂ ਦੱਸ ਸਕਦਾਂ ਹਾਂ ਕਿ ਵਾਪਸ ਕਦੋਂ ਜਾਵੇਗੀ। ਬੈਰ ਦੋਨਾਂ ਨੇ ਰਸ ਭਰੀ

ਦਾਰੂ ਦੀ ਬੋਤਲ ਦਾ ਜੁਗਾੜ ਕਰ ਲਿਆ। ਜਦੋਂ ਹਵਾ-ਪਿਆਜੀ ਜਿਹੇ ਹੋ ਗਏ ਤਾਂ ਇੱਕ ਸੱਜਣ ਕਰੋ ਕਿ ਸਾਹਮਣੇ ਸੂਰਜ ਛਿਪਣ ਦਾ ਕਿੰਨਾ ਸੋਹਣਾ ਨਜ਼ਾਰਾ ਹੈ। ਬਿਸ਼ਨੋਈ ਕਰੋ ਕਿ ਇਹ ਤਾਂ ਪੂਰਨਮਾਸੀ ਦਾ ਚੰਦ ਚੜ੍ਹ ਰਿਹਾ ਹੈ। ਦੋਵਾਂ ਵਿੱਚ ਆਪਸ ਵਿੱਚ ਬਹਿਸ ਹੋ ਗਈ ਤਾਂ ਉਨ੍ਹਾਂ ਨੇ ਸਟੇਸ਼ਨ 'ਤੇ ਜਾਂਦੇ ਇਕ ਸੱਜਣ ਨੂੰ ਪੁੱਛਿਆ ਕਿ ਭਾਈ ਤੂੰ ਹੀ ਕੋਈ ਨਿਰਣਾ ਕਰ। ਉਹ ਸੱਜਣ ਸਮਝ ਗਿਆ ਕਿ ਹੁਣ ਇਹ ਹਵਾ ਦੇ ਘੋੜੇ 'ਤੇ ਚੜ੍ਹੇ ਹੋਏ ਹਨ। ਇਸ ਲਈ ਇਹ ਬੇਮਤਲਬ ਹੀ ਜਾਭਾਂ ਦੇ ਭੇੜ ਵਿੱਚ ਪਏ ਹੋਏ ਹਨ। ਬੈਰ ਉਹ ਸੂਫੀ ਸੀ। ਇਸ ਲਈ ਉਹ ਕਹਿਣ ਲੱਗਾ ਕਿ,... ਭਰਵੇ ਇਹ ਤੁਹਾਡੀ ਆਪੋ-ਆਪਣੀ ਇਲਕੇ ਦੀ ਗੱਲ ਹੈ। ਮੈਂ ਤਾਂ ਬਠਿੰਡੇ ਤੋਂ ਆਇਆਂ ਹਾਂ। ਇਸ ਲਈ ਇਹ ਸੂਰਜ ਹੈ ਕਿ ਚੰਦ ਹੈ; ਮੇਰੇ ਲਈ ਨਿਰਣਾ ਕਰਨਾ ਖਾਸਾ ਔਖਾ ਹੈ।'

ਮੈਨੂੰ ਆਪ ਬੀਤੀ ਘਟਨਾ ਦੀ ਯਾਦ ਹੈ ਕਿ 1988-89 ਦੇ ਕਰੀਬ ਮੈਂ ਪੇਂਡੂ ਵਿਕਾਸ ਦੀ ਟ੍ਰੈਨਿੰਗ ਲਈ ਹੈਦਰਾਬਾਦ ਗਿਆ ਸੀ। ਉਦੋਂ ਕੁ ਜਿਹੇ ਹੀ ਮੁਰਾਰਜੀ ਦੇਸਾਈ ਇਕ ਜਹਾਜ਼ ਦੇ ਹਾਦਸੇ ਵਿੱਚ ਵਾਲ-ਵਾਲ ਬਚ ਗਏ ਸਨ। ਮੈਂ ਪੌੜੀ ਚੜ੍ਹ ਕੇ ਜਹਾਜ਼ ਦੇ ਦਰਵਾਜ਼ੇ ਵਿੱਚ ਖਲੋਤਾ ਇਕ ਸਰਦਾਰ ਪਾਇਲਟ ਨੂੰ ਦੇਖ ਰਿਹਾ ਸੀ। ਬੈਰ ਉਸ ਨੇ ਵੀ ਆਉਂਦੇ ਹੀ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕਿਹਾ ਕਿ ਬਾਈ ਜੀ ਤੁਸੀਂ ਕੀ ਸੋਚ ਰਹੇ ਹੋ; ਸੀਟ ਕਿਉਂ ਨਹੀਂ ਲੈਂਦੇ? ਉਸ ਦੇ ਬਾਈ ਜੀ ਕਹਿਣ 'ਤੇ ਮੈਂ ਸਮਝ ਗਿਆ ਕਿ ਇਹ ਵੀ ਮਾਲਵੇ ਦਾ ਹੀ ਹੈ। ਮੈਂ ਉਸ ਨੂੰ ਪੁੱਛਿਆ ਕਿ ਬਾਈ ਜੀ ਤੁਸੀਂ ਤੇਲ-ਪਾਣੀਕ ਕਰ ਲਿਆ ਹੈ ਕਿ ਨਹੀਂ? ਉਹ ਹੱਸ ਪਿਆ। ਮੈਂ ਫਿਰ ਉਸ ਨੂੰ ਨੇੜੇ ਹੋ ਕੇ ਪੁੱਛਿਆ ਕਿ ਬਾਈ ਜੀ ਮੈਨੂੰ ਡਰ ਲੱਗਦਾ ਹੈ। ਇਹ ਤਾਂ ਦੱਸ ਦਿਓ ਕਿ ਜਦੋਂ ਜਹਾਜ਼ ਅਸਮਾਨ 'ਚ ਜਾਉ ਤਾਂ ਕੀ ਤੁਹਾਡੇ ਕੋਲ ਪੌੜੀ ਹੁੰਦੀ ਹੈ। ਬੈਰ ਦੋ ਜੱਟਾਂ ਦੀ ਗੋਲ ਮਸ਼ਕਰੀ ਸ਼ੁਰੂ ਹੋ ਗਈ ਕਿਉਂਕਿ ਉਹ ਵੀ ਜਹਾਜ਼ ਨੂੰ ਗੱਡਾ ਵਾਹੁਣ ਵਾਂਗੂੰ ਹੀ ਸਮਝਦਾ ਸੀ।

ਇਕ ਪੁਰਾਣੀ ਕਹਾਣੀ ਹੈ ਕਿ ਇਕ ਗਜ਼ਸਥਾਨੀ ਜਾਟ ਤੇ ਤੇਲੀ ਆਪਸ ਵਿੱਚ ਲੜ ਪਏ। ਤੇਲੀ ਉਸ ਨੂੰ ਕਹਿਣ ਲੱਗਾ, 'ਜਾਟ ਰੇ ਜਾਟ ਤੇਰੇ ਸਿਰ ਪੇ ਖਾਟ'। ਜਾਟ ਵੀ ਪੂਰਾ ਗੁਸੇ ਵਿੱਚ ਸੀ। ਉਹ ਤੇਲੀ ਨੂੰ ਕਹਿਣ ਲੱਗਾ ਕਿ, 'ਤੇਲੀ ਰੇ ਤੇਲੀ ਤੇਰੇ ਸਿਰ ਪਰ ਕੋਹਲੂ' ਇਸ 'ਤੇ ਤੇਲੀ ਕਹਿਣ ਲੱਗਾ ਕਿ ਜਾਟ ਕਵਿਤਾ ਕੀ ਕੋਈ ਯੇ ਤੁਕ ਤੋਂ ਬਣੀ ਨਹੀਂ? ਜਾਟ ਨੇ ਜਵਾਬ ਦਿੱਤਾ ਕਿ ਮੈਂ ਤੁਕ ਬਣਾ ਕੇ ਕੀ ਲੈਣਾ ਆਉ। ਸੁਸਰੇ ਤੂੰ ਕੋਹਲੂ ਕੇ ਭਾਰ ਕੇ ਨੀਚੇ ਤੋਂ ਦਬੇਗਾ।

ਇਕ ਵਾਰੀ ਦੀ ਗੱਲ ਹੈ ਕਿ ਇਕ ਮਰਾਸੀ ਨੇ ਜੱਟ ਨਾਲ ਸੀਰ ਕਰ ਲਿਆ। ਸਾਰੇ ਸਾਲ ਦੀ ਮਿਹਨਤ-ਮਜ਼ਦੂਰੀ ਦੇ ਇਵਜ਼ਾਨੇ ਵਜੋਂ ਸਾਲ ਵਿੱਚ ਸਿਰਫ਼ ਇਕ ਵਾਰੀ ਝੂਠ ਬੋਲਣ ਦੀ ਇਜਾਜ਼ਤ ਮੰਗੀ। ਜੱਟ ਬੜਾ ਖੁਸ਼ ਹੋਇਆ। ਸਾਲ ਭਰ ਕੰਮ ਠੀਕ-ਠਾਕ ਚਲਦਾ ਰਿਹਾ। ਇਕ ਦਿਨ ਮਰਾਸੀ ਦੀ ਵਾਰੀ ਆ ਗਈ। ਉਸ ਨੇ ਜੱਟ ਦੀ ਘਰਵਾਲੀ ਨੂੰ ਕਿਹਾ

ਕਿ ‘ਤੇਰੇ ਘਰ ਵਾਲੇ ਨੂੰ ਤਾਂ ਕੋਹੜ ਹੋ ਗਿਆ ਹੈ। ਅੱਜ ਜਦੋਂ ਤੂੰ ਭੱਤਾ ਲੈ ਕੇ ਜਦੋਂ ਖੇਤ ਆਵੇ ਗੀ ਤਾਂ ਤੂੰ ਉਸ ਦਾ ਪਿੰਡਾ ਉਸ ਦੀ ਕਮੀਜ਼ ਚੁੱਕ ਕੇ ਆਪ ਵੇਖ ਲਵੀਂ।’ ਉਧਰ ਉਸ ਨੇ ਜੱਟ ਨੂੰ ਕਹਿ ਦਿੱਤਾ ਕਿ ‘ਤੇਰੀ ਘਰ ਵਾਲੀ ਹਲਕ ਗਈ ਹੈ ਤੇ ਅੱਜ ਤੈਨੂੰ ਵੱਡਣ ਲਈ ਤੇਰੇ ਮਗਰ ਪਉਗੀ।’

ਬੈਰੇ ਦੋਨੋਂ ਪਾਸੇ ਗਲਤ-ਫਾਹਿਮੀ ਨੇ ਨਜ਼ਾਰਾ ਵਿਖਾਇਆ। ਜੱਟੀ ਜੱਟ ਦੇ ਪਿੱਛੇ ਭੱਜੀ ਫਿਰੇ ਤੇ ਜੱਟ ਨਾਲੇ ਭੱਜਿਆ ਜਾਵੇ ਤੇ ਨਾਲੇ ਉਸ ਨੂੰ ਕੁਟੱਦਾ ਜਾਵੇ। ਬੈਰੇ ਮਰਾਸੀ ਨੇ ਛੱਡ-ਛਡਾਈ ਕਰਾ ਦਿੱਤੀ। ਘਰ ਜਾ ਕੇ ਸਾਮ ਤੱਕ ਜੱਟੀ ਨੇ ਆਪਣੇ ਪੇਕੇ ਸਦਾ ਲਏ। ਜਦੋਂ ਸਾਮ ਨੂੰ ਜੱਟ ਘਰ ਆਇਆ ਤਾਂ ਜੱਟੀ ਦੇ ਭਰਾਵਾਂ ਤੇ ਦੂਜੇ ਪਾਸੇ ਜੱਟ ਦੇ ਭਰਾਵਾਂ ਵਿਚ ਖੂਬ ਡਾਂਗ ਵਰਨ ਲੱਗੀ। ਮਰਾਸੀ ਇਕ ਕੰਧੋਲੀ ਤੇ ਲਾਲਟੈਨ ਲੈ ਕੇ ਬੈਠ ਗਿਆ। ਕਿਸੇ ਨੇ ਰਾਮ-ਰੋਲੇ ਵਿਚ ਪੁੱਛਿਆ ਕਿ ‘ਮਰਾਸੀਆ ਤੂੰ ਲਾਲਟੈਨ ਲੈ ਕੇ ਕੀ ਵੇਖਦਾ ਹੈਂ।’ ‘ਮਰਾਸੀ ਕਹਿਣ ਲੱਗਾ ਕਿ ਮੈਂ ਆਪਣੇ ਸਾਰੇ ਸਾਲ ਦੀ ਕਮਾਈ ਇਕ ਝੂਠ ਦਾ ਨਜ਼ਾਰਾ ਲੈ ਰਿਹਾ ਹੈ।’ ਬੈਰੇ ਇਹ ਪੁੱਛਣ-ਦੱਸਣ ਵਾਲੀ ਗੱਲ ਨਹੀਂ ਕਿ ਬਾਅਦ ਵਿਚ ਝੂਠੇ ਮਰਾਸੀ ਨਾਲ ਕੀ ਭਾਣਾ ਵਰਤਿਆ।

ਇਸ ਤਰ੍ਹਾਂ ਹੀ ਇਕ ਮਰਾਸੀ ਦੀ ਰਜ਼ਾਈ ਨੂੰ ਅੱਗ ਲੱਗ ਗਈ। ਅੱਗ ਧੁਖਦੀ-ਧੁਖਦੀ ਪੈਰਾਂ ਤੋਂ ਗੋਡਿਆਂ ਤੇ ਅੱਗੀ ਸਿਰ ਵੱਲ ਨੂੰ ਆਈ ਜਾਵੇ ਤੇ ਮਰਾਸੀ ਰੌਲਾ ਪਾਈ ਜਾਵੇ ਕਿ ਗੁਆਂਫੀਆਂ ਦੇ ਅੱਗ ਲੱਗ ਗਈ ਹੈ, ਭਾਈ ਕੋਈ ਬੁਝਾਉਂਦਾ ਕਿਉਂ ਨਹੀਂ? ਇੰਨੇ ਨੂੰ ਜਦੋਂ ਅੱਗ ਦਾ ਸੇਕ ਬਿਲਕੁਲ ਦਾੜ੍ਹੀ ਨੂੰ ਲੱਗਣ ਲੱਗਾ ਤਾਂ ਮਰਾਸੀ ਨੂੰ ਸੁਰਤ ਆਈ ਕਿ ਅੱਗ ਤਾਂ ਆਪਣੇ ਘਰ ਹੀ ਲੱਗੀ ਹੈ ਤਾਂ ਉਸ ਨੇ ਹੋਰ ਹਾਲ-ਪਾਰਿਆ ਮਚਾਈ। ਤਾਂ ਜਾ ਕੇ ਕਿਤੇ ਉਸ ਦੇ ਟੱਬੇਰ ਨੇ ਅੱਗ ਬੁਝਾਉਣ ਦਾ ਕੋਈ ਔਹੜ-ਪੋਹੜ ਕੀਤਾ।

ਮਰਾਸੀਆਂ ਬਾਰੇ ਇਕ ਹੋਰ ਮਸ਼ਹੂਰ ਕਹਾਣੀ ਹੈ ਕਿ ਚੋਰ ਕਿਸੇ ਗਰੀਬ ਮਰਾਸੀ ਦੇ ਘਰ ਚੋਰੀ ਕਰਨ ਗਏ ਤਾਂ ਕਿਤੇ ਮਰਾਸੀ ਚੋਰਾਂ ਨੂੰ ਨਸੀਹਤ ਵਜੋਂ ਕਹਿਣ ਲੱਗਾ ਕਿ, “ਭਾਈ ਮੈਨੂੰ ਤਾਂ ਇਥੇ ਕਦੇ ਦਿਨੋਂ ਕੁਝ ਨਹੀਂ ਲੰਭਿਆ। ਜੇ ਤੁਹਾਨੂੰ ਰਾਤ ਨੂੰ ਕੁਝ ਲੱਭ ਜਾਵੇ ਤਾਂ ਇਮਾਨਦਾਰੀ ਨਾਲ ਮੇਰਾ ਹਿੱਸਾ ਛੱਡ ਜਾਇਓ, ਬਾਕੀ ਤੁਸੀਂ ਨਿਸਚਿੰਤ ਹੋ ਕੇ ਕਾਰਵਾਈ ਕਰੋ, ਮੈਂ ਤਾਂ ਸੌਣ ਲੱਗਾ ਹਾਂ।”

ਸਾਡੇ ਸਮਾਜ ਵਿਚ ਬੰਦਿਆਂ ਦੀ ਔਰਤਾਂ ’ਤੇ ਚੌਧਰ ਰਹੀ ਹੈ। ਸੋ ਇਹ ਰਵਾਇਤ ਮਸ਼ਹੂਰ ਹੈ ਕਿ ਜਦੋਂ ਬੰਦੇ ਦਾ ਜੀਅ ਚਾਹੇ ਤਾਂ ਉਹ ਛੋਟਾ-ਮੋਟਾ ਬਹਾਨਾ ਪਾ ਕੇ ਉਹ ਆਪਣੀ ਜਨਨੀ ਕੁਟ ਲਵੇ। ਇਕ ਵਾਰੀ ਕੋਈ ਬੰਦਾ ਸਹੁਰੇ ਗਿਆ। ਪੁਰਾਣੀ ਜੀਵਨ ਸੈਲੀ ਮੁਤਾਬਿਕ ਗਰਮੀਆਂ ਵਿਚ ਮੰਜੇ ਸੌਣ ਲਈ ਕੋਠੇ ’ਤੇ ਡਾਏ ਜਾਂਦੇ ਸਨ। ਸੌਣ ਲੱਗੇ ਤਾਂ ਬੰਦੇ ਨੇ ਆਪਣੀ ਜਨਨੀ ਨੂੰ ਪੁੱਛਿਆ ਕਿ ‘ਆਹ ਉਤੇ ਐਨੇ ਤਾਰੇ ਕਿਉਂ ਦਿਸਦੇ ਹਨ।’ ਤਾਂ ਉਸ ਦੀ ਘਰਵਾਲੀ ਕਹਿਣ ਲੱਗੀ ਕਿ ‘ਇਹ ਤਰਿਆਂ ਦੀ ਅਕਾਸ਼ ਗੰਗਾ ਹੈ। ਛੜੇ ਇਸ ਵਿਚੋਂ ਪਾਣੀ ਢੋਹਦੇ ਰਹਿੰਦੇ ਹਨ।’ ਇਸ ਉਤ੍ਰ ’ਤੇ ਬੰਦੇ ਨੇ ਆਪਣੀ ਜਨਨੀ ਕੁਟ ਦਿੱਤੀ ਕਿ ‘ਤੂੰ ਮੇਰਾ ਮੰਜਾ

ਛੜਿਆਂ ਦੇ ਰਾਹ ਬਲੋ ਮੈਨੂੰ ਭਿਉਣ ਲਈ ਡਾਹਿਆ ਹੈ।'

ਇਸ ਤਰ੍ਹਾਂ ਹੀ ਇਕ ਕਿਰਸਾਨ ਦੇ ਮਨ ਵਿਚ ਆਪਣੀ ਘਰਵਾਲੀ ਨੂੰ ਕੁੱਟਣ ਦਾ ਬੇ ਮਤਲਬ ਜਿਹਾ ਖਿਆਲ ਆਇਆ ਤਾਂ ਉਸ ਨੇ ਆਪਣੀ ਘਰਵਾਲੀ ਨੂੰ ਆਉਦਾ ਵੇਖ ਕੇ ਪੰਜਾਲੀ ਵਿਚ ਇਕ ਬਲਦ ਸਿੱਧਾ ਤੇ ਦੂਜਾ ਪੁੱਠਾ ਜੋੜ ਦਿੱਤਾ ਤੇ ਲੱਗਾ ਬਲਦਾਂ ਨੂੰ ਕੁੱਟਣ ਕਿ ਉਹ ਅੱਗੇ ਨੂੰ ਕਿਉਂ ਨਹੀਂ ਤੁਰਦੇ। ਉਸ ਦੀ ਪਤਨੀ ਨੇ ਵੀ ਇਸ ਦੀ ਨੀਅਤ ਤਾੜ ਲਈ ਤੇ ਬਲਦਾਂ ਨੂੰ ਕਹਿਣ ਲੱਗੀ ਕਿ 'ਭਾਈ ਬੱਗੇ ਸੇਰੋ ਜਿਵੇਂ ਮਾਲਕ ਚਲਾਵੇ ਉਵੇਂ ਹੀ ਚੱਲਦੇ ਚੱਲੋ।'

### ਫੌਜੀਆਂ ਬਾਰੇ ਮਸ਼ਗੂਲੇ

ਇਕ ਵਾਰੀ ਕੋਈ ਫੌਜੀ ਪਿੰਡ ਛੁੱਟੀ ਆਇਆ। ਉਸ ਦੇ ਘਰਦਿਆਂ ਨੇ ਉਸ ਦੀ ਮੰਡੀ ਵਿਚ ਜਿਨਸ ਦਾ ਗੱਡਾ ਸੁੱਟ ਕੇ ਆਉਣ ਦੀ ਡਿਊਟੀ ਲਈ। ਫੌਜੀ ਗੱਡੇ ਦੇ ਜੂਲੇ 'ਤੇ ਬੈਠਾ ਗੱਡੇ ਨੂੰ ਸਜੋ-ਬੱਬੋ ਮੌੜਨ ਲਈ ਬਲਦਾਂ ਨੂੰ ਆਪਣੀ ਫੌਜੀ ਟ੍ਰੇਨਿੰਗ ਮੁਤਾਬਿਕ ਦਾਏ ਮੁੜ-ਬਾਂਏ ਮੁੜ ਕਹੀ ਜਾਵੇ। ਜਦੋਂ ਕਿ ਬਲਦ ਤਾਂ ਬਾਬੇ ਆਦਮ ਵੇਲੇ ਤੋਂ ਤੱਤਾ-ਤੱਤਾ ਭਾਵ ਉਤਾਂਹ-ਉਤਾਂਹ ਤੇ ਠੱਠਾ-ਠੱਠਾ ਭਾਵ ਹੇਠਾਂ-ਹੇਠਾਂ ਦੀ ਕਮਾਡ ਹੀ ਸਮਝਦੇ ਹਨ।

ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਇਕ ਵਾਰੀ ਇਕ ਫੌਜੀ ਖੂਹ ਵਿਚ ਡਿੱਗ ਪਿਆ। ਉਸ ਦੇ ਸਾਬੀਆਂ ਨੇ ਉਸ ਨੂੰ ਰੱਸਾ ਲਮਕਾ ਕੇ ਬਾਹਰ ਕੱਢ ਲਿਆ। ਜਦੋਂ ਉਹ ਖੂਹ ਦੀ ਮੌਣ 'ਤੇ ਪਹੁੰਚਿਆ ਤਾਂ ਬਾਹਰ ਉਸ ਦਾ ਅਫਸਰ ਵੀ ਖਲੋਤਾ ਸੀ। ਫੌਜੀ ਨੇ ਉਸ ਨੂੰ ਸਲੂਟ ਮਾਰਨ ਲਈ ਰਸੈ ਨੂੰ ਛੱਡ ਦਿੱਤਾ। ਇਹ ਭਾਣਾ ਇਕ-ਦੋ ਵਾਰੀ ਵਰਤਿਆ ਤਾਂ ਜਾ ਕੇ ਬਾਕੀ ਫੌਜੀਆਂ ਨੂੰ ਸਮਝ ਆਈ ਕਿ ਭਾਈ ਜੇ ਇਸ ਨੂੰ ਖੂਹ ਵਿਚੋਂ ਕੱਢਣਾ ਹੈ ਤਾਂ ਅਫਸਰ ਨੂੰ ਆਸੇ-ਪਾਸੇ ਕਰੋ।

ਫੌਜੀਆਂ ਬਾਰੇ ਹੋਰ ਵੀ ਬਹੁਤ ਹਾਸੇ-ਮਖੋਲ ਪ੍ਰਚਾਲਿਤ ਹਨ। ਜਿਵੇਂ ਕਿ ਕਹਿੰਦੇ ਹਨ ਕਿ ਸੰਸਾਰ ਦੀ ਦੂਜੀ ਜੰਗ ਸਮੇਂ ਅੰਗਰੇਜ਼ਾਂ ਨੂੰ ਜਬਰੀ ਭਰਤੀ ਕਰਨ ਦੀ ਲੋੜ ਪਈ। ਛਾਉਣੀ ਦੇ ਨੇੜਿਉ ਕੋਈ ਬਣਦਾ-ਤਣਦਾ ਪੰਜਾਬੀ ਬੰਦਾ ਲੰਘਿਆ ਤਾਂ ਉਸ ਨੂੰ ਧੱਕੇ ਨਾਲ ਅੰਗਰੇਜ਼ਾਂ ਨੇ ਫੜ ਕੇ ਭਰਤੀ ਕਰ ਲਿਆ। ਉਸ ਨੇ ਬਹੁਤ ਰੌਲਾ ਪਾਇਆ ਕਿ ਉਸ ਦੇ ਘਰ ਰੱਬ ਨੇ ਖਾਣ-ਪੀਣ ਨੂੰ ਖੁੱਲ੍ਹਾ-ਛੁੱਲ੍ਹਾ ਦਿੱਤਾ ਹੈ। ਉਸ ਨੂੰ ਭਰਤੀ ਹੋਣ ਦੀ ਲੋੜ ਨਹੀਂ। ਪਰ ਜਦੋਂ ਅੰਗਰੇ ਜਾਂ ਨੇ ਕਿਹਾ ਕਿ ਤੈਨੂੰ ਅਫਸਰ ਬਣਾ ਦੇਵਾਂਗੇ ਤੇ ਤੈਨੂੰ ਜੀਪ ਵੀ ਦੇਵਾਂਗੇ ਤਾਂ ਨੌਜਵਾਨ ਪੰਜਾਬੀ ਮੰਨ ਗਿਆ। ਉਸ ਨੂੰ ਛੇ ਮਹੀਨੇ ਦੀ ਫੌਜੀ ਟ੍ਰੇਨਿੰਗ ਸਮੇਂ ਟੁੱਟੀ-ਛੁੱਟੀ ਅੰਗਰੇਜ਼ੀ ਵੀ ਸਿਖਾ ਦਿੱਤੀ। ਜਦੋਂ ਉਸ ਨੂੰ ਡਿਊਟੀ 'ਤੇ ਭੇਜਣ ਲੱਗੇ ਤਾਂ ਉਸ ਨੇ ਜੀਪ ਦੀ ਮੰਗ ਕੀਤੀ। ਅੰਗਰੇ ਜ਼ ਕਰਨਲ ਉਸ ਨੂੰ ਵਧੀਆ ਜੀਪ ਦੇ ਦਿੱਤੀ। ਜਦੋਂ ਉਸ ਨੇ ਜੀਪ ਦੇਖੀ ਤਾਂ ਉਹ ਪਿੱਟਣ ਲੱਗਾ ਕਿ ਇਹ ਤਾਂ ਧੋਖਾ ਹੈ। ਤੁਸੀਂ ਅੱਜ ਤੱਕ ਜਾਪਾਨੀ ਮੌਰਤਾਂ ਨੂੰ ਜੈਪ-ਜੈਪ ਕਹਿੰਦੇ ਰਹੋ

ਅਤੇ ਮੈਂ ਵੀ ਇਸ ਦਾ ਮਤਲਬ ਇਹ ਹੀ ਸਮਝਿਆ ਕਿ ਤੁਸੀਂ ਟ੍ਰੋਨਿੰਗ ਤੋਂ ਬਾਅਦ ਮੇਰਾ ਵਿਆਹ ਕਿਸੇ ਜਾਪਾਨੀ ਔਰਤ ਨਾਲ ਕਰਾ ਦਿਉਗੇ। ਹੁਣ ਦੱਸੋ ਕਿ ਮੈਂ ਇਸ ਲੋਹੇ ਦੀ ਜੀਪ ਦਾ ਕੀ ਕਰਨਾ ਹੈ?

ਇਕ ਫੌਜੀ ਲੰਦਨ ਗਿਆ। ਸ਼ਾਮ ਨੂੰ ਉਹ ਕਿਸੇ ਪੱਥਰ ਵਿਚ ਦਾਰੂ ਪੀ ਕੇ ਹਵਾ-ਪਿਆਜ਼ਾਂ ਹੋ ਗਿਆ। ਜਦੋਂ ਉਹ ਸਭ ਤੋਂ ਵੱਡੇ ਘੰਟਾ ਘਰ ਬਿਗ ਬੈਨ ਕੋਲੋਂ ਦੀ ਲੰਘਣ ਲੱਗਾ। ਉਸ ਨੇ ਦੇ ਖਿਆ ਕਿ ਇਕ ਬੰਦਾ ਪੌੜੀ ਲਾ ਕੇ ਘੜੀ ਨਾਲ ਕੋਈ ਛੇੜਖਾਨੀ ਕਰ ਰਿਹਾ ਹੈ। ਫੌਜੀ ਉਸ ਨੂੰ ਅਵਾਜ਼ਾਂ ਮਾਰਨ ਲੱਗਾ ਕਿ ਡਾਊਨ-ਡਾਊਨ। ਅੰਗਰੇਜ਼ ਬਲੋਂ ਉਤਰ ਆਇਆ। ਫੌਜੀ ਉਸ ਨੂੰ ਕਹਿਣ ਲੱਗਾ ਕਿ ਟਾਈਮ ਦੇਖਣ ਲਈ ਪੌੜੀ ਲਾਉਣ ਦੀ ਕੀ ਲੋੜ ਸੀ। ਮੈਂ ਤੈਨੂੰ ਬਲੋਂ ਖੜ੍ਹਾ ਹੀ ਟਾਈਮ ਦੱਸ ਦਿੰਦਾ। ਇਸ 'ਤੇ ਅੰਗਰੇਜ਼ ਨੇ ਕਿਹਾ ਕਿ ਮੈਂ ਟਾਈਮ ਦੇਖਣ ਲਈ ਨਹੀਂ ਸੀ, ਸਗੋਂ ਘੜੀ ਦਾ ਸੀਸ਼ਾ ਸਾਫ਼ ਕਰਨ ਉਪਰ ਚਚਿਆ ਸੀ।

ਇਕ ਬਹੁਤ ਤਕਤੇ ਫੌਜੀ ਦੌੜਾਕ ਬਾਰੇ ਈਰਖਾ ਵਜੋਂ ਬਹੁਤ ਮਖੌਲ ਪ੍ਰਚੱਲਿਤ ਹੋਏ। ਕਹਿੰਦੇ ਹਨ ਕਿ ਇਕ ਵਾਰੀ ਉਸ ਦੇ ਘਰ ਚੋਰ ਆ ਗਏ। ਫੌਜੀ ਨੂੰ ਜਾਗ ਆਉਣ 'ਤੇ ਚੋਰ ਭੱਜ ਗਏ। ਫੌਜੀ ਪਿਛੇ ਭੌਜਿਆ ਪਰ ਚੋਰਾਂ ਨੂੰ ਫੜਣ ਦੀ ਬਜਾਏ ਉਨ੍ਹਾਂ ਤੋਂ ਅੱਗੇ ਲੰਘ ਗਿਆ ਤੇ ਨਾਲ ਹੀ ਕਹਿਣ ਲੱਗਾ ਕਿ ਮੈਂ ਅੱਜ ਤੱਕ ਭੱਜਣ ਵਿਚ ਕਿਸੇ ਤੋਂ ਪਿਛੇ ਨਹੀਂ ਰਿਹਾ।

ਇਕ ਹੋਰ ਫੌਜੀ ਆਪਣੀ ਡਿਊਟੀ 'ਤੇ ਰਾਤ ਦੀ ਗੱਡੀ ਵਿਚ ਦਿੱਲੀ ਜਾ ਰਿਹਾ ਸੀ ਤਾਂ ਘਰ ਵਾਲੀ ਨੂੰ ਕਹਿ ਕੇ ਸੌਂ ਗਿਆ ਕਿ ਜਦੋਂ ਦਿੱਲੀ ਆਵੇ ਤਾਂ ਮੈਨੂੰ ਜਗਾ ਦੇਵੀਂ। ਪਾਣੀਪਤ ਜਾ ਕੇ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਬਾਹਰ ਦੇਖਿਆ ਕਿ ਪਾਣੀ ਦੀ ਇਕ ਟੈਕੀ 'ਤੇ ਪਾਣੀ ਭੰਡਾਰ ਕਰਨ ਦੀ ਕਪੈਸਿਟੀ ਲਿਖੀ ਹੋਈ ਸੀ। ਫੌਜੀ ਰੌਲਾ ਪਾਉਣ ਲੱਗਾ ਕਿ ਉਠ ਭਾਗਵਾਨੇ ਤੂੰ ਤਾਂ ਮੈਨੂੰ ਜਗਾਇਆ ਹੀ ਨਹੀਂ। ਦਿੱਲੀ ਸਿਟੀ ਤਾਂ ਲੰਘ ਗਿਆ ਹੈ। ਆਪਾਂ ਤਾਂ ਕੈਪਾ-ਸਿਟੀ ਪਹੁੰਚ ਗਏ ਹਾਂ। ਕਿਸੇ ਸਿੱਖ ਖਿਡਾਰੀ ਨੂੰ ਅੰਗਰੇਜ਼ ਮੇਮ ਨੇ ਬਹੁਤ ਪਿਆਰ ਨਾਲ ਪੁੰਛਿਆ, ‘ਆਰ ਯੂ ਰਿਲੈਕਸਿੰਗ?’ ਤਾਂ ਸਿੰਘ ਕਹਿਣ ਲੱਗਾ ਕਿ, ‘ਨਹੀਂ ਸੈਂ ਤਾਂ ਫੁੰਮਣ ਸਿੰਘ ਹਾਂ।’

### ਬਾਣੀਆਂ ਬਾਰੇ ਟਿੱਚਰ-ਮਖੌਲ

ਇਕ ਵਾਰ ਕੋਈ ਜੱਟ ਪਿੰਡ ਦੇ ਦੋ ਬਾਣੀਆਂ ਨਾਲ ਕਿਸੇ ਤਿਉਹਾਰ 'ਤੇ ਸ਼ਹਿਰ ਗਿਆ। ਜਦੋਂ ਉਹ ਹਲਵਾਈ ਦੀ ਢੁਕਾਨ 'ਤੇ ਮਠਿਆਈ ਖਰੀਦਣ ਲੱਗਾ ਤਾਂ ਉਸ ਨੇ ਦੇ ਖਿਆ ਕਿ ਹਲਵਾਈ ਦੇ ਅੱਗੇ ਤਰ੍ਹਾਂ-ਤਰ੍ਹਾਂ ਮਠਿਆਈ ਦੇ ਬਾਲ ਸਜੇ ਪਏ ਹਨ। ਪਰ ਉਹ ਆਪ ਨਹੀਂ ਖਾ ਰਿਹਾ। ਜੱਟ ਹਲਵਾਈ ਦੀਆਂ ਅੱਖਾਂ ਅੱਗੇ ਹੱਥ ਕਰਕੇ ਪੁੱਛਣ ਲੱਗਾ ‘ਸੇਠਾ ਤੂੰ ਅੰਨ੍ਹਾਂ ਹੈ?’ ਇਸ 'ਤੇ ਹਲਵਾਈ ਉਸ ਦੇ ਗਲ ਪੈ ਗਿਆ। ਜਦੋਂ ਭੀੜ ਇਕੱਠੀ ਹੋ ਗਈ

ਤਾਂ ਜੱਟ ਕਹਿਣ ਲੱਗਾ ਕਿ 'ਮੈਂ ਤਾਂ ਇਸ ਨੂੰ ਅੰਨ੍ਹਾਂ ਇਸ ਲਈ ਕਿਹਾ ਹੈ ਕਿ ਇਸ ਅੱਗੇ ਇੰਨੀ ਮਠਿਆਈ ਪਈ ਹੈ। ਪਰ ਇਹ ਖਾ ਨਹੀਂ ਰਿਹਾ।'

ਇਸ ਪੱਖੋਂ ਹਲਵਾਈ ਕੌਮ ਦੇ ਪੈਸਿਸ਼ਾਂ ਦੇ ਲਾਲਚ ਨੂੰ ਧੰਨ-ਧੰਨ ਹੀ ਕਹਿਣਾ ਪਉਗਾ। ਬੇਸ਼ਕ ਬਾਹਰੀ ਤੌਰ 'ਤੇ ਤਾਂ ਇਹ ਇਨ੍ਹਾਂ ਦਾ ਸਬਰ ਦਿਸਦਾ ਹੈ ਕਿ ਇਨ੍ਹਾਂ ਦੇ ਅੱਗੇ-ਅੱਗੇ ਤਰ੍ਹਾਂ ਦੀਆਂ ਮਠਿਆਈਆਂ ਪਈਆਂ ਹੁੰਦੀਆਂ ਹਨ। ਪਰ ਅਸਲੀਅਤ ਇਹ ਹੈ ਕਿ ਲੋਕਾਂ ਨੂੰ ਜੀਭ ਦਾ ਚਸਕਾ ਹੁੰਦਾ ਹੈ ਤੇ ਇਨ੍ਹਾਂ ਨੂੰ ਪੈਸੇ ਵੱਟਣ ਦਾ ਲਾਲਚ ਹੁੰਦਾ ਹੈ। ਲੋਕ ਵੀ ਤਾਂ ਮਠਿਆਈ 'ਤੇ ਮੱਖੀਆਂ ਵਾਂਗੂੰ ਡਿੱਗਦੇ ਹਨ। ਜੇ ਕਿਤੇ ਮੱਖੀਆਂ ਤੇ ਹਲਵਾਈ ਦਾ ਮੁਕਾਬਲਾ ਵੇਖਣਾ ਹੋਵੇ ਤਾਂ ਹਲਵਾਈਆਂ ਦੀ ਦੁਕਾਨ ਵਿਚ ਪਿਛੇ ਜਿਥੇ ਮਠਿਆਈ ਬਣਦੀ ਹੈ। ਉਥੇ ਜਾ ਕੇ ਨਜ਼ਾਰਾ ਦੇਖਣ ਵਾਲਾ ਬਣਦਾ ਹੈ। ਬੇਸ਼ਕ ਖੋਆ ਮਾਰਨ ਲਈ ਮੁਸਤੁਫ਼ ਫੇਰਦੇ ਸਮੇਂ ਹਲਵਾਈ ਦੇ ਮੌਢੇ ਹਿਲ ਜਾਂਦੇ ਹਨ। ਪਰ ਹਮਾਤਰ ਨੂੰ ਮਠਿਆਈ ਖਾਣ ਵੇਲੇ ਕਦੇ ਖੰਡ ਘੱਟ ਲੱਗਦੀ ਹੈ ਤੇ ਕਦੇ ਵਾਹਿਗੁਰੂ ਹੈ। ਇਹ ਸੂਰਤ ਹਾਲ ਬਿਲਕੁਲ ਇਸ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਕਹਿੰਦੇ ਹਨ ਕਿ ਮੁਰਗੀ ਜਾਨ ਤੋਂ ਗਈ ਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ।

ਸ਼ਾਮ ਨੂੰ ਜਦੋਂ ਇਹ ਦੋਨੋਂ ਬਾਣੀਏਂ ਤੇ ਜੱਟ ਪਿੰਡ ਮੁੜਨ ਲੱਗੇ ਤਾਂ ਹਨ੍ਹੇਰਾ ਹੋ ਗਿਆ। ਜਦੋਂ ਜੱਟ ਨੂੰ ਡਰ ਲੱਗਿਆ ਤਾਂ ਉਹ ਦੋਨੋਂ ਸਾਥੀ ਬਾਣੀਆਂ ਨੂੰ ਕਹਿਣ ਲੱਗਾ ਕਿ 'ਜੇ ਤੁਹਾਨੂੰ ਡਰ ਲੱਗਦਾ ਹੈ ਤਾਂ ਇਕ ਮੇਰੇ ਅੱਗੇ ਹੋ ਜਾਓ ਤੇ ਇਕ ਮੇਰੇ ਪਿਛੇ ਹੋ ਜਾਓ।' ਇਹ ਤਿੰਨੋਂ ਪਿੰਡ ਦੇ ਨੇੜੇ ਹੀ ਪਹੁੰਚੇ ਸਨ ਕਿ ਦਿਵਾਲੀ ਦੀ ਖੁਸ਼ੀ ਵਿਚ ਕਿਸੇ ਮਨਜਲੇ ਨੇ ਇਕ-ਦੋ ਫਾਇਰ ਕਰ ਦਿੱਤੇ। ਜੱਟ ਨੇ ਪਿਛਾਂ ਮੁੜ ਕੇ ਦੇਖਿਆ ਤਾਂ ਪਿਛੇ ਆਉਂਦਾ ਬਾਣੀਆਂ ਡਿੱਗ ਪਿਆ। ਜੱਟ ਨੇ ਪੁੱਛਿਆ ਕਿ 'ਤੈਨੂੰ ਕੀ ਹੋ ਗਿਆ ਹੈ' ਤਾਂ ਬਾਣੀਆਂ ਕਹਿਣ ਲੱਗਾ ਕਿ 'ਬੰਦੂਕ ਦੀ ਗੋਲੀ ਕਦੇ ਖਾਲੀ ਨਹੀਂ ਜਾਂਦੀ। ਮੈਂ ਵੇਖਿਆ ਹੈ ਕਿ ਇਹ ਤੁਹਾਨੂੰ ਦੋਨੋਂ ਨੂੰ ਤਾਂ ਵੱਜੀ ਨਹੀਂ। ਫੇਰ ਇਹ ਮੈਨੂੰ ਤਾਂ ਜ਼ਰੂਰ ਵੱਜੀ ਹੋਉਗੀ।'

ਪੇਂਡੂ ਸਮਾਜ ਵਿਚ ਧੀ-ਧਿਆਣੀਆਂ ਦੀ ਬਹੁਤ ਇਜ਼ਾਤ ਰਹੀ ਹੈ। ਕਦੇ-ਕਦਾਈਂ ਪਿੰਡ ਦੀ ਕਿਸੇ ਇਕ ਪੀੜ੍ਹੀ ਵਿਚ ਹੀਰ-ਰਾਂਝੇ ਦੀ ਰੂਹ ਨੇ ਵੀ ਜਲਵਾ ਵਿਖਾਇਆ ਹੈ। ਇਸ ਅਨੁਸਾਰ ਕਿਸੇ ਘਰ ਦੀ ਕੁੜੀ ਆਪਣੇ ਭੂੰਡ ਆਸ਼ਕ ਨਾਲ ਭੱਜ ਗਈ। ਉਸ ਦੀ ਮਾਂ ਆਪਣੀ ਕੁੜੀ ਦੇ ਘਰੋਂ ਭੱਜਣ 'ਤੇ ਰੋਈ ਜਾਵੇ ਤੇ ਨਾਲੇ ਉਸ ਦੀ ਸਿਫ਼ਤ ਵਿਚ ਕਹੀ ਜਾਵੇ ਕਿ 'ਉਂ ਤਾਂ ਕੁੜੀ ਸਿਆਣੀ ਸੀ। ਦੋ-ਚਾਰ ਦਿਨ ਤੋਂ ਕਹੀ ਜਾਂਦੀ ਸੀ ਕਿ ਬੇਬੇ ਆਪਣੇ ਘਰੇ ਚਾਰ-ਪੰਜ ਦਿਨਾਂ ਨੂੰ ਇਕ ਜੀਅ ਨਹੀਂ ਰਹਿਣਾ।'

ਸਾਡੇ ਸਮਾਜ ਵਿਚ ਕਿਹਾ ਜਾਂਦਾ ਹੈ ਕਿ ਸੱਸ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਉਹ ਵੀ ਕਦੇ ਬਹੂੰ ਹੁੰਦੀ ਸੀ। ਪਰ ਇਸ ਤੋਂ ਵੀ ਵੱਡੀ ਸੱਚਾਈ ਇਹ ਹੈ ਕਿ ਜਦੋਂ ਕਿਸੇ ਘਰ ਵਿਚ ਅੱਗੇ ਨੂੰਹ ਆ ਜਾਂਦੀ ਹੈ ਤਾਂ ਕੱਲ੍ਹ ਦੀ ਬਹੂੰ ਖੁਦ ਆਪ ਅੰਮਾ ਜੀ ਬਣ ਬਹਿੰਦੀ ਹੈ। ਸੋ ਨੂੰਹ-ਸੱਸ ਦੇ ਦਰਮਿਆਨ ਮੁੱਢ-ਕਦੀਮੀ ਅਠੇ ਦਾ ਅੰਕੜਾ ਬਣਿਆ ਰਹਿੰਦਾ ਹੈ। ਇਕ ਅੰਮਾ ਜੀ

ਅਪਣੀ ਨੂੰਹ ਨੂੰ ਨਾਲੇ ਤੰਗ ਕਰਿਆ ਕਰੇ ਤੇ ਨਾਲੇ ਸੌਣ ਲੱਗੀ ਉਹਨੂੰ ਸੁਣਾ ਕੇ ਨਿਤ ਕਿਹਾ ਕਰੇ ਕਿ ‘ਸੱਚਾ ਪਾਤਿਸ਼ਾਹ ਮੇਰੀ ਇਸ ਜੂਨ ਨਾਲੋਂ ਤਾਂ ਮੈਨੂੰ ਹੁਣ ਚੁੱਕ ਹੀ ਲਵੇ।’ ਇਕ ਦਿਨ ਰਾਤ ਨੂੰ ਉਨ੍ਹਾਂ ਦੀ ਗਾਂ ਨੇ ਕਿੱਲਾ ਤੁੜਵਾ ਕੇ ਦੁੱਧ ਦੀ ਚਾਈ ਵਿਚ ਸਿਰ ਫਸਾ ਲਿਆ। ਜਦੋਂ ਗਾਂ ਵਿਹੜੇ ਵੱਲ ਨੂੰ ਤੁਰੀ ਤਾਂ ਸੱਸ ਦੀ ਅੱਖ ਖੁੱਲ੍ਹੀ ਗਈ। ਉਸ ਨੇ ਸਮਝਿਆ ਕਿ ਮੇਰੀ ਨਿਤ ਦੀ ਅਰਦਾਸ ਸੁਣ ਕੇ ਸਾਇਦ ਜਾਮਦੂਤ ਆ ਗਏ ਹਨ। ਉਹ ਰੌਲਾ ਪਾਉਣ ਲੱਗੀ ਕਿ ‘ਮੇਰੀ ਨੂੰਹ ਜਿਹੜੀ ਨਿੱਤ ਚੁੱਕ ਲੈਣ ਦੀਆਂ ਅਰਦਾਸਾਂ ਕਰਦੀ ਐ, ਉਹ ਤਾਂ ਆਹ ਨਾਲ ਦੇ ਮੰਜੇ ’ਤੇ ਪਈ ਹੈ।’

ਇਸ ਤਰ੍ਹਾਂ ਹੀ ਕਿਸੇ ਗਰੀਬ ਦਾ ਪਿੰਡ ਵਿਚ ਨਵਾਂ-ਨਵਾਂ ਵਿਆਹ ਹੋਇਆ। ਉਸ ਦੀ ਘਰ ਵਾਲੀ ਉਸ ਨੂੰ ਇਕ ਦਿਨ ਕਹਿਣ ਲੱਗੀ ਕਿ ‘ਤੂੰ ਮੈਨੂੰ ਮੋਰ ਵਾਂਗੂੰ ਪੈਲ ਪਾ ਕੇ ਦਿਖਾ।’ ਉਸ ਨੇ ਘਰ ਵਾਲੇ ਦੇ ਪਿਛੇ ਛੱਜ ਬੰਨ੍ਹ ਦਿੱਤਾ ਤੇ ਘਰ ਵਾਲਾ ਉਸ ਨੂੰ ਖੁਸ਼ ਕਰਨ ਲਈ ਨੱਚਣ ਲੱਗਾ। ਇੰਨੇ ਨੂੰ ਚੁਲ੍ਹੇ ਵਿਚ ਬਲਦੀ ਅੱਗ ਨਾਲ ਉਸ ਦੇ ਛੱਜ ਨੂੰ ਅੱਗ ਲੱਗ ਗਈ। ਉਹ ਔਰਤ ਤਾਂ ਛਾਲ ਮਾਰ ਕੇ ਕੋਠੇ ਤੋਂ ਬਾਹਰ ਆ ਗਈ। ਪਰ ਉਸ ਦੇ ਘਰ ਵਾਲੇ ਦਾ ਛੱਜ ਦਰਵਾਜ਼ੇ ਵਿਚ ਫਸ ਗਿਆ। ਇਸ ’ਤੇ ਉਸ ਦੀ ਘਰ ਵਾਲੀ ਲੱਗੀ ਦੁਹਾਈ ਪਾਉਣ ਕਿ ‘ਬੂਹ ਵੇ ਲੋਕੋ ਆਇਓ ਭੱਜ ਕੇ ਸਾਡਾ ਕਲਹਿਰੀ ਮੋਰ ਮਚ ਗਿਆ ਵੇ।’

ਜੱਟਾਂ ਤੇ ਬ੍ਰਾਹਮਣਾਂ ਦੀ ਵਕਤੀ ਦੋਸਤੀ ਦੇ ਵੀ ਕਿਸੇ ਨਿਆਰੇ ਹਨ। ਬ੍ਰਾਹਮਣ ਨੂੰ ਸਿਆਣੀ ਕੌਮ ਤੇ ਜੱਟ ਨੂੰ ਕਮਲੀ ਕੌਮ ਮੰਨਿਆ ਗਿਆ ਹੈ। ਇਕ ਵਾਰੀ ਇਕ ਬ੍ਰਾਹਮਣ ਜੱਟ ਨੂੰ ਗੰਗਾ ਇਸ਼ਨਾਨ ਲਈ ਲੈ ਗਿਆ। ਬ੍ਰਾਹਮਣ ਕਹਿਣ ਲੱਗਾ ਕਿ ‘ਸਫਰ ਮੁਕਾਊਣ ਲਈ ਅੱਧਾ ਰਸਤਾ ਤੂੰ ਮੈਨੂੰ ਚੁੱਕੀ ਚੱਲ। ਤੇਰਾ ਬਕਾਵਾਂ ਲਾਹੁਣ ਲਈ ਸੈਂ ਤੈਨੂੰ ਕਹਾਣੀ ਸੁਣਾਉਂਦਾ ਚੱਲਗਾ।’ ਸੈਂ ਪਹਿਲਾਂ ਵਾਰੀ ਜੱਟ ਨੇ ਦਿੱਤੀ। ਜੱਟ ਨੂੰ ਖਿਆਲ ਆਇਆ ਕਿ ਬ੍ਰਾਹਮਣ ਤਾਂ ਪੜ੍ਹਿਆ-ਲਿਖਿਆ ਹੈ। ਇਸ ਨੂੰ ਤਾਂ ਕਹਾਣੀਆਂ ਆਉਂਦੀਆਂ ਹਨ ਤੇ ਮੈਨੂੰ ਕੋਈ ਕਹਾਣੀ ਨਹੀਂ ਆਉਂਦੀ। ਇਸ ਹਿਸਾਬ ਨਾਲ ਤਾਂ ਬ੍ਰਾਹਮਣ ਮੇਰੇ ਮੋਹਿਆਂ ’ਤੇ ਹੀ ਚੜ੍ਹਿਆ ਰਹੁਗਾ। ਬੈਰ ਜਦੋਂ ਅੱਧੀ ਤੋਂ ਵੱਧਸਫਰ ਮੁੱਕ ਗਿਆ ਤਾਂ ਹਰਿਦੁਆਰ ਦੇ ਨੇੜੇ ਜਾ ਕੇ ਬ੍ਰਾਹਮਣ ਕਹਿਣ ਲੱਗਾ ਕਿ ‘ਲੈ ਹੁਣ ਤੂੰ ਮੇਰੇ ਮੋਹਿਆਂ ’ਤੇ ਚੜ੍ਹ ਜਾ ਤੇ ਆਪਣੀ ਕਹਾਣੀ ਸ਼ੁਰੂ ਕਰ ਲੈ।’ ਜੱਟ ਨੇ ਕਹਾਣੀ ਸ਼ੁਰੂ ਕੀਤੀ ਕਿ ਉਸ ਦੇ ਪਿਛਿ ਨੇ ਕਿਵੇਂ ਖੇਤੀ ਸ਼ੁਰੂ ਕੀਤੀ। ਉਨ੍ਹਾਂ ਨੇ ਛੋਟੇ-ਛੋਟੇ ਵੱਡੇ ਖਰੀਦੇ, ਫਿਰ ਉਹ ਵੱਡੇ ਹੋਏ। ਇੰਨੇ ਨੂੰ ਹਰਿ ਕੀ ਪੌੜੀ ਆ ਗਈ ਤਾਂ ਬ੍ਰਾਹਮਣ ਕਹਿਣ ਲੱਗਾ ਕਿ ‘ਹੁਣ ਤੂੰ ਮੇਰੇ ਮੋਹਿਆਂ ਤੋਂ ਉਤਰ ਜਾ।’ ਇਸ ’ਤੇ ਜੱਟ ਕਹਿਣ ਲੱਗਾ ਕਿ ‘ਮੈਂ ਤਾਂ ਇਉਂ ਹੀ ਇਸ਼ਨਾਨ ਕਰੂੰਗਾ ਕਿਉਂਕਿ ਮੇਰੀ ਕਹਾਣੀ ਮੁੱਕੀ ਨਹੀਂ।’

ਬੈਰ ਇਸ਼ਨਾਨ ਹੋਇਆ, ਜੱਟ ਦੀ ਕਹਾਣੀ ਚੱਲਦੀ ਰਹੀ। ਜੱਟ ਨੇ ਹੁਣ ਦੱਸਣਾ ਸ਼ੁਰੂ ਕੀਤਾ ਕਿ ‘ਫੇਰ ਉਨ੍ਹਾਂ ਨੇ ਖੂਹ ਲਾ ਲਿਆ। ਫੇਰ ਉਸ ਖੂਹ ਵਿਚ ਟਿੰਡਾਂ ਵਾਲਾ ਹਲਟ ਚਲਾਇਆ।’ ਬੱਸ ਫੇਰ ਕੀ ਸੀ। ਜੱਟ ਅੱਗੇ ਦੱਸਣ ਲੱਗਾ ਕਿ ‘ਜਦੋਂ ਬਲਦ ਜੋੜੇ ਤਾਂ ਹਲਟ

ਦੀਆਂ ਟਿੰਡਾਂ ਆਈ ਜਾਣ ਤੇ ਪਾਣੀ ਡੋਲ ਕੇ ਖੂਹ ਨੂੰ ਮੁੜੀਆਂ ਜਾਣ।’ ਬੱਸ ਇਸ ਤੋਂ ਅਗੇ ਜੱਟ ਦੀ ਕਹਾਣੀ ਵਿਚ ਟਿੰਡਾਂ ਹੀ ਟਿੰਡਾਂ; ਟਿੰਡਮ-ਟਿੰਡਾਂ ਨਾਲ ਅਗੇ ਵਧੀ ਜਾਵੇ। ਤਾਂ ਬ੍ਰਾਹਮਣ ਬਿੜ ਕੇ ਕਹਿਣ ਲੱਗਾ ਕਿ ‘ਕਹਾਣੀ ਹੁਣ ਖਤਮ ਵੀ ਕਰ ਤੇ ਮੇਰੇ ਮੌਦਿਆਂ ਤੋਂ ਉਤਰਾ।’ ਇਸ ’ਤੇ ਜੱਟ ਕਹਿਣ ਲੱਗਾ ਕਿ ‘ਪੰਡਿਤ ਜੀ ਮੈਂ ਕੀ ਕਰਾਂ, ਨਾ ਟਿੰਡਾਂ ਰੁਕਦੀਆਂ ਹਨ ਤੇ ਨਾ ਹੀ ਮੇਰੀ ਕਹਾਣੀ ਰੁਕ ਰਹੀ ਹੈ।’ ਮੁੱਕਦੀ ਗੱਲ ਕਿ ਜੱਟ ਬ੍ਰਾਹਮਣ ਦੇ ਮੌਦਿਆਂ ’ਤੇ ਚੜ੍ਹ ਕੇ ਗੰਗਾ ਜੀ ਦਾ ਇਸ਼ਨਾਨ ਕਰਕੇ ਪਿੰਡ ਮੁੜ ਆਇਆ।

ਇਸ ਤਰ੍ਹਾਂ ਹੀ ਬ੍ਰਾਹਮਣਾਂ ਦੇ ਕਰਮ-ਕਾਂਡਾਂ ਬਾਰੇ ਮਖੌਲ ਹਨ। ਕਹਿੰਦੇ ਹਨ ਕਿ ਇਕ ਅਖੌਤੀ ਬ੍ਰਾਹਮਣ ਸਿਆਲਾਂ ਵਿਚ ਗੰਗਾ ਜੀ ਨਹਾਉਣ ਗਿਆ। ਜਦੋਂ ਉਸ ਨੇ ਮਹਿਸੂਸ ਕੀਤਾ ਕਿ ਪਾਣੀ ਬਰਫ ਵਰਗਾ ਹੈ ਤਾਂ ਉਹ ਉਸ ਵਿਚ ਛੋਟੇ-ਛੋਟੇ ਗੀਟੇ ਸੁੱਟਣ ਲੱਗ ਗਿਆ ਤੇ ਨਾਲ ਹੀ ਆਪਣੀ ਅਖੌਤੀ ਵਿਦਿਆ ਦਿਖਾਉਣ ਲਈ ਮਨੁੱਝਤ ਜਿਹੇ ਮੰਤਰ ਦਾ ਜਾਪ ਕਰਨ ਲੱਗ ਪਿਆ ਕਿ “ਕੰਕਰ ਇਸ਼ਨਾਨਮ-ਮਨ ਇਸ਼ਨਾਨਮ” ਭਾਵ ਪੱਥਰਾਂ ਦਾ ਇਸ਼ਨਾਨ ਬਿਲਕੁਲ ਇਉਂ ਹੀ ਹੈ ਜਿਵੇਂ ਕਿ ਮੈਂ ਹੀ ਇਸ਼ਨਾਨ ਕਰ ਰਿਹਾ ਹੋਵਾਂ।

ਪਿੰਡ ਵਿਚ ਇਕ ਵਾਰ ਕਿਸੇ ਮਰਾਸੀ ਭਰਾ ਦੇ ਘਰ ਬਟਾਉ ਭਾਵ ਮਹਿਮਾਨ ਆ ਗਏ। ਉਹ ਆਪਣੇ ਰੱਜੇ-ਪੁੱਜੇ ਭਰਾ ਦੇ ਘਰ ਮੰਜਾ ਮੰਗਣ ਚਲਾ ਗਿਆ ਤਾਂ ਉਸ ਦਾ ਭਰਾ ਉਸ ਨੂੰ ਕਹਿਣ ਲੱਗਾ ਕਿ ‘ਸਾਡੇ ਤਾਂ ਆਪ ਮੰਜਿਆਂ ਦੀ ਬੋੜ ਹੈ। ਇਕ ਮੰਜੇ ’ਤੇ ਸੈਂ ਤੇ ਬੇਬੇ ਪੈਦੇ ਹਾਂ ਤੇ ਇਕ ਮੰਜੇ ਤੇ ਮੇਰਾ ਮੁੰਡਾ ਤੇ ਮੇਰੀ ਘਰ ਵਾਲੀ ਪੈਦੇ ਹਨ।’ ਛੋਟਾ ਭਾਈ ਕਹਿਣ ਲੱਗ ਕਿ ‘ਭਾਈ ਸਾਹਿਬ ਮੰਜਾ ਭਾਵੇਂ ਨਾ ਦਿਓ ਪਰ ਠੀਕ ਤਰੀਕੇ ਨਾਲ ਪੈਣਾ ਤਾਂ ਸਿੱਖੋ।’ ਉਸ ਦਾ ਨਿਹੋਰਾ ਸੁਣ ਕੇ ਵੱਡੇ ਭਾਈ ਨੂੰ ਸਰਮ ਆਈ ਤੇ ਉਸ ਨੇ ਕਿਹਾ ਕਿ ‘ਚੰਗਾ ਇਕ ਮੰਜਾ ਲੈ ਜਾ।’ ਵੱਡੇ ਭਾਈ ਨੇ ਗੁੱਸੇ ਜਿਹੇ ਨਾਲ ਛੱਤ ਤੋਂ ਇਕ ਮੰਜਾ ਬੱਲੇ ਨੂੰ ਲਮਕਾ ਦਿੱਤਾ। ਬੱਲੇ ਵਾਲੇ ਮਰਾਸੀ ਨੇ ਜਦੋਂ ਮੰਜਾ ਫੜਣ ਲਈ ਹੱਥ ਉਤਾਹ ਨੂੰ ਕੀਤੇ ਤਾਂ ਉਸ ਦਾ ਹੱਥ ਕੰਧ ਵਿਚ ਲੱਗੇ ਕਿਲੇ ਨੂੰ ਪੈ ਗਿਆ। ਉਪਰੋਂ ਭਾਈ ਨੇ ਮੰਜਾ ਛੱਡ ਦਿੱਤਾ ਤਾਂ ਉਹ ਉਸ ਦੇ ਸਿਰ ਵਿਚ ਆ ਕੇ ਵੱਜਿਆ। ਬੱਲਿਓਂ ਮਰਾਸੀ ਕਹਿਣ ਲੱਗ ਕਿ ‘ਭਾਈ ਸਾਹਿਬ ਇਕ ਮੰਜਾ ਤਾਂ ਮੈਂ ਲਾਹਿਆ ਨਹੀਂ ਤੂੰ ਦੂਜਾ ਮੰਜਾ ਪਹਿਲਾਂ ਹੀ ਛੱਡ ਦਿੱਤਾ ਹੈ।’

ਇਕ ਮਰਾਸੀ ਕਿਸੇ ਜੱਟ ਦੇ ਘਰ ਖਾਣੇ ’ਤੇ ਗਿਆ। ਜੱਟ ਨੇ ਆਪਣੇ ਸਵਰਗਵਾਸੀ ਪਿਤਾ ਜੀ ਦੇ ਜੀਵਨ ਤੇ ਕਾਰਗੁਜ਼ਾਰੀਆਂ ਬਾਰੇ ਲੰਬਾ-ਚੌੜਾ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਮਰਾਸੀ ਨੂੰ ਭੁਖ ਲੱਗੀ ਸੀ। ਉਹ ਮੇਜ਼ਬਾਨ ਜੱਟ ਨੂੰ ਕਹਿਣ ਲੱਗਾ ਕਿ, “ਚਲੋ ਪ੍ਰਮਾਤਮਾ ਉਨ੍ਹਾਂ ਦਾ ਸਵਰਗਾਂ ਵਿਚ ਵਾਸਾ ਕਰੋ ਤੇ ਆਪਾਂ ਹੁਣ ਰੋਟੀ ਖਾਈਏ।” ਜਦੋਂ ਰੋਟੀ ਖਾਣ ਲੱਗੇ ਤਾਂ ਮਰਾਸੀ ਨੂੰ ਜੱਟ ਨੇ ਪੁੱਛਿਆ ਕਿ, “ਤੁਸੀਂ ਤੁਹਾਡੇ ਪਿਤਾ ਜੀ ਬਾਰੇ ਵੀ ਕੋਈ ਗੱਲਬਾਤ ਦਸੋ।” ਤਾਂ ਮਰਾਸੀ ਕਹਿਣ ਲੱਗਾ, “ਸਰਦਾਰ ਜੀ ਰੋਟੀ ਖਾਣ ਦਿਓ, ਮੇਰੇ ਬਾਪੂ ਜੀ ਤਾਂ ਜ਼ਿਆਦਾ ਦਾਰੂ ਪੀਣ ਕਰਕੇ ਕੋਠੇ ਤੋਂ ਡਿੱਗ ਕੇ ਮਰ ਗਏ ਸੀ। ਬੱਸ ਇਸ ਨੂੰ ਹੀ ਉਨ੍ਹਾਂ ਦੀ

ਸਾਰੀ ਜੀਵਨ ਕਹਾਣੀ ਸਮਝੋ।‘

### ਬੂਬਣਿਆਂ ਸਾਧਾਂ ਸਬੰਧੀ ਹਾਸ-ਰੱਸੀ ਬਾਤਾਂ

50-60 ਸਾਲ ਪਹਿਲਾਂ ਦੀ ਗੱਲ ਹੈ ਕਿ ਪਿੰਡਾਂ ਦੇ ਡੇਰਿਆਂ ਵਿਚ ਧੂਣਿਆਂ 'ਤੇ ਬੈਠੇ ਸਾਧਾਂ ਬਾਰੇ ਵੀ ਬੇਅੰਤ-ਮਖੌਲ ਪ੍ਰਚੌਲਿਤ ਸਨ। ਇਨ੍ਹਾਂ ਸਿਰੋਂ ਘੋਨ-ਮੋਨ ਰੋਡੇ ਸਾਧਾਂ ਨੂੰ ਆਮ ਲੋਕ ਹਿਕਾਰਤ ਵਜੋਂ ਬੂਬਨੇ ਸਾਧ ਵੀ ਕਿਹਾ ਕਰਦੇ ਸਨ। ਜਦੋਂ ਤੱਕ ਸਾਧਾਂ ਦੇ ਡੇਰਿਆਂ ਦੀ ਮਾਣ-ਮਰਿਆਦਾ ਰਹਿੰਦੀ ਸੀ, ਲੋਕਾਂ ਦੀ ਉਨ੍ਹਾਂ ਵਿਚ ਸ਼ਰਧਾ-ਆਸਥਾ ਵੀ ਰਹਿੰਦੀ ਸੀ। ਜਦੋਂ ਸਾਧਾਂ ਦੇ ਕਾਰੇ ਪੁਠੇ ਹੋ ਜਾਂਦੇ ਸਨ ਤਾਂ ਲੋਕ ਵੀ ਉਨ੍ਹਾਂ ਨੂੰ ਦੋਹੀਂ ਹੱਥੀਂ ਲੈਂਦੇ ਸਨ। ਜਦੋਂ ਡੇਰਿਆਂ ਦੀ ਮਾਣ-ਮਰਿਆਦਾ ਹੁੰਦੀ ਸੀ ਤਾਂ ਉਦੋਂ ਡੇਰਿਆਂ ਤੇ ਸਾਧਾਂ ਬਾਰੇ 'ਰੋਜ਼ ਦਿਵਾਲੀ ਸਾਧ ਕੀ, ਆਂਠੇ ਪਹਿਰ ਬਸੰਤ' ਦਾ ਪ੍ਰਸੰਗ ਪ੍ਰਧਾਨ ਹੁੰਦਾ ਸੀ। ਇਹ ਬਚਨ ਡੇਰਿਆਂ ਤੇ ਸਾਧਾਂ ਦੀ ਚੰਗਿਆਈ ਦਾ ਪ੍ਰਤੀਕ ਰਿਹਾ ਹੈ। ਪਰ ਜਦੋਂ ਡੇਰਿਆਂ ਵਿਚ ਭੰਗ ਤੇ ਸੁਲਫੇ ਦੀਆਂ ਲਾਟਾਂ ਪ੍ਰਧਾਨ ਹੋਈਆਂ ਤਾਂ ਉਸ ਦੇ ਨਾਲ ਇਸ ਨੇਕ ਬਚਨ ਦੇ ਅਰਥ ਵੀ ਬਦਲ ਗਏ।

ਇਕ ਡੇਰੇ ਦੇ ਸਾਧ ਦਾ ਚਾਟੜਾ ਇਕ ਵਾਰੀ ਫਿਲਮੀ ਐਕਟਰ ਦੇਵਾਨੰਦ ਵਰਗੀਆਂ ਜ਼ੁਲਫਾਂ ਬਨਾਉਣ ਲਈ ਨਾਈ ਦੀ ਦੁਕਾਨ 'ਤੇ ਜਾ ਬੈਠਾ। ਉਸ ਮੁੰਡੇ ਦੀ ਕਰਦੇ-ਕਰਾਉਂਦੇ ਕਦੀ ਖੱਬੇ ਹੱਥ ਦੀ ਜ਼ੁਲਫ ਵਧ ਜਾਏ ਅਤੇ ਕਦੇ ਸੱਜੇ ਹੱਥ ਦੀ ਜ਼ੁਲਫ ਵਧ ਜਾਇਆ ਕਰੇ। ਮੁੰਡਾ ਨਾਈ ਨਾਲ ਖਹਿਬੜ ਪਿਆ। ਨਾਈ ਉਸ ਨੂੰ ਕਹਿਣ ਲੱਗਾ, “ਤੂੰ ਆਰਾਮ ਨਾਲ ਬੈਠ ਜਾ ਹੁਣ ਮੈਂ ਵਧੀਆ ਜ਼ੁਲਫਾਂ ਬਣਾਉਂਗਾ।” ਨਾਈ ਨੇ ਕਾਕਾ ਜੀ ਦੀ ਸੋਹਣੀ ਚੰਪੀ ਮਾਲਸ਼ ਕੀਤੀ। ਕਾਕਾ ਜੀ ਦੀ ਅੱਖ ਲੱਗ ਗਈ ਤਾਂ ਨਾਈ ਨੇ ਗੁੱਸਾ ਕੱਢਣ ਲਈ ਉਸ ਦੇ ਸਿਰ 'ਤੇ ਉਸਤਰਾ ਹੀ ਫੇਰ ਦਿੱਤਾ। ਜਦੋਂ ਸਿਰ ਸਾਧ ਦੀ ਚਿੱਪੀ ਵਰਗਾ ਨਿਕਲ ਆਇਆ ਤਾਂ ਨਾਈ ਉਸ ਨੂੰ ਕਹਿਣ ਲੱਗਾ, “ਬਾਈ ਰੋਡਿਆ ਜੋ ਹੋਇਆ ਸੋ ਹੋਇਆ, ਹੁਣ ਤੂੰ ਚੱਲ। ਅੱਗੇ ਤੋਂ ਮਿਲਦਾ-ਗਿਲਦਾ ਰਹੀਂ, ਦੇਵਾਨੰਦ ਵਰਗੀਆਂ ਜ਼ੁਲਫਾਂ ਅਗਲੀ ਵਾਰੀ ਬਣਾਵਾਂਗੇ।“

ਇਸ ਤਰ੍ਹਾਂ ਹੀ ਇਕ ਬਾਬਾ ਆਪਣੇ ਚੇਲੇ ਨੂੰ ਕਹਿਣ ਲੱਗਾ, “ਹਵਾ ਬਹੁਤ ਤੇਜ਼ ਹੈ। ਜਦੋਂ ਇਧਰ ਨੂੰ ਜਾਂਦੇ ਹਾਂ ਤਾਂ ਵਾਲ ਅੱਖਾਂ ਵਿਚ ਪੈਂਦੇ ਹਨ।” ਤਾਂ ਚੇਲਾ ਉਸ ਨੂੰ ਕਹਿਣ ਲੱਗਾ, “ਬਾਬਾ ਜੀ, ਤੁਸੀਂ ਕਿਹੜਾ ਇਧਰ ਦਫ਼ਤਰ ਲਾਉਣਾ, ਆਪਾਂ ਦੂਜੇ ਪਾਸੇ ਨੂੰ ਤੁਰ ਪੈਂਦੇ ਹਾਂ।”

ਬੈਰ ਅੱਜ ਕੱਲ੍ਹ ਧੂਣੇ ਵਾਲੇ ਸਾਧਾਂ ਦੇ ਡੇਰਿਆਂ ਦੀ ਪਹਿਲਾਂ ਵਾਲੀ ਪਛਾਣ ਤੇ ਮਾਨਤਾ ਨਹੀਂ ਰਹੀ। ਨਸ਼ੇ ਵਿਚ ਗੜੂੰਦ ਰਹਿਣ ਵਾਲੇ ਸਾਧਾਂ ਬਾਰੇ ਵੀ ਲੋਕਾਂ ਦੀ ਸ਼ਰਧਾ ਨਹੀਂ ਰਹਿ ਗਈ। ਮੇਰਾ ਇਕ ਮਿੱਤਰ ਕਹਿੰਦਾ ਹੈ ਕਿ ਜਦੋਂ ਉਹ ਕਿਸੇ ਸੰਚੇ ਨੂੰ ਹਲ ਜਾਂ ਗੱਡੇ ਅੱਗੇ ਜੁੜਿਆ ਦੇਖਦਾ ਹਾਂ ਤਾਂ ਉਸ ਨੂੰ ਖਿਆਲ ਆਉਂਦਾ ਹੈ ਕਿ ਇਹ ਜ਼ਰੂਰ ਪਿਛਲੇ ਜਨਮ ਵਿਚ ਕੋਈ ਮਹੰਤ ਹੋਣਾ ਹੈ। ਜੋ ਗੁਰੂ ਘਰ ਦੀ ਗੋਲਕ ਛਕਦਾ ਰਿਹਾ ਹੋਵੇਗਾ।

ਨਿਹੰਗ ਸਿੰਘਾਂ ਦੇ ਗੜਗੱਜ ਬੋਲੇ ਤੇ ਮਖੌਲ-

ਨਿਹੰਗ ਸਿੰਘ ਵੀ ਪੰਜਾਬ ਦੀ ਮਾਰਸ਼ਲ ਕੌਮ ਹਨ। ਇਨ੍ਹਾਂ ਦੇ ਗੜਗੱਜ਼ ਬੋਲੇ ਆਪਣੇ ਆਪ ਵਿਚ ਹੀ ਹਾਸੇ-ਮਖੋਲ ਦੇ ਪ੍ਰਤੀਕ ਹਨ। ਜਿਵੇਂ ਕਿ ਗੱਡੀ ਨੂੰ ਇਹ ਭੂਤਨੀ ਕਹਿੰਦੇ ਹਨ। ਚਾਹ ਨੂੰ ਛਿੱਡ ਫੁਕਣੀ, ਬੱਕਰੀ ਨੂੰ ਅਕਾਸ਼ ਪਰੀ ਤੇ ਭੇਡ ਨੂੰ ਭਾਗ ਪਰੀ ਕਹਿੰਦੇ ਹਨ। ਕੁੱਕੜ ਨੂੰ ਕਾਜ਼ੀ ਤੇ ਗਧੇ ਨੂੰ ਬਾਣੇਦਾਰ ਕਹਿੰਦੇ ਹਨ। ਬੋਲੇ ਨੂੰ ਚੁਬਾਰੇ ਚੜ੍ਹਿਆ ਤੇ ਅੰਨ੍ਹੇ ਨੂੰ ਸੂਰਮਾ ਕਹਿੰਦੇ ਹਨ।

### ਪਹਿਰਾਵੇ ਦਾ ਨਿਹੰਗੀ ਨਾਮ

ਇਸ ਤਰ੍ਹਾਂ ਹੀ ਪਹਿਨਣ ਵਾਲੀਆਂ ਵਸਤੂਆਂ ਦੇ ਵੀ ਇਨ੍ਹਾਂ ਆਪਣੇ ਹੀ ਵਿਅੰਗਮਈ ਅੰਦਾਜ਼ ਵਿੱਚ ਨਾਮ ਰੱਖੇ ਹਨ; ਜਿਵੇਂ ਕਿ ਘੱਗਰੇ ਨੂੰ ਧੂੜਕੋਟ ਕਹਿੰਦੇ ਹਨ, ਪਜਾਮੇ ਨੂੰ ਦੁਸਾਂਗਾਂ, ਸਲਵਾਰ ਨੂੰ ਦਬੂਰਜੀ, ਪਤਲੂਨ ਨੂੰ ਘੁਟੱਣੀ ਜਾਂ ਪੱਦਬੋਚਣੀ ਤੇ ਕਛਹਿਰਾ ਬਦਲਣ ਨੂੰ ਇਹ ਛਾਉਣੀ ਬਦਲਣੀ ਆਖਦੇ ਹਨ। ਅੰਡਰਵੀਅਰ ਨੂੰ ਇਹ ਬਜਰੰਗ ਲੰਗੋਟਾ ਜਾਂ ਕੱਢ ਅਤੇ ਲੰਗੋਟ ਨੂੰ ਖਿਸਕੂ ਕਹਿੰਦੇ ਹਨ। ਚੋਲੇ ਦੇ ਫਟ ਜਾਣ ਨੂੰ ਮਸਤਾਨਾ ਹੋ ਗਿਆ ਦੱਸਦੇ ਹਨ। ਖਾਲਸੇ ਦੇ ਲਿਲਿਬਸ ਨੂੰ ਬਿਰਦ ਬਾਣਾ ਵੀ ਕਹਿੰਦੇ ਹਨ। ਗਦੈਲੇ ਜਾਂ ਤਲਾਈ ਨੂੰ ਸੁਖਦੇ ਈਂ, ਰਜਾਈ ਨੂੰ ਅਫਲਾਤੂਨੀ ਕਹਿੰਦੇ ਹਨ। ਪੰਜ ਇਸ਼ਨਾਨਾਂ ਕਰਨ ਨੂੰ ਸੁਚੇਤਾ ਹੋਣਾ, ਤੌਲੀਏ ਨੂੰ ਹਜ਼ੂਰੀ ਪਰਨਾ, ਮੋਢੇ 'ਤੇ ਰੱਖਣ ਵਾਲੇ ਸਾਫੇ ਨੂੰ ਹਜ਼ੂਰੀਆ, ਪੱਗ ਨੂੰ ਦਸਤਾਰ, ਨਿਹੰਗਾਂ ਦੀ ਪੱਗ ਨੂੰ ਦੁਮਾਲਾ, ਛੋਟੀ ਪੱਗ ਨੂੰ ਕੇਸਕੀ, ਦੁਮਾਲੇ ਉਪਰ ਲਹਿਰਾ ਰਹੇ ਪੱਗ ਦੇ ਹਿੱਸੇ ਨੂੰ ਫਰਰਾ ਕਹਿੰਦੇ ਹਨ।

### ਆਧੁਨਿਕ ਕਾਢਾਂ ਬਾਰੇ ਨਿਹੰਗਾਂ ਦੇ ਅਵਾਜ਼ੇ

ਆਧੁਨਿਕ ਸਮੇਂ ਦੀਆਂ ਨਵੀਆਂ ਕਾਢਾਂ ਇਨ੍ਹਾਂ ਨਿਹੰਗ ਸਿੰਘਾਂ ਨੂੰ ਬੜੀਆਂ ਹੈਰਾਨੀ-ਜਨਕ ਲੱਗੀਆਂ ਅਤੇ ਉਨ੍ਹਾਂ ਨੇ ਇਨ੍ਹਾਂ 'ਤੇ ਵੀ ਅਵਾਜ਼ੇ ਕੌਮੇ ਤੇ ਇੰਜਣ ਨੂੰ ਤੇਜਾ ਸਿੰਘ ਅਤੇ ਰੇਲ ਗੱਡੀ ਨੂੰ ਭੂਤਨੀ ਕਹਿੰਦੇ ਹਨ। ਸਾਈਕਲ ਨੂੰ ਉਡਣ-ਖਟੋਲਾ ਜਾਂ ਵਾ-ਵਰੋਲਾ ਕਹਿੰਦੇ ਹਨ। ਬੱਸ ਨੂੰ ਨੱਕ-ਵੱਡੀ ਤੇ ਕਾਰ ਨੂੰ ਸਾਬਣਦਾਨੀ ਆਖਦੇ ਹਨ। ਕੈਚੀ ਨੂੰ ਮੂੰਹ ਤਾਣੀ ਅਤੇ ਮੋਚਨੇ ਨੂੰ ਸਿਕਾਰੀ ਜਾਂ ਜੜ੍ਹ ਪੱਟ ਅਤੇ ਲੱਕੜ ਦੀ ਨਾਲਾ ਪਾਉਣੀ ਨੂੰ ਚੁਫੇਰ ਘੋਚਾ ਕਹਿੰਣਗੇ। ਵਿਅੰਗਮਈ ਬੋਲਬਾਣੀ ਵੀ ਇਨ੍ਹਾਂ ਦੀ ਜੀਵਨ-ਸੈਲੀ ਦਾ ਇਕ ਵਿਸ਼ੇਸ਼ ਹਿੱਸਾ ਹੈ। ਨਿਹੰਗ ਸਿੰਘਾਂ ਨੇ ਮਰਿਆਦਾ ਤੋਂ ਰਹਿਤ ਬੰਦੇ ਤੇ ਉਨ੍ਹਾਂ ਦਾ ਚਾਲ-ਚਲਣ ਤੇ ਰਹਿਣੀ-ਸਹਿਣੀ ਪ੍ਰਵਾਨਾ ਨਹੀਂ।

ਨਿਹੰਗ ਸਿੰਘ ਜੁਝਾਰੂ ਤੇ ਮਾਰਸ਼ਲ ਕੌਮ ਹਨ। ਜਿਸ ਤਰ੍ਹਾਂ ਕਿ ਆਮ ਦੇਖਣ ਵਿਚ ਆਇਆ ਹੈ ਕਿ ਜਿਹੜੀਆਂ ਕੌਮਾਂ ਜਰਵਾਣੀਆਂ ਹੁੰਦੀਆਂ ਹਨ, ਉਨ੍ਹਾਂ ਬਾਰੇ ਈਰਖਾ ਵਜੋਂ ਮਾੜੇ ਲੋਕਾਂ ਨੇ ਮਖੋਲ ਵੀ ਬਣਾਏ ਹੁੰਦੇ ਹਨ। ਇਸ ਤਰ੍ਹਾਂ ਹੀ ਸਿੰਘਾਂ ਬਾਰੇ ਵੀ ਬਹੁਤ ਮਖੋਲ

ਪ੍ਰਚੱਲਿਤ ਹਨ। ਜਿਵੇਂ ਕਿ ਇਕ ਵਾਰ ਇਕ ਨਿਹੰਗ ਜੋੜਿਆਂ ਸਣੇ ਦਾਤਣ ਲਾਹੁਣ ਲਈ ਕਿੱਕਰ 'ਤੇ ਚੜ੍ਹਿਆ ਜਾਂਦਾ ਸੀ। ਕਿਸੇ ਨੇ ਪੱਛਿਆ ਕਿ ਤੂੰ ਕਿੱਕਰ 'ਤੇ ਚੜ੍ਹਣ ਤੋਂ ਪਹਿਲਾਂ ਜੋੜੇ ਤਾਂ ਲਾਹ ਲੈਂਦਾ। ਤਾਂ ਨਿਹੰਗ ਸਿੰਘ ਬੋਲਿਆ ਕਿ ਭਾਈ ਵੀਰ ਜੇ ਅਕਾਲ ਪੁਰਖ ਦਾ ਬੁਲਾਵਾ ਆ ਜਾਂਦਾ ਤਾਂ ਕੀ ਮੈਂ ਫਿਰ ਥਲੇ ਜੋੜੇ ਲੈਣ ਉਤਰਦਾ?

ਇਸ ਤਰ੍ਹਾਂ ਹੀ ਨਿਹੰਗ ਸਿੰਘਾਂ ਬਾਰੇ ਇਕ ਪ੍ਰਸੰਗ ਹੈ। ਭਾਵੇਂ ਇਹ ਬਿਲਕੁਲ ਗਲਤ ਹੈ। ਪਰ ਫਿਰ ਵੀ ਨਿਹੰਗ ਸਿੰਘਾਂ ਦੀ ਬੇਪ੍ਰਵਾਹੀ ਦੇ ਪ੍ਰਤੀਕ ਵਜੋਂ ਇਹ ਚਲਦਾ ਆ ਰਿਹਾ ਹੈ। ਇਕ ਵਾਰੀ ਦੱਸਦੇ ਹਨ ਕਿ ਨਿਹੰਗਾਂ ਨੇ ਅੰਮ੍ਰਿਤ ਛਕਾਉਣ ਲਈ ਅੰਮ੍ਰਿਤ ਬਾਟਾ ਤਿਆਰ ਕੀਤਾ। ਅੰਮ੍ਰਿਤ ਛਕਣ ਤੋਂ ਪਹਿਲਾਂ ਉਹ ਸਾਰੇ ਨਹਾਉਣ ਲੱਗੇ। ਇਨ੍ਹੇ ਨੂੰ ਉਨ੍ਹਾਂ ਦੀ ਬੋਤੀ ਕੰਧੋਲੀ ਦੇ ਉਤੋਂ ਦੀ ਸਾਰਾ ਅੰਮ੍ਰਿਤ ਛਕ ਗਈ। ਪਹਿਲਾਂ ਤਾਂ ਨਿਹੰਗਾਂ ਨੇ ਉਸ ਨੂੰ ਕੁੱਟਿਆ। ਪਰ ਫਿਰ ਵਿਚੋਂ ਇਕ ਸਿਆਣਾ ਬੰਦਾ ਬੋਲਿਆ ਕਿ ਭਾਈ ਜਾਨਵਰਾਂ ਦੀ ਵੀ ਤਾਂ ਕਰਮ ਕਿਸਮਤ ਹੈ। ਆਪਾਂ ਹੁਣ ਇਸ ਨੂੰ ਕਕਾਰ ਸਜਾ ਦੇਂਦੀਏ। ਮੁੱਕਦੀ ਗੱਲ ਬਾਕੀ ਸਾਰੇ ਕਕਾਰ ਸੌਖੇ ਹੀ ਸਜਾਏ ਗਏ। ਪਰ ਜਦੋਂ ਕਛਹਿਰਾ ਸਜਾਉਣ ਦੀ ਵਾਰੀ ਆਈ ਤਾਂ ਮੁਸ਼ਕਿਲ ਬਣ ਗਈ। ਇਸ 'ਤੇ ਫਿਰ ਸਾਰੇ ਉਸ ਗਰੀਬ ਉਠਣੀ ਨੂੰ ਕੁੱਟਣ ਲੱਗੇ। ਲੋਕਾਂ ਦੇ ਪੁੱਛਣ 'ਤੇ ਨਿਹੰਗਾਂ ਨੇ ਦੱਸਿਆ ਕਿ ਉਹ ਇਸ ਲਈ ਕੁੱਟ ਰਹੇ ਹਨ ਕਿ ਬੋਤੀ ਕਛਹਿਰਾ ਨਹੀਂ ਪਵਾ ਰਹੀ।

ਇਸ ਤਰ੍ਹਾਂ ਹੀ ਨਿਹੰਗ ਸਿੰਘਾਂ 'ਤੇ ਅੱਜ ਤੱਕ ਇਹ ਕ੍ਰਿਪਾ ਰਹੀ ਹੈ ਕਿ ਇਹ ਭਾਵੇਂ ਕਿੰਨੀ ਤੰਗੀ-ਤੁਰਸੀ ਕੱਟ ਰਹੇ ਹੋਣ। ਪਰ ਇਹ ਕਿਸੇ ਅੱਗੇ ਹੱਥ ਨਹੀਂ ਫੈਲਾਉਂਦੇ। ਆਪਣੇ ਘੋੜਿਆਂ ਤੇ ਗਾਵਾਂ-ਮੱਡਾਂ ਲਈ ਇਹ ਹਰਾ- ਚਾਰਾ ਖੇਤਾਂ ਵਿਚੋਂ ਧੱਕੇ ਨਾਲ ਵੱਡਦੇ ਰਹੇ ਹਨ ਅਤੇ ਲੋਕ ਵੀ ਇਸ ਨੂੰ ਰੱਬ ਦੇ ਭੇਜੇ ਹੋਏ ਇਨ੍ਹਾਂ ਰਾਖਿਆਂ ਦਾ ਹੱਕ ਹੀ ਸਮਝਦੇ ਰਹੇ ਹਨ। ਇਕ ਨਿਹੰਗ ਨੂੰ ਚਾਹ ਦੀ ਤਲਬ ਲੱਗੀ ਤਾਂ ਉਸ ਨੇ ਕਿਸੇ ਤੁਰੇ ਜਾਂਦੇ ਸਿੱਖ ਨੂੰ ਚਾਹ ਲਈ ਰੁਪਇਆ ਦੇਣ ਦਾ ਹੁਕਮ ਕੀਤਾ। ਸਿੱਖ ਨੇ ਉਸ ਨੂੰ ਹੱਥ ਵਿਚ ਰੁਪਇਆ ਫੜਾਉਣਾ ਚਾਹਿਆ ਤਾਂ ਨਿਹੰਗ ਸਿੰਘ ਉਸ ਦੇ ਗਲ ਪੈ ਗਿਆ ਕਿ ਰੁਪਇਆ ਥਲੇ ਰੱਖ ਦੇ। ਨਿਹੰਗ ਸਿੰਘ ਮੰਗਦੇ ਨਹੀਂ ਸਗੋਂ ਗਤਕਾ ਖੇਡ ਕੇ ਮੈਦਾਨ ਲੁੱਟਣਗੇ।

ਨਿਹੰਗ ਸਿੰਘਾਂ ਬਾਰੇ ਇਹ ਵੀ ਮਸ਼ਹੂਰ ਹੈ ਕਿ ਇਹ ਕੜ੍ਹਾਹ-ਪ੍ਰਸ਼ਾਦ ਤੇ ਸੁਖ-ਨਿਧਾਨ ਦੀ ਦੇਗ ਦੇ ਅਤਿਅੰਤ ਚਾਹਵਾਨ ਹੁੰਦੇ ਹਨ। ਸੰਗਤ ਵਿਚ ਇਕ ਵਾਰ ਇਕ ਨਿਹੰਗ ਸਿੰਘ ਨੇ ਭਾਈ ਜੀ ਤੋਂ ਕੜ੍ਹਾਹ-ਪ੍ਰਸ਼ਾਦ ਲਿਆ। ਉਸ ਨੂੰ ਲੱਗਾ ਕਿ ਗੱਡਾ ਘੱਟ ਮਿਲਿਆ ਹੈ। ਉਸ ਨੇ ਕੜ੍ਹਾਹ-ਪ੍ਰਸ਼ਾਦ ਇਕ ਹੱਥ ਵਿਚ ਕਰ ਲਿਆ ਤੇ ਦੂਜਾ ਹੱਥ ਅੱਗੇ ਵਧਾਇਆ ਤਾਂ ਭਾਈ ਜੀ ਉਸ ਦੇ ਹੱਥ 'ਤੇ ਲੱਗੇ ਘਿਓ ਨੂੰ ਦੇਖ ਕੇ ਕਹਿਣ ਲੱਗਾ ਕਿ ਸਿੰਘ ਜੀ ਤੁਸੀਂ ਤਾਂ ਪ੍ਰਸ਼ਾਦ ਲੈ ਚੁੱਕੇ ਹੋ। ਨਿਹੰਗ ਸਿੰਘ ਉਸ ਨਾਲ ਬਹਿਸ ਵਿਚ ਪੈ ਗਿਆ। ਬਹਿਸ ਲੜਾਈ ਵਿਚ ਬਦਲਣ ਵਾਲੀ ਹੀ ਸੀ ਕਿ ਤਾਂ ਕੋਈ ਕੁੱਤਾ ਪਿੱਛੇ ਕੀਤੇ ਹੱਥ ਤੋਂ ਪ੍ਰਸ਼ਾਦ ਖਾ ਗਿਆ। ਮੈਰ

ਭਾਈ ਜੀ ਨੇ ਫੇਰ ਪ੍ਰਸ਼ਾਸਦ ਦੇ ਦਿੱਤਾ। ਇਸ 'ਤੇ ਨਿਹੰਗ ਸਿੰਘ ਕਹਿਣ ਲੱਗਾ ਕਿ ਭਾਈ ਸੱਚ ਹੀ ਕਹਿੰਦੇ ਆ ਕਿ ਸਰਫਾ ਕਰਕੇ ਸੁੱਤੀ ਤੇ ਰੋਟੀ ਖਾ ਗਈ ਕੁੱਤੀ।

ਇਕ ਬਹੁਤ ਹੀ ਪ੍ਰਚੌਲਿਤ ਗੱਲ ਹੈ ਕਿ ਨਿਹੰਗ ਸਿੰਘ ਕਿਸੇ ਵੀ ਧਾਰਮਿਕ ਸਥਾਨ ਦੇ ਨਾਮ ਨਾਲ ਸਾਹਿਬ ਸ਼ਬਦ ਜਿਵੇਂ ਕਿ ਅਨੰਦਪੁਰ ਸਾਹਿਬ, ਅੰਮ੍ਰਿਤਸਰ ਸਾਹਿਬ ਤੇ ਮੁਕਤਸਰ ਸਾਹਿਬ ਜ਼ਰੂਰ ਬੋਲਦੇ ਹਨ। ਇਕ ਵਾਰ ਨਿਹੰਗ ਸਿੰਘ ਬੱਸ ਵਿਚਸਫਰ ਕਰ ਰਿਹਾ ਸੀ ਤਾਂ ਇਕ ਸਵਾਰੀ ਨੇ ਕੰਡਕਟਰ ਨੂੰ ਕਿਹਾ ਕਿ ਮੈਨੂੰ ਅਨੰਦਪੁਰ ਦੀ ਟਿਕਟ ਕੱਟ ਦੇ। ਨਾਲ ਬੈਠੇ ਨਿਹੰਗ ਸਿੰਘ ਨੇ ਉਸ ਨੂੰ ਬੱਧੜ ਮਾਰ ਦਿੱਤਾ ਕਿ ਉਸ ਨੇ ਅਨੰਦਪੁਰ ਸਾਹਿਬ ਕਿਉਂ ਨਹੀਂ ਕਿਹਾ। ਦੂਜੀ ਸਵਾਰੀ ਨੇ ਡਰਦੇ-ਡਰਦੇ ਕਿਹਾ ਕਿ ਮੈਨੂੰ ਮੌਰਿੰਡਾ ਸਾਹਿਬ ਦੀ ਟਿਕਟ ਦੇ ਦਿਉ। ਨਿਹੰਗ ਨੇ ਉਸ ਦੀ ਸੇਵਾ ਕਰ ਦਿੱਤੀ ਕਿ ਮੌਰਿੰਡਾ ਨੂੰ ਮੌਰਿੰਡਾ ਸਾਹਿਬ ਕਿਉਂ ਕਿਹਾ? ਮੈਰ ਤੀਜੀ ਸਵਾਰੀ ਤੋਂ ਜਦੋਂ ਕੰਡਕਟਰ ਨੇ ਪ੍ਰੋਫਿਆ ਕਿ ਭਾਈ ਤੂੰ ਕਿਸੇ ਜਾਣਾ ਹੈ? ਤਾਂ ਉਹ ਕਹਿਣ ਲੱਗਾ ਕਿ ਜਾਣ ਤਾਂ ਮੈਂ ਕਿਤੇ ਵੀ ਹੋਵੇ। ਪਰ ਮੈਨੂੰ ਟਿਕਟ ਜਿਥੇ ਸਿੰਘ ਸਾਹਿਬ ਜਾਣਗੇ; ਉਥੋਂ ਦੀ ਹੀ ਦੇ ਦਿਉ। ਮੈਰ ਇਹ ਵੀ ਮੰਨੀ-ਪ੍ਰਮੰਨੀ ਗੱਲ ਹੈ ਕਿ ਨਿਹੰਗਾਂ ਦੇ ਮਨ ਵਿਚ ਕਿਸੇ ਬਾਰੇ ਕੋਈ ਵੈਰ-ਵਿਰੋਧ ਵੀ ਨਹੀਂ ਹੁੰਦਾ।

### ਨਵੀਂ ਤਹਿਜ਼ੀਬ ਦੇ ਨਵੇਂ ਸ਼ੋਕ ਤੇ ਦਿਲ ਪ੍ਰਚਾਵੇ

ਮੈਰ ਹੁਣ ਪਿੰਡਾਂ ਵਿਚ ਇਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ। ਨਵੇਂ ਜ਼ਮਾਨੇ ਦੀ ਤਹਿਜ਼ੀਬ ਨੇ ਪਿੰਡਾਂ ਵਿਚ ਜਾਗ੍ਰਿਤੀ ਲਿਆਦੀ ਹੈ। ਬੇਸ਼ੱਕ ਅਨਪੜ੍ਹ ਤੇ ਕਿਤੇ-ਕਤਾਏਂ ਅਧਿਪੜ੍ਹ ਜਿਹੀ ਮਾਨਸਿਕਤਾ ਦੇ ਪੱਖੋਂ ਇਹ ਨਵੀਂ ਜਾਗ੍ਰਿਤੀ ਨੇ ਵੀ ਅਕਸਰ ਆਪਣੇ ਰੰਗ ਵਿਖਾਏ ਹਨ। ਕਹਿੰਦੇ ਹਨ ਕਿ ਜਦੋਂ 1960 ਵਿਆਂ ਦੇ ਕਰੀਬ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਪਹਿਲੀ ਵਾਰ ਆਪਣੇ ਮਨਿਸਟਰਾਂ ਨੂੰ ਕਾਰਾਂ ਤੇ ਫਰਿੱਜ਼ ਦਿੱਤੇ। ਇਕ ਵਾਰ ਮੁੱਖ ਮੰਤਰੀ ਸਾਹਿਬ ਆਪਣੇ ਸਾਥੀ ਮੰਤਰੀ ਦੇ ਘਰ ਆਪਣਾ ਅਹਿਸਾਨ ਜਤਾਉਣ ਲਈ ਚਲੇ ਗਏ ਕਿ ਉਨ੍ਹਾਂ ਦਾ ਸਾਥੀ ਹੁਣ ਉਨ੍ਹਾਂ ਦੀ ਫਰਿੱਜ਼ ਦਾ ਠੰਡਾ ਪਾਣੀ ਪਿਆਵੇਗਾ। ਪਤਾ ਉਦੋਂ ਲੱਗਾ ਕਿ ਜਦੋਂ ਮਟਕੋਲੇ ਭਾਵ ਮਿੱਟੀ ਦੇ ਘੜੇ ਦਾ ਪਾਣੀ ਹੀ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਨੇ ਪੁੱਛਿਗਿੱਛ ਕੀਤੀ ਕਿ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਫਰਿੱਜ਼ ਨੂੰ ਤਾਂ ਉਨ੍ਹਾਂ ਦੇ ਸਾਥੀ ਨੇ ਜੁੱਤੀਆਂ ਦਾ ਰੈਕ ਸਮਝ ਰੱਖਿਆ ਹੈ।

ਇਸ ਤਰ੍ਹਾਂ ਹੀ ਲੋਕ ਉਨ੍ਹਾਂ ਦੇ ਸਮੇਂ ਦੀ ਹੀ ਗੱਲ ਦੱਸਦੇ ਹਨ ਕਿ ਉਸ ਵੇਲੇ ਇਕ ਮੰਤਰੀ ਸਾਹਿਬ ਕਾਰ ਵਿਚਸਫਰ ਕਰ ਰਹੇ ਸਨ ਤਾਂ ਡਰਾਈਵਰ ਨੇ ਕਿਹਾ ਕਿ 'ਕਾਰ ਵਿਚ ਪੈਟਰੋਲ ਮੁੱਕਣ ਵਾਲਾ ਹੈ। ਆਪਾ ਕਿਤੋਂ ਪੈਟਰੋਲ ਪਵਾ ਲਈਏ।' ਮੰਤਰੀ ਨੇ ਤੁਰੰਤ ਆਦੇ ਸ਼ ਦਿੱਤਾ ਕਿ 'ਜੇ ਪੈਟਰੋਲ ਮੁੱਕ ਗਿਆ ਤਾਂ ਕਾਰ ਤੁਰੰਤ ਵਾਪਸ ਚੰਡੀਗੜ੍ਹ ਲੈ ਚਲੋ।

ਪ੍ਰਸ਼ਾਸਨਿਕ ਖੇਤਰ ਵਿਚ ਵੀ ਅਜਿਹੇ ਨਿਤ ਨਵੇਂ ਮਖੌਲ ਉਭਰਦੇ ਹਨ। ਇਹ ਤਾਂ

ਪੁਰਾਣੀ ਗੱਲ ਹੈ ਕਿ ਪਟਿਆਲੇ ਦਾ ਗੰਦਾ ਨਾਲਾ ਮਸ਼ਹੂਰ ਹੁੰਦਾ ਸੀ। ਇਕ ਮਾਈ ਬੱਸ ਵਿਚ ਚੜ੍ਹੀ ਜਾ ਰਹੀ ਸੀ ਤਾਂ ਕੰਡਕਟਰ ਕਹਿਣ ਲੱਗਾ ਕਿ ਭਾਈ ਗੰਦੇ ਨਾਲੇ ਵਾਲੇ ਸਾਰੇ ਬੱਸ ਤੋਂ ਉਤਰ ਜਾਓ। ਸਵਾਰੀਆਂ ਨਾਲ ਇਕ ਮਾਈ ਵੀ ਉਤਰ ਗਈ। ਥੱਲੇ ਉਤਰ ਕੇ ਮਾਈ ਰੌਲ ਪਾਉਣ ਲੱਗੀ ਕਿ ‘ਜਾਏ-ਵੱਦੇ ਕੰਡਕਟਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੇਰੀ ਸਲਵਾਰ ਦਾ ਨਾਲਾ ਗੰਦਾ ਹੈ।’

ਗੰਦੇ ਨਾਲੇ ਸਬੰਧੀ ਮੇਰੀ ਆਪ-ਬੀਤੀ ਵੀ ਹੈ। ਇਕ ਵਾਰ ਜੇਲ੍ਹ ਕੋਲ ਲੁਧਿਆਣੇ ਦਾ ਗੰਦਾ ਨਾਲਾ ਟੁੱਟ ਗਿਆ। ਮੈਨੂੰ ਉਥੋਂ ਦੇ ਐਮ.ਐਲ.ਏ. ਸਾਹਿਬ ਦਾ ਰਾਤ ਨੂੰ ਕੋਈ ਦੋ ਕੁ ਵਜੇ ਟੈਲੀਫੋਨ ਆਇਆ। ਉਹ ਬਹੁਤ ਹੀ ਘਬਰਾਏ ਹੋਏ ਸਨ ਤੇ ਕਹਿ ਰਹੇ ਸਨ ਕਿ ‘ਕਮਿਸ਼ਨਰ ਸਾਹਿਬ ਤੁਸੀਂ ਸੁਤੇ ਪਏ ਹੋ। ਇਥੋਂ ਨਾਲਾ ਟੁੱਟ ਗਿਆ ਹੈ। ਮੈਨੂੰ ਸੁੱਤ-ਉਨੀਂਦੇ ਵਿਚ ਉਨ੍ਹਾਂ ਦੀ ਗੱਲ ਸਮਝ ਨਹੀਂ ਪੈ ਰਹੀ ਸੀ। ਉਹ ਗੁਸੈ ਨਾਲ ਵਾਰ-ਵਾਰ ਕਹੀ ਜਾ ਰਹੇ ਸਨ ਕਿ ‘ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਨਾਲਾ ਟੁੱਟ ਗਿਆ ਹੈ ਜਿਸ ਨਾਲ ਕਿ ਬਹੁਤ ਨੁਕਸਾਨ ਹੋ ਸਕਦਾ ਹੈ।’

ਖੈਰ ਮੈਨੂੰ ਉਨ੍ਹਾਂ ਦੀ ਗੱਲ ਤਾਂ ਸਮਝ ਆ ਗਈ ਤੇ ਮੈਂ ਉਸ ਵਕਤ ਹੀ ਸਬੰਧਤ ਅਧਿਕਾਰੀਆਂ ਨੂੰ ਜਗਾ ਕੇ ਮੌਕੇ ’ਤੇ ਭੇਜਿਆ। ਪਰ ਮੈਨੂੰ ਇਨ੍ਹੇ ਮਾਨਸਿਕ ਦਬਾਅ ਵਿਚ ਵੀ ਇਕ ਮਖੌਲ ਜਿਹਾ ਸੁਝਿਆ ਤੇ ਮੈਂ ਐਮ.ਐਲ.ਏ. ਸਾਹਿਬ ਨੂੰ ਵਾਪਸੀ ਫੌਨ ਕਰਕੇ ਦੱਸਿਆ ਕਿ ਅਧਿਕਾਰੀ ਮੌਕੇ ’ਤੇ ਪਹੁੰਚ ਚੁਕੇ ਹਨ। ਪਰ ਨਾਲ ਹੀ ਉਨ੍ਹਾਂ ਨੂੰ ਇਹ ਪੁੱਛਿਆ ਕਿ ਤੁਸੀਂ ਨਾਲਾ ਟੁੱਟ ਗਿਆ ਹੈ ਤਾਂ ਕਹਿ ਰਹੇ ਸੀ। ਪਰ ਇਹ ਨਹੀਂ ਦੱਸ ਰਹੇ ਸੀ ਕਿ ਤੁਹਾਡਾ ਨਾਲਾ ਟੁੱਟਿਆ ਹੈ ਅਤੇ ਮੈਂ ਦੇਖਦਾ ਰਿਹਾ ਕਿ ਮੇਰਾ ਨਾਲਾ ਤਾਂ ਠੀਕ-ਠਾਕ ਹੈ। ਪ੍ਰੈਰ ਸਰਵਿਸ ਦੇ ਮੋੜ-ਘੋੜਾਂ ਤੇ ਟੈਨਸ਼ਨਾਂ ਵਿਚ ਪ੍ਰਮਾਤਮਾ ਦੀ ਕ੍ਰਿਪਾ ਨਾਲ ਅਕਸਰ ਮੈਨੂੰ ਕੋਈ ਨਾ ਕੋਈ ਹਾਸੇ ਦਾ ਫੁਹਾਰਾ ਮਿਲਦਾ ਰਿਹਾ ਹੈ। ਜਿਸ ਨਾਲ ਅਤਿ ਸੰਜੀਦਾ ਤੇ ਘਾਤਕ ਮਾਹੌਲ ਵਿਚ ਵੀ ਨਿਭਣ ਦੀ ਸਮਰਥਾ ਬਣੀ ਰਹੀ ਹੈ।

ਇਹ ਤਾਂ ਜੱਗ ਬੀਤੀ ਹੈ। ਮੇਰੀ ਆਪ ਬੀਤੀ ਇਸ ਤਰ੍ਹਾਂ ਹੈ ਕਿ ਮੇਰੇ ਚਾਚੇ ਦਾ ਪੁੱਤਰ ਸ੍ਰੀ: ਭਾਗ ਸਿੰਘ ਮੇਰੇ ਬਚਪਨ ਦਾ ਸਾਥੀ ਵੀ ਸੀ। ਜਦੋਂ ਸੰਨ 1969 ਵਿਚ ਮੈਂ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਇੰਗਲਿਸ਼ ਕਰ ਰਿਹਾ ਸੀ ਤਾਂ ਉਹ ਮੇਰੇ ਕੋਲ ਚੰਡੀਗੜ੍ਹ ਆਇਆ। ਮੈਂ ਉਸ ਨੂੰ ਆਪਣਾ ਟੋਹਰ-ਟਪੱਲਾ ਦਿਖਾਉਣ ਲਈ ਮਾਂਉਟ ਵਿਊ ਹੋਟਲ ਵਿਚ ਰੋਟੀ ਖਵਾਉਣ ਲਈ ਲੈ ਗਿਆ। ਉਥੇ ਸਾਡਾ ਰੋਟੀ ਦਾ ਬਿੱਲ 70 ਰੁਪਏ ਆਇਆ। ਉਨ੍ਹਾਂ ਸਮਿਆਂ ਵਿਚ ਇਕ ਕੁਇੰਟਲ ਕਣਕ ਦਾ ਮੁੱਲ 70 ਰੁਪਏ ਹੁੰਦਾ ਸੀ। ਬਾਈ ਭਾਗ ਸਿੰਘ ਉਚੀ ਦੇਣੇ ਕਹਿਣ ਲੱਗਾ ਕਿ ‘ਬਾਈ ਆਹ ਤਾਂ ਅਲੋਕਾਰੀ ਹੋ ਗਈ। ਕੀ ਆਪਾਂ ਕੌਂਟਲ ਕਣਕ ਖਾ ਗਏ ਹੋਵਾਂਗੇ?’ ਇਹੋ ਜਿਹੇ ਪੇਂਡੂ ਨਿਰਢਲ ਹਾਸੇ ਤੇ ਤਮਾਸੇ ਹੁੰਦੇ ਸਨ।

ਇਕ ਆਪ ਬੀਤੀ ਬਾਈ ਭਾਗ ਸਿੰਘ ਨਾਲ ਹੋਈ। ਉਹ ਇਸ ਤਰ੍ਹਾਂ ਕਿ ਉਸ ਦੇ ਬਾਪੁ

ਜੀ ਤਕਰੀਬਨ ਹਰ ਰੋਜ਼ ਹੀ ਸਾਮ ਨੂੰ ਅਧੀਆ-ਪਉਣਾ ਸ਼ਰਾਬ ਪੀਦੇ ਸਨ। ਇਕ ਦਿਨ ਭਾਈ ਭਾਗ ਖੇਡੋਂ ਆਇਆ ਤਾਂ ਉਸ ਨੇ ਆਪਣੇ ਪੈਰ 'ਤੇ ਲੱਗੇ ਕਹੀ ਦੇ ਜਖਮ 'ਤੇ ਲਾਉਣ ਵਾਸਤੇ ਥੋੜੀ ਜਿਹੀ ਸ਼ਰਾਬ ਮੰਗੀ। ਉਸ ਦੇ ਬਾਪੂ ਜੀ ਨੇ ਕਿਹਾ ਸ਼ਰਾਬ ਤਾਂ ਮੁੱਕ ਗਈ। ਭਾਗ ਸਿੰਘ ਕਹਿਣ ਲੱਗਾ ਕਿ 'ਆਪ ਤਾਂ ਨਿੱਤ ਪੀਦਾ ਹੈ, ਮੇਰੇ ਜਖਮ 'ਤੇ ਲਾਉਣ ਵੇਲੇ ਦਾਰੂ ਮੁੱਕ ਗਈ।' ਦੋਨਾਂ ਵਿਚ ਤਕਰਾਰ ਹੋਇਆ। ਉਸ ਦੇ ਬਾਪੂ ਜੀ ਨੇ ਦੋਨਾਲੀ ਥੰਦੂਕ ਚੁੱਕ ਲਈ। ਬਾਈ ਭਾਗ ਸਿੰਘ ਗਵਾਂਫੀਆਂ ਦੇ ਘਰੇ ਭੱਜ ਕੇ ਵੜ ਗਿਆ ਤਾਂ ਗਵਾਂਫੀਆਂ ਨੇ ਰੋਲ ਪਾ ਦਿੱਤਾ ਕਿ 'ਭਾਗ ਸਿਹੁੰ ਆਹ ਕੀ ਕਰ ਰਿਹਾ ਹੈ। ਸਣੇ ਜੋੜੀ ਭੌਜਿਆ ਆਉਣੈ। ਦੀਹਦਾ ਨਹੀਂ ਅੱਗੇ ਮਹਾਰਾਜ਼ ਖੁੱਲ੍ਹਾ ਹੈ।' ਬਾਈ ਭਾਗ ਸਿਹੁੰ ਕਹਿਣ ਲੱਗਾ ਕਿ 'ਮੈਂ ਕੀ ਕਰਾਂ ਸਾਡੇ ਘਰੇ ਬਾਪੂ ਜੀ ਖੁੱਲ੍ਹਾ ਫਿਰਦਾ ਹੈ।'

### ਪੰਚਾਇਤੀ ਰਾਜ ਬਾਰੇ ਹਾਸ-ਵਿੰਗ

ਸਾਡੇ ਪੰਚਾਇਤੀ ਰਾਜ ਬਾਰੇ ਇਕ ਹੋਰ ਗੱਲ ਪ੍ਰਚਲਤ ਹੈ ਕਿ ਸਾਡੇ ਬਾਬਿਆਂ ਵੇਲੇ ਰਾਹੀਂ ਕੋਈ ਰਾਤ ਕੱਟਣ ਦੀ ਗਰਜ਼ ਨਾਲ ਕਿਸੇ ਪਿੰਡ ਵਿੱਚ ਸਰਪੰਚ ਦੇ ਘਰ ਰੁਕਿਆ। ਉਥੇ ਉਸਦੀ ਘੋੜੀ ਸੁਆ ਪਈ। ਦੇਵਨੇਤ ਉਸੇ ਰਾਤ ਸਰਪੰਚ ਦੀ ਮੱਝ ਵੀ ਸੂਈ। ਸਰਪੰਚ ਦੇ ਮਨ ਵਿੱਚ ਬੇਈਮਾਨੀ ਆ ਗਈ ਤਾਂ ਉਹ ਸਵੇਰੇ ਮਹਿਮਾਨ ਨੂੰ ਕਹਿਣ ਲੱਗਾ ਕਿ,... ਭਾਈ ਤੇਰੀ ਘੋੜੀ ਤਾਂ ਸੂਈ ਹੈ। ਪਰ ਉਸ ਨੇ ਕੱਟੀ ਦਿੱਤੀ ਹੈ।' ਦੋਹਾਂ ਦੀ ਇਸ ਅਲੋਕਾਰੀ ਗੱਲ 'ਤੇ ਤਕਰਾਰ ਵੱਧ ਗਈ ਅਤੇ ਮਸਲਾ ਪੰਚਾਇਤ ਵਿੱਚ ਪਹੁੰਚ ਗਿਆ। ਸਰਪੰਚ ਤੇ ਡਰਦੇ ਹੋਏ; ਪੰਚਾਇਤ ਨੇ ਕੱਟੀ ਤਾਂ ਰਾਹੀਂ ਨੂੰ ਫੜਾ ਦਿੱਤੀ ਤੇ ਵਛੇਰੀ ਸਰਪੰਚ ਨੂੰ ਰੱਖਣ ਦਾ ਫੈਸਲਾ ਦਿੱਤਾ। ਪੰਚਾਇਤੀ ਇਸ ਫੈਸਲੇ ਦੇ ਦਿਲੀ-ਪਛਤਾਵੇ ਵਜੋਂ ਉਸ ਰਾਹੀਂ ਨੂੰ ਪਿੰਡ ਦੀ ਜੂਹ ਤੱਕ ਛੱਡਣ ਗਏ। ਜਦੋਂ ਮੁੜ ਕੇ ਆਏ ਤਾਂ ਸਰਪੰਚ ਬੈਠਾ ਰੋ ਰਿਹਾ ਸੀ। ਪੰਚਾਇਤ ਨੇ ਕਿਹਾ ਕਿ ਅਸੀਂ ਫੈਸਲਾ ਤਾਂ ਤੇਰੇ ਹੱਕ ਵਿੱਚ ਦਿੱਤਾ ਹੈ। ਤੂੰ ਹੁਣ ਰੋਂਦਾ ਕਿਉਂ ਹੈ? ਸਰਪੰਚ ਕਹਿਣ ਲੱਗਾ ਕਿ, ...ਮੈਂ ਰੋਂਦਾ ਤਾਂ ਇਸ ਗੱਲ ਨੂੰ ਹਾ ਕਿ ਜਦੋਂ ਤੁਸੀਂ ਮਰ-ਮੁੱਕ ਗਏ ਤਾਂ ਅਜਿਹੇ ਫੈਸਲੇ ਕੌਣ ਕਰਿਆ ਕਰੂਗਾ।' ਸੋ ਸਰਪੰਚ ਦੀ ਗੱਲ ਤਾਂ ਇਉਂ ਹੋਈ ਕਿ ਜਿਵੇਂ ਅਖਾਣ ਹੈ ਕਿ 'ਗਈ ਖੇਤ ਵੀ ਚਰ ਗਈ ਅਤੇ ਦੁਲੱਤੀ ਵੀ ਮਾਰ ਗਈ।'

### ਯੂ.ਐਨ.ਓ. ਬਾਰੇ ਪੇਂਡੂ ਚਹੇਡ

ਪੰਚਾਇਤੀ ਰਾਜ ਤੋਂ ਅੱਗੇ ਪੇਂਡੂ ਸਮਾਜ ਨੇ ਤਾਂ ਦੁਨੀਆਂ ਦੀ ਪੰਚਾਇਤ ਭਾਵ ਯੂ.ਐਨ.ਓ. ਨੂੰ ਵੀ ਆਪਣੇ ਪੇਂਡੂ ਚਹੇਡਾਂ ਭਾਵ ਵਿੰਗਾਂ ਦਾ ਨਿਸ਼ਾਨਾ ਬਣਾਇਆ ਹੈ। ਜਦੋਂ ਕਿਤੇ ਹਿੰਦ-ਪਾਕਿਸਤਾਨ ਦੀਆਂ ਲੜਾਈਆਂ ਹੋਈਆਂ ਤਾਂ ਯੂ.ਐਨ.ਓ. ਦੇ ਵਿੱਚ ਅਕਸਰ ਹੀ ਬੇਨਤੀਜਾ ਗੱਲਬਾਤ ਚੱਲੀ। ਇਸ ਤਰ੍ਹਾਂ ਇਸ ਦੀ ਕਿਸੇ ਪਿੰਡ ਦੀ ਸੱਥ ਵਿੱਚ ਗੱਲ ਚੱਲੀ ਕਿ ਕਿਸੇ ਨੇ ਜੱਟ ਬਾਬੇ ਨੂੰ ਪ੍ਰੋਫਿਆ ਕਿ ਤੈਨੂੰ ਪਤਾ ਹੈ ਕਿ ਦੁਨੀਆਂ ਭਰ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਨੇਤਾ ਯੂ.ਐਨ.ਓ. ਵਿੱਚ ਇੱਕਠੇ ਹੋ ਰਹੇ ਹਨ; ਉਥੇ ਐਡਾ ਵਿਸ਼ਾਲ ਇਕੱਠ ਕਰਕੇ

ਇਹ ਕੀ ਕਰਨਗੇ? ਜੱਟ ਬਾਬੇ ਨੇ ਕਿਹਾ ਸੀ; ‘ਇਹ ਸਾਰੇ ਯੂ.ਐਨ.ਓ. ਵਿਚ ਇਕੱਠੇ ਹੋ ਕੇ ਵਿਸ਼ਵ ਸ਼ਾਤੀ ਲਈ ਘਮਸਾਣ ਯੁਧ ਕਰਨਗੇ।’

### ਲੁਧਿਆਣੇ ਦੀ 7 ਫੁੱਟ x 7 ਫੁੱਟ ਸੱਬ

ਬੈਰ ਜਿਥੇ ਕਿਤੇ ਵੀ ਕਿਸੇ ਪਿੰਡ ਦੀ ਸੱਬ ਤੋਂ ਲੈ ਕੇ ਤੇਜ ਪ੍ਰਤਾਪ ਸਿੰਘ ਦੇ ਸੰਧੂ ਫੌਟੋ ਸਟੂਡੀਓ ਲੁਧਿਆਣਾ 7 ਫੁੱਟ x 7 ਫੁੱਟ ਦੇ ਨਾਮ ਨਾਲ ਜਾਣੀ ਜਾਂਦੀ ਦੋਸਤਾਂ ਦੀ ਸੱਬ ਵਿਚ ਚਾਰ ਮਿੱਤਰ ਬੈਠ ਜਾਣ ਤਾਂ ਸਮਝੋ ਕਿ ਹਾਸੇ ਦੇ ਟੋਟਕਿਆਂ ਦਾ ਹੜ੍ਹ ਆ ਜਾਂਦਾ ਹੈ।

ਇਹ ਉਸ ਸੱਬ ਦੀ ਗੱਲ ਹੈ ਕਿ ਠਰਕੀ ਬਾਬਿਆਂ ਦੀ ਗੱਲ ਚੱਲ ਰਹੀ ਸੀ। ਜਿਨ੍ਹਾਂ ਨੂੰ ਪਿੰਡਾਂ ਦੇ ਲੋਕ ਤੇ ਖਾਸ ਤੌਰ 'ਤੇ ਮਾਈਆਂ ਵਿੰਗ ਵਜੋਂ ਠੇਠਰ ਬਾਬੇ ਕਹਿੰਦੀਆਂ ਹਨ। ਅਜਿਹੇ ਹੀ ਇਕ ਮਚਲੇ ਜੱਟ ਬਾਬੇ ਬਾਰੇ ਗੱਲ ਚੱਲ ਰਹੀ ਸੀ ਕਿ ਜੇ ਉਸ ਦੇ ਕੋਲ ਦੀ ਉਸ ਦਾ ਪੁੱਤ ਜਾਂ ਭਤੀਜਾ ਲੰਘਦਾ ਤਾਂ ਉਹ ਪੁੱਛਦਾ ਭਾਈ ਤੂੰ ਕੌਣ ਐਂ ਤੇ ਨਾਲ ਹੀ ਆਪਣੀ ਕਮਜ਼ੋਰ ਨਜ਼ਰ ਦਾ ਸਿਕਵਾ ਕਰਦਾ। ਪਰ ਜਦੋਂ ਕੋਈ ਤੀਵੀ-ਮਾਨੀ ਉਸ ਦੇ ਕੋਲੋਂ ਦੀ ਲੰਘਦੀ ਤਾਂ ਉਹ ਪੁੱਛਦਾ ਭਾਈ ਤੂੰ ਫੁੰਮਣ ਸਿਹੁੰ ਦੇ ਘਰੋਂ ਆਂ। ਉਸ ਦੇ ਖਚਰੇਪਣ ਨੂੰ ਦੇਖ ਕੇ ਉਸ ਦੇ ਮੁੰਡੇ ਉਸ ਨੂੰ ਅੱਖਾਂ ਦੇ ਡਾਕਟਰ ਕੋਲ ਐਨਕ ਲਵਾਉਣ ਲਈ ਲੈ ਗਏ। ਡਾਕਟਰ ਨੇ ਬਾਬੇ ਨੂੰ ਪੁੱਛਿਆ ਕਿ ਬਾਬਾ ਜੀ, ਤੁਹਾਡੀ ਨਜ਼ਰ ਨੇੜੇ ਦੀ ਕਮਜ਼ੋਰ ਹੈ ਕਿ ਦੂਰ ਦੀ। ਇਸ 'ਤੇ ਬਾਬਾ ਹੈਰਾਨ ਹੋ ਕੇ ਕਿਹਣ ਲੱਗਾ ਕਿ ਸਾਉ ਨਜ਼ਰ ਤਾਂ ਇਕੋ ਹੀ ਹੁੰਦੀ ਹੈ। ਜੇ ਇਹ ਸਾਲੀ ਨਜ਼ਰ ਦੋ ਤਰ੍ਹਾਂ ਦੀ ਹੁੰਦੀ ਹੈ ਤਾਂ ਤੂੰ ਆਪ ਹੀ ਵੇਖ ਲੈ। ਡਾਕਟਰ ਨੇ ਉਸ ਦੇ ਲੈਜ਼ ਲਾ ਕੇ ਉਹਨੂੰ ਪੁੱਛਿਆ ਕਿ ਬਾਬਾ ਦੱਸ ਨੇੜੇ ਚੰਗਾ ਦਿਸਦਾ ਹੈ ਕਿ ਦੂਰ। ਬਾਬਾ ਡਾਕਟਰ ਵੱਲ ਦੇ ਖ ਕੇ ਕਿਹਣ ਲੱਗਾ ਕਿ ਭਾਈ ਤੂੰ ਤਾਂ ਮੈਨੂੰ ਧੁੰਦਲਾ ਜਿਹਾ ਦਿਸਦਾ ਹੈ। ਪਰ ਉਹ ਦੂਰ ਸੜਕ 'ਤੇ ਤੁਰੀ ਜਾਂਦੀ ਤੀਵੀ ਤਾਂ ਬਲਾ ਹੀ ਸੋਹਣੀ ਹੈ। ਸੋ ਜੱਟ ਕੌਮ ਦਾ ਬਚਪਨ ਤੋਂ ਬੁਢਾਪੇ ਤੱਕ ਮਨਚਲਾ ਤੇ ਖਚਰਾ ਸੁਭਾਅ ਤਕਰੀਬਨ-ਤਕਰੀਬਨ ਜੱਟਾਂ ਦਾ ਪਛਾਣ ਹੀ ਬਣ ਗਿਆ ਹੈ।

ਤੇਜ ਪ੍ਰਤਾਪ ਸੰਧੂ ਨੇ ਇਕ ਵਾਰ ਗੱਲ ਸੁਣਾਈ ਕਿ ਇਕ ਵਾਰੀ ਬਲਜੀਤ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਤੋਂ ਦਿੱਲੀ ਤੱਕ ਹਵਾਈ ਜਹਾਜ਼ ਦਾ ਝੂਟਾ ਲੈਣ ਦੀ ਖਾਤਰ ਏਅਰ ਬੱਸ ਦੀ ਟਿਕਟ ਖਰੀਦਣ ਗਿਆ। ਜਦੋਂ ਉਸ ਨੂੰ ਕਿਰਾਇਆ ਦੱਸਿਆ ਤਾਂ ਉਸ ਨੇ ਰੌਲ ਪਾ ਲਿਆ ਕਿ ‘ਭਾਈ ਤੁਹਾਡੀ ਬੱਸ ਦਾ ਤਾਂ ਕਿਰਾਇਆ ਬਹੁਤ ਜ਼ਿਆਦਾ ਹੈ।’ ਬੈਰ ਏ ਅਰਲਾਈਨ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਇਹ ਏਅਰ ਬੱਸ ਹੈ; ਇਸ ਲਈ ਇਹ ਉੱਡਦੀ ਹੈ। ਇਸ ਲਈ ਕਿਰਾਇਆ ਤਾਂ ਜ਼ਿਆਦਾ ਹੋਣਾ ਹੀ ਹੈ। ਬੈਰ ਉਹ ਚੁੱਪ ਕਰ ਗਿਆ। ਜਦੋਂ ਏਅਰ ਬੱਸ ਹਵਾਈ ਪੱਟੀ 'ਤੇ ਦੌੜਣ ਲੱਗੀ ਤਾਂ ਜੱਟ ਕੁਰਲਾ ਉਠਿਆ ਤੇ ਲੱਗਾ ਗਾਲਾਂ ਕੱਢਣ ਕਿ ‘ਸਾਲਿਓ ਇਹ ਤਾਂ ਧਰਤੀ 'ਤੇ ਭੱਜੀ ਜਾਂਦੀ ਹੈ ਤੇ ਤੁਸੀਂ ਤਾਂ ਕਹਿੰਦੇ ਸੀ ਕਿ ਇਹ ਬੱਸ ਉੱਡੂਗੀ।’

ਲੁਧਿਆਣਾ ਦੀ ਇਸ ਸੱਬ ਵਿਚ ਸਾਹਿਤਕਾਰ ਤੇ ਅਦੀਬਾਂ ਦੀ ਭਰਮਾਰ ਲੱਗੀ ਰਹਿੰਦੀ ਹੈ। ਇਥੇ ਬੈਠਕ ਵਿਚ ਦੋ ਸੱਜਣ ਆਏ ਆਪਣੇ ਵਿਚਾਰ ਦੱਸੇ ਤੇ ਦੋ ਤੁਰ ਗਏ ਅਤੇ ਉਸ ਤੋਂ ਬਾਅਦ ਹੋਰ ਤਿੰਨ ਆਏ, ਹਾਸੇ ਬਿਖੇਰਦੇ ਤੇ ਟੋਟਕੇ ਸੁਣਾਉਂਦੇ ਤੁਰ ਗਏ ਵਰਗ ਰੰਗ ਉਥੇ ਬੱਝਾ ਰਹਿੰਦਾ ਹੈ। ਪੰਜਾਬੀ ਸਭਿਆਚਾਰ ਦੇ ਰਾਖੇ ਜਥੇਦਾਰ ਜਸੋਵਾਲ ਤੋਂ ਲੈ ਕੇ ਦੇਵ ਬਰੀਕਿਆਂ ਤੇ ਕੁਲਦੀਪ ਮਾਣਕ ਤੱਕ ਉਹ ਕਿਹੜਾ ਕਲਾਕਾਰ ਜਾਂ ਸਾਹਿਤਕਾਰ ਹੈ; ਜਿਸ ਦੇ ਹਾਸਿਆਂ ਦੀ ਪਟਾਰੀ ਇਥੇ ਨਹੀਂ ਖੁਲ੍ਹਦੀ ਅਤੇ ਇਸ ਦਾ ਸੂਤਰਯਾਰ ਅਕਸਰ ਨਿਰਮਲ ਸਿੰਘ ਜੌੜਾ ਹੁੰਦਾ ਹੈ। ਉਹ ਸੁਣਾਉਂਦਾ ਹੈ ਕਿ ਇਕ ਵਾਰ ਜਸੋਵਾਲ ਨੇ ਦੇਵ ਬਰੀਕੇ ਤੇ ਕੁਲਦੀਪ ਮਾਣਕ ਦਾ ਸਨਮਾਨ ਕੀਤਾ। ਉਨ੍ਹਾਂ ਨੂੰ ਸਨਮਾਨ ਸਮੇਂ ਹਾਥੀ 'ਤੇ ਚੜ੍ਹਾ ਦਿੱਤਾ। ਦੇ ਵ ਬਰੀਕੇ ਵਾਲਾ ਕਹਿਣ ਲੱਗਾ ਕਿ ਬਾਈ ਅੱਜ ਜਸੋਵਾਲ ਹਾਥੀ ਤੋਂ ਡੇਗ ਕੇ ਮਾਰ੍ਹੁਗਾ। ਕੁਲਦੀਪ ਮਾਣਕ ਨੇ ਵੀ ਹਾਮੀ ਭਰੀ। ਪਰ ਨਾਲ ਜੇਬ 'ਚੋਂ ਅਧੀਆ ਕੱਢ ਕੇ ਕਹਿਣ ਲੱਗਾ ਕਿ ਚੱਲ ਜੋ ਹੋਊ ਸੋ ਹੋਊ, ਲੈ ਚਿਤ ਕਰਾਰਾ ਜਾ ਤਾਂ ਕਰ ਲਈਏ।

ਜਦੋਂ ਤੱਕ ਉਹ ਜਲੂਸ ਦੀ ਸ਼ਕਲ ਵਿਚ ਸਮਾਗਮ ਦੇ ਸਥਾਨ 'ਤੇ ਪੁੱਜੇ ਤਾਂ ਦੋਨੋਂ ਹਵਾ ਪਿਆਜ਼ੀ ਹੋ ਚੁਕੇ ਸਨ। ਜਸੋਵਾਲ ਬੱਲਉਂ ਰੋਲ ਪਾਈ ਜਾਵੇ ਕਿ ਹੁਣ ਹਾਥੀ ਤੋਂ ਉਤਰੇ ਤੇ ਉਹ ਕਹੀ ਜਾਣ ਬਾਈ ਜੱਟ ਤਾਂ ਸੁਹਾਗੇ 'ਤੇ ਚੜ੍ਹਿਆ ਮਾਣ ਨੀਂ ਹੁੰਦਾ। ਅਸੀਂ ਤਾਂ ਬਾਈ ਹਾਥੀ 'ਤੇ ਬੈਠੇ ਹਾਂ। ਤੂੰ ਹੋਰ ਕੀ ਸਨਮਾਨ ਕਰੇਗਾ। ਇਨ੍ਹਾਂ ਦੋਨਾਂ ਦੀ ਹੀ ਦੂਜੀ ਗੱਲ ਇਹ ਹੈ ਕਿ ਇਕ ਵਾਰ ਇਹ ਜਹਾਜ਼ ਦਾ ਵੀ ਝੂਟਾ ਲੈ ਆਏ। ਪਰ ਸਾਰੇ ਰਾਹ ਪਹਿਲੀ ਵਾਰ ਜਹਾਜ਼ ਚੜ੍ਹੇ ਹੋਣ ਕਰਕੇ ਡਰਦਿਆਂ ਨੇ ਇੰਨੀ ਕੁ ਦਾਰੂ ਛਕ ਲਈ ਕਿ ਏਅਰ ਹੋਸਟਸ ਨੂੰ ਕਹਿੰਦੇ ਜਾਣ ਬਾਈ ਜਦੋਂ ਸਾਡਾ ਅੱਡਾ ਆ ਗਿਆ ਤਾਂ ਸਾਨੂੰ ਉਤਾਰ ਦੇਣਾ।

ਇਸ ਸੱਬ ਵਿਚ ਅਫਸਰ ਸਮਾਜ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਉਨ੍ਹਾਂ ਦੀ ਚੰਗੀ-ਮੰਦੀ ਕਾਰਗੁਜ਼ਾਰੀ ਦੀ ਚੁੰਝ ਚਰਚਾ ਇਥੇ ਚਲਦੀ ਰਹਿੰਦੀ ਹੈ। ਇਹ ਸੁਣਾਉਂਦੇ ਹਨ ਕਿ ਇਕ ਵਾਰੀ ਕਿਸੇ ਜੂਨੀਅਰ ਅਫਸਰ ਦੀ ਡੀ.ਸੀ. ਨੇ ਝਾੜ-ਝੱਭ ਇੰਨੀ ਕੀਤੀ ਕਿ ਗੁਸੈ ਵਿਚ ਡੀ.ਸੀ. ਦਾ ਹੱਥ ਉਸ ਦੀ ਪਗੜੀ ਨੂੰ ਵੱਜ ਗਿਆ। ਜਦੋਂ ਪਗੜੀ ਲੱਖ ਗਈ ਤਾਂ ਜੂਨੀਅਰ ਅਫਸਰ ਫਤਹਿ ਬੁਲਾ ਕੇ ਬਾਹਰ ਆ ਗਿਆ। ਚਪੜਾਸੀ ਨੇ ਪੁੱਛਿਆ ਕਿ ਸਾਹਿਬ ਕੀ ਗੱਲ ਹੋ ਗਈ ਹੈ। ਜੂਨੀਅਰ ਅਫਸਰ ਕਹਿਣ ਲੱਗਾ ਕਿ ਵੀਰ ਗੱਲ ਤਾਂ ਕੋਈ ਨਹੀਂ ਹੋਈ। ਡੀ.ਸੀ. ਸਾਹਿਬ ਜਿੱਦੋਂ ਕਰੀ ਜਾਂਦੇ ਸੀ ਕਿ ਆਪਾਂ ਪੱਗ ਵੱਟ ਭਰਾ ਬਣ ਜਾਈਏ। ਲੈ ਹੁਣ ਤੂੰ ਹੀ ਦੱਸ ਵੰਡਿਆਂ ਨਾਲ ਕਾਹਦੀ ਦੋਸਤੀ ਹੁੰਦੀ ਹੈ। ਲੈ ਮੈਂ ਤਾਂ ਆਪ ਦੀ ਪੱਗ ਬਚਾ ਕੇ ਬਾਹਰ ਆ ਗਿਆ ਹਾਂ। ਖੈਰ ਇਹੋ ਜਿਹੇ ਹਾਸੇ-ਖੇੜੇ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਹੁਣ ਤੱਕ ਵੀ ਕਿਤੇ ਨਾ ਕਿਤੇ ਚੱਲਦੇ ਰਹਿੰਦੇ ਹਨ।

ਇਸ ਤਰ੍ਹਾਂ ਮਨੁੱਖੀ ਸਮਾਜ ਵਿਚ ਹਾਸੇ-ਖੇੜੇ ਜਨਮ ਸਮੇਂ ਬਚੇ ਦੀਆਂ ਕਿਲਕਾਰੀਆਂ ਤੋਂ ਸ਼ੁਰੂ ਹੁੰਦੇ ਹਨ ਤੇ ਅਖੀਰ ਤੱਕ ਘੋਰੜ੍ਹ ਵੱਜਣ ਤੱਕ ਬੰਦੇ ਵੱਲੋਂ ਕਰੇ 'ਹਾਏ ਮਾ' ਤੇ 'ਹਾਏ

ਰੱਬਾ' ਵਰਗੇ ਦੁਖ ਭਰਪੂਰ ਬਚਨਾਂ ਤੱਕ ਕਿਤੇ ਨਾ ਕਿਤੇ ਸਮਾਜ ਵਿਚ ਹਾਸੇ ਦੀ ਕੋਈ ਨਾ ਕੋਈ ਵੰਨਗੀ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਵੀ ਇਕ ਮਨੋਵਿਗਿਆਨ ਦੀ ਪ੍ਰਮਾਣਿਤ ਧਾਰਨਾ ਹੈ ਕਿ ਜਦੋਂ ਦੁਖ ਬਹੁਤ ਵੱਧ ਜਾਂਦਾ ਹੈ ਤਾਂ ਮਨੁੱਖ ਦੀ ਅੰਤਰੀਵ ਖੁਸ਼ੀ ਕਿਸੇ ਨਾ ਕਿਸੇ ਰੂਪ ਵਿਚ ਸਾਹਮਣੇ ਆਉਂਦੀ ਹੈ। ਮਿਰਜ਼ਾ ਗਾਲਿਬ ਦਾ ਇਸ ਪ੍ਰਸੰਗ ਵਿਚ ਇਹ ਕਹਿਣਾ ਹੈ ਕਿ

‘ਇਸ਼ਰਤੇ ਕਤਰਾ ਹੈ ਦਰਿਯਾ ਮੇਂ ਫਨਾਹ ਹੋ ਜਾਨਾ।  
ਦਰਦ ਕਾ ਹਦ ਸੇ ਗੁਜਰਨਾ ਹੈ ਦਵਾ ਹੋ ਜਾਨਾ।’

ਨਵੀਂ ਤਹਿਜ਼ੀਬ ਦੇ ਲੋਕਾਂ ਤੇ ਖਾਸ ਤੌਰ 'ਤੇ ਨੌਜਵਾਨਾਂ ਦਾ ਹਾਸਾ ਤੇ ਹਾਸ ਵਿਅੰਗ ਵੀ ਨਵੀਂ ਹੀ ਕਿਸਮ ਦਾ ਹੋ ਗਿਆ ਹੈ। ਆਮ ਸੁਣਨ ਵਿਚ ਆਉਂਦਾ ਹੈ ਕਿ ਮੈਂ ਹੁਣ ਕਿਤੇ ਰੁਝਾ ਹੋਇਆ ਹਾਂ। ਜਦੋਂ ਮੈਂ ਫਰੀ ਭਾਵ ਅਜ਼ਾਦ ਹੋਇਆ ਤਾਂ ਬੈਠ ਕੇ ਗੱਲ ਕਰਾਂਗੇ। ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਦੇਸ਼ ਤਾਂ 1947 ਵਿਚ ਅਜ਼ਾਦ ਹੋ ਗਿਆ ਸੀ। ਫਿਰ ਤੂੰ ਫਰੀ ਕਿਉਂ ਨਹੀਂ ਹੈ? ਇਸ ਤਰ੍ਹਾਂ ਹੀ ਜਦੋਂ ਅਕਸਰ ਕੋਈ ਦੋ ਬੰਦੇ ਗੱਲ ਕਰਦੇ ਕਹਿੰਦੇ ਹਨ ਕਿ ਬੈਠ ਕੇ ਗੱਲ ਕਰਾਂਗੇ। ਤਾਂ ਖਿਆਲ ਆਉਂਦਾ ਹੈ ਕਿ ਜੇ ਬੈਠਣ ਦੀ ਸਮੱਸਿਆ ਹੈ ਤਾਂ ਹੁਣ ਹੀ ਕਿਉਂ ਨਹੀਂ ਬੈਠ ਜਾਂਦੇ?

ਅੱਜ ਕੁਝ ਜੇ ਕੋਈ ਦਾੜ੍ਹੀ ਰੰਗ ਰਿਹਾ ਹੋਵੇ ਤਾਂ ਉਹ ਬੜੇ ਮਾਣ ਨਾਲ ਦੱਸਦਾ ਹੈ ਕਿ ਮੈਂ ਯਾਰ ਡੈਟਿੰਗ-ਪੈਟਿੰਗ ਕਰ ਰਿਹਾ ਹਾਂ ਅਤੇ ਕੋਈ ਅਧੱਤੁ ਜਿਹਾ ਕਹਿੰਦਾ ਹੈ ਕਿ ਮੈਂ ਮੂੰਹ ਨੂੰ ਕਾਲਸ ਲਾ ਰਿਹਾ ਹਾਂ। ਜਦੋਂ ਕਿ ਸਮਝਣ ਵਾਲੀ ਗੱਲ ਇਹ ਹੈ ਕਿ ਮੂੰਹ ਕਾਲਾ ਕਰਨ ਵਾਲਾ ਮੁਹਾਵਰਾ ਬਹੁਤ ਹੀ ਸੰਗੀਨ ਜੁਰਮ ਵੱਲ ਇਸ਼ਾਰਾ ਕਰਦਾ ਹੈ। ਇਸ ਤਰ੍ਹਾਂ ਕੁਝ ਕੁ ਅੰਗਰੇਜ਼ੀ ਦੇ ਸ਼ਬਦ ਸਾਡੀ ਗੱਲਬਾਤ ਦਾ ਹਿੱਸਾ ਬਣ ਗਏ ਹਨ। ਬਾਬਾ ਜਸੋਵਾਲ ਬਾਰੇ ਮਸ਼ਹੂਰ ਕਿ ਉਹ ਬਹੁਤ ਹੀ ਮਜ਼ਾਕੀਆ ਸੁਭਾਅ ਦੇ ਹਨ। ਇਕ ਵਾਰ ਕਹਿਣ ਲੱਗੇ ਕਿ ਮੇਰੀ ਅੱਜ ਕਿਸੇ ਗਾਇਕਾ ਨਾਲ ਇੰਗੇਜਮੈਂਟ ਭਾਵ ਮੁਲਾਕਾਤ ਹੈ। ਇਹ ਕਹਿਣ ਦੀ ਦੇਰ ਹੀ ਸੀ ਕਿ ਉਂਧਰ ਸਾਡੀ ਬੇਬੇ ਖੋਸੜਾ ਲਾਹੀ ਫਿਰੇ ਕਿ ਠਹਿਰ ਜਾ ਮੈਂ ਬੁਢੇ ਵਾਰੇ ਤੇਰੀ ਹੁਣੇ ਹੀ ਇੰਗੇਜਮੈਂਟ ਭਾਵ ਮੰਗਣੀ ਕਰਾਉਂਦੀ ਹਾਂ।

ਪੰਜਾਬੀਆਂ ਦੀ ਬੋਲਬਾਣੀ ਵੀ ਗਾਲੂ ਤੋਂ ਬਿਨਾਂ ਵਜਨਦਾਰ ਨਹੀਂ ਲੱਗਦੀ। ‘ਸਾਲੂ ਮੇਰਾ’ ਅਤੇ ਬੋਡੇ ਜਿਹੇ ਘੱਟ ਵਜ਼ਨ ਵਾਲੇ ਵਾਕ ‘ਸਾਲੂ ਲੰਡੇ ਦਾ’ ਤੋਂ ਬਿਨਾਂ ਤਾਂ ਭਲੇਮਾਣਸ ਬੰਦੇ ਵੀ ਸਮਝਦੇ ਹਨ ਕਿ ਉਨ੍ਹਾਂ ਦੀ ਗੱਲਬਾਤ ਤੇ ਦਲੀਲ ਦਾ ਠੀਕ ਵਜ਼ਨ ਨਹੀਂ ਬਣਦਾ। ਪਰ ਮੰਦਭਾਗੀ ਗੱਲ ਇਹ ਹੈ ਕਿ ਗੱਲਬਾਤ ਵਿਚ ਸਾਲੂ ਤੇ ਹੋਰ ਗੰਦੀਆਂ ਗਾਲੂਂ ਤਾਂ ਪੇਂਡੂ ਸਮਾਜ ਲਈ ਪ੍ਰਵਚਨ ਜਿਹੀਆਂ ਹੀ ਬਣ ਗਈਆਂ ਹਨ। ਜੋ ਕਿ ਸੋਹਣੀ ਤਹਿਜ਼ੀਬ ਦੀਆਂ ਪ੍ਰਤੀਕ ਨਹੀਂ ਹਨ।

ਬੇਸ਼ੱਕ ਕਿਸੇ ਦੇ ਮਰਨ ਸਮੇਂ ਆਪਣੇ-ਆਪਣੇ ਰਿਸਤੇ ਦੀ ਮੁਨਾਸਬਤ ਵਿਚ ਹਰ ਕਿਸੇ ਨੂੰ ਦੁੱਖ ਹੁੰਦਾ ਹੈ। ਪਰ ਜਦੋਂ ਕਿਤੇ ਅਣਹੋਏ ਜਿਹੇ ਆਪਣੇ ਬੁਝੇ ਜੀਅ ਦੇ ਮਰਨ ਵੇਲੇ ਕੋਈ ਪਰਿਵਾਰਿਕ ਜਨ ਉਸ ਦੇ ਬੁੱਲ੍ਹਾਂ ਨੂੰ ਵਿਖਾਵੇ ਵਜੋਂ ਘਿਓ ਲਾ ਰਿਹਾ ਹੁੰਦਾ ਹੈ ਕਿ ਬੁੱਢਾ ਤਾਂ ਖਾਂਦਾ-ਪੀਦਾ ਤੇ ਐਸ਼ਾ ਕਰਦਾ ਮੇਂਇਆ ਹੈ। ਅਜਿਹੇ ਦੁੱਖ ਦੇ ਸਮੇਂ ਵੀ ਕੋਈ ਨਾ ਕੋਈ ਸ਼ਰੀਕੇ ਦੀ ਵਿਅੰਗਮਈ ਆਵਾਜ਼ ਕੰਨਾਂ ਨੂੰ ਹੱਸਣ ਲਾ ਦਿੰਦੀ ਹੈ ਕਿ ਬੁੜਾ ਤਾਂ ਰੋਟੀ ਤੋਂ ਵੀ ਆਤਰ ਸੀ ਤੇ ਹੁਣ ਸੌਹਰੇ ਦਿਖਾਉਂਦੇ ਫਿਰਦੇ ਐ ਕਿ ਉਹ ਘਿਓ ਖਾਂਦਾ ਮਰਿਆ ਹੈ।

ਇਸ ਤਰ੍ਹਾਂ ਹੀ ਮੇਰੀ ਆਪਣੀ ਇਕ ਅੱਖੀਂ ਵੇਖੀ ਘਟਨਾ ਹੈ ਕਿ ਜੋ ਅਤਿ ਗਮਗੀਨ ਹੋਣ ਦੇ ਬਾਵਜੂਦ ਹਾਸੇ ਦੇ ਛਣਕਾਟੇ ਪਾ ਗਈ। ਮੈਂ ਮਾਰਕਵੱਡ ਵਿਚ ਤਾਇਨਾਤ ਸੀ। ਆਪਣੇ ਲੋਕ ਸੰਪਰਕ ਅਛਸਰ ਨਾਲ ਮੈਂ ਕਿਸੇ ਸੈਕਟਰ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੇ ਮੈਨੂੰ ਦੱਸਿਆ ਕਿ ਜਨਾਬ ਇਥੇ ਤਾਂ ਆਪਣੇ ਹੀ ਮੁਲਾਜ਼ਮ ਖੜ੍ਹੇ ਹਨ। ਭੈਰ ਪਤਾ ਲੰਗਿਆ ਕਿ ਕਿਸੇ ਮੁਲਾਜ਼ਮ ਦੇ ਘਰ ਮਰਗ ਦਾ ਭੋਗ ਪੈ ਰਿਹਾ ਹੈ। ਜਦੋਂ ਅਸੀਂ ਪੁਜੇ ਤਾਂ ਸ਼ਰਧਾਜ਼ਲੀਆਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਦਿਨਾਂ ਵਿਚ ਵਿਛੜੀ ਰੂਹ ਦੀ ਤਸਵੀਰ ਰੱਖਣ ਦਾ ਰਿਵਾਜ ਨਹੀਂ ਸੀ। ਮੇਰੇ ਨਾਲ ਦਾ ਸੰਪਰਕ ਅਛਸਰ ਜਾਹਿਰ ਹੈ ਕਿ ਇਕ ਚੰਗਾ ਬੁਲਾਰਾ ਸੀ। ਉਸ ਨੂੰ ਵੀ ਸਟੇਜ ਸੈਕਟਰੀ ਨੇ ਸ਼ਰਧਾਜ਼ਲੀ ਦੇਣ ਲਈ ਕਹਿ ਦਿੱਤਾ।

ਉਸ ਨੇ ਚੰਗਾ ਬੁਲਾਰਾ ਹੋਣ ਦੇ ਸਦਕਾ ਗੱਲ ਸ਼ੁਰੂ ਇਉਂ ਕੀਤੀ ਕਿ ਅਸੀਂ ਬਜ਼ੁਰਗਾਂ ਨੂੰ ਤਾਂ ਨਹੀਂ ਸੀ ਵੇਖਿਆ। ਪਰ ਸਾਡੇ ਮੁਲਾਜ਼ਮ ਵੀਰ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਦੇ ਪਿਤਾ ਜੀ ਜ਼ਰੂਰ ਹੀ ਬਹੁਤ ਚੰਗੇ ਇਨਸਾਨ ਸਨ। ਇਸ ਲਈ ਸਾਡੀ ਸਭ ਦੀ ਪ੍ਰਮਤਤਮਾ ਅੱਗੇ ਅਰਦਾਸ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ। ਇਹ ਕਹਿਣ ਦੀ ਦੇਰ ਹੀ ਸੀ ਕਿ ਉਸ ਮੁਲਾਜ਼ਮ ਦਾ ਪਿਤਾ ਭੜਕ ਉਠਿਆ ਤੇ ਕਹਿਣ ਲੱਗਾ ਕਿ ਸੌਹਰੀ ਦਿਆ ਕੋਈ ਅਕਲ ਕਰ। ਉਹ ਤਾਂ ਇਹਦੀ ਬੁੱਢੀ ਮਰੀ ਐ। ਉਦੇ ਬੁੜੇ ਨੂੰ ਕੀ ਹੋਇਐ ਮੈਂ ਤਾਂ ਆਹ ਕਾਇਮ ਬੈਠਾਂ ਹਾਂ। ਭੈਰ ਅਸੀਂ ਅੱਖਰ ਦਾ ਵਾਧਾ-ਆਟਾ ਤੇ ਭੁੱਲ ਚੁੱਕ ਮੁਆਫ ਕਰਵਾ ਕੇ ਖਹਿੜਾ ਛੁਡਵਾਇਆ।

ਸਾਡੇ ਸਮਾਜ ਨੂੰ ਕਿਸੇ ਸਮੇਂ ਪੇਂਡੂ ਜਾ ਬੇਤੀ ਪ੍ਰਧਾਨ ਸਮਾਜ ਕਿਹਾ ਜਾਂਦਾ ਸੀ। ਹੁਣ ਪੰਜਾਬ ਦਾ ਅਸੀਂ ਬਿਲਕੁਲ ਹੀ ਸਹਿਰੀਕਰਣ ਕਰ ਦਿੱਤਾ ਹੈ। ਸਾਡੀ ਬੋਲਚਾਲ ਵਿਚ ਵੀ ਕੌਲੀ ਦੀ ਥਾਂ ਕੌਲੀ, ਮੌਤ ਦੀ ਥਾਂ ਮੌਤ, ਜੀ ਆਇਆਂ ਨੂੰ ਦੀ ਬਜਾਏ ਜੀ ਆਈਆਂ ਨੂੰ ਪ੍ਰਧਾਨ ਹੋ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਸਾਨੂੰ ਭਾਸ਼ਾ ਦੀਆਂ ਲਗਾਂ ਮਾਤਰਾਵਾਂ ਬਾਰੇ ਕੋਈ ਬਹੁਤਾ ਗਿਆਨ ਨਹੀਂ ਰਹਿ ਗਿਆ। ਜਿਸ ਕਰਕੇ ਕਈ ਵਾਰ ਹਾਸੇ-ਹੀਣੀ ਸਥਿਤੀ ਬਣ ਜਾਂਦੀ ਹੈ। ਜਦੋਂ ਮੈਂ ਕਿਸੇ ਵੀ ਜ਼ਿਲ੍ਹੇ ਵਿਚ ਡੀ.ਸੀ. ਲੰਗਿਆ ਤਾਂ ਮੈਂ ਪਿੰਡਾਂ ਦੇ ਬਾਹਰ ਉਸੇਂ ਦੀ ਪੰਚਾਇਤ ਵੱਲੋਂ ‘ਜੀ ਆਇਆਂ ਨੂੰ’ ਦੇ ਬੋਰਡ ਲਿਖਵਾਏ।

ਗੁਰਦਾਸਪੁਰ ਵਿਚ ਪਠਾਨਕੋਟ ਦੇ ਨੇੜੇ ਸਾਹਪੁਰ ਕੰਢੀ ਦੇ ਕਈ ਪਿੰਡਾਂ ਵਿਚ ਮੈਨੂੰ ‘ਜੀ

ਆਇਆਂ ਨੂੰ ਦੀ ਥਾ ‘ਜੀ ਆਈਆਂ ਨੂੰ’ ਲਿਖਿਆ ਮਿਲਿਆ। ਮੈਂ ਹਾਸ-ਵਿਅੰਗ ਵਜੋਂ ਉਬੋਂ ਦੇ ਐਸ.ਡੀ.ਐਮ. ਨੂੰ ਪੁੱਛਿਆ ਕਿ ਵੀਰ ਇਥੇ ਵੈਲਕਮ ਕਹਾਉਣ ਲਈ ਕੀ ਸੁਥਣਾ ਪਾਉਣੀਆਂ ਪੈਣਗੀਆਂ ਕਿਉਂਕਿ ਜਾਪਦਾ ਹੈ ਕਿ ਵੈਲਕਮ ਤਾਂ ਜਨਨੀਆਂ ਨੂੰ ਹੈ ਕਿਉਂਕਿ ‘ਜੀ ਆਈਆਂ ਨੂੰ’ ਹੀ ਲਿਖਿਆ ਹੈ। ਬੇਸ਼ਕ ਇਹ ਪ੍ਰਸੰਗ ਸਾਰੇ ਜ਼ਿਲ੍ਹੇ ਵਿਚ ਹਾਸੇ ਦੀ ਵੰਨਗੀ ਬਣ ਗਿਆ। ਪਰ ਨਾਲ ਹੀ ਇਸ ਤੋਂ ਇਹ ਸਰਬ ਗਿਆਤ ਹੋ ਗਿਆ ਕਿ ਅਸੀਂ ਸਿਹਾਰੀ-ਬਿਹਾਰੀ ਦੇ ਫਰਕ ਨਾ ਸਮਝ ਕੇ ਬੰਦੇ ਤੇ ਐਰਤ ਦਾ ਫਰਕ ਵੀ ਮਿਟਾ ਦਿੱਤਾ ਹੈ।

ਇਹ ਵੀ ਸੱਚੀ ਘਟਨਾ ਹੈ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ। ਲੱਤਾਂ-ਬਾਹਾਂ ਦੀ ਇੰਨੀ ਟੁੱਟ-ਭੱਜ ਹੋਈ ਕਿ ਡਾਕਟਰਾਂ ਨੇ ਉਸ ਦੇ ਸਾਰੇ ਸਰੀਰ ਨੂੰ ਪਲਸਤਰ ਵਿਚ ਮੜ੍ਹ ਦਿੱਤਾ। ਕੋਈ ਸਿੰਘ ਉਸ ਦਾ ਪਤਾ ਲੈਣ ਗਿਆ ਤਾਂ ਹੈਰਾਨ ਹੋਇਆ ਕਿ ਹੁਣ ਪਤਾ ਲੈਣ ਵਾਲੀ ਕਿਹੜੀ ਗੱਲ ਬਾਕੀ ਰਹਿ ਗਈ ਹੈ। ਪ੍ਰੈਰ ਇੰਨੇ ਨੂੰ ਮਰੀਜ਼ ਨੇ ਅੱਖ ਢਮਕੀ। ਹਾਲ ਪੁੱਛਣ ਗਿਆ ਸਿੰਘ ਤੁਰੰਤ ਚੜ੍ਹਦੀ ਕਲਾ ਵਿਚ ਬੋਲਿਆ ਕਿ ਭਾਈ ਤਕੜਾ ਹੋ। ਰੱਬ ਨੇ ਹਾਲੇ ਵੀ ਮਿਹਰ ਕੀਤੀ ਹੈ ਕਿ ਘੱਟੋਂ ਘੱਟ ਅੱਖ ਤਾਂ ਬਚੀ ਹੈ।

ਇਸ ਤਰ੍ਹਾਂ ਕਿਸੇ ਦਾ ਸਿਰ ਅਕਸਰ ਦੁਖਦਾ ਰਹਿੰਦਾ ਸੀ। ਕਿਸੇ ਨੀਮ-ਹਕੀਮ ਨੇ ਉਸ ਨੂੰ ਕਿਹਾ ਕਿ ਸਿਰ ਵਿਚ ਬਦਾਮ ਰੋਗਨ ਝੌਸਿਆ ਕਰ। ਬੋੜੇ ਦਿਨਾਂ ਬਾਅਦ ਹਕੀਮ ਨੇ ਉਸ ਨੂੰ ਪੁੱਛਿਆ ਕਿ ਭਾਈ ਸਿਰ ਦਰਦ ਦਾ ਕੀ ਹਾਲ ਹੈ? ਤਾਂ ਉਹ ਕਹਿਣ ਲੱਗਾ ਕਿ ਉਵੇਂ ਹੀ ਹੈ। ਤਾਂ ਹਕੀਮ ਨੇ ਪੁੱਛਿਆ ਕਿ ਕੀ ਤੂੰ ਸਿਰ ਵਿਚ ਬਦਾਮ ਰੋਗਨ ਰੋਜ਼ ਝੱਸਣਾ ਹੈ? ਤਾਂ ਹਮਾਤੜ ਮਰੀਜ਼ ਉਹਦੇ ਗਲ ਪੈ ਗਿਆ ਕਿ ਸਾਲਿਆ ਪਹਿਲਾਂ ਤਾਂ ਬਦਾਮ ਰੋਗਨ ਮਹਿੰਗਾ ਹੀ ਬਹੁਤ ਹੈ ਤੇ ਦੂਜਾ ਨਿਤ ਬਦਾਮ ਰੋਗਨ ਝੱਸਣਾ ਵੀ ਤਾਂ ਨਿਤ ਦੀ ਸਿਰਦਰਦੀ ਹੈ। ਪ੍ਰੈਰ ਹਕੀਮ ਜੀ ਨੇ ਆਪਣਾ ਖਿੜਾ ਛੁਡਾਉਣ ਵਿਚ ਹੀ ਭਲਾ ਮਨਾਇਆ।

ਪਰ ਜਿੰਦਗੀ ਦੇ ਕੁਝ ਲੂਣ-ਤੇਲ ਦੇ ਝਮੇਲੇ ਤੇ ਕੁਝ ਸੂੰ-ਫੈਂ ਦੀ ਝੂਠੀ ਸਰਦਾਰੀ ਕਰਕੇ ਬੰਦਾ ਹਾਸਿਆਂ ਤੋਂ ਮੁਨਕਰ ਹੋ ਗਿਆ ਹੈ। ਹਾਸਰਸ ਦੀ ਥਾਂ ਆਦਮੀ ਨੇ ਝਗੜਿਆਂ-ਝੇਤਿਆਂ ਦੇ ਝੋਰਿਆਂ ਤੇ ਰੋਣ-ਪੱਟਣ ਨੂੰ ਜਿੰਦਗੀ ਦਾ ਇਕ ਫੈਸ਼ਨ ਜਿਹਾ ਹੀ ਬਣਾ ਲਿਆ ਹੈ। ਇਸ ਤਰ੍ਹਾਂ ਮੱਥੇ ’ਤੇ ਹਰ ਵਕਤ ਤਿਊਂਡੀਆਂ ਪਾਈ ਰੱਖਣ ਦਾ ਰੋਗ ਤਾਂ ਬੰਦੇ ਦੇ ਹੱਡਾਂ ਵਿਚ ਹੀ ਰਚ-ਮਿਚ ਗਿਆ ਹੈ। ਇਹ ਵੀ ਸੱਚੀ ਗੱਲ ਹੈ ਕਿ ਆਪੇ-ਫਾਬੜੀਏ ਤੈਨੂੰ ਕੌਣ ਛੁਡਾਵੇ ਰਾਮ। ਜਿਹੇ ਆਪ ਸਹੇਲੇ ਕਸ਼ਟਾਂ ਤੋਂ ਕੋਈ ਨਿਜ਼ਾਤ ਨਹੀਂ ਦਿਵਾ ਸਕਦਾ। ਬੰਦਾ ਡਾਕਟਰਾਂ ਕੋਲ ਕਾਮਪੋਜ਼ ਭਾਲਦਾ ਫਿਰਦਾ ਹੈ, ਪਾਰਕਾਂ ਵਿਚ ਬੇਮਤਲਬ ਜਿਹਾ ਹਾ-ਹਾ ਕਰਨ ਦਾ ਸਮੂਹਿਕ ਹਾਸੇ ਦਾ ਪ੍ਰਪੰਚ ਕਰਦਾ ਫਿਰਦਾ ਹੈ। ਪਰ ਆਪਣੇ ਅੰਦਰ ਈਰਖਾ-ਕ੍ਰੋਧ ਤੇ ਲੋਭ ਵਰਗੇ ਹਾਸੇ ਦੇ ਵਿਰੋਧੀ ਇਨ੍ਹਾਂ ਕਾਤਿਲ ਅਨਸਰਾਂ ਨੂੰ ਮਾਰਨ ਦੀ ਬਜਾਏ ਹਵਾ ਦਿੰਦਾ ਫਿਰਦਾ ਹੈ।

ਜੇ ਕਿਤੇ ਉਸ ਨੂੰ ਬੋੜੀ ਇਹ ਸੋਝੀ ਹੀ ਮਿਲ ਜਾਏ ਕਿ ਕੁਦਰਤ ਨੇ ਫੁੱਲਾਂ, ਤਾਰਿਆਂ

ਤੇ ਜੀਵ-ਜੰਤੂਆਂ ਨੂੰ ਬੰਦੇ ਦੀ ਅੰਡੀਵ ਖੁਸ਼ੀ ਜਗਾਉਣ ਲਈ ਹੀ ਬਣਾਇਆ ਹੈ ਤਾਂ ਆਦਮੀ ਕੁਦਰਤ ਦੀ ਖੂਬਸੂਰਤ ਰਚਨਾ ਦੇਖ ਕੇ ਹਰ ਸਮੇਂ ਖੁਸ਼ ਰਹਿ ਸਕਦਾ ਹੈ। ਇਸ ਲਈ ਜੇ ਬੰਦਾ ਬਾਹਰੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਇਹ ਜਿੰਦਗੀ ਤੇ ਇਹ ਦੁਨੀਆਂ ਸਵਰਗ ਬਣ ਸਕਦੀ ਹੈ।

ਸ਼ੈਰ ਬੰਦੇ ਦੇ ਬਚਪਨ ਤੋਂ ਹੀ ਮਾਂ, ਪਿਛ ਤੇ ਪਰਿਵਾਰ ਵਾਲੇਂ ਜੋ ਸੰਸਕਾਰ ਮਿਲਦੇ ਹਨ। ਉਨ੍ਹਾਂ ਵਿਚ ਹਾਸਾ-ਖੇਡਾ ਪ੍ਰਮੁੱਖ ਸੰਸਕਾਰ ਹੈ। ਅੰਨ੍ਹੇ ਦੀ ਮਸ਼ਕਰੀ ਮਾਂ-ਭੈਣ ਨਾਲ ਪੰਜਾਬੀ ਦੀ ਮਸ਼ਹੂਰ ਕਹਾਵਤ ਹੈ। ਇਸ ਦਾ ਭਾਵ ਇਹ ਹੈ ਕਿ ਭਾਵੇਂ ਅੰਨ੍ਹਾਂ ਆਦਮੀ ਬਾਹਰਲਾ ਸੰਸਾਰ ਨਹੀਂ ਦੇਖ ਸਕਦਾ। ਪਰ ਉਸ ਦੇ ਅੰਡੀਵ ਕੁਦਰਤੀ ਹਾਸੇ ਦੀ ਫੁਹਾਰ ਆਪਣੇ ਨਜ਼ਦੀਕੀ ਪਰਿਵਾਰ ਵਿਚ ਪ੍ਰਗਟ ਹੁੰਦੀ ਹੈ। ਮਿਸਾਲ ਵਜੋਂ ਕਿਸੇ ਨੇ ਅੰਨ੍ਹੇ ਨੂੰ ਕਿਹਾ ਕਿ ਚੱਲ ਹੁਣ ਤੂੰ ਸੌਂ ਜਾ। ਅੰਨ੍ਹੇ ਆਦਮੀ ਦਾ ਕੁਦਰਤੀ ਜਿਹਾ ਜਵਾਬ ਸੀ ਕਿ ਸੁਤੇ ਤਾਂ ਜਨਮਜਾਤ ਤੋਂ ਹੀ ਹਾਂ। ਜੇ ਤੂੰ ਕਹਿੰਦਾ ਹੈ ਤਾਂ ਸ਼ੈਰ ਚੁੱਪ ਕਰ ਜਾਂਦੇ ਹਾਂ।

ਕਿਸੇ ਸੱਭਣ ਨੇ ਅੰਨ੍ਹੇ ਆਦਮੀ ਨੂੰ ਖੀਰ ਛਕਾਈ। ਉਸ ਨੇ ਖੁਸ਼ ਹੋ ਕੇ ਪੁੱਛਿਆ ਕਿ ਜਜਮਾਨ ਇਹ ਖੀਰ ਸ਼ਕਲ-ਸੁਰਤ ਵਿਚ ਕਿਹੋ ਜਿਹੀ ਹੁੰਦੀ ਹੈ? ਉਸ ਨੂੰ ਜਵਾਬ ਮਿਲਿਆ ਕਿ ਖੀਰ ਚਿੱਟੇ ਰੰਗ ਦੀ ਹੁੰਦੀ ਹੈ। ਫਿਰ ਅੰਨ੍ਹਾਂ ਪੁੱਛਣ ਲੱਗਾ ਕਿ ਚਿੱਟਾ ਰੰਗ ਕਿਹੋ ਜਿਹਾ ਹੁੰਦਾ ਹੈ? ਫਿਰ ਉਸ ਨੂੰ ਦੱਸਿਆ ਗਿਆ ਕਿ ਚਿੱਟਾ ਰੰਗ ਬਗਲੇ ਵਰਗਾ ਹੁੰਦਾ ਹੈ। ਅੰਨ੍ਹਾਂ ਕਹਿਣ ਲੱਗਾ ਕਿ ਭਾਈ ਬਗਲਾ ਕਿਹੋ ਜਿਹਾ ਹੁੰਦਾ ਹੈ? ਇਸ ਤੇ ਮੇਜ਼ਬਾਨ ਨੇ ਅੰਨ੍ਹੇ ਮਹਿਮਾਨ ਦੀ ਬੇਵਜਾ ਜਿਹੀ ਲੰਬੀ-ਚੌੜੀ ਪੁੱਛ ਤੋਂ ਬਚਣ ਲਈ ਆਪਣੇ ਹੱਥ ਅਤੇ ਉਂਗਲਾਂ ਨਾਲ ਬਗਲੇ ਦੀ ਚੁੰਝ ਤੇ ਸਿਰ ਜਿਹਾ ਬਣਾ ਕੇ ਉਸ ਉਪਰ ਦੀ ਅੰਨ੍ਹੇ ਦੇ ਹੱਥ ਫੇਰ ਦਿੱਤਾ ਕਿ ਬਗਲਾ ਇਹੋ ਜਿਹਾ ਵਿੰਗਾ-ਟੇਢਾ ਹੁੰਦਾ ਹੈ। ਇਸ 'ਤੇ ਅੰਨ੍ਹਾਂ ਬੜਾ ਖੁਸ਼ ਹੋਇਆ ਕਿ ਵਾਹ-ਬਈ ਵਾਹ ਉਸ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਹੈ ਕਿ ਵਾਕਿਆ ਹੀ 'ਖੀਰ ਟੇਢੀ ਹੁੰਦੀ ਹੈ'।

ਇਸ ਤਰ੍ਹਾਂ ਜਵਾਨੀ ਵਿਚ ਦਿਓਰਾਂ-ਭਰਜਾਈਆ ਦੇ ਚੋਹਲ-ਮੋਹਲ, ਮਸ਼ਗੂਲੇ ਤੇ ਮਸ਼ਕਰੀਆਂ ਬੰਦੇ ਦੇ ਸਮਾਜਿਕ ਜੀਵਨ ਵਿਚ ਖੁਸ਼ੀਆਂ-ਖੇਡਿਆਂ ਦਾ ਰੰਗ ਭਰਦੇ ਹਨ। ਬੇ ਸ਼ੱਕ ਥੋੜ੍ਹੇ ਬੰਦੇ ਹੁੰਦੇ ਹਨ ਜੋ ਬੁਢਘੇ ਵੇਲੇ ਵਿਹਲੇ ਤੇ ਬੇਖਬਰ ਜਿਹੇ ਹੋ ਕੇ ਆਪਣੇ ਦੁਆਲੇ ਲੋਹੜੇ ਦੇ ਹਾਸਰਸ ਸੰਸਾਰ ਦੀ ਰਚਨਾ ਕਰ ਲੈਂਦੇ ਹਨ।

ਹੁਣ ਸਮਝ ਆ ਰਹੀ ਹੈ ਕਿ ਕਿਸ ਤਰ੍ਹਾਂ ਸਮਾਜ ਬਦਲਦੀਆਂ ਕਦਰਾਂ-ਕੀਮਤਾਂ ਦੇ ਅਧੀਨ ਤਰੱਕੀ ਦੇ ਨਾਂ 'ਤੇ ਇਖਲਾਕੀ ਤੇ ਸਦਾਚਾਰਕ ਜੀਵਨ ਤੋਂ ਦੂਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜਿੰਦਗੀ ਦੇ ਇਨ੍ਹਾਂ ਹੋਰਾਂ-ਫੇਰਾਂ ਤੇ ਉਤਰਾਵਾਂ-ਚੜ੍ਹਾਵਾਂ ਸਬੰਧੀ ਆਪਣੇ ਗੁਆਂਫੀ ਰਾਜ ਹਰਿਆਣੇ ਦੇ ਵਸਨੀਕ ਇਕ ਹਰਿਆਣੀ ਭਾਈ ਗੱਲ ਯਾਦ ਆਉਂਦੀ ਹੈ ਕਿ ਉਸ ਨੂੰ ਸਮੇਂ ਦੀ ਗਰਦਿਸ਼ ਨੇ ਗਰੀਬੀ ਦੇ ਕਗ਼ਾਰ ਤੇ ਲਿਆ ਖੜ੍ਹਾ ਕੀਤਾ। ਕਿਸੇ ਨੇ ਉਸ ਨੂੰ

ਰਸਮੀ ਤੌਰ 'ਤੇ ਪ੍ਰੋਫਿਲਾ ਕਿ ਬਾਈ ਜੈ ਚੰਦਾ! ਬਾਰਾ ਕੇ ਹਾਲ ਸੈ? ਹਰਿਆਣਵੀ ਭਾਈ ਬੋਲਿਆ; 'ਬਨੇ ਕੇ ਹਾਲ ਬਤਾਵਾਂ; ਭਾਈ! ਕਿਸਮਤ ਖੋਟੀ ਹੋ ਰਹੀ ਸੈ। ਨਈਂ ਤੋ ਮਾਰੇ ਗਾਮ ਮੌਂ ਤੋਂ ਉਟ ਜਲੇਬੀ ਨਾ ਖਵੇਂ ਬੇ।'

ਕੁਝ ਅਜਿਹਾ ਹੀ ਰੱਬ ਦੇ ਭਾਣੇ ਅੰਦਰ ਵਰਤਾਰਾ ਸਾਡੀਆਂ ਆਪਣੀਆਂ ਫੈਲ-ਸੂਫ਼ੀਅਤੇ ਕਮਜ਼ੋਰੀਆਂ ਕਰਕੇ ਸਦਾਚਾਰਕ ਤੇ ਸਭਿਆਚਾਰਕ ਪੱਥੋਂ ਸਾਡੇ ਅਜੋਕੇ ਸਮਾਜ ਵਿਚ ਵਰਤਿਆ ਹੈ। ਪਰ ਰੱਬਾ ਤੇਰੇ ਰੰਗ; ਤੇਰੇ ਉਤਰਾ ਚੜ੍ਹਾ? ਤੇਰੀਆਂ ਤੂੰ ਹੀ ਜਾਣੇ। ਲੋਕ ਕਾਵਿ ਵਾਲੇ ਕਿੰਨਾ ਢੁਕਵਾਂ ਫਿਕਰਾ ਕਹਿ ਗਏ ਹਨ। 'ਨੁਗਦੀ ਜਲੇਬੀ ਵੀਹੀਏਂ ਰੁਲਦੀ ਗੰਢੇ ਨਾ ਬਿਉਦੇ ਭਾਲੇ'। ਸਾਡਾ ਹੰਸੁ-ਹੰਸੁ ਕਰਦਾ ਸਮਾਜ ਖੁਸ਼ੀ ਵਿਹੂਣਾ ਹੋ ਗਿਆ ਹੈ। ਇਸ ਤੋਂ ਅੱਗੇ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਹਾਸੇ-ਖੇੜੇ ਦੇ ਨਾਂ 'ਤੇ ਅਸੀਂ ਅੱਜ ਆਪ ਖੁਦ ਦੁਨੀਆਂ ਲਈ ਹਾਸੇ-ਹੀਣੇ ਬਣ ਗਏ ਹਾਂ।

ਖੈਰ ਜਿਹੜੇ ਰੱਬ ਦੇ ਬੰਦੇ ਅੰਤੀਵ ਖੁਸ਼ੀ ਤੇ ਹਾਸੇ-ਖੇੜੇ ਦਾ ਲੜ ਨਹੀਂ ਛੱਡਦੇ; ਉਹ 'ਹਸਦਿਆਂ ਦੇ ਘਰ ਵਸਦੇ' ਦੀ ਜੀਵਨਧਾਰਾ ਦੇ ਰੰਗ ਅੱਜ ਵੀ ਮਾਣਦੇ ਹਨ। ਦੁਨੀਆਂ ਵਿਚ ਖੁਬਸੂਰਤੀ ਵਿਚ ਹਾਸਾ-ਖੁਸ਼ੀ ਤਾਂ ਬਹੁਤ ਹੈ। ਵੇਖਣ-ਸਮਝਣ ਵਾਲੀ ਨਜ਼ਰ ਦੀ ਕਮੀ ਹੈ। ਜੇ ਕਿਤੇ ਚੰਗੇ ਭਾਗੀਂ ਬੰਦਾ ਆਪਣੇ ਚੰਗੇ ਸੁਭਾਅ ਸਦਕਾ ਮਨ ਦੀ ਖੁਸ਼ੀ ਦਾ ਇਹ 'ਤੀਜਾ ਨੇਤਰ' ਖੋਲ੍ਹ ਲਵੇ ਤਾਂ ਸਰਤੀਆ ਹੀ ਉਹ ਇਕ ਨਰੋਏ, ਹੁੰਦੜਹੇਲ ਤੇ ਖੁਸ਼ੀਆਂ ਭਰਪੂਰ ਮਾਹੌਲ ਦੀ ਰਚਨਾ ਕਰ ਸਕਦਾ ਹੈ। ਬੇਸ਼ਕ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਵਿਚ ਖੁਸ਼ੀਆਂ-ਖੇੜਿਆਂ ਦੇ ਮੰਜ਼ਰ ਵੇਖਦੇ ਹਾਂ ਤੇ ਛਣਕਾਟੇ ਸੁਣਦੇ ਹਾਂ। ਪਰ ਅਸੀਂ ਇਸ ਪਾਸੇ ਬਹੁਤ ਘੱਟ ਗੌਹ ਕਰਦੇ ਹਾਂ। ਜਿਸ ਦੇ ਕਾਰਨ ਅੱਜ ਸਾਨੂੰ ਸਮਾਜ ਵਿਚ ਹਰ ਤਰਫ਼ ਭੱਜ-ਦੌੜ ਤੇ ਪ੍ਰੇਸ਼ਾਨੀ ਜਿਹੀ ਦਾ ਮਾਹੌਲ ਮਿਲਦਾ ਹੈ।

ਇਸ ਸੰਦਰਭ ਵਿਚ ਫਿਰ ਇਕ ਗੱਲ ਯਾਦ ਆ ਆਈ ਹੈ ਕਿ ਸਾਡੀ ਭੱਜ-ਨੱਠ ਇੰਨੀ ਵਧ ਗਈ ਹੈ ਕਿ ਕੋਈ ਆਦਮੀ ਦਰਜੀ ਕੋਲ ਖਲੋਤਾ ਔਖਾ-ਭਾਰਾ ਹੋ ਰਿਹਾ ਸੀ ਕਿ ਮੈਂ ਵਿਆਹ ਜਾਣ ਲਈ ਗੱਡੀ ਫੜਨੀ ਹੈ ਤੇ ਤੂੰ ਮੇਰੀ ਕਮੀਜ਼ ਨਹੀਂ ਤਿਆਰ ਕੀਤੀ। ਦਰਜੀ ਉਸ ਨੂੰ ਕਹਿ ਰਿਹਾ ਸੀ ਕਿ ਭਾਈ ਸਾਹਿਬ, ਕਮੀਜ਼ ਤਿਆਰ ਪਈ ਹੈ। ਬੱਸ ਅੱਗਾ-ਪਿੱਛਾ ਰਹਿੰਦਾ ਹੈ ਤੇ ਕਾਜ-ਬਟਣ ਕਰਨ ਵਾਲੇ ਰਹਿੰਦੇ ਹਨ। ਤੁਸੀਂ ਕਿਉਂ ਘਬਰਾਉਂਦੇ ਹੋ। ਸੋ ਇਸ ਤਰ੍ਹਾਂ ਦੇ ਹਾਸੇ ਅਸ਼ਾਂਤ ਮਾਹੌਲ ਨੂੰ ਵੀ ਸ਼ਾਂਤ ਬਣਾ ਦਿੰਦੇ ਹਨ।

ਸ਼ਾਲਾ ਅਸੀਂ ਆਪਣੇ ਚੌਗਿਰਦੇ ਵਿਚ ਹਾਸੇ-ਖੇੜਿਆਂ ਨੂੰ ਪਛਾਣ ਸਕੀਏ ਤੇ ਖੁਦ ਵੀ ਖੁਸ਼ੀ ਦੇ ਮਾਹੌਲ ਸਿਰਜ ਸਕੀਏ।





## ਆਪਣੇ ਮਸੀਹੇ ਭੁਲਣ ਵਾਲਿਓ!



ਮਨੁੱਖਤਾ ਦੇ ਇਤਿਹਾਸ ਵਿਚ ਰੱਬ ਦੇ ਬੰਦਿਆਂ ਦੀ ਤਕਦੀਰ ਤੇ ਤਦਬੀਰ ਦੀ ਵੀ ਇਕ ਅਨੋਖੀ ਹੀ ਕਹਾਣੀ ਹੈ। ਰੱਬੀ ਰਜ਼ਾ ਦੀ ਇਕ ਅਲੋਕਿਕ ਸਿਮਤ ਇਹ ਵੀ ਹੈ ਕਿ ਮਨੁੱਖਤਾ ਦੇ ਲਿਖੇ ਗਏ ਇਤਿਹਾਸ ਵਿਚ ਈਸਾ ਮਸੀਹ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਹੱਕ-ਸੱਚ ਦੇ ਰਖਵਾਲਿਆ ਨੂੰ ਸੂਲੀ 'ਤੇ ਚੜ੍ਹਣਾ ਪਿਆ ਹੈ। ਫਿਰ ਇਹ ਵੀ ਕੁਦਰਤ ਦੀ ਵਿਡੰਬਣਾ ਹੈ ਕਿ ਜਿਹੜੀ ਲੋਕਾਈ ਦੇ ਲਈ ਉਹ ਮਸੀਹਾ ਬਣ ਕੇ ਆਏ; ਉਸ ਦੁਨੀਆਂ ਨੇ ਹੀ ਉਨ੍ਹਾਂ ਨੂੰ ਆਪਣੀ ਈਰਖਾ, ਬੇਰੁੜੀ ਤੇ ਅਕ੍ਰਿਤਘਣਤਾ ਦਾ ਸ਼ਿਕਾਰ ਬਣਾਇਆ ਹੈ। ਇਸ ਤਰ੍ਹਾਂ ਕੌਮ ਦੇ ਕੁਰਬਾਨੀ ਦੇ ਪੁੰਜਾਂ ਨੂੰ ਉਨ੍ਹਾਂ ਤੋਂ ਬਾਅਦ ਆਏ ਮੌਕਾ ਪ੍ਰਸਤ ਤੇ ਸੁਆਰਥੀ ਚੌਧਰੀਆਂ ਨੇ ਆਪਣੀ ਬੱਲੇ-ਬੱਲੇ ਕਰਾਉਣ ਦੀ ਖਾਤਰ ਫੇਰ ਚਿਰ ਅਣਗੋਲੇ ਰੱਖਿਆ। ਜਿਸ ਕਰਕੇ ਕਿ ਹੁਣ ਸਾਡੀਆਂ ਪੀੜ੍ਹੀਆਂ ਉਨ੍ਹਾਂ ਸਾਡੇ ਮਹਾਨ ਸੂਰਬੀਰ ਯੋਧਿਆਂ ਤੇ ਸ਼ਹੀਦਾਂ-ਮੁਰੀਦਾਂ ਨੂੰ ਹੌਲੀ-ਹੌਲੀ ਵਿਸਾਰ ਰਹੀਆਂ ਹਨ।

ਇਕ ਪਾਸੇ ਦੁਨੀਆਂ ਇਹ ਤਾਂ ਕਹਿੰਦੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ-ਮੁਰੀਦਾਂ ਨੂੰ ਵਿਸਾਰ ਦਿੰਦੀਆਂ ਹਨ, ਉਹ ਵੀ ਸਫ਼ਾ ਹਸਤੀ ਤੋਂ ਮਿਟ ਜਾਂਦੀਆਂ ਹਨ। ਪਰ ਇਸ ਦੇ ਬਾਵਜੂਦ ਵੀ ਪਤਾ ਨਹੀਂ ਇਹ ਕਿਹੋ ਜਿਹੀ ਇਲਾਹੀ ਰਜ਼ਾ ਹੈ ਕਿ ਈਸਾ ਮਸੀਹ ਤੋਂ ਲੈ ਕੇ ਅਜੋਕੇ ਸਮੇਂ ਤੱਕ ਕੌਮ ਦੇ ਸ਼ਹੀਦਾਂ-ਮੁਰੀਦਾਂ ਨੂੰ ਦੁਨੀਆਂ ਨੇ ਅਕਸਰ ਭੁਲਾਇਆ ਤੇ ਵਿਸਾਰਿਆ ਹੀ ਹੈ। ਹਾਂ! ਇੰਨਾ ਜ਼ਰੂਰ ਹੈ ਕਿ ਕਦੇ-ਕਦੇ ਕੁਝ ਮਜ਼ਬੂਰੀ ਮਾਤਰ ਸ਼ਹੀਦੀ ਪਹਿਰਿਆਂ ਦੇ ਤਹਿਤ ਕਿਸੇ ਵਿਖਾਵੇਂ ਵਜੋਂ ਅਸੀਂ ਕੌਮੀ ਦਿਹੜੇ ਜਾਂ ਸਤਾਬਦੀਆਂ ਮਨਾਉਣ ਵੇਲੇ ਆਪਣੇ ਭਾਸ਼ਣਾਂ ਅਤੇ ਦਮਗਜ਼ਿਆਂ ਵਿਚ ਸ਼ਹੀਦਾਂ ਦਾ ਕੋਈ ਜ਼ਿਕਰ ਛੇਡੇ ਹਾਂ। ਪਰ ਸਮੁੱਚੇ ਤੌਰ 'ਤੇ ਕੌਮ ਦੇ ਇਨ੍ਹਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਾਡੀ ਮਾਨਸਿਕਤਾ

ਜਾ ਸਾਡੀ ਚੇਤਨਾ ਦਾ ਅੰਗ ਨਹੀਂ ਬਣੀਆ।

ਇਥੋਂ ਤੱਕ ਕਿ ਆਜ਼ਾਦੀ ਦੇ 60-65 ਸਾਲਾਂ ਤੋਂ ਬਾਅਦ ਕੌਮੀ ਸਪੂਤਾਂ ਦੇ ਸੰਘਰਸ਼ ਤੇ ਕੁਰਬਾਨੀਆਂ ਦੀ ਦਾਸਤਾਨ ਸਾਡੇ ਸਾਹਿਤ ਅਤੇ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੀ। ਅਸੀਂ ਆਜ਼ਾਦ ਜ਼ਰੂਰ ਹੋ ਗਏ ਹਾਂ ਪਰ ਸਾਡੀ ਮਾਨਸਿਕਤਾ ਇਸ ਪੱਖੋਂ ਹਾਲੇ ਵੀ ਪੂਰੀ ਤਰ੍ਹਾਂ ਗੁਲਾਮ ਹੈ। ਅਸੀਂ ਆਪਣੇ ਰਹਿ ਚੁਕੇ ਹੁਕਮਰਾਨ ਮੁਗਲਾਂ ਅਤੇ ਅੰਗਰੇਜ਼ਾਂ ਨੇ ਸਾਨੂੰ ਜੋ ਸਾਹਿਤ-ਇਤਿਹਾਸ ਦਿੱਤਾ ਹੈ। ਉਸਦੇ ਹੀ ਸੋਹਲੇ ਆਪ ਗਾ ਰਹੇ ਹਾਂ ਅਤੇ ਅੱਗੇ ਆਪਣੇ ਬੱਚਿਆਂ ਨੂੰ ਯਾਦ ਕਰਵਾ ਰਹੇ ਹਾਂ। ਬੇਸ਼ਕ ਨਤੀਜੇ ਵਜੋਂ ਅੱਜ ਵੀ ਕੌਮ ਦਾ ਹਰ ਬਸ਼ਰ ਇਕ ਚਿੰਤਾ ਵਿਚ ਤੁਰਿਆ ਫਿਰਦਾ ਹੈ ਕਿ ਸਾਡੀਆਂ ਨੌਜਵਾਨ ਪੀਤੂਆਂ ਕਿਹੜੇ ਔਝੜ ਰਾਹ ਤੁਰੀਆਂ ਜਾ ਰਹੀਆਂ ਹਨ? ਪਰ ਇਹ ਛਿੰਨ ਮਾਤਰ ਜਿਹੀ ਚਿੰਤਾ ਸਾਡੇ ਲਈ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ ਕਿਉਂਕਿ ਅਸੀਂ ਕਦੇ ਇਸ ਸੰਜੀਵਨੀ ਨਾਲ ਸੋਚਿਆ ਹੀ ਨਹੀਂ ਕਿ ਸਾਡੀ ਮੌਜੂਦਾ ਹਸਤੀ ਤੇ ਹੋਂਦੇ ਅਤੇ ਖਾਸ ਤੌਰ 'ਤੇ ਸਾਡੀ ਆਜ਼ਾਦੀ ਸਿਰਫ਼ ਤੇ ਸਿਰਫ਼ ਸਾਡੇ ਸ਼ਹੀਦਾਂ-ਮੁਰੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ।

ਤਕਰੀਬਨ 2 ਹਜ਼ਾਰ ਸਾਲ ਪਹਿਲਾਂ ਹੋਏ ਇਨਸਾਨੀਅਤ ਦੇ ਇਕ ਮਹਾਨ ਪੈਗੰਬਰ ਈਸਾ ਮਸੀਹ ਦੇ ਜਨਮ ਦਿਨ ਨੂੰ ਦੁਨੀਆਂ ਕ੍ਰਿਸ਼ਮਿਸ ਦੇ ਦਿਹੜੇ ਵਜੋਂ ਹਰ ਸਾਲ 25 ਦਸੰਬਰ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੀ ਹੈ। ਮਨੁੱਖਤਾ ਦੇ ਇਤਿਹਾਸ ਵਿਚ ਕੁਰਬਾਨੀ ਦਾ ਇਹ ਸ਼੍ਰੋਮਣੀ ਪੁੰਜ ਮਾਨਵਤਾ ਦੇ ਭਲੇ ਲਈ; ਉਸ ਸਮੇਂ ਦੇ ਜਾਬਰਾਂ ਵਲੋਂ ਦਿੱਤੇ ਅਕਹਿ ਤੇ ਅਸਹਿ ਕਸ਼ਟਾਂ ਨੂੰ ਖਿੜ੍ਹੇ ਮੱਥੇ ਸਹਾਰਦਾ ਹੋਇਆ ਸੂਲੀ ਚੜ੍ਹ ਗਿਆ। ਇਹ ਉਸ ਦੇ ਪੈਰੋਕਾਰਾਂ ਦੀ ਸ਼ਰਧਾ ਦੇ ਸਦਕਾ ਹੀ ਹੈ ਕਿ ਅੱਜ ਸਾਰੀ ਦੁਨੀਆਂ ਉਸ ਨੂੰ ਆਪਣਾ ਮਸੀਹ ਭਾਵ ਦੁੱਖਹਰਤਾ ਕਹਿ ਕੇ ਯਾਦ ਕਰਦੀ ਹੈ।

ਇਸ ਤਰ੍ਹਾਂ ਹੀ ਸਾਰੇ ਭਾਰਤ ਵਾਸੀ ਤੇ ਖਾਸ ਤੌਰ 'ਤੇ ਵਿਦੇਸ਼ਾਂ ਵਿਚ ਪੰਜਾਬੀ ਭਾਈਚਾਰਾ ਕ੍ਰਿਸ਼ਮਿਸ ਦੇ ਸਮਾਗਮਾਂ ਨੂੰ ਇਕ ਹਫਤਾ ਪੂਰੀ ਸ਼ਰਧਾ ਨਾਲ ਵਧ-ਚੜ੍ਹ ਕੇ ਮਨਾਉਂਦੇ ਹਨ। ਇਸ ਵਿਚ ਕੋਈ ਸੰਕਾ ਵਾਲੀ ਗੱਲ ਨਹੀਂ ਹੈ ਕਿਉਂਕਿ ਸਾਡੀ ਸੰਸਕ੍ਰਿਤੀ ਤੇ ਸਭਿਆਚਾਰ ਵਿਚ ਸਾਰੇ ਧਰਮ ਅਤੇ ਧਰਮਾਤਮਾ ਹਮੇਸ਼ਾਂ ਹੀ ਪੂਜਨੀਕ ਰਹੇ ਹਨ। ਖਾਸ ਤੌਰ 'ਤੇ ਸਿੱਖ ਧਰਮ ਵਿਚ ਸਰਵ ਧਰਮ ਦੇ ਸਤਿਕਾਰ ਤੇ “ਮਾਨਸ ਕੀ ਜਾਤਿ ਸਬੈ ਏਕ ਹੀ ਪਹਿਚਾਨਬੋ” ਜਿਹੇ ਆਦਰਸ਼ਾਂ ਦੀ ਸਾਨੂੰ ਗੁੜ੍ਹਤੀ ਮਿਲੀ ਹੈ। ਪਰ ਹੈਰਾਨੀ ਦੀ ਗੱਲ ਸਿਰਫ਼ ਇਹ ਹੈ ਕਿ ਜਦੋਂ ਪੰਜਾਬੀ ਲੋਕ ਉਸ ਮਹਾਨ ਸੰਤ ਈਸਾ ਮਸੀਹ ਨੂੰ ਯਾਦ ਕਰਦੇ ਹਨ ਤਾਂ ਉਸ ਸਮੇਂ ਉਹ ਆਪਣੀ 'ਕੌਮ ਦੇ ਮਸੀਹਾ' ਨੂੰ ਕਿਉਂਭੁੱਲ ਜਾਂਦੇ ਹਨ?

ਇਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਸੀ.ਐਂ.ਡੀ.ਐਂਡਰਿਊਜ਼ ਵਰਗੇ ਬਹੁਤ ਸਾਰੇ ਈਸਾਈ ਵਿਦਵਾਨਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਧਰਤੀ 'ਤੇ ਤਾਂ ਇਕ 'ਮਸੀਹਾ'

ਹੋਇਆ ਸੀ; ਜਿਸ ਨੂੰ ਕਿ ਸਾਰੀ ਦੁਨੀਆਂ ਪ੍ਰਤਿਦੀ ਹੈ। ਪਰ ਪੰਜਾਬ ਦੀ ਧਰਤੀ 'ਤੇ ਤਾਂ ਸੈਕੜੇ ਤੇ ਹਜ਼ਾਰਾਂ ਮਸੀਹਾ ਹੋਏ ਹਨ ਤਾਂ ਫਿਰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਦੁਨੀਆਂ 'ਤੇ ਕਿਉਂ ਨਹੀਂ ਨਸ਼ਰ ਕੀਤਾ ਜਾ ਸਕਿਆ? ਭਾਰਤ ਮਾਂ ਦੇ ਇਹ ਸਪੂਤ ਭਾਵੇਂ ਕਿਸੇ ਵੀ ਕੌਮ ਤੇ ਪ੍ਰਾਤ ਦੇ ਹੋਏ, ਪਰ ਇਨ੍ਹਾਂ ਸ਼ਹੀਦ ਤੇ ਸੰਘਰਸ਼ੀ ਯੋਧਿਆਂ ਨੇ ਹਮੇਸ਼ਾਂ ਦੇਸ਼ ਤੇ ਧਰਮ ਦੀ ਰਾਖੀ ਲਈ ਹੀ ਆਪਣਾ ਸਭ ਕੁੱਝ ਨਿਛਾਵਰ ਕੀਤਾ ਹੈ।

ਇਸ ਸੰਦਰਭ ਵਿਚ ਖਾਸ ਤੌਰ 'ਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਅਨੇਕਾਂ ਲਾਸਾਨੀ ਸ਼ਹੀਦ-ਮੁਰੀਦ ਹੋਏ ਹਨ। ਪਰ ਇਹ ਇਕ ਵੱਡੀ ਵਿਡੰਬਣਾ ਹੈ ਕਿ ਪਤਾ ਨਹੀਂ ਅਸੀਂ ਕਿਉਂ ਆਪਣੇ ਸ਼ਹੀਦਾਂ ਨੂੰ 'ਕੌਮ ਦੇ ਮਸੀਹਾ' ਨਹੀਂ ਮੰਨਦੇ? ਜਦੋਂ ਕਿ ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਕੌਮ ਦੇ ਸ਼ਹੀਦੀ ਪ੍ਰਵਾਨੇ ਦੇਸ਼, ਧਰਮ ਤੇ ਕੌਮ ਦੀ ਰੱਖਿਆ ਤੇ ਅਜਾਦੀ ਵਾਸਤੇ ਜਾਂ ਫਿਰ ਅਜਾਦੀ ਨੂੰ ਬਰਕਰਾਰ ਰੱਖਣ ਲਈ ਸ਼ਹੀਦ ਹੋਏ ਹਨ।

ਪੰਜਾਬ ਦੀ ਚੱਪਾ-ਚੱਪਾ ਸਰਜਮੀਨ ਜੁਲਮ ਤੇ ਜਬਰ ਦੇ ਖਿਲਾਫ਼ ਸਬਰ ਤੇ ਸਿੱਦਕ ਦੀ ਲੜਾਈ ਦੀ ਚਸ਼ਮਦੀਦ ਗੁਆਹ ਹੈ। ਪੰਜਾਬ ਦਾ ਇਤਿਹਾਸ ਕਹਿਰ ਭਰੇ ਜੁਲਮਾਂ ਤੇ ਸਿਤਮਾਂ ਦੇ ਖਿਲਾਫ਼ ਦੇਸ਼ ਦੇ ਮਹਾਨ ਬਲੀਦਾਨੀਆਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਹੈ। ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਵਿੱਚ ਪਤਾ ਨਹੀਂ ਕਿੰਨੇ ਦਿਨ, ਮਹੀਨੇ ਤੇ ਸਾਲ ਆਏ ਹਨ, ਜਦੋਂ ਕਿ ਇਤਿਹਾਸ ਨੇ ਕੌਮ ਦੇ ਮਸੀਹਾਂ ਦਾ ਅਣਹੋਇਆ ਘਾਣ ਹੁੰਦਾ ਵੇਖਿਆ ਹੈ। ਪਰ ਇਥੇ ਸਾਡੇ ਇਤਿਹਾਸ ਦੇ ਵਿਚ ਆਏ ਦੋ ਇਤਿਹਾਸਕ ਹਫਤਿਆਂ ਦਾ ਜ਼ਿਕਰ ਹੈ। ਜਿਹੜੇ ਕਿ ਈਸਾਈ ਮੱਤ ਦੇ ਸਭ ਤੋਂ ਵੱਧ ਸਤਿਕਾਰਿਤ ਸ਼ਹੀਦ ਈਸਾ ਮਸੀਹ ਦੇ ਜਨਮਦਿਨ ਦੀ ਯਾਦ ਵਿਚ ਮਨਾਏ ਜਾਂਦੇ ਕ੍ਰਿਸਟੀਨ ਦੇ ਹਫਤੇ ਦੇ ਸੌਂਕਾਨ ਹੀ ਦਸੰਬਰ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਪੰਜਾਬ ਦੀ ਧਰਤੀ 'ਤੇ ਵਾਪਰੇ।

ਪਹਿਲਾ ਹਫਤਾ ਸੰਨ 1705 ਵਿਚ 18 ਦਸੰਬਰ ਤੋਂ 26 ਦਸੰਬਰ ਤੱਕ ਉਦੋਂ ਆਇਆ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਪੁੱਤਰਾਂ, ਮਾਤਾ ਗੁਜਰੀ ਅਤੇ ਪੁੱਤਰਾਂ ਵਰਗੇ ਪਿਆਰੇ ਸਿੰਘਾਂ ਦੀ ਕੁਰਬਾਨੀ ਨਾਲ ਪੰਜਾਬ ਦੀ ਸਰਜਮੀਨ ਚਮਕੋਰ ਸਾਹਿਬ ਤੇ ਸਰਹਿੰਦ ਦੀ ਧਰਤੀ 'ਤੇ ਸਰਬੰਸਦਾਨ ਦੀ ਮਹਾਨ ਗਾਥਾ ਮੁਕੰਮਲ ਕੀਤੀ। ਇਸ ਤਰ੍ਹਾਂ ਹੀ ਦੂਜਾ ਹਫਤਾ ਫਿਰ 18 ਤੋਂ 25 ਦਸੰਬਰ 1845 ਨੂੰ ਪੰਜਾਬ ਦੇ ਇਤਿਹਾਸ ਨੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਸਮੇਂ ਹਜ਼ਾਰਾਂ ਮਰਜ਼ੀਵੜੇ ਪੰਜਾਬੀਆਂ ਦੀ ਬਹਾਦਰੀ ਤੇ ਕੁਰਬਾਨੀ ਦੀ ਸੁਰਖ ਲੋਅ ਦੇ ਰੂਪ ਵਿਚ ਵੇਖਿਆ।

ਸਿੱਖ ਇਤਿਹਾਸ ਦੇ ਪਹਿਲੇ ਕਹਿਰੀ ਹਫਤੇ ਵਿਚ 19-20 ਦਸੰਬਰ 1705 ਦੀ ਦਰਮਿਆਨੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੋਡਿਆ। 22 ਦਸੰਬਰ ਨੂੰ ਚਮਕੋਰ ਦੀ ਗੜ੍ਹੀ ਨੇ ਗੁਰੂ ਸਾਹਿਬ ਦੇ ਪੁੱਤਰਾਂ ਵਰਗੇ ਪਿਆਰੇ 37 ਸਿੰਘਾਂ ਦੇ

ਨਾਲ ਦੋ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਵੇਖੀ। ਦੂਜੇ ਪਾਸੇ 26 ਦਸੰਬਰ 1705 ਨੂੰ ਦੋ ਛੋਟੇ ਸਾਹਿਬਜ਼ਾਦਿਆਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਮਹਾਨ ਕੁਰਬਾਨੀ ਸਰਹਿੰਦ ਦੀ ਧਰਤੀ ਨੇ ਛੋਟੀਆਂ ਜਿੰਦਾਂ ਦੇ ਵੱਡੇ ਸਾਕੇ ਦੇ ਰੂਪ ਵਿਚ ਵੇਖੀ। ਉਸ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ ਨੇ ਸ਼ਹੀਦੀ ਪਾਈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਮਾਨਵਤਾ ਦੇ ਇਤਿਹਾਸ ਵਿੱਚ ਇਕ ਵਿਲੱਖਣ ਸਰਬਸ਼ ਦਾਨ ਸੰਪੂਰਨ ਹੋਇਆ। ਜਿਸ ਦੀ ਕਿ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਨਾ ਤਾਂ ਮਿਲਦੀ ਹੈ ਅਤੇ ਨਾ ਹੀ ਮਿਲੇਗੀ।

ਉਸ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਸੀ। ਕੁੱਲ ਦੁਨੀਆਂ ਦੇ ਇਤਿਹਾਸ ਵਿਚ ਇਹ ਪਹਿਲਾ ਤੇ ਆਖਰੀ ਜਨਮ ਦਿਹਾੜਾ ਹੈ; ਜਦੋਂ ਕਿ ਪੁੱਤਰਾਂ ਤੇ ਮਾਤਾ ਨੇ ਆਪਣੇ ਪ੍ਰਾਣਾਂ ਦੀ ਆਹੁਤੀ ਆਪੇਂ ਗੁਰੂ ਪਿਤਾ ਤੇ ਆਪਣੇ ਗੁਰੂ ਪੁੱਤਰ ਦੇ ਮਿਸ਼ਨ ਲਈ ਉਸ ਦੇ ਜਨਮ ਦਿਨ ਦੇ ਤੋਹਡੇ ਵਜੋਂ ਦਿੱਤੀ। ਫਿਰ ਇਸ ਤੋਂ ਅਗੇ ਸਰਬਸ਼ਦਾਨੀ ਗੁਰੂ ਨੇ ਆਪਣੇ ਅਕਾਲ ਪੁਰਖ ਪਿਤਾ ਨੂੰ ਸ਼ੁਕਰਾਨੇ ਵਜੋਂ ਆਪਣੀ ਪਰਿਵਾਰ ਰੂਪੀ ਮਿਲੀ ਰੱਬੀ ਅਮਾਨਤ ਮੌਜ਼ ਕੇ ਆਪਣਾ 39 ਵਾਂ ਜਨਮ ਦਿਨ ਮਨਾਇਆ। ਇਸ ਤਰ੍ਹਾਂ ਸਾਡੀ ਕੌਮ ਦੇ ਮਸੀਹਾਂ ਨੇ ਦੇਸ਼ ਤੇ ਕੌਮ ਲਈ ਕੁਰਬਾਨੀਆਂ ਦਿੰਦੇ ਹੋਏ ਆਪਣੇ ਜਨਮ ਦਿਹਾੜੇ ਮਨਾਏ।

ਫਿਰ ਪੰਜਾਬ ਦੇ ਇਤਿਹਾਸ ਵਿਚ ਦੂਜਾ ਹਫਤਾ ਸੰਨ 1705 ਤੋਂ ਠੀਕ 140 ਸਾਲ ਦੇ ਵਖਫੇ ਬਾਅਦ 18 ਦਸੰਬਰ ਤੋਂ ਲੈ ਕੇ 25 ਦਸੰਬਰ ਸੰਨ 1845 ਨੂੰ ਪੰਜਾਬ ਦੀ ਧਰਤੀ ਮੁਦਕੀ ਤੇ ਫੇਰੂ ਸ਼ਹਿਰ ਵਿਖੇ ਐਂਗਲੋ ਸਿੱਖ ਲੜਾਈ ਦੇ ਰੂਪ ਵਿਚ ਆਇਆ। ਇਸ ਕਹਿਰੀ ਸਮੇਂ ਦਾ ਅੰਤ ਤਾਂ ਬੇਸ਼ਕ 10 ਫਰਵਰੀ 1846 ਨੂੰ ਹੋਈ ਸਭਗਾਉਂ ਦੀ ਲੜਾਈ ਵਿਚ ਮਹਾਨ ਦੇਸ਼ ਭਗਤ ਸ਼ਹੀਦ ਸ੍ਰੀ ਸ਼ਾਮ ਸਿੰਘ ਅਟਾਰੀਵਾਲਾ ਤੇ ਪੰਦਰਾਂ-ਵੀਹ ਹਜ਼ਾਰ ਹੀ ਮਰਜ਼ੀਵੜੇ ਸਿੰਘਾਂ ਤੇ ਪੰਜਾਬੀਆਂ ਦੀਆਂ ਲਾਸਾਨੀ ਆਹੁਤੀਆਂ ਨਾਲ ਹੋਇਆ। ਜਦੋਂ ਕਿ ਐਂਗਲੋ ਸਿੱਖ ਜੰਗ ਦੇ ਰੂਪ ਵਿਚ ਪੰਜਾਬ ਦੀ ਧਰਤੀ ਨੇ ਮਹਾਂਭਾਰਤ ਦੇ ਯੂਨੀਵਰਸਿਟੀਆਂ ਵਿਚ ਸ਼ਹੀਦੀ ਪੰਜਾਬੀਆਂ ਨੇ ਇਕ ਵਾਰ ਫਿਰ ਸਿਰਾਂ ਦੇ ਮਾਮਲੇ ਤਾਰਨ ਦੇ ਬਾਵਜੂਦ ਵੀ ਗੁਲਾਮੀ ਦੇ 102 ਸਾਲਾਂ ਦਾ ਭੁਗਤਾਨ ਕੀਤਾ।

ਇਸ ਕਹਿਰੀ ਹਫਤੇ ਦੀ ਸ਼ੁਰੂਆਤ 18 ਦਸੰਬਰ 1845 ਦੀ ਸ਼ਾਮ ਨੂੰ ਮੁੱਦਕੀ ਦੀ ਜੰਗ ਸਮੇਂ ਹੋਈ। ਮੁੱਦਕੀ ਦੇ ਟਿਬਿਆਂ ਵਿਚ ਭਾਰਤ ਦੇ ਗਵਰਨਰ ਜਨਰਲ ਲਾਰਡ ਹਾਰਡਿੰਗ ਤੇ ਅੰਗਰੇਜ਼ ਫੌਜ ਦੇ ਕਮਾਂਡਰ ਹਿਊ ਗਫ਼ ਦੀ ਕਮਾਨ ਹੇਠ ਫੌਜ ਦਾ ਸਾਹਮਣਾ ਸਿੱਖ ਰਾਜ ਦੀ ਫੌਜ ਨਾਲ ਹੋਇਆ। ਇਹ ਲੜਾਈ ਇੰਨੀ ਗਹਿਗਤ ਹੋਈ ਕਿ ਅੰਗਰੇਜ਼ਾਂ

ਨੇ ਆਪਣੀ ਹਾਰ ਨੂੰ ਯਕੀਨੀ ਮੰਨਦੇ ਹੋਏ ਆਪਣੀ ਫੌਜ ਨੂੰ ਫਿਰੋਜ਼ਪੁਰ ਛਾਉਣੀ ਵਾਪਸ ਪਹੁੰਚਣ ਦੇ ਅਦੇਸ਼ ਦਿਤੇ ।

ਅੰਗਰੇਜ਼ਾਂ ਤੇ ਸਿੱਖਾਂ ਦੀ ਦੂਜੀ ਲੜਾਈ 21 ਤੇ 22 ਦਸੰਬਰ 1845 ਨੂੰ ਫੇਰੂ ਸ਼ਹਿਰ ਦੇ ਆਲੇ ਦੁਆਲੇ ਖੇਤਾਂ ਵਿੱਚ ਹੋਈ। ਇਹ ਲੜਾਈ ਵੀ ਮੁੱਦਕੀ ਦੀ ਲੜਾਈ ਵਾਂਗ ਸ਼ਾਮ ਦੇ 4 ਵਜੇ ਸ਼ੁਰੂ ਹੋਈ। ਜਿਸ ਵਿੱਚ ਸਪੱਸ਼ਟ ਤੌਰ ਤੇ ਅੰਗਰੇਜ਼ ਫੌਜਾਂ ਫੇਰ ਮਾਤ ਖਾ ਗਈਆਂ। ਉਸ ਸਮੇਂ ਫੇਰੂ ਸ਼ਹਿਰ ਦੇ ਮੈਦਾਨ ਤੋਂ ਲਾਰਡ ਹਾਰਡਿੰਗ ਨੇ ਨੈਪੋਲੀਅਨ ਦੇ ਵਿਰੁੱਧ ਲੜਾਈਆਂ ਲੜਣ ਦੇ ਇਨਾਮ ਵਜੋਂ ਮਿਲੀ ਆਪਣੀ ਤਲਵਾਰ, ਆਪਣੇ ਵਿਆਹ ਸਮੇਂ ਦੀ ਮੁੰਦਰੀ ਅਤੇ ਕੁਝ ਵਿਸ਼ੇਸ਼ ਦਸਤਾਵੇਜ਼ ਆਪਣੇ ਪੁੱਤਰ ਰਾਹੀਂ ਵਾਪਿਸ ਘਰ ਭੇਜ ਦਿੱਤੇ।

ਸਰ ਹੋਪ ਗਰਾਂਟ ਦੇ ਸ਼ਬਦਾਂ ਵਿਚ 21 ਤੇ 22 ਦਸੰਬਰ ਦੀ ਅਤਿ ਭਿਆਨਕ ਦਰਮਿਆਨੀ ਰਾਤ ਨੂੰ ਜਦੋਂ ਅੰਗਰੇਜ਼ ਫੌਜਾਂ ਦੀ ਸਾਰੀ ਵਿਉਤਬੰਦੀ ਸਿੱਖ ਫੌਜਾਂ ਦੇ ਜੋਸ਼ ਤੇ ਮਾਰੂ ਹਮਲਿਆਂ ਤੇ ਸਨਮੁੱਖ ਤਹਿਸ ਨਹਿਸ ਹੋ ਗਈ। ਇਕ ਕਮਾਂਡਰ ਨੂੰ ਦੂਜੇ ਕਮਾਂਡਰ ਦੀ ਸਥਿਤੀ ਦਾ ਬਹੁ-ਪਤਾ ਨਾ ਰਿਹਾ ਕਿ ਉਹ ਕਿਥੇ ਸੀ ਤੇ ਲੜਾਈ ਦਾ ਨਤੀਜਾ ਕੀ ਹੋਇਆ ਹੈ? ਜੇ ਇਕ ਕਮਾਂਡਰ ਫੇਰੂ ਸ਼ਹਿਰ ਸੀ ਤਾਂ ਦੂਜਾ ਕਮਾਂਡਰ ਆਪਣੀਆਂ ਪਲਟਨਾਂ ਸਮੇਤ ਵਾਪਸ ਫਿਰੋਜ਼ਪੁਰ ਵੱਲ ਨੂੰ ਮੁੜਦਾ ਪਿੰਡ ਮਿਸ਼ਰੀ ਵਾਲਾ ਤੱਕ ਜਾ ਪੁੱਜਾ।

ਉਸ ਖੋਡਨਾਕ ਰਾਤ ਨੂੰ ਅੰਗਰੇਜ਼ ਅਫਸਰਾਂ ਤੇ ਫੌਜ ਨੂੰ ਜਦੋਂ ਆਪਣੇ ਸਾਹਮਣੇ ਪ੍ਰਤੱਖ ਤੌਰ ਤੇ ਮੌਤ ਨਜ਼ਰ ਆ ਰਹੀ ਸੀ ਤਾਂ ਬਿਲਕੁਲ ਉਸ ਸਮੇਂ ਇੱਕ ਵਾਰ ਫਿਰ ਲਹੌਰ ਦਰਬਾਰ ਦੀ ਫੌਜ ਦੇ ਗੱਦਾਰ ਵਜੀਰ ਲਾਲ ਸਿੰਘ ਤੇ ਸੈਨਾਪਤੀ ਤੇਜ਼ ਸਿੰਘ ਨੇ ਸਿੱਖ ਰਾਜ ਅਤੇ ਪੰਜਾਬ ਦੀ ਕਿਸਮਤ ਨਾਲ ਅਣਹੋਣੀ ਚਾਲ ਖੇਡੀ ਅਤੇ ਸਿੱਖ ਫੌਜਾਂ ਨੂੰ ਵਾਪਸ ਸਤਲੁਜ ਦਰਿਆ ਪਾਰ ਕਰਨ ਦਾ ਹੁਕਮ ਦੇ ਦਿੱਤਾ।

ਫੇਰੂ ਸ਼ਹਿਰ ਦੀ ਇਸ ਲੜਾਈ ਤੋਂ ਬਾਅਦ ਅਲੀਵਾਲ ਤੇ ਸਭਰਾਉਂ ਦੀਆਂ ਫੈਸਲਾਕੁੰਨ ਲੜਾਈਆਂ ਹੋਈਆਂ। ਸਭਰਾਉਂ ਦੀ ਲੜਾਈ ਵਿਚ ਸ੍ਰੂ: ਸ਼ਾਮ ਸਿੰਘ ਅਟਾਰੀਵਾਲਾ ਦੀ ਵਛਾਦਾਰੀ ਤੇ ਬਹਾਦਰੀ ਦਾ ਵਰਣਨ ਸ਼ਾਹ ਮੁਹੰਮਦ ਨੇ ਇਉਂ ਕੀਤਾ ਹੈ। ...ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ। ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ। ਸਣੇ ਆਦਮੀ ਗੋਲੀਆਂ ਨਾਲ ਉਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ। ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।'

ਬੇਸਕ ਇਤਿਹਾਸਕਾਰਾਂ ਅੰਗਰੇਜ਼ ਜਰਨੈਲਾਂ ਅਤੇ ਬ੍ਰਿਟਿਸ਼ ਫੌਜ ਦੇ ਉਚ ਅਧਿਕਾਰੀਆਂ ਜਿਵੇਂ ਕਿ ਲਾਚਡ ਹਾਰਡਿੰਗ, ਹਿਯੂ ਗਫ਼, ਹੈਨਰੀ ਲਰੈਸ਼, ਕੈਪਟਨ ਜੇ.ਡੀ.ਕਰਨਿੰਘਮ ਅਤੇ ਸਭ ਤੋਂ ਵੱਧ ਇੰਗਲੈਂਡ ਦੇ ਪ੍ਰਾਈਮ ਮਨਿਸਟਰ ਸਰ ਰਾਬਰਟ ਪੀਲ ਨੇ ਵੀ ਸਿੱਖ ਫੌਜ ਦੀ

ਬਹਾਦਰੀ ਤੇ ਕੁਰਬਾਨੀ ਨੂੰ ਸਵੀਕਾਰ ਕੀਤਾ। ਉਸ ਨੇ ਇੰਗਲੈਂਡ ਦੀ ਪਾਰਲੀਮੈਂਟ ਵਿਚ ਸਿੱਖਾਂ ਦੀ ਬਹਾਦਰੀ ਦਾ ਜ਼ਿਕਰ ਅੰਗਰੇਜ਼ ਕਮਾਂਡਰ ਹਿਊ ਗਫ਼ ਦੇ ਹਵਾਲੇ ਨਾਲ ਇਸ ਤਰ੍ਹਾਂ ਕੀਤਾ ਕਿ “ਸਾਡੀ ਰਾਜਨੀਤੀ ਅਨੁਸਾਰ ਸਾਨੂੰ ਹੱਕ ਨਹੀਂ ਕਿ ਅਸੀਂ ਆਪਣੇ ਹਾਰੇ ਹੋਏ ਦੁਸ਼ਮਣ ਦੀ ਬਹਾਦਰੀ ਦੀ ਤਾਰੀਫ਼ ਕਰੀਏ। ਪਰ ਜੇ ਅਸੀਂ ਦੇਸ਼ ਭਗਤੀ ਦੇ ਜਜ਼ਬੇ ਦੇ ਪਾਬੰਦ ਨਾ ਹੁੰਦੇ ਤਾਂ ਅਸੀਂ ਜ਼ਰੂਰ ਹੀ ਸਿੱਖ ਸਰਦਾਰਾਂ ਅਤੇ ਸਿੱਖ ਫੌਜ ਦੀਆਂ ਕੁਰਬਾਨੀਆਂ ਨੂੰ ਵੇਖਦੇ ਹੋਏ ਆਪਣੇ ਆਪ ਨੂੰ ਰੋਣ ਤੋਂ ਰੋਕ ਨਾ ਸਕਦੇ ਕਿ ਕਿਸ ਤਰ੍ਹਾਂ ਐਡੇ ਬਹਾਦਰ ਲੋਕਾਂ ਦਾ ਇੰਨ੍ਹਾਂ ਲੜਾਈਆਂ ਵਿਚ ਘਾਣ ਹੋਇਆ ਹੈ।”



ਸਭਗਤੁ ਦੀ ਲੜਾਈ ਦਾ ਮਸ਼ੀਹ  
ਸ਼ਹੀਦ ਸ੍ਰੀ: ਸ਼ਾਮ ਸਿੰਘ ਅਟਾਰੀਵਾਲਾ

ਅਖੀਰ ਵਿਚ ਅੰਗਰੇਜ਼ਾਂ ਤੇ ਸਿੰਘਾਂ ਦੀ ਦੂਜੀ ਜੰਗ ਸੰਨ 1849 ਵਿਚ ਸੁਧਾ ਮੁਲਤਾਨ ਵਿਚ ਚਿਲਿਆਂ ਵਾਲੀ, ਰਾਮ ਨਗਰ ਤੇ ਗੁਜਰਾਤ ਆਦਿ ਸਥਾਨਾਂ 'ਤੇ ਹੋਈ। ਆਖਿਰਕਾਰ ਇਸ ਤਰ੍ਹਾਂ ਸਭ ਤੋਂ ਬਾਦ ਇਨ੍ਹਾਂ ਲੜਾਈਆਂ ਤੋਂ ਪਿਛੋਂ ਪੰਜਾਬ ਵੀ ਭਾਰਤ ਦੇ ਦੂਜੇ ਸੁਬਿਆਂ ਵਾਂਗ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ। ਪਰ ਉਦੋਂ ਅੰਗਰੇਜ਼ ਸ਼ਾਸਕਾਂ ਨੇ ਵੀ ਮੰਨਿਆ ਕਿ ਪੰਜਾਬ ਨਾਲ ਇਹ ਅਣਹੋਣੀ ਖੇਡ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਲਾਹੌਰ ਦਰਬਾਰ ਦੇ ਗੱਦਾਰ ਸੈਨਾਪਤੀਆਂ ਕਰਕੇ ਹੋਈ। ਇਤਿਹਾਸਕ ਤੌਰ 'ਤੇ ਇਕ ਪਾਸੇ ਕੁੱਝ ਕੁ ਗੱਦਾਰ ਆਗੂਆਂ ਦੀ ਗੱਦਾਰੀ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਹਨ। ਦੂਜੇ ਪਾਸੇ ਸ੍ਰੀ: ਸ਼ਾਮ ਸਿੰਘ ਅਟਾਰੀਵਾਲਾ ਤੇ ਉਨ੍ਹਾਂ ਵਰਗੇ ਹੀ ਬੇਅੰਤ ਸੁਰਬੀਰ ਸਿੰਘਾਂ ਤੇ ਪੰਜਾਬੀਆਂ ਦੀ ਦੇਸ਼ ਤੇ ਕੌਮ ਪ੍ਰਤੀ ਵਫ਼ਾਦਾਰੀ ਸਾਡੇ ਸਾਹਮਣੇ ਰੱਸਨ ਮਿਸਾਲ ਹੈ।

ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਵਿਚ ਇਨ੍ਹਾਂ ਹਫ਼ਤਿਆਂ ਦੀ ਤਾਰੀਖਾਂ ਹਫ਼ਤੇ ਭਾਵ

**18 ਦਸੰਬਰ** ਤੋਂ **26 ਦਸੰਬਰ 1705** ਅਤੇ **18 ਦਸੰਬਰ** ਤੋਂ **25 ਦਸੰਬਰ 1845** ਅਪਸ ਵਿਚ ਵੀ ਇਉਂ ਮੇਲ ਖਾਈਆਂ ਹਨ ਕਿ ਜਿਵੇਂ ਹੋਣੀ ਨੇ **140** ਸਾਲ ਬਾਅਦ ਫਿਰ ਬੜੀ ਛੁੱਧੀ ਚਾਲ ਤਹਿਤ ਕੌਮ ਨਾਲ ਕੋਈ ਅਣਹੋਣੀ ਖੇਡ ਖੇਡੀ ਹੋਵੇ। ਬੇਸ਼ਕ ਅੱਜ ਵੀ ਸਮੁੱਚੀ ਕੌਮ ਨੂੰ ਇਨ੍ਹਾਂ ਲੜਾਈਆਂ ਤੋਂ ਇਕ ਸਪਸ਼ਟ ਸਬਕ ਗ੍ਰਹਿਣ ਕਰਨ ਲਈ ਮਿਲਦਾ ਹੈ। ਉਹ ਇਹ ਹੈ ਕਿ ਇਕ ਪਾਸੇ ਦੇਸ਼ ਤੇ ਕੌਮ ਪ੍ਰਤੀ ਗੱਦਾਰਾਂ ਦੀ ਗੱਦਾਰੀ ਹੈ ਤੇ ਦੂਜੇ ਪਾਸੇ ਕੌਮੀ ਪ੍ਰਵਾਨਿਆਂ ਦੀ ਵਡਾਦਾਰੀ ਤੇ ਕੁਰਬਾਨੀ ਹੈ। ਹੁਣ ਇਹ ਸਾਡੇ ਆਪਣੇ ਕਿਰਦਾਰ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਗੱਦਾਰੀ ਜਾਂ ਵਡਾਦਾਰੀ ਵਿਚੋਂ ਕਿਹੜਾ ਰਾਹ ਅਪਨਾਉਣਾ ਹੈ?

ਪੰਜਾਬ ਦੇ ਇਤਿਹਾਸ ਦੇ ਇਨ੍ਹਾਂ ਦੋ ਦਿਲ ਕੰਬਾਊ ਸਾਕਿਆਂ ਦਾ ਸਾਰ ਕੌਮ ਦੇ ਮੋਹਰੀਆਂ ਤੇ ਜੁਝਾਰੂਆਂ ਵਜੋਂ ਦੇਸ਼, ਧਰਮ ਤੇ ਕੌਮ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਜੋਂ ਪ੍ਰਗਟ ਹੁੰਦਾ ਹੈ। ਪਰ ਅਫਸੋਸ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਰਚਣਹਾਰਿਆਂ ਨੂੰ ਇਸ ਕਦਰ ਭੁਲ ਗਏ ਹਾਂ ਕਿ ਜਦੋਂ ਅਸੀਂ ਕ੍ਰਿਸਮਿਸ ਮਨਾ ਰਹੇ ਹੁੰਦੇ ਹਾਂ ਤਾਂ ਉਦੋਂ ਕਿਤੇ-ਕਿਤੇ ਸਿਰਫ਼ ਗਿਣਤੀ-ਮਿਣਤੀ ਦੇ ਪੰਜਾਬੀ ਹੀ ਆਪਣੇ ਸ਼ਹੀਦਾਂ ਪ੍ਰਤੀ ਦਰਦ ਤੇ ਸੰਵੇਦਨਾ ਨਾਲ ਕੋਈ ਗੱਲ-ਕੱਬ ਰਹੇ ਹੁੰਦੇ ਹਨ।

ਸੰਸਾਰ ਪੱਧਰ ਦੇ ਪ੍ਰਵਾਣਿਤ ਇਤਿਹਾਸ ਦੇ ਮੁੱਢ ਕਦੀਮੀ ਦੌਰ ਵਿਚ ਮਾਨਵਤਾ ਦੇ ਸਭ ਤੋਂ ਪਹਿਲੇ ਕੁਰਬਾਨੀ ਦੇ ਪੁੰਜ ਈਸਾ ਮਸੀਹ ਹੋਏ ਹਨ। ਉਨ੍ਹਾਂ ਦੀ ਮਹਾਨ ਕੁਰਬਾਨੀ ਸਦਕਾ ਉਨ੍ਹਾਂ ਦਾ ਜਨਮ ਦਿਨ ਪੂਰੇ ਇਕ ਹਫਤੇ ਦੇ ਜਸ਼ਨਾਂ ਵਜੋਂ **25 ਦਸੰਬਰ** ਤੱਕ ਮਨਾਇਆ ਜਾਂਦਾ ਹੈ। ਸੰਸਾਰ ਭਰ ਵਿਚ ਈਸਾ ਮਸੀਹ ਦੇ ਸ਼ਰਧਾਲੂ ਤੇ ਅਸੀਂ ਸਾਰੇ ਵੀ ਦੇਖੋ-ਦੇਖੀ ਜੋ ਗਲਾਂ ਵਿਚ ਨੈੱਕ ਟਾਈ ਲਾਉਂਦੇ ਹਾਂ। ਉਸ ਨੂੰ 'ਰੱਬ ਦੇ ਪੁੱਤਰ ਮਸੀਹ' ਲਈ ਸ਼ਰਧਾ ਦੇ ਪ੍ਰਗਟਾਵੇ ਵਜੋਂ ਈਸਾਈਆਂ ਵਿਚ ਕਰਾਸ ਭਾਵ ਸੂਲੀ ਦੇ ਚਿੰਨ੍ਹ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਜਿਕਰ ਯੋਗ ਹੈ ਕਿ ਈਸਾ ਮਸੀਹ ਨੂੰ ਹੱਥਾਂ ਤੇ ਪੈਰਾਂ ਵਿਚ ਕਿਲ ਠੋਕ ਕੇ ਅਕਿਹ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਪਰ ਫਿਰ ਵੀ ਅਮਨ ਸ਼ਾਂਤੀ ਦੇ ਉਸ ਪੈਗੰਬਰ ਦੇ ਆਖਰੀ ਸ਼ਬਦਾਂ ਆਪਣੇ ਦੁਸ਼ਮਣਾਂ ਕਾਤਲਾਂ ਲਈ ਇਹ ਸਨ। 'ਹੇ ਪਰਮ ਪਿਤਾ ਇਨ੍ਹਾਂ ਅਣਜਾਣ ਲੋਕਾਂ ਨੂੰ ਮੁਆਫ ਕਰ ਦੇਣਾ; ਜੋ ਕਿ ਇਹ ਨਹੀਂ ਜਾਣਦੇ ਕਿ ਉਹ ਕੀ ਅਨੱਖ ਕਰ ਰਹੇ ਹਨ? ਬੈਰ ਮਾਨਵਤਾ ਦੇ ਸ਼੍ਰੋਮਣੀ ਸ਼ਹੀਦ ਲਈ ਦਸੰਬਰ ਮਹੀਨੇ ਵਿਚ ਸ਼ਰਧਾ ਦੇ ਜਸ਼ਨਾਂ ਦੇ ਸਨਮੁੱਖ ਜੇ ਪੰਜਾਬ ਦੇ ਇਤਿਹਾਸ ਦੇ ਉਪਰਕੋਤ ਦੋ ਹਫਤਿਆਂ ਦੇ **18 ਤੋਂ 26 ਦਸੰਬਰ** ਦੇ ਸਮਾਨ ਅੰਤਰ ਸਮੇਂ ਨੂੰ ਦੇਖਿਆ ਜਾਵੇ ਤਾਂ ਇਉਂ ਜਾਪਦਾ ਹੈ ਕਿ ਜਿਵੇਂ ਰੱਬ ਨੇ ਦਸੰਬਰ ਦੇ ਅਤਿ ਠੰਡੇ ਇਸ ਹਫਤੇ ਨੂੰ ਸਮੁੱਚੀ ਮਨੁੱਖਤਾ ਨੂੰ ਸ਼ਹੀਦਾਂ ਦੇ ਲੂਹ ਨਾਲ ਗਰਮਾਉਣ ਲਈ ਹੀ ਚੁਣਿਆ ਹੋਵੇ। ਇਸ ਵਿਚ ਵੀ ਇਕ ਰੱਬੀ ਰਜ਼ਾ ਦਾ ਅਲੋਕਿਕ ਜਿਹਾ ਜਲੋਅ ਵਿਦਮਾਨ ਹੁੰਦਾ ਹੈ ਕਿ ਮਾਨਵਤਾ ਦੇ ਅਲੰਬਰਦਾਰਾਂ ਦੀਆਂ ਦੇਸ਼ ਤੇ ਧਰਮ ਦੀ ਖਾਤਰ

ਕੀਤੀਆਂ ਕੁਰਬਾਨੀਆਂ ਦੀ ਪ੍ਰੇਰਣਾ ਸਦਕਾ ਸਮੁੱਚੀ ਮਾਨਵਤਾ ਨੂੰ ਕੋਈ ਨਿੱਧੀ ਤੇ ਸਦੀਵੀ ਰਾਹਤ ਮਿਲੇ ।

ਇਸ ਤਰ੍ਹਾਂ ਪੰਜਾਬ ਦੇ ਇਤਿਹਾਸ ਵਿੱਚ ਅਤਿ ਵੱਡੇ ਕਹਿਰ ਦੇ ਇਹ ਦੋ ਹਫ਼ਤੇ ਸੰਨ 1705 ਤੇ 1845 ਵਿਚ 18 ਤੋਂ 25 ਦਸੰਬਰ ਤੱਕ ਦੇ ਸਮੇਂ ਦੌਰਾਨ ਬੀਤੇ। ਇਹ ਹਫ਼ਤੇ ਹੁਣ ਸਾਡੀਆਂ ਪੀੜ੍ਹੀਆਂ ਲਈ ਅਜਾਦੀ ਤੇ ਕੌਮੀ ਸਵੈਮਾਣ ਦੇ ਵਰਦਾਨ ਬਣ ਗਏ ਹਨ। ਸਾਡੇ ਦੇਸ਼ ਦੇ ਮਹਾਨ ਸਪੂਤਾਂ ਵੱਲੋਂ ਦੇਸ਼ ਤੇ ਧਰਮ ਦੀ ਖਾਤਰ ਸਮੇਂ-ਸਮੇਂ ਕੀਤੀਆਂ ਕੁਰਬਾਨੀਆਂ ਸਾਨੂੰ ਯਾਦ ਕਰਵਾਉਂਦੀਆਂ ਹਨ ਕਿ ਦੇਸ਼ ਦੀ ਖਾਤਰ ਮਰਨਾ 100 ਜਨਮਾਂ ਦੇ ਸਮਾਨ ਹੁੰਦਾ ਹੈ।

ਪਰ ਅਫਸੋਸ ਹੈ ਕਿ ਸਾਡੀ ਅਜੋਕੀ ਸੋਚ ਤੇ ਕਿਰਦਾਰ ਸਦਕਾ ਹੁਣ ਦਰਅਸਲ ਕੁੱਝ ਹੋਰ ਹੀ ਰੰਗ ਉਘੜ ਕੇ ਦ੍ਰਿਸ਼ਟਮਾਨ ਹੋ ਰਿਹਾ ਹੈ। ਅੱਜ ਅਜਾਦੀ ਦੇ 60 ਸਾਲ ਬਾਅਦ ਵੀ ਸਾਡੀ ਲੰਬੀ ਗੁਲਾਮੀ ਦੀ ਮਾੜੀ ਵਿਰਾਸਤ ਵਜੋਂ ਜੋ ਸਾਡੀ ਗੁਲਾਮ ਜਹਿਨੀਅਤ ਬਣੀ ਹੋਈ ਹੈ। ਉਹ ਘਟੀਆ ਸੋਚ ਸਾਡੀ ਕਹਿਣੀ ਤੇ ਕਰਨੀ ਉਪਰ ਭਾਰੂ ਹੋ ਰਹੀ ਹੈ। ਜਿਸ ਦੇ ਕਾਰਨ ਅਸੀਂ ਆਪਣੇ ਸ਼ਹੀਦਾਂ-ਮੁਰੀਦਾਂ ਨੂੰ ਬਿਲਕੁਲ ਹੀ ਭੁਲਦੇ ਜਾ ਰਹੇ ਹਾਂ। ਸਾਡੇ ਕਿਰਦਾਰ ਦੀ ਭੱਦਰਕਾਰੀ ਦੀ ਅਸਲੀ ਤਸਵੀਰ ਅਕਸਰ ਸਾਡੇ ਸਾਹਮਣੇ ਉਦੋਂ ਆਉਂਦੀ ਹੈ। ਜਦੋਂ ਕਿ ਅਸੀਂ ਸਾਰੇ ਦੇਖੋ-ਦੇਖੀ ਕਦੇ ਸਭਰਾਉਂਦੀ ਜੰਗ ਦੀ ਯਾਦ ਦੀ ਥਾਂ 14 ਫਰਵਰੀ ਨੂੰ ‘ਵੈਲਨਟਾਈਨ ਡੇ’ ਤੇ ਕਦੇ ਸਰਬੰਸਦਾਨ ਤੇ ਐਗਲੋਸਿਓ ਜੰਗ ਦੀ ਯਾਦ ਭੁਲ ਕੇ ‘ਕ੍ਰਿਸਮਿਸ ਡੇ’ ਮਨਾ ਰਹੇ ਹੁੰਦੇ ਹਾਂ। ਪਰ ਆਪਣੇ ਸ਼ਹੀਦਾਂ ਦੇ ਇਤਿਹਾਸ ਬਾਰੇ ਅਸੀਂ ਇਕ ਚੁੱਪ ਜਿਹੀ ਸਾਧੀ ਹੁੰਦੀ ਹੈ।


ਸਪਸ਼ਟ ਹੈ ਕਿ ਇਹ ਇਸ ਲਈ ਹੋ ਰਿਹਾ ਹੈ ਕਿ ਸਾਡਾ ਰਾਹ ਹੁਣ ਸਾਡੇ ਸ਼ਹੀਦਾਂ-ਮੁਰੀਦਾਂ ਦੇ ਨਿਆਰੇ ਦੇਸ਼ ਭਗਤੀ ਦੇ ਰਸਤੇ ਨਾਲੋਂ ਬਿਲਕੁਲ ਅਲੱਗ ਹੈ। ਸਾਡੇ ਸ਼ਹੀਦ ਤੇ ਸੰਘਰਸ਼ੀ ਯੋਧੇ ਤਾਂ ਦੇਸ਼ ਤੇ ਕੌਮ ਦੇ ਵਾਸਤੇ ਤਪ-ਤਿਆਗ ਤੇ ਕੁਰਬਾਨੀ ਦੇ ਮਾਰਗ 'ਤੇ ਚਲੇ ਸਨ। ਜਦੋਂ ਕਿ ਸਾਡਾ ਰਸਤਾ ਤਾਂ ਹੁਣ ਲਬ-ਲੋਭ ਤੇ ਨਿੱਜ-ਸਵਾਰਥ ਦੇ ਘਰ ਹੀ ਜਾਂਦਾ ਹੈ।

ਨਿਰਸੰਦੇਹ ‘ਸ਼ਹੀਦ’ ਆਪਣੇ ਦੇਸ਼ ਤੇ ਕੌਮ ਲਈ ਹਾਮੇਸ਼ਾਂ ਹੀ ਸਿਰਮੌਰ ਤੇ ਪੂਜਨੀਕ ਹੁੰਦੇ ਹਨ। ਪਰ ਜਦੋਂ ਕੋਈ ਇਕ ਕੌਮ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਨੂੰ ਵਿਸਾਰ ਕੇ ‘ਬਿਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨ’ ਜਿਹੇ ਸਵਾਂਗਾਂ ਦਾ ਮੁਜਾਹਰਾ ਕਰਦੀ ਹੈ ਤਾਂ ਇਕ ਸ਼ਾਇਰ ਦੀ ਇਹ ਵੇਦਨਾ ‘ਤੇਰੀ ਦੁਨੀਆਂ ਮੇਂ ਯਾ ਰਬ ਅਪਨੀ-ਅਪਨੀ ਕਿਸਮਤ ਹੈ, ਸਮਾਂ ਜਲੀ ਤੋਂ ਨੂਰ ਹੂਆ, ਪਰਵਾਨਾ ਜਲਾ ਤੋਂ ਰਾਖ ਹੂਆ’ ਸਮੁੱਚੀ ਕੌਮ ਲਈ ਇਹ ਕੌੜੀ ਇਤਿਹਾਸਕ ਸੱਚਾਈ ਇਕ ਵੰਗਾਰ ਬਣ ਜਾਂਦੀ ਹੈ।

ਸਾਨੂੰ ਛਖਰ ਹੋਣਾ ਚਾਹੀਦਾ ਹੈ ਕਿ ਸਾਡੇ ਸੁਰਬੀਰ ਵਡੇਰਿਆਂ ਨੇ ਤਾਂ ਦਿੱਲੀ ਦੀ ਅਡਿੱਗ ਮੁਗਲ ਹਕੂਮਤ ਦੇ ਝੰਡੇ ਲਾਹ ਦਿੱਤੇ ਸਨ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ

ਕਿ ਅਸੀਂ ਅੱਜ ਆਪਣੇ ਸਮਾਜ ਵਿਚ ਇਸ ਤੋਂ ਬਿਲਕੁਲ ਉਲਟ ਵਰਤਾਰਾ ਦੇਖ ਰਹੇ ਹਾਂ। ਇਕ ਪਾਸੇ ਹਰ ਸਾਲ ਦਸੰਬਰ ਦੇ ਮਹੀਨੇ ਵਿਚ ਕ੍ਰਿਸਮਿਸ ਦਾ ਤਿਉਹਾਰ ਮਨਾਉਣ ਦਾ ਮੰਜ਼ਰ ਹੁੰਦਾ ਹੈ। ਦੂਜੇ ਪਾਸੇ ਸਾਡੇ ਆਪਣੇ ਸੈਕੜੇ-ਹਜ਼ਾਰਾਂ ‘ਸ਼ਹੀਦ ਮਸੀਹਾ’ ਵੱਲੋਂ ਕੌਮ ਪ੍ਰਤੀ ਕੀਤੀਆਂ ਕੁਰਬਾਨੀਆਂ ਸਾਡੇ ਸਾਹਮਣੇ ਹੁੰਦੀਆਂ ਹਨ। ਪਤਾ ਨਹੀਂ ਕਿਉਂ ਅਜਿਹੇ ਸਮਿਆਂ ’ਤੇ ਅਸੀਂ ਆਪਣੇ ਸ਼ਹੀਦਾਂ ਪ੍ਰਤੀ ‘ਘਰ ਦਾ ਜੋਗੜਾ ਤੇ ਬਾਹਰ ਦਾ ਜੋਗੀ ਸਿੱਧਾ’ ਵਰਗ ਰਵਾਈਆ ਅਖਤਿਆਰ ਕਰ ਲੈਂਦੇ ਹਾਂ? ਜਿਸ ਦੇ ਕਾਰਨ ਅਸੀਂ ਆਪਣੇ ਸ਼ਹੀਦਾਂ-ਮੁਰੀਦਾਂ ਨੂੰ ਅਕਸਰ ਹੀ ਵਿਸਾਰ ਦਿੰਦੇ ਹਾਂ।

ਇਸ ਦੁਖਦਾਈ ਸੰਦਰਭ ਵਿਚ ਕੀ ਸਾਨੂੰ ਜੇ ਕੋਈ ਪੁੱਛਣ ਵਾਲਾ ਨਹੀਂ ਹੈ ਤਾਂ ਫਿਰ ਸਵਾਲ ਉਠਦਾ ਹੈ ਕਿ ਕੀ ਸਾਡੀ ਆਤਮਾ ਵੀ ਇੰਨੀ ਮਰ-ਮੁੱਕ ਚੁੱਕੀ ਹੈ ਕਿ ਅਸੀਂ ਕਦੇ ਸੋਚਦੇ ਹੀ ਨਹੀਂ ਕਿ ਆਪਣੇ ਬਹਾਦਰ ਬਜ਼ੁਰਗਾਂ ਦੀਆਂ ਘਾਲਣਾਵਾਂ ਤੋਂ ਬਿਨਾਂ ਸਾਡੀ ਅੱਜ ਆਪਣੀ ਹੋਂਦ ਅਤੇ ਉਹ ਵੀ ਅਜ਼ਾਦ ਹਸਤੀ ਹੋਣੀ ਹੀ ਨਹੀਂ ਸੀ?



ਸਿੱਖਾਂ ਵਲੋਂ ਦਿੱਲੀ ਫਤਹਿ 11 ਮਾਰਚ, 1783

## ਗਿਆਨ ਗੋਸ਼ਟੀਆਂ ਦਾ ਕੀ ਫਾਇਦਾ?



ਇਹ ਬਹੁਤ ਚੰਗੀ ਗੱਲ ਹੈ ਕਿ ਆਪਣੇ ਅਮੀਰ ਸਭਿਆਚਾਰ ਤੇ ਸੰਸਕ੍ਰਿਤੀ ਦੀ ਗੱਲ ਕਰਨ ਵਜੋਂ ਅੱਜ ਕਿਤੇ-ਕਿਤੇ ਦੇਸ਼ ਤੇ ਕੌਮ ਪ੍ਰਸਤੀ ਦੀ ਭਾਵਨਾ ਨਾਲ ਸਰਸ਼ਾਰ ਸੱਜਣ ਸਾਹਿਤਕ ਜਾਂ ਇਤਿਹਾਸਕ ਗੋਸ਼ਟੀਆਂ ਦਾ ਆਯੋਜਨ ਕਰਦੇ ਹਨ। ਪਰ ਇਸ ਸੰਦਰਭ ਵਿਚ ਬਹੁਤ ਹੀ ਸੰਜੀਦਗੀ ਨਾਲ ਵਿਚਾਰਨ ਵਾਲੀ ਗੱਲ ਸ੍ਰੀ: ਰਘਬੀਰ ਸਿੰਘ ਢਿੱਲੋਂ ਨੇ ਆਪਣੀ ਪੁਸਤਕ Essence of Sikhism ਵਿਚਲੇ ਲੇਖ 'ਸਤਿਸੰਗ ਕਾਹਦੇ ਲਈ' ਵਿਚ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਜੇ ਸਤਿਸੰਗ ਸਿਰਫ਼ ਸਮਾਂ ਬਿਤਾਉਣ ਅਤੇ ਨਿੱਜੀ ਤੌਰ 'ਤੇ ਮਨ ਦੀ ਤਸਲੀ ਲਈ ਹਨ ਤਾਂ ਇਹ ਪ੍ਰਯੋਜਨ ਕੌਮ ਵਾਸਤੇ ਕੋਈ ਬਹੁਤਾ ਲਾਹੇ ਵੰਦ ਨਹੀਂ ਹੈ। ਖਾਸ ਤੌਰ 'ਤੇ ਜੇ ਅਜਿਹੇ ਸਤਿਸੰਗ ਬੱਸ ਬੁਢਾਪੇ ਵਿਚ ਪਹੁੰਚੇ ਸੱਜਣਾ ਵਾਸਤੇ ਹੀ ਹਨ ਅਤੇ ਇਸ ਵਿਚ ਸਾਡੀ ਨੌਜਵਾਨ ਪੀੜ੍ਹੀ ਸ਼ਾਮਿਲ ਨਹੀਂ ਹੁੰਦੀ ਤਾਂ ਇਹ ਇੱਕ ਲੋਕ ਚੇਤਨਾ ਪੈਦਾ ਕਰਨ ਤੋਂ ਅਸਮਰਥ ਹੋਣਗੇ।

ਉਪਰੋਕਤ ਵਿਚਾਰ ਦੇ ਪਿੱਛੇ ਜੋ ਪ੍ਰੈਕਟੀਕਲ ਨਜ਼ਾਰੀਆ ਹੈ। ਉਸ ਨੂੰ ਵਿਚਾਰਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ਕ ਹਰ ਉਹ ਉਦਮ-ਉਪਰਾਲਾ ਤੇ ਔਹੜ-ਪੌਹੜਵਾਜਬ ਹੈ। ਜੋ ਕਿ ਸਾਡੀ ਅਮੀਰ ਧਾਰਮਿਕ ਤੇ ਸਭਿਆਚਾਰਕ ਵਿਰਾਸਤ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਸਾਨੂੰ ਇਕ ਵਧੀਆ ਕੌਮ ਵਜੋਂ ਨੈਤਿਕ ਤੇ ਸਦਾਚਾਰਕ ਜੀਵਨ ਸੈਲੀ ਦਾ ਧਾਰਨੀ ਬਣਾਉਂਦਾ ਹੈ। ਪਰ ਲੇਖਕ ਦੇ ਵਿਚਾਰ ਨੂੰ ਮੈਂ ਇਸ ਪ੍ਰਬਾਇ ਲਗਾਤਾਰਤਾ ਦਿੰਦਾ ਹੋਇਆ ਸੋਚਦਾ ਹਾਂ ਕਿ ਆਪਣੀ ਸ਼ਾਨਦਾਰ ਕੌਮੀ ਵਿਰਾਸਤ ਨੂੰ ਸਾਭਣ ਲਈ ਅੱਜ ਸਾਨੂੰ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਕਾਰਗਰ ਤੇ ਲਾਹੇਵੰਦ ਬਣਾਉਣ ਦੇ ਨਜ਼ਾਰਏ ਤੋਂ ਇਕ ਤਰਤੀਬ ਦੇ ਣ ਦੀ ਲੋੜ ਹੈ।

ਸਤਿਸੰਗ ਤੋਂ ਬਾਅਦ ਸਾਹਿਤਕ ਸੈਮੀਨਾਰਾਂ ਤੇ ਗੋਸ਼ਟੀਆਂ ਦਾ ਨੰਬਰ ਆਉਂਦਾ ਹੈ। ਆਮ ਤੌਰ 'ਤੇ ਸਤਿਸੰਗ ਵਿਚ ਇਕ ਬੁਲਾਰਾ ਹੁੰਦਾ ਹੈ ਤੇ ਬਾਕੀ ਮੰਤਰ ਮੁਗਧ ਸਰੋਤੇ ਹੁੰਦੇ ਹਨ। ਗੋਸ਼ਟੀਆਂ ਵਿਚ ਦੋ-ਚਾਰ ਬੁਲਾਰੇ ਹੁੰਦੇ ਹਨ ਅਤੇ ਦੋ-ਚਾਰ ਹੀ ਕੋਈ ਸ਼ਕ-ਸੁਭਾ ਦੂਰ ਕਰਨ ਹਿੱਤ ਸਵਾਲ ਕਰਨ ਵਾਲੇ ਹੁੰਦੇ ਹਨ। ਬਾਕੀ ਸਾਰੇ ਹਮਾਤੜ ਸਾਥੀ ਸੁਸਰੀਆਂ ਵਾਂਗ ਸੁਤੇ ਹੋਏ ਸਰੋਤੇ ਹੁੰਦੇ ਹਨ। ਫਿਰ ਖਿਆਲ ਆਉਂਦਾ ਹੈ ਕਿ ਅੱਜ ਇਸ ਗੱਲ ਦੀ ਬੇਹੱਦ ਲੋੜ ਹੈ ਕਿ ਸਾਡੇ ਸ਼ਹੀਦਾਂ-ਮੁਰੀਦਾਂ ਨੂੰ ਉਨ੍ਹਾਂ ਦੇ ਬਣਦੇ ਆਦਰ-ਮਾਣ ਦੇ ਸਥਾਨ ਨੂੰ ਸਾਡੇ ਸਾਹਿਤ ਤੇ ਇਤਿਹਾਸ ਵਿਚ ਮੁੜ ਤੋਂ ਸੁਰਜੀਤ ਕੀਤਾ ਜਾਵੇ। ਬੇਸ਼ਕ ਅਜੋਕੀ ਸੂਰਤੇ-ਹਾਲ ਦੇ ਮੁਤਾਬਿਕ ਸਾਨੂੰ ਸਾਹਿਤ ਤੇ ਇਤਿਹਾਸ ਪੜ੍ਹਣ ਦੀ ਗੱਲ ਤਾਂ ਬੇਲੋੜੀ ਹੀ ਲੱਗਣ ਲੱਗ ਪਈ ਹੈ। ਕਿਤਾਬ ਪੜ੍ਹਣਾ ਤਾਂ ਇਕ ਪਾਸੇ ਰਿਹਾ; ਅਸੀਂ ਤਾਂ ਆਪਣੇ ਸਾਹਿਤ ਤੇ ਇਤਿਹਾਸ ਬਾਰੇ ਦੋ ਵਰਕੇ ਵੀ ਪੜ੍ਹਣ ਦੇ ਆਦੀ ਨਹੀਂ ਰਹੇ।

ਇਥੇ ਇਕ ਵਿਰੋਧੀ ਜਿਹੀ ਵਿਚਾਰਧਾਰਾ ਇਹ ਵੀ ਬਣਦੀ ਹੈ ਕਿ ਲਿਖਣ-ਪੜ੍ਹਣ ਦਾ ਵੀ ਕੋਈ ਫਾਇਦਾ ਨਹੀਂ ਹੈ। ਕਿਉਂਕਿ ਇਹ ਵੀ ਇਕ ਸੱਚਾਈ ਹੈ ਕਿ ਲਿਖਣ ਵਾਲੇ ਜੇ ਸੌ ਹਨ ਤਾਂ ਪੜ੍ਹਣ ਵਾਲੇ 10 ਹੀ ਹਨ। ਫਿਰ ਜੋ ਲਿਖਦੇ-ਪੜ੍ਹਦੇ ਹਨ। ਉਹ ਵੀ ਆਪਣੇ ਹੀ ਦਾਇਰੇ ਵਿਚ ਬੋਝੇ ਹੋਏ ਹਨ। ਆਮ ਸਮਾਜ ਵਿਚ ਨਾ ਤਾਂ ਉਨ੍ਹਾਂ ਦੀ ਕੋਈ ਲੋੜ ਹੈ ਤੇ ਨਾ ਹੀ ਉਨ੍ਹਾਂ ਦੀ ਗੱਲ ਦਾ ਕੋਈ ਪ੍ਰਤੱਖ ਪ੍ਰਭਾਵ ਪੈਂਦਾ ਨਜ਼ਰ ਆਉਂਦਾ ਹੈ।

ਇਹ ਗੱਲ ਸਿਰਫ ਅਲੋਚਨਾ ਮਾਤਰ ਹੀ ਨਹੀਂ ਹੈ। ਸਗੋਂ ਸੰਜੀਦਗੀ ਨਾਲ ਵਿਚਾਰਨ ਵਾਲੀ ਹੈ ਕਿ ਅੱਜ ਸਾਡੀਆਂ ਅਖਬਾਰਾਂ, ਪੁਸਤਕਾਂ ਤੇ ਹੋਰ ਰਚਨਾਵਾਂ ਸਾਨੂੰ ਕਿੰਨਾ ਕੁ ਆਪਣੇ ਵਿਰਸੇ-ਵਿਰਸਤ ਨਾਲ ਜੋੜ ਰਹੀਆਂ ਹਨ? ਜੇ ਚੰਗੇ ਸੰਸਕਾਰਾਂ ਸਦਕਾ ਕੋਈ ਛਿੱਟ-ਪੁੱਟ ਲੇਖਕ ਸਮਾਜਿਕ ਤੇ ਧਾਰਮਿਕ ਕਦਰਾਂ-ਕੀਮਤਾਂ ਬਾਰੇ ਲਿਖਦਾ ਵੀ ਹੈ ਤਾਂ ਉਸ ਨੂੰ ਕੋਈ ਪੜ੍ਹਦਾ ਹੀ ਨਹੀਂ। ਕਿਉਂਕਿ ਸਾਡੀ ਪਦਾਰਥਵਾਦੀ ਤਹਿਜ਼ੀਬ ਦੀ ਦੌੜ-ਭੱਜ ਤੇ ਸਮਾਜਿਕ ਲੁੱਟ-ਖਸੁੱਟ ਵਿਚ ਨੈਤਿਕ ਕਦਰਾਂ-ਕੀਮਤਾਂ ਅਤਿੱਕਾ ਹੀ ਜਾਪਦੀਆਂ ਹਨ। ਇਸ ਲਈ ਇਸ ਸੂਰਤ ਵਿਚ ਕਿ ਜੋ ਰਚਨਾਵਾਂ ਲਿਖੀਆਂ ਜਾ ਰਹੀਆਂ ਹਨ। ਉਹ ਸਮੇਂ ਦੀ ਧੂੜ-ਮਿੱਟੀ ਦਾ ਸਿਕਾਰ ਹੋ ਰਹੀਆਂ ਹਨ ਜਾਂ ਬੁੱਧੀਜੀਵੀ ਵਰਗ ਨਿੱਜੀ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਦੀਆਂ ਸੈਲਫਾਂ ਦਾ ਸਿੰਗਾਰ ਮਾਤਰ ਬਣ ਰਹੀਆਂ ਹਨ।

ਪਰ ਇਸ ਸਮਾਜਿਕ ਸੱਚਾਈ ਤੋਂ ਉਪਰ ਇਕ ਇਤਿਹਾਸਕ ਸੱਚਾਈ ਇਹ ਵੀ ਹੈ ਕਿ ਅੱਖਰਾਂ ਦੀ ਉਮਰ ਬੰਦੇ ਨਾਲੋਂ ਬਹੁਤ ਲੰਮੇਰੀ ਹੁੰਦੀ ਹੈ। ਅੱਖਰਾਂ ਦੀ ਉਮਰ ਨਿਰਸੰਦੇਹ ਹੈ ਬੰਦੇ ਦੀ ਉਮਰ ਨਾਲੋਂ ਕਈ ਦਹਾਕੇ-ਸੈਂਕੱਡੇ ਤੇ ਹਜ਼ਾਰਾਂ ਸਾਲ ਵੱਧ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਅੱਖਰ ਬੁਲਾਏ ਤੋਂ ਹੀ ਬੋਲਦੇ ਹਨ। ਅੱਜ ਕੱਲ੍ਹ ਕੰਪਿਊਟਰ ਤੇ ਟੀ.ਵੀ. ਮੀਡੀਆ ਵੀ ਇਕ ਬਹੁਤ ਤਾਕਤਵਰ ਹਥਿਆਰ ਹੈ। ਜਿਸ ਦੇ ਰਾਹੀਂ ਅਸੀਂ ਆਪਣੇ ਹੈਰੀਟੇਜ਼ ਤੇ ਕਲਚਰ ਨੂੰ ਆਪਣੇ ਸਮਾਜ ਦੀਆਂ ਹੱਦਾਂ ਤੋਂ ਲੈ ਕੇ ਮਨੁੱਖਤਾ ਦੇ ਪਸਾਰ ਦੀਆਂ ਹੱਦਾਂ

ਤੱਕ ਫੈਲਾ ਸਕਦੇ ਹਾਂ।

ਇਹ ਵੀ ਠੀਕ ਹੈ ਕਿ ਯੂਨਾਨੀ, ਭਾਰਤੀ, ਮਿਸਰੀ, ਰੋਮਨ, ਸਭਿਆਤਾਵਾਂ ਦੇ ਯੋਧੇ ਤਾਂ ਬੇਸ਼ਕ ਸਾਨੂੰ ਭੁਲ-ਵਿਸਰ ਗਏ ਹਨ। ਪਰ ਅਰਸਤੂ ਸੁਕਰਾਤ ਪਲੈਟੋ ਤੇ ਵੈਦਿਕ ਕਾਲ ਦੇ ਰਿਸ਼ੀ ਆਪਣੇ ਵਿਦਵਤਾ ਦੇ ਅੱਖਰਾਂ ਨਾਲ ਅਜੇ ਵੀ ਜਿਉਂਦੇ ਹਨ ਤੇ ਪ੍ਰਤੱਖ ਸਾਡੇ ਸਾਹਮਣੇ ਹਨ। ਸ਼ਰਤ ਸਿਰਫ਼ ਇਹ ਹੈ ਕਿ ਅਸੀਂ ਉਨ੍ਹਾਂ ਦੇ ਦਰਸ਼ਨ ਉਨ੍ਹਾਂ ਵੱਲੋਂ ਲਿਖੇ ਦਰਸ਼ਨ ਸ਼ਾਸਤਰਾਂ ਵਿਚੋਂ ਕਰਦੇ ਹੋਈਏ।

ਆਪਣੇ ਹੈਰੀਟੇਜ ਨੂੰ ਸਮਝਣ ਲਈ ਸਭ ਤੋਂ ਜ਼ਰੂਰੀ ਹੈ ਕਿ ਪਹਿਲਾਂ ਹੈਰੀਟੇਜ ਪਛਾਣਿਆ ਜਾਵੇ, ਘੋਖਿਆ ਜਾਵੇ ਅਤੇ ਸੰਭਾਲਿਆ ਜਾਵੇ। ਫਿਰ ਉਸ ਤੋਂ ਵੀ ਜ਼ਰੂਰੀ ਇਹ ਹੈ ਕਿ ਇਸ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ। ਇਸ ਲਈ ਸਾਡੀਆਂ ਵਿਦਿਆਕ ਸੰਸਥਾਵਾਂ ਤੇ ਵਿਦਵਾਨਾਂ ਨੂੰ ਵਿਅਕਤੀਗਤ ਤੌਰ 'ਤੇ ਆਪਣੇ ਸਾਹਿਤ ਤੇ ਇਤਿਹਾਸ ਨੂੰ ਨਸਰ ਕਰਨਾ ਚਾਹੀਦਾ ਹੈ। ਇਸ ਲਈ ਸਮੇਂ ਦੀ ਮੰਗ ਅਨੁਸਾਰ ਆਪਣੇ ਸਾਹਿਤ ਤੇ ਇਤਿਹਾਸ ਨੂੰ ਠੀਕ ਪ੍ਰਸੰਗ ਵਿਚ ਲਿਖਣ ਦੀ ਵੀ ਬੇਅੰਤ ਲੋੜ ਹੈ।

ਮੁੱਢ ਕਦੀਮ ਤੋਂ ਇੱਜ਼ਤ-ਓ-ਇਕਬਾਲ ਦੀਆਂ ਹਾਣੀ ਸਿੰਘ ਘਾਟੀ, ਯੂਨਾਨ ਅਤੇ ਰੋਮ ਗੱਲ ਕੀ ਦੁਨੀਆਂ ਦੀਆਂ ਸਾਰੀਆਂ ਸੱਭਿਆਤਾਵਾਂ ਭਾਵੇਂ ਇਹ ਚੀਨੀ ਜਾਂ ਮਿਸਰ ਦੀਆਂ ਸੱਭਿਆਤਾਵਾਂ ਹੋਣ; ਇਨ੍ਹਾਂ ਸਭ ਸੱਭਿਆਤਾਵਾਂ ਦੇ ਦੁਨੀਆਂਦਾਰ ਬਜ਼ੁਰਗਾਂ ਨੇ ਪਦਾਰਥਵਾਦੀ ਵਿਕਾਸ ਦੀ ਬੁਲੰਦਤਾਰੀ ਪੌੜੀ 'ਤੇ ਪੈਰ ਧਰਨ ਦੀਆਂ ਬੇਸ਼ਕ ਸਬੀਲਾਂ ਦਸੀਆਂ ਹਨ। ਪਰ ਇਸ ਦੇ ਨਾਲ ਹੀ ਰੱਬ-ਘਰ ਦੇ ਪੈਗੰਬਰੀ ਬੰਦਿਆਂ ਨੇ ਰੱਬੀ ਸੰਦੇਸ਼ ਅਤੇ ਨੇਕ ਰਸਤਿਆਂ ਦੀ ਸੋਝੀ ਵੀ ਮਾਨਵਤਾ ਨੂੰ ਦਿੱਤੀ ਹੈ।

ਬੇਸ਼ਕ ਇਹ ਵੀ ਕਾਦਰ ਦੀ ਕੁਦਰਤ ਦੀ ਵਿਡੰਬਣਾ ਰਹੀ ਹੈ ਕਿ ਸੋਝੀ ਦੇ ਬਾਵਜੂਦ ਵੀ, ਮਨੁੱਖਤਾ ਸਿਕੰਦਰੀ ਤੌਰ-ਤਰੀਕਿਆਂ ਦੇ ਅਸਰ ਦੇ ਤਹਿਤ ਭੁਦ ਹੀ ਐਂਡੜ ਰਾਹ ਪੈ ਕੇ ਝੰਡੇ-ਡੰਡੇ ਦੀ ਸਿਆਸਤ ਵਿੱਚ ਉਲਝਦੀ ਰਹੀ ਹੈ। ਫੌਰੀ ਤੌਰ ਤੇ ਬੱਲੋ-ਬੱਲੋ ਕਰਾਉਣ ਦੀ ਲਾਲਸਾ ਵੱਸ; ਸਿਆਣੇ ਬਜ਼ੁਰਗਾਂ ਦੀ ਨਸੀਅਤ ਨੂੰ ਇੱਕ ਪਾਸੇ ਰੱਖ ਕੇ ਭਰਾ-ਭਰਾ ਆਪਸ ਵਿੱਚ ਦੁਸ਼ਮਣ ਬਣਦੇ ਰਹੇ ਹਨ ਅਤੇ ਚੁਲ੍ਹੇ ਨੂੰ ਚੁਲ੍ਹਾ ਢਾਹੁੰਦਾ ਰਿਹਾ ਹੈ। ਇਸ ਆਪਸੀ ਕਸਮਕਸ ਵਿੱਚ ਲੱਗਦਾ ਤਾਂ ਇਹ ਹੀ ਰਿਹਾ ਹੈ ਕਿ ਸ਼ਾਹੀ ਤੇ ਰਾਜਸੀ ਤਾਕਤਾਂ ਦੀ ਜਿੱਤ ਹੁੰਦੀ ਰਹੀ ਹੈ। ਪਰ ਕੁਦਰਤ ਦਾ ਇੱਕ ਵਿਲੱਖਣ ਰੰਗ ਐਸਾ ਵੇਖਣ ਨੂੰ ਮਿਲਿਆ ਹੈ ਕਿ ਮਨੁੱਖਤਾ ਦੀਆਂ ਪੀੜ੍ਹੀਆਂ-ਦਰ-ਪੀੜ੍ਹੀਆਂ ਨੇ ਸਿਕੰਦਰੀ ਤਾਕਤਾਂ ਦੀ ਥਾਂ ਪੈਗੰਬਰੀ ਤਾਕਤਾਂ, ਅਮਨ-ਚੈਨ ਦੇ ਮੁਰੀਦਾਂ ਤੇ ਕੁਰਬਾਨੀ ਦੇ ਪੁੰਜਾਂ ਦੀ ਮਾਨਤਾ ਕੀਤੀ ਹੈ। ਉਨ੍ਹਾਂ ਦੀ ਪਵਿੱਤਰ ਯਾਦ ਦੇ ਸਤਿਕਾਰ ਵਜੋਂ ਚਿਰਗ ਜਗਾਏ ਹਨ। ਪਰ ਦੁਨੀਆਂ ਨੇ ਸਿਕੰਦਰਾਂ, ਸ਼ਾਹਜਹਾਨਾਂ ਤੇ ਸ਼ਾਹ-ਅਲਮਾਂ ਦੀ ਪੂਜਾ ਨਹੀਂ ਕੀਤੀ। ਬਾਦਸ਼ਾਹ ਜਹਾਂਗੀਰ ਦੀ ਪਤਨੀ ਨੁਰਜਹਾਨਾਂ ਦੇ ਮਜ਼ਾਰ 'ਤੇ ਅੱਜ ਵੀ ਦੁਨੀਆਂ ਦੀ ਉਸ ਮਲਿਕਾ ਦਾ ਆਪਣਾ ਬਹੁਤ ਹੀ ਸੱਚਾਈ

ਭਰਪੂਰ ਸ਼ਿਆਰ ਲਿਖਿਆ ਮਿਲਦਾ ਹੈ।

ਬਰ ਮਜ਼ਾਰਿ ਮਾ ਗਰੀਬਾਂ ਨੈ ਚਰਾਗੇ ਨੈ ਗੁਲੇ।  
ਨੈ ਪਰਿ ਪਰਵਾਨਾ ਸੋਜਦ, ਨੈ ਸਦਾਏ ਬੁਲਬੁਲੇ।

ਜਿਸ ਦਾ ਭਾਵ ਇਹ ਹੈ ਕਿ ਗਰੀਬਾਂ ਦੇ ਮਜ਼ਾਰ 'ਤੇ ਨਾ ਦੀਵਾ ਜਗਦਾ ਹੈ, ਨਾ ਛੁੱਲ ਖਿੜਦੇ ਹਨ, ਨਾ ਕੋਈ ਪ੍ਰਵਾਨਾ ਆਉਂਦਾ ਹੈ ਅਤੇ ਨਾ ਹੀ ਬੁਲਬੁਲ ਕੋਈ ਗੀਤ ਗਾਉਂਦੀ ਹੈ।

ਯੁਗਮੀਨ ਇਤਿਹਾਸ ਦੀ ਰਵਾਂ-ਦਰਵਾਂ ਕਲਮ ਜੋ ਸਦੀਵੀ ਇਲਹਾਮ ਲਿਖਦੀ ਜਾ ਰਹੀ ਹੈ। ਉਸ ਦਾ ਸਾਰੰਸ਼ ਇਹ ਹੈ ਕਿ 'ਹੁਕਮੈ ਅੰਦਰ ਸਭ ਕੋਇ ਅਤੇ ਜੋ ਕਿਛੁ ਕਰਣਾ ਸੋ ਕਰ ਰਿਹੈ'। ਸਰਵ-ਸ਼ਕਤੀਮਾਨ ਦੀ ਲੀਲਾ ਤੇ ਭਾਣੇ ਅੰਦਰ ਇਹ ਸੰਸਾਰੀ ਵਰਤਾਰਾ ਵਰਤ ਰਿਹਾ ਹੈ। ਜਿਸ ਅਨੁਸਾਰ ਮਨੁੱਖਤਾ ਦੇ ਕਰਮਾਂ ਦਾ ਭੁਗਤਾਨ ਹੋ ਰਿਹਾ ਹੈ। ਦੁਨੀਆਂ ਭਰ ਦੇ ਜਾਬਰ ਪਰ ਨਦਾਨ ਫਾਡੇਹ, 'ਮਨ ਜੀਤੈ ਜਗ ਜੀਤ' ਦੇ ਇਲਾਹੀ ਪੈਗਾਮ ਨੂੰ ਸਮਝ ਨਹੀਂ ਸਕੇ। ਸੋ ਇਸ ਲਈ ਆਪਣੇ ਕਰਮਾਂ ਸਦਕਾ ਮਨੁੱਖ ਆਪ ਹੀ ਇਸ ਸੰਸਾਰਿਕ ਵਰਤਾਰੇ ਦਾ ਕਰਤਾ ਬਣਿਆ ਰਿਹਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਮਨੁੱਖ ਦੇ ਇਨ੍ਹਾਂ ਸਾਰਿਆਂ ਗੁਨਾਹਾਂ ਦੇ ਬਾਵਜੂਦ ਉਸ ਨੂੰ ਅਤੇ ਸਮੁੱਚੀ ਲੋਕਾਈ ਨੂੰ ਹਮੇਸ਼ਾਂ ਹੀ ਏਕੇ ਸਬਕ ਬਖਸ਼ ਰਿਹਾ ਹੈ ਕਿ ਉਹ ਸਮਾਜ ਦੀਆਂ ਨਿਰਧਾਰਿਤ ਸਮਾਜਿਕ ਤੇ ਧਾਰਮਿਕ ਉੱਚੀਆਂ ਕਦਰਾਂ-ਕੀਮਤਾਂ ਅਨੁਸਾਰ, ਨੇਕੀ ਦੀ ਰਾਹ 'ਤੇ ਚਲਦੇ ਹੋਏ ਸੋਹਣੇ ਤੇ ਨਰੋਏ ਸਮਾਜ ਦੀ ਤਾਮੀਰ ਕਰੇ।

ਇਸ ਦੇ ਨਾਲ ਹੀ ਪ੍ਰਮਾਤਮਾ ਮੁੱਢ ਕਦੀਮ ਤੋਂ ਹੀ ਮਨੁੱਖਤਾ ਨੂੰ ਨੇਕੀ ਕਰਨ ਦੇ ਪੱਖੋਂ ਹਾਰ ਜਾਣ ਦੇ ਬਾਵਜੂਦ ਵੀ ਆਪਣੀ ਰੜਾ ਅੰਦਰ ਰਹਿਣ ਤੇ ਸਬਰ-ਸਿਦਕ ਨਾਲ ਭਾਣਾ ਮੰਨਣ ਜਿਹੇ, ਬੇਪਨਾਹ ਲਾਸਾਨੀ ਰੱਬੀ ਵਰਦਾਨ ਨਾਲ ਨਿਵਾਜ ਕੇ; ਫੇਰ ਪੀੜ੍ਹੀ-ਦਰ-ਪੀੜ੍ਹੀ ਵਿਕਸਤ ਹੋਣ ਦੀ ਮੌਹਲਤ ਦੇ ਰਿਹਾ ਹੈ। ਇਸ ਤਰ੍ਹਾਂ ਮਨੁੱਖਤਾ ਨੇ ਅਖੀਰ ਵਿੱਚ ਰੱਬੀ ਬੰਦਿਆਂ ਦੇ ਅਟੱਲ ਬਚਨ ...ਕੁੜ ਨਿਖੁਟੇ ਨਾਨਕਾ ਓੜਕ ਸਚ ਰਹੀ' ਦੀ ਸਚਾਈ ਨੂੰ ਹਮੇਸ਼ਾ ਕਬੂਲਿਆ ਹੈ ਅਤੇ ਮੰਨਿਆ ਹੈ ਕਿ ਮਹਾਂਪੁਰਖਾਂ ਦੇ ਨੇਕ ਬਚਨ, ਹਮੇਸ਼ਾ ਸੱਚ ਸਨ; ਅੱਜ ਵੀ ਸੱਚ ਹਨ ਅਤੇ ਹਮੇਸ਼ਾ ਹੀ ਸੱਚ ਰਹਿਣਗੇ।

ਪੰਜ-ਆਬਾਂ ਦੀ ਇਸ ਪਾਵਨ ਸਰਜਮੀਨ 'ਤੇ ਇਸ਼ਕ ਹਕੀਕੀ ਦੇ ਪਿਤਾਮਿਆਂ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਨੇ ਇਸ਼ਕ ਹਕੀਕੀ ਦੀਆਂ ਨਵੀਆਂ ਪਿਰਤਾਂ ਪਾਈਆਂ। ਬਾਬਾ ਫਰੀਦ ਵਰਗੇ ਮਹਾਂਪੁਰਖਾਂ ਨੇ ਇਸ਼ਕ ਹਕੀਕੀ ਦੀਆਂ ਮੰਜਲਾਂ ਤੈਅ ਕਰਦੇ ਹੋਏ ਕਿਹਾ ਹੈ ਕਿ 'ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ।' ਇਥੋਂ ਦੀ ਇਸ ਧਰਤੀ ਦੀ ਸੰਦਲੀ ਮਹਿਕ ਨੇ ਰੂਹਾਨੀਅਤ ਦੇ ਲਾਸਾਨੀ ਤੇ ਲਾਫਾਨੀ ਸੰਤ, ਪੀਰ ਤੇ ਫਕੀਰ ਪੈਦਾ ਕੀਤੇ। ਸਰਵ-ਸ਼ਕਤੀਮਾਨ ਦੀ ਲੀਲਾ ਤੇ ਭਾਣੇ ਅੰਦਰ ਇਹ ਸੰਸਾਰੀ ਵਰਤਾਰਾ ਵੀ ਸਦੋਂ ਤੋਂ ਵਰਤ ਰਿਹਾ ਹੈ।

ਪੰਡਿਤ ਜਵਾਹਰ ਲਾਲ ਨਹਿਰੂ ਦੀ ਪੁਸਤਕ ‘ਡਿਸਕਵਰੀ ਆਫ ਇੰਡੀਆ’ ਦਾ ਮੂਲ ਅਧਾਰ ਇਹ ਹੈ ਕਿ ਅਜਾਦ ਭਾਰਤ ਦੀ ਤਾਮੀਰ ਸਾਇੰਸ ਤੇ ਟੈਕਨਾਲੋਜੀ ਦੇ ਸਤੰਬਾ ’ਤੇ ਹੋਵੇ। ਪਰ ਇਸ ਦੀ ਬੁਨਿਆਦ ਸਾਡੀ ਪੁਰਾਣੇ ਸਮਿਆਂ ਦੀ ਸਭਿਆਤਾ, ਸੰਸਕ੍ਰਿਤੀ ਤੇ ਸਭਿਆਚਾਰ ਹੋਣੀ ਚਾਹੀਦੀ ਹੈ।

ਇਸ ਲਈ ਲਿਖਣਾ-ਪੜ੍ਹਣਾ ਬੇਹੱਦ ਜ਼ਰੂਰੀ ਹੈ। ਇਹ ਵੀ ਠੀਕ ਹੈ ਕਿ ਅੱਜ ਸਾਇੰਸ ਦੀਆਂ ਨਵੀਆਂ-2 ਸਿਮਤਾਂ ਤੇ ਸਿਫਤਾਂ ਆ ਗਈਆਂ ਹਨ। ਨਵੇਂ ਯੁੱਗ ਦੇ ਜਗਿਆਸੂ ਇੰਟਰਨੈੱਟ ’ਤੇ ਵੈਬਸਾਈਟਾਂ ਤੋਂ ਗਿਆਨ ਪ੍ਰਾਪਤ ਕਰ ਰਹੇ ਹਨ। ਪਰ ਇਸ ਦੇ ਬਾਵਜੂਦ ਵੀ ਗਿਆਨ-ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਛਾਪੇਖਾਨੇ ਦੇ ਅੱਖਰਾਂ ਰਾਹੀਂ ਕਰਨ ਦੀ ਅਹਿਮੀਅਤ ਵੱਖਰੀ ਹੈ।

ਸਦੀਆਂ ਬੀਤਣ ਤੋਂ ਬਾਅਦ ਵੀ ਛਾਪੇਖਾਨੇ ਦੇ ਇਹ ਅੱਖਰ ਗ੍ਰੰਥਾਂ ਤੇ ਕਿਤਾਬਾਂ ਦੇ ਰੂਪ ਵਿਚ ਅੱਜ ਵੀ ਸਧਾਰਨ ਬੰਦੇ ਦੀ ਪਹੁੰਚ ਵਿਚ ਹਨ। ਹਰ ਸਮੇਂ ਤੇ ਹਰ ਯੁੱਗ ਵਿਚ ਸਧਾਰਨ ਬੰਦੇ ਸਮਾਜ ਵਿਚ ਰਹਿਣੇ ਹਨ। ਉਨ੍ਹਾਂ ਲਈ ਅੱਖਰਾਂ ਰਾਹੀਂ ਇਹ ਗਿਆਨ ਹਮੇਸ਼ਾਂ ਲੋੜੀਦਾ ਰਹੇਗਾ। ਇਹ ਠੀਕ ਹੈ ਕਿ ਤਕਰੀਬਨ ਹਰ ਯੁੱਗ ਵਿਚ ਹੀ ਇਹ ਹੋਇਆ ਹੈ ਕਿ ਆਮ ਲੋਕਾਂ ਨੂੰ ਆਪਣੇ ਸਮਕਾਲੀ ਤੇ ਹਮਸਫੂਰ ਵਿਦਵਾਨਾਂ ਦੀ ਸਮਝ ਬਾਅਦ ਵਿਚ ਹੀ ਆਈ ਹੈ। ਵਿਦਵਾਨ ਬਰਨਾਰਡ ਸਾਅ ਇਸ ਪ੍ਰਬਾਇ ਕਹਿੰਦਾ ਹੈ ਕਿ ਪ੍ਰਤਿਭਾਵਾਨ ਵਿਦਵਾਨ ਆਪਣੇ ਸਮੇਂ ਦੇ ਲੋਕਾਂ ਤੇ ਉਨ੍ਹਾਂ ਦੀ ਸੋਚ ਤੋਂ ਤਕਰੀਬਨ ਇਕ ਸਦੀ ਅੱਗੇ ਹੁੰਦੇ ਹਨ। ਇਸ ਲਈ ਉਨ੍ਹਾਂ ਦੀ ਗੱਲ ਲੋਕਾਂ ਨੂੰ ਕਈ ਦਹਾਕਿਆਂ ਤੇ ਸੈਕੜੇ ਸਾਲਾਂ ਤੋਂ ਬਾਅਦ ਸਮਝ ਆਉਂਦੀ ਹੈ।

ਉਪਰੋਕਤ ਵਿਸਥਾਰ ਦਾ ਸਾਰ ਏ.ਐੱਚ. ਕਲੱਡ ਦੇ ਸ਼ਬਦਾਂ ਵਿਚ ਇਹ ਹੈ ਕਿ ‘ਸੇ ਨੈੱਟ ਸਟਰਗਲ ਨੈੱਟ ਅਵੇਲਬ’ ਭਾਵ ਕਦੇ ਨਾ ਕਰੋ ਕਿ ਮਿਹਨਤ ਅਜਾਈ ਜਾਂਦੀ ਹੈ। ਇਸ ਲਈ ਕਲਮਜ਼ਾਰਾਂ ਨੂੰ ਆਪਣੀਆਂ ਤੇਜ਼ ਤਲਵਾਰਾਂ ਦੀ ਧਾਰ ਤੋਂ ਵੀ ਤਿੱਖੀਆਂ ਕਲਮਾਂ ਨਹੀਂ ਛੱਡਣੀਆਂ ਚਾਹੀਦੀਆਂ ਕਿਉਂਕਿ ਜਦੋਂ ਕਦੇ ਸਵਾਲ ਉਠੇਗਾ ਕਿ ਕੌਮ ਨੂੰ ਸ਼ਾਹ ਸਵਾਰਾਂ ਦੀ ਵੱਧ ਲੋੜ ਹੈ ਜਾਂ ਕਲਮਜ਼ਾਰਾਂ ਦੀ ਵਧ ਜ਼ਰੂਰਤ ਹੈ? ਤਾਂ ਇਤਿਹਾਸ ਹਮੇਸ਼ਾਂ ਹੀ ਪ੍ਰਾਚੀਨ ਸਭਿਆਤਾਵਾਂ ਤੋਂ ਲੈ ਕੇ ਅਜੋਕੇ ਸਮੇਂ ਦੀਆਂ ਲੋਕ ਕ੍ਰਾਂਤੀਆਂ ਤੇ ਅਜਾਦੀ ਦੇ ਸੰਘਰਸ਼ਾਂ ਜਿਵੇਂ ਕਿ ਫਰਾਂਸ ਤੇ ਰੂਸ ਦੀ ਕ੍ਰਾਂਤੀ ਅਤੇ ਅਮਰੀਕਾ ਤੇ ਭਾਰਤ ਦੀ ਅਜਾਦੀ ਦੇ ਪਿਛੇ ਇਤਿਹਾਸਕਾਰਾਂ ਤੇ ਸਾਹਿਤਕਾਰਾਂ ਦੀ ਅਹਿਮੀਅਤ ਦੇ ਹੱਕ ਵਿੱਚ ਗਵਾਹੀ ਦੇਵੇਗਾ।

ਜਦੋਂ ਮੈਂ ਇਹ ਗੱਲ ਕਰ ਰਿਹਾ ਹਾਂ ਤਾਂ ਮੇਰੇ ਸਾਹਮਣੇ ਅੰਗਰੇਜ਼ੀ ਦੇ ਮਹਾਨ ਕਵੀ ਲੋਂਗਫੈਲੇ ਦੀਆਂ ਇਹ ਪੰਕਤੀਆਂ ਆ ਰਹੀਆਂ ਹਨ ਕਿ ਉਸ ਨੇ ਕਿਹਾ ਸੀ ਕਿ ‘ਮਹਾਂ ਪੁਰਖਾਂ ਦੇ ਜੀਵਨ ਸਭ ਯਾਦ ਕਰਵਾਉਣ ਸਾਨੂੰ/ਕਰ ਸਕਦੇ ਹਾਂ ਅਸਾਂ ਭੀ ਜੀਵਨ ਨਿੱਜ ਉਚੇਰੇ/ਜਾਣ ਸਮੇਂ ਪਿੱਛੇ ਛੱਡ ਜਾਈਏ/ ਪਿੱਛੇ ਸਮੇਂ ਦੀ ਰੇਤਾ ਉਪਰ ਆਪਣੇ ਪੈਰ ਚਿਤੇਰੇ।’ ਇਸ ਸੰਦਰਭ

ਵਿਚ ਏਂਅੱਚ. ਕਲੱਡ ਦੇ 'ਕਦੇ ਨਾ ਕਰੋ ਕਿ ਮਿਹਨਤ ਬੇਕਾਰ ਜਾਂਦੀ ਹੈ' ਵਰਗੇ ਸ਼ਬਦ ਵੀ ਹੌਸਲਾ ਅਫਜ਼ਾਈ ਬਣਦੇ ਹਨ।

ਆਪਣੇ ਪੁਰਖਿਆਂ ਦੀ ਪਾਵਨ ਯਾਦ ਤੇ ਉਨ੍ਹਾਂ ਦੇ ਜੀਵਨ ਦੇ ਤਜਰਬੇ ਹਮੇਸ਼ਾਂ ਹੀ ਮਨੁੱਖਤਾ ਨੂੰ ਸੇਧ ਦਿੰਦੇ ਰਹੇ ਹਨ। ਬੇਸ਼ਕ ਅਜੋਕੇ ਸਮੇਂ ਦੀ ਇਹ ਵੀ ਕੁਨੀਨ ਵਰਗੀ ਕੌੜੀ ਸੱਚਾਈ ਹੈ ਕਿ ਆਪਣੇ ਪੁਰਵਜਾਂ ਵਲੋਂ ਦਿੱਤੀ ਸਬਰ-ਸਬੂਰੀ ਤੇ ਸਿਦਕੀ ਜੀਵਨ ਸੇਧ ਨੂੰ ਅਸੀਂ ਤਿਲਾਜਲੀ ਦੇ ਰਹੇ ਹਾਂ। ਸਮਾਜ ਦਾ ਇਕ ਬਹੁਤ ਹੀ ਗੈਰ ਜ਼ਰੂਰੀ ਚਲਣ ਇਹ ਬਣ ਗਿਆ ਹੈ ਕਿ ਅੱਜ ਦੇ ਮਾਇਆ ਪੁਜਾਰੀ ਸਮਾਜ ਵਿਚ ਪਿਆਰ ਤੇ ਇਤਫਾਕ ਦੀ ਥਾਂ ਮਾਇਆ-ਮੋਹ ਤੇ ਮੌਕਾਪ੍ਰਸਤੀ ਨੇ ਲੈ ਲਈ ਹੈ। ਅਜੋਕੇ ਸਮਾਜ ਦਾ ਤਕਰੀਬਨ ਹਰ ਆਦਮੀ ਮਾਇਆ ਜਾਲ ਦੇ ਪਰਪੰਚਾਂ ਵਿਚ ਫਿਸਿਆ ਸਭ ਤੋਂ ਪਹਿਲਾਂ ਆਪਣੇ ਸਕਿਆਂ ਦਾ ਹੀ ਵੈਰੀ ਬਣਿਆ ਬੈਠਾ ਹੈ।

ਅੱਜ ਦੇ ਸਮਾਜ ਵਿਚ ਮਾਇਆ ਜਾਲ ਇੰਨਾ ਫੈਲ ਚੁੱਕਾ ਹੈ ਕਿ ਵਡੇਰਿਆਂ ਦੇ ਜੀਵਨ ਅਤੇ ਵਿਦਵਾਨਾਂ ਦੀਆਂ ਲਿਖਤਾਂ ਦੀ ਨਾ ਕਿਸੇ ਨੂੰ ਸਾਰ ਹੈ ਤੇ ਨਾ ਕਿਸੇ ਨੂੰ ਕਦਰ ਹੈ। ਮੈਂ ਵੀ ਅਜਿਹੇ ਹੀ ਦਵੰਧ ਦਾ ਸ਼ਿਕਾਰ ਹੋ ਕੇ ਆਪਣੀ ਦੁਨੀਆਂਦਾਰੀ ਵਿਚ ਆਪਣੇ ਹੀ ਸਕੇ ਤੇ ਚਚੇਰੇ ਭਰਾਵਾਂ ਵਲੋਂ ਖੜ੍ਹੀ ਕੀਤੀ ਗਈ ਪ੍ਰੇਸ਼ਾਨੀ ਵਿਚ ਬੈਠਾ ਉਦਾਸ ਮਨ ਨਾਲ ਅਕਸਰ ਸੋਚਦਾ ਹਾਂ ਕਿ ਇਸ ਸੰਵੇਦਨਾਹੀਣ ਸਮਾਜ ਵਿਚ ਪਿਆਰ-ਮੁਹੱਬਤ ਤੇ ਅਪਣੱਤ ਦੀ ਗੱਲ ਕਰਨਾ 'ਅੰਨ੍ਹੇ ਅੱਗੇ ਰੋਣਾ ਤੇ ਅੱਖਾਂ ਦਾ ਖੋਆ' ਦੇ ਬਰਾਬਰ ਹੈ। ਅੱਜ ਸਾਡਾ ਸਮਾਜ ਧਾਰਮਿਕ, ਸਦਾਚਾਰਿਕ ਤੇ ਸਾਹਿਤਕ ਪੱਖ ਤੋਂ ਬਹੁਤ ਦੂਰ ਗਿਰਾਵਟ ਵੱਲ ਜਾ ਚੁੱਕਾ ਹੈ। ਇਸ ਸੂਰਤ ਵਿਚ ਇਸ ਪਦਾਰਥਵਾਦੀ ਤੇ ਮਾਇਆਪ੍ਰਸਤ ਸਮਾਜ ਨੂੰ ਆਪਣੇ ਵਿਰਸੇ-ਵਿਰਸਤ ਸਬੰਧੀ ਸਾਹਿਤ ਤੇ ਇਤਿਹਾਸ ਸਬੰਧੀ ਵਿਦਵਤਾ ਜਾਂ ਜਾਣਕਾਰੀ ਦੇਣ ਦੀ ਕੀ ਲੋੜ ਹੈ?

ਇਸ ਨੂੰ ਇਤਫਾਕ ਹੀ ਸਮਝਿਆ ਜਾਵੇ ਕਿ ਅੱਜ ਵੀ ਜਦੋਂ ਮੈਂ ਇਹ ਵਿਚਾਰ ਕਲਮਬੰਦ ਕਰ ਰਿਹਾ ਹਾਂ ਤਾਂ ਠੀਕ ਇਸ ਵਕਤ ਮੈਨੂੰ ਚੱਬੇਵਾਲ ਦੀ ਲੜਾਈ ਦੇ ਮਹਾਨ ਸ਼ਹੀਦ ਬਾਬਾ ਨੋਧ ਸਿੰਘ ਬਾਰੇ ਇਕ ਹੋਰ ਖੋਜੀ ਸੱਜਣ ਗੁਰਮੀਤ ਸਿੰਘ ਸੰਘੂ ਪਿੰਡ ਚੀਚਾ, ਜ਼ਿਲ੍ਹਾ ਅੰਮ੍ਰਿਤਸਰ ਵਲੋਂ ਲਿਖਤੀ ਜਾਣਕਾਰੀ ਮਿਲੀ। ਇਸ ਲਈ ਮੈਨੂੰ ਜਾਪਿਆ ਕਿ ਜਿਵੇਂ ਰੱਬ ਨੇ ਸ਼ਹੀਦਾਂ-ਮੁਰੀਦਾਂ ਦੇ ਹਵਾਲੇ ਨਾਲ ਮੈਨੂੰ ਪ੍ਰੇਰਣਾ ਦਿੱਤੀ ਹੋਵੇ ਕਿ ਇਸ ਲਿਖਣ-ਪੜ੍ਹਣ ਦੀ ਡਗਰ ਨੂੰ ਛੱਡਣਾ ਨਹੀਂ ਚਾਹੀਦਾ।

ਇਹ ਜਾਣਕਾਰੀ ਮੈਨੂੰ ਤਕਰੀਬਨ 3-4 ਸਾਲ ਦੇ ਮੇਰੇ ਵਲੋਂ ਲਗਾਤਾਰ ਖੋਜ ਤੇ ਪੁੱਛ-ਪੜਤਾਲ ਤੋਂ ਬਾਅਦ ਅਚਨਚੇਤ ਹੀ ਮਿਲੀ। ਇਸ ਜਾਣਕਾਰੀ ਨੂੰ ਕਿ ਮੈਂ ਆਪਣੇ ਵਾਸਤੇ ਤੇ ਹੋਰ ਲੇਖਕਾਂ ਤੇ ਪਾਠਕਾਂ ਲਈ ਪ੍ਰੇਰਣਾ ਮਾਤਰ ਛਾਪਣ ਦੀ ਖੁਸ਼ੀ ਲੈ ਰਿਹਾ ਹਾਂ। ਪ੍ਰੇਰਣਾ ਵਜੋਂ ਸ੍ਰਵਣ: ਗੁਰਮੀਤ ਸਿੰਘ ਨੇ ਉਸ ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ 'ਇਕ ਕਲਮ ਦੀ

ਨੋਕ ਤੋਂ ਸਾਹਿਤਕ ਤੇ ਇਤਿਹਾਸਕ ਰਚਨਾ ਹੁੰਦੀ ਹੈ। ਕਿਸੇ ਸਾਹਿਤਕਾਰ ਜਾਂ ਫਿਲਾਸਫਰ ਦੇ ਅਤੀਤ ਵਿਚ ਕੋਈ ਨਾ ਕੋਈ ਸੰਸਕਾਰਾਂ ਦੀ ਪ੍ਰੰਜੀ ਛਿਪੀ ਹੁੰਦੀ ਹੈ; ਜੋ ਕਿ ਲੇਖਕਾਂ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੀ।

ਬੈਰ! ਉਨ੍ਹਾਂ ਨੇ ਮੈਨੂੰ ਇਹ ਜਾਣਕਾਰੀ ਸ਼ਹੀਦ ਬਾਬਾ ਨੋਧ ਸਿੰਘ ਜੀ ਬਾਰੇ ਦਿੱਤੀ ਹੈ ਕਿ ਜਿਨ੍ਹਾਂ ਦੀ ਸਮਾਧ ਅੰਮ੍ਰਿਤਸਰ-ਤਰਨਤਾਰਨ ਸੜਕ ਦੇ ਉਪਰ ਵਾਕਿਆ ਹੈ। ਹਰ ਕਾਰ, ਬੱਸ ਜਾਂ ਕੋਈ ਹੋਰ ਸਵਾਰੀ ਇਸ ਸਮਾਧ 'ਤੇ ਰੁਕ ਕੇ ਮੱਥਾ ਟੇਕਦੀ ਹੈ। ਇਥੇ ਬੱਸਾਂ ਦੀਆਂ ਸਵਾਰੀਆਂ ਵੱਲੋਂ ਬੱਸ ਵਿਚੋਂ ਹੀ ਰੁਪਏ ਪੈਸੇ ਦੀ ਵਰਖਾ ਸਾਵਣ ਦੀ ਝੜੀ ਵਾਂਗ ਹੁੰਦੀ ਰਹਿੰਦੀ ਹੈ।

ਜੇ ਬਾਬਾ ਨੋਧ ਸਿੰਘ ਦੀ ਜਾਣਕਾਰੀ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਸਿਰਫ ਉਥੇ ਇੰਨਾਂ ਹੀ ਇਤਿਹਾਸ ਮਿਲਦਾ ਹੈ ਕਿ ਬਾਬਾ ਨੋਧ ਸਿੰਘ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਤੇ ਉਸ ਦੇ ਸੈਨਾਪਤੀ ਜਹਾਨ ਖਾਨ ਦੇ ਵਿਰੁੱਧ ਬਾਬਾ ਦੀਪ ਸਿੰਘ ਜੀ ਨਾਲ ਮੌਦੇ ਨਾਲ ਮੌਦਾ ਲਾ ਕੇ ਲੜੇ ਸਨ। ਉਸ ਸਮੇਂ ਉਨ੍ਹਾਂ ਦੀ ਅਵਸਥਾ 90 ਸਾਲ ਦੇ ਕਰੀਬ ਸੀ। ਇਸ ਜਗ੍ਹਾ 'ਤੇ ਉਹ ਸ਼ਹੀਦ ਹੋਏ ਸਨ। ਇਸ ਲਈ ਸ਼ਾਇਦ ਸਦੀਆਂ ਤੋਂ ਇਹ ਮਾਨਤਾ ਬਣੀ ਹੋਈ ਹੈ ਕਿ ਜੇ ਇਥੇ ਕੋਈ ਬੰਦਾ ਜਾਂ ਸਵਾਰੀ ਗੱਡੀ ਰੁਕ ਕੇ ਮੱਥਾ ਨਹੀਂ ਟੇ ਕਦਾ ਤਾਂ ਸ਼ਹੀਦ ਉਸ ਦਾਸਫਰ ਪੂਰਾ ਨਹੀਂ ਹੋਣ ਦਿੰਦੇ। ਸੋ ਸ਼ਹੀਦਾਂ ਨੂੰ ਇਥੇ ਸ਼ਰਧਾ ਨਾਲ ਨਹੀਂ ਸਗੋਂ ਡਰ ਨਾਲ ਮੱਥਾ ਟੇਕਿਆ ਜਾਂਦਾ ਹੈ। ਇਹ ਪ੍ਰਭਾ ਇਥੇ ਹੀ ਨਹੀਂ ਹੋਰ ਵੀ ਬਹੁਤ ਬਾਵਾਂ ਉਤੇ ਪ੍ਰਚੱਲਿਤ ਹੈ।

ਪਰ ਅਫਸੋਸ ਦੀ ਗੱਲ ਇਹ ਹੈ ਕਿ ਬਾਬਾ ਨੋਧ ਸਿੰਘ ਬਾਰੇ ਇਤਿਹਾਸ, ਮਹਾਨ ਕੋਸ਼ ਜਾਂ ਸਿੱਖ ਇਨਸਾਈਕਲੋਪੀਡੀਆ ਵਰਗੀਆਂ ਪੁਸਤਕਾਂ ਵਿਚ ਕਿਤੇ ਵੀ ਨਹੀਂ ਮਿਲਦੀ। ਜਦੋਂ ਕਿ ਹੁਣ ਪਤਾ ਚੱਲਿਆ ਹੈ ਕਿ ਬਾਬਾ ਨੋਧ ਸਿੰਘ ਜੀ ਪਿੰਡ ਚੀਚਾ ਬਾਬਾ ਨੋਧ ਸਿੰਘ ਦੇ ਸਨ। ਕਿਸੇ ਵੀ ਇਤਿਹਾਸ ਦੀ ਪੁਸਤਕ ਵਿਚ ਜਾਣਕਾਰੀ ਨਹੀਂ ਮਿਲਦੀ ਕਿ ਇਹ ਬਾਬਾ ਜੀ ਕਿਸ ਨਗਰ-ਗਰਾਂ ਦੇ ਸਨ?

ਸੋ ਇਸ ਤਰ੍ਹਾਂ ਮੈਨੂੰ ਜੋ ਜਾਣਕਾਰੀ ਪ੍ਰਾਪਤ ਹੋਈ ਹੈ; ਉਸ ਅਨੁਸਾਰ ਬਾਬਾ ਨੋਧ ਸਿੰਘ ਦਾ ਜਨਮ ਚੀਚੇ ਦੇ ਨੰਬਰਦਾਰ ਬਾਬਾ ਲੱਧਾ ਸਿੰਘ ਦੇ ਘਰ ਹੋਇਆ। ਇਨ੍ਹਾਂ ਦੇ ਦੂਜੇ ਭਾਈ ਦਾ ਨਾਮ ਬਾਬਾ ਸੇਵਾ ਸਿੰਘ ਸੀ। ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਆਨੇ-ਟਕੇਵਿਚ ਪੈ ਰਿਹਾ ਸੀ ਤਾਂ ਉਸ ਸਮੇਂ ਤੇ ਮਾਹੌਲ ਮੁਤਾਬਿਕ ਬਾਬਾ ਸੇਵਾ ਸਿੰਘ ਆਪਣੇ ਕੁਝ ਸਾਬੀਆਂ ਦੀ ਟੁਕੜੀ ਨੂੰ ਨਾਲ ਲੈ ਕੇ ਰਾਵੀ ਦਰਿਆ ਦੇ ਉਪਰਲੇ ਭਾਗ ਵਾਲੇ ਇਲਾਕੇ ਛੰਬ ਵਿਚ ਲੁਕ-ਛਿਪ ਕੇ ਗੁਜਰ-ਬਸਰ ਕਰ ਰਹੇ ਸਨ। ਬਾਬਾ ਸੇਵਾ ਸਿੰਘ ਤੇ ਬਾਬਾ ਨੋਧ ਸਿੰਘ ਗੁਜਰ ਸਿੰਘ ਭੰਗੀ ਦੀ ਮਿਸਲ ਵਿਚ ਭਰਤੀ ਹੋ ਗਏ।

ਬਾਬਾ ਨੋਂ ਸਿੰਘ ਜੀ ਨੇ ਭੰਗੀ ਮਿਸਲ ਨਾਲ ਮਿਲ ਕੇ ਸਭਰਾਵਾਂ, ਜਲਾਲ, ਬਲਕਵਾਲਾ, ਸਿੱਲਵਾਲਾ ਆਦਿ ਪਿੰਡਾਂ ਉਪਰ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ। ਉਪਰੰਤ ਲਾਹੌਰ ਦੇ ਨਜ਼ਦੀਕ ਗੁਜਰਾਤ ਸ਼ਹਿਰ ਦੇ ਨੇੜਲੇ ਛੇ ਹੋਰ ਪਿੰਡਾਂ ਉਤੇ ਵੀ ਬਾਬਾ ਨੋਂ ਸਿੰਘ ਜੀ ਨੇ ਕਬਜ਼ਾ ਕਰ ਲਿਆ। ਬਾਬਾ ਦੀਪ ਸਿੰਘ ਜੀ ਦੇ ਉਮਰ ਦੇ ਪੱਥੋਂ ਵਡੇਰੇ ਸਮਕਾਲੀ ਜਥੇਦਾਰ ਹੋਏ ਹਨ। ਇਨ੍ਹਾਂ ਨੇ ਸੰਨ 1757 ਵਿਚ ਬਾਬਾ ਦੀਪ ਸਿੰਘ ਦੇ ਮੌਢੇ ਨਾਲ ਮੌਢਾ ਜੋੜ ਕੇ ਅਬਦਾਲੀ ਦੇ ਪੁੱਤਰ ਤੈਮੂਰ ਖਾਨ ਤੇ ਉਸ ਦੇ ਸੈਨਪਤੀ ਦੀ ਫੌਜ ਦਾ ਮੁਕਾਬਲਾ ਕੀਤਾ। ਇਸ ਲੜਾਈ ਦੌਰਾਨ ਉਨ੍ਹਾਂ ਦਾ ਮੁਕਾਬਲਾ ਸੈਨਪਤੀ ਗੁਲਮ ਹੁਸੈਨ ਦੇ ਨਾਲ ਹੋਇਆ। ਉਹ ਸੈਂਕਣੇ ਅਫਗਾਨ ਸਿਪਾਹੀਆਂ ਨੂੰ ਮਾਰ-ਮੁਕਾ ਕੇ ਅਖੀਰ ਅੰਮ੍ਰਿਤਸਰ ਦੇ ਨੇੜੇ ਚੱਬੇ ਪਿੰਡ ਵਿਚ ਸ਼ਹੀਦੀ ਦਾ ਜਾਮ ਪੀ ਗਏ।

ਬਾਬਾ ਨੋਂ ਸਿੰਘ ਜੀ ਦੇ ਚਾਰ ਸਪੁੱਤਰ ਬਾਬਾ ਗੁਰਬਖਸ਼ ਸਿੰਘ, ਭਾਗ ਸਿੰਘ, ਆਗਿਆ ਸਿੰਘ ਤੇ ਬਾਬਾ ਅੱਕਾ ਸਿੰਘ ਹੋਏ ਹਨ। ਬਾਬਾ ਨੋਂ ਸਿੰਘ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਅੱਕਾ ਸਿੰਘ ਨੇ ਭੰਗੀ ਮਿਸਲ ਦੀ ਵਾਗ ਡੋਰ ਸੰਭਾਲੀ। ਅਖੀਰ ਵਿਚ ਉਹ ਵੀ ਸੰਨ 1780 ਵਿਚ ਕਿਸੇ ਲੜਾਈ ਵਿਚ ਹਿੱਸਾ ਲੈਂਦੇ ਹੋਏ ਸ਼ਹੀਦ ਹੋਏ। ਇਸ ਤਰ੍ਹਾਂ ਹੀ ਅਕਾਲ ਤਖਤ ਦੇ ਪਿਛਲੇ ਪਾਸੇ ਜੋ ਬਾਬਾ ਗੁਰਬਖਸ਼ ਸਿੰਘ ਜੀ ਦੀ ਸਮਾਧ ਸੁਭਾਏਮਾਨ ਹੈ; ਉਸ ਬਾਰੇ ਵੀ ਸ਼ਾਇਦ ਕਿਸੇ ਇੱਕੜ-ਦੁੱਕੜ ਵਿਅਕਤੀ ਨੂੰ ਹੀ ਪਤਾ ਹੋਵੇ ਕਿ ਇਹ ਸ਼ਹੀਦ ਬਾਬਾ ਜੀ ਕੌਣ ਸਨ?

ਬਾਬਾ ਜੀ ਗੁਰਬਖਸ਼ ਸਿੰਘ ਵੀ ਬਾਬਾ ਦੀਪ ਸਿੰਘ ਦੇ ਹੀ ਹਮ-ਰਕਾਬ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਤੋਂ 10-12 ਕਿਲੋਮੀਟਰ ਦੂਰ ਤਰਨਤਾਰਨ ਵਾਲੇ ਪਾਸੇ ਪਿੰਡ ਗੋਹਲਵੜ ਦੇ ਸਥਾਨ 'ਤੇ ਆਪਣੇ ਖੱਡੇ ਨਾਲ ਧਰਤੀ 'ਤੇ ਲਕੀਰ ਖਿੱਚੀ ਤੇ ਸਿੰਘਾਂ ਨੂੰ ਵੰਗਾਰ ਕੇ ਕਿਹਾ ਕਿ ਜਿਨ੍ਹਾਂ ਨੂੰ ਜਾਨ ਪਿਆਰੀ ਹੈ; ਉਹ ਇਥੋਂ ਵਾਪਸ ਚਲੇ ਜਾਣ ਅਤੇ ਜਿਹੜੇ ਸਿੰਘਾਂ ਨੇ ਗੁਰੂ ਦੇ ਸਨਮੁੱਖ ਹੋਣਾ ਹੈ; ਉਹ ਇਸ ਲਕੀਰ ਤੋਂ ਅਗੇ ਲੰਘ ਆਉਣ।

ਇਥੇ ਜ਼ਿਕਰਯੋਗ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਮਾਲਵੇ ਤੋਂ 500 ਸ਼ਹੀਦ ਸਿੰਘਾਂ ਦਾ ਜਥਾ ਤੁਰਿਆ। ਜਿਨ੍ਹਾਂ ਵਿਚੋਂ ਮੁੱਖ ਤੌਰ 'ਤੇ ਬਾਬਾ ਨੱਥਾ ਸਿੰਘ, ਹੀਰਾ ਸਿੰਘ, ਪ੍ਰੇਮ ਸਿੰਘ, ਸੁਧਾ ਸਿੰਘ ਤੇ ਬਸੰਤ ਸਿੰਘ ਆਦਿ ਸਮੇਤ ਨਹੀਅਂ ਵਾਲੇ, ਲੱਖੀ ਜੰਗਲ ਤੇ ਵਿੰਝੂ ਕੇ ਸਿੱਧੂ-ਬਰਾੜ ਸਨ। ਉਧਰੋਂ ਇਹ ਖ਼ਬਰ ਸੁਣ ਕੇ ਬਾਬਾ ਗੁਰਬਖਸ਼ ਸਿੰਘ ਜੀ ਵੀ ਆਪਣੇ ਪੰਜ-ਸੱਤ ਸੌ ਅਸਵਾਰ ਲੈ ਕੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਬਾਬਾ ਦੀਪ ਸਿੰਘ ਜੀ ਨੂੰ ਤਰਨਤਾਰਨ ਦੇ ਸਥਾਨ 'ਤੇ ਆ ਮਿਲੇ। ਬਾਬਾ ਬਸੰਤ ਸਿੰਘ ਇਸ ਲੜਾਈ ਵਿਚ ਹੋਰ ਬਹੁਤ ਸਾਰੇ ਪ੍ਰਮੁੱਖ ਸਿੰਘਾਂ ਸਮੇਤ ਸ਼ਹੀਦ ਹੋਏ।

ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਨੇ

ਹਰਮੰਦਿਰ ਸਾਹਿਬ ਹੀ ਡੇਰੇ ਲਾ ਲਏ। ਉਧਰ ਜਦੋਂ ਅਬਦਾਲੀ ਨੇ ਆਪਣੇ ਪੁੱਤਰ ਤੇ ਸੈਨਾਪਤੀ ਦੀ ਦੁਰਦਸ਼ਾ ਬਾਰੇ ਸੁਣਿਆ ਤਾਂ ਉਹ ਹਰਮੰਦਿਰ ਸਾਹਿਬ ਨੂੰ ਘੇਰਾ ਪਾ ਲਿਆ। ਉਸ ਸਮੇਂ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਸਿਰਫ 22 ਸਾਥੀਆਂ ਨਾਲ ਸ਼ਹੀਦੀ ਗਾਨੇ ਬੰਨ੍ਹ ਲਏ। ਕਾਜੀ ਨੂਰ ਦੀਨ ਵਰਗੇ ਇਤਿਹਾਸਕਾਰ ਗਵਾਹ ਹਨ ਕਿ ਇਨ੍ਹਾਂ ਸਾਰੇ ਸਿੰਘਾਂ ਨੇ ਆਪਣੇ ਗਲਾਂ ਵਿਚ ਹਾਰ ਪਾਏ ਹੋਏ ਸਨ; ਜਿਵੇਂ ਕਿ ਉਹ ਮੌਤ ਰਾਣੀ ਨੂੰ ਪ੍ਰਨਾਉਣ ਜਾਰੇ ਹੋਣ। ਫਿਰ ਇਤਿਹਾਸ ਗਵਾਹ ਹੈ ਕਿ ਇਨ੍ਹਾਂ 22 ਸਿੰਘਾਂ ਨੇ ਲੰਬਾ ਸਮਾਂ ਅਬਦਾਲੀ ਦੀ ਹਜ਼ਾਰਾਂ ਦੀ ਫੌਜ ਨੂੰ ਠੱਲ੍ਹ ਪਾਈ ਰੱਖੀ ਤੇ ਅਖੀਰ ਹਰ ਇਕ ਸਿੰਘ ਗੁਰੂ ਨੂੰ ਸਨਮੁੱਖ ਹੁੰਦਾ ਹੋਇਆ ਸ਼ਹੀਦ ਹੋ ਗਿਆ।

ਮੈਂ ਇਹ ਪ੍ਰਸੰਗ ਇਸ ਲਈ ਦੇ ਰਿਹਾ ਹਾਂ ਕਿ ਅਜਿਹੇ ਮਹਾਨ ਸ਼ਹੀਦਾਂ ਨੂੰ ਅਸੀਂ ਜਾਣਦੇ ਨਹੀਂ ਹਾਂ। ਸੋ ਇਸ ਲਈ ਆਪਸੀ ਵਿਚਾਰਾਂ ਤੇ ਗਿਆਨ-ਗੋਸ਼ਟੀਆਂ ਨਿਸਚਿਤ ਰੂਪ ਵਿਚ ਹੀ ਆਪਣੇ ਪੂਰਵਜਾਂ ਤੋਂ ਮਿਲੀ ਵਿਗਸਤ ਦੀ ਜਾਣਕਾਰੀ ਅਗੇ ਵਧਾਉਣ ਵਿਚ ਸਹਾਈ ਹੋ ਸਕਦੀਆਂ ਹਨ।

ਸ੍ਰੀ: ਗੁਰਮੀਤ ਸਿੰਘ ਨੇ ਆਪਣੀ ਚਿੱਠੀ ਵਿਚ ਅੱਗੇ ਲਿਖਿਆ ਹੈ ਕਿ ਸਾਹਿਤਕਾਰ ਦੇ ਲਈ ਉਸ ਦੀਆਂ ਰਚਨਾਵਾਂ ਉਸ ਦੇ ਪੁੱਤਰਾਂ-ਧੀਆਂ ਵਰਗੀਆਂ ਹੁੰਦੀਆਂ ਹਨ। ਦੁਨੀਆਂ ਦਾ ਇਤਿਹਾਸ ਇਸ ਗੱਲ ਦੀ ਵੀ ਸ਼ਾਹਦੀ ਭਰਦਾ ਹੈ ਕਿ ਸੱਚਾਈ ਦੇ ਰਸਤੇ 'ਤੇ ਚੱਲਣ ਵਾਲੇ ਲੋਕਾਂ ਨੂੰ ਜ਼ਿਆਦਾ ਮੁਸੀਬਤਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੇਕ ਲੋਕਾਂ ਨੂੰ ਮਾੜੇ ਬੰਦਿਆਂ ਦੇ ਤੌਰ-ਤਰੀਕੇ ਤੇ ਉਨ੍ਹਾਂ ਦੇ ਕਿਰਦਾਰ ਸਾਹਮਣੇ ਕਈ ਵਾਰ ਆਪਣੇ ਆਪ ਨੂੰ ਦਬਾਉਣਾ ਤੇ ਸਮਝਾਉਣਾ ਪੈਂਦਾ ਹੈ। ਬੇਸ਼ਕ ਇਹ ਸਭ ਕੁੱਝ ਬਹੁਤ ਮੁਸ਼ਕਿਲ ਤੇ ਦੁਖਦਾਇਕ ਹੁੰਦਾ ਹੈ। ਪਰ ਫਿਰ ਵੀ ਚੰਗੇ ਇਨਸਾਨਾਂ ਨੂੰ ਇਹ ਸਭ ਕੁੱਝ ਸਹਿਣ ਕਰਨਾ ਪੈਂਦਾ ਹੈ।

ਮੈਂ ਛੁਦ ਵੀ ਉਪਰੋਕਤ ਵਿਚਾਰਾਂ ਦਾ ਹੀ ਧਾਰਨੀ ਹਾਂ। ਇਸ ਪ੍ਰਬਾਣਿ ਇਕ ਉਰਦੂ ਦੇ ਸ਼ਾਇਰ ਨੇ ਵੀ ਕਿਹਾ ਹੈ ਕਿ, 'ਜਾਨੇ ਵੇਂ ਕੌਨ ਸ਼ਬਦ ਬਾ, ਸੱਚ ਕੀ ਬਾਤ ਕਹਿ ਗਿਆ। ਪੀਛੇ ਹੈ ਸਾਰਾ ਸ਼ਹਿਰ ਹਾਥ ਮੇਂ ਪੱਥਰ ਲੀਏ ਹੂਏ'।

ਸੁਕਰਾਤ ਨੂੰ ਤਾਂ ਆਪਣੇ ਹੱਥਾਂ ਨਾਲ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ। ਇਹ ਹੀ ਬੰਦੇ ਦੀ ਇਨਸਾਨ ਬਣਨ ਵਾਸਤੇ ਕੀਤੀ ਸੁਰੂਆਤ ਦੀ ਪਹਿਲ ਕਦਮੀ ਹੁੰਦੀ ਹੈ। ਇਸ ਪ੍ਰਬਾਣਿ ਇਕ ਹੋਰ ਬਹੁਤ ਤਸੱਲੀ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਵਰਗ ਯੁੱਗ ਪੁਰਸ਼ ਇਸ ਗੱਲ ਦੀ ਗਵਾਹੀ ਦੇ ਗਏ ਹਨ ਕਿ, 'ਕੁੜ੍ਹ ਨਿਖੁਟੇ ਨਾਨਕਾ ਓੜਕ ਸੱਚ ਰਹੀ।'

ਇਸ ਸੱਚਾਈ ਦੇ ਬਾਵਜੂਦ ਵੀ ਕਿ ਅੱਖਰਾਂ ਦੀ ਉਮਰ ਕਿਸੇ ਬੰਦੇ ਦੀ ਉਮਰ ਨਾਲੋਂ ਸੈਂਕੜੇ-ਹਜ਼ਾਰਾਂ ਸਾਲ ਵੱਧ ਹੁੰਦੀ ਹੈ। ਪਰ ਫਿਰ ਵੀ ਮੌਜੂਦਾ ਦੌਰ ਦੇ ਚੱਲਣ ਅਨੁਸਾਰ ਕਦੇ

-ਕਦੇ ਜਾਪਦਾ ਹੈ ਕਿ ਲਿਖਣ-ਪੜ੍ਹਣ ਦਾ ਵੀ ਕੋਈ ਫਾਇਦਾ ਨਹੀਂ ਹੈ। ਇਸ ਤਰ੍ਹਾਂ ਹੀ ਸਾਡੀ ਵਿਦਿਆ ਪ੍ਰਣਾਲੀ ਅਨੁਸਾਰ ਵਿਦਿਆਰਥੀ ਵਰਗ ਨੂੰ ਵਿਦਿਆ ਦੇਣੀ ਬੇਸ਼ੱਕ ਮਾਰ-ਕੁਟ ਕੇ ਖੀਰ ਖੁਆਉਣ ਵਰਗੀ ਗੱਲ ਹੈ। ਪਰ ਸਾਡੇ ਵਿਦਿਆਕ ਕੋਰਸਾਂ ਵਿਚ ਕਿਤੇ ਭੁੱਲ ਕੇ ਵੀ ਆਪਣੀ ਧਾਰਮਿਕ ਤੇ ਸਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਨ ਲਈ ਯਤਨ ਨਹੀਂ ਹੋਇਆ।

ਸਗੋਂ ਸੱਚਾਈ ਤਾਂ ਇਹ ਹੈ ਕਿ ਸਾਡੇ ਵਰਗੇ ਸਮਾਜ ਤੇ ਸਰਕਾਰ ਦੇ ਆਗੂਆਂ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ। ਕਿਉਂਕਿ ਜਦੋਂ ਅਸੀਂ ਸ਼ਹੀਦਾਂ-ਮੁਰੀਦਾਂ ਦਾ ਜ਼ਿਕਰ ਕਰਦੇ ਹਾਂ ਤਾਂ ਇਸ ਗੱਲ ਵਿਚ ਉਨ੍ਹਾਂ ਦੇ ਦੇਸ਼ ਤੇ ਕੌਮ ਦੇ ਪ੍ਰਤੀ ਤਪ-ਤਿਆਗ ਦਾ ਵਰਣਨ ਆਉਂਦਾ ਹੈ। ਬਹਿਸ ਨਾ ਕਰਦੇ ਹੋਏ; ਜੇ ਇਹ ਵੀ ਮੰਨ ਲਿਆ ਜਾਵੇ ਕਿ ਸਾਡੇ ਆਗੂਆਂ ਦਾ ਇਸ ਪਾਸੇ ਵੱਲ ਧਿਆਨ ਹੈ ਤਾਂ ਸਾਡੀ ਸ਼ਹੀਦਾਂ ਤੇ ਸੰਘਰਸ਼ੀ ਯੋਧਿਆਂ ਪ੍ਰਤੀ ਸ਼ਰਧਾ ਤੇ ਸਾਡੀ ਕਾਰਗੁਜ਼ਾਰੀ ਤੋਂ ਜੋ ਇਕ ਗੱਲ ਸਪਸ਼ਟ ਦਿਸਦੀ ਹੈ। ਉਹ ਇਹ ਹੈ ਕਿ ਅਸੀਂ ਸਮਝਦੇ ਹਾਂ ਕਿ ਕੌਮ ਨੂੰ ਤੇ ਖਾਸ ਤੌਰ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਅਸੀਂ ਸ਼ਹੀਦਾਂ-ਮੁਰੀਦਾਂ ਦੀਆਂ ਕੁਰਬਾਨੀਆਂ ਤੇ ਸੰਘਰਸ਼ਾਂ ਦੀ ਗੱਲ ਸਮਝਾਉਣ ਲੱਗ ਪਈਏ ਤਾਂ ਸਮਝੋ ਕਿ ਸਾਡੇ ਨਿੱਜ ਸੁਆਰਥ ਦਾ ਚੱਲ ਰਿਹਾ ਤੌਰੀ-ਫੁਲਕਾ ਅਵਵੱਸ਼ ਹੀ ਬੰਦ ਹੋ ਜਾਵੇਗਾ।

ਬੇਸ਼ੱਕ ਇਹ ਵੀ ਠੀਕ ਹੈ ਕਿ ਸਾਡੇ ਸਾਹਿਤ ਤੇ ਇਤਿਹਾਸ ਨੂੰ ਕੌਮੀ ਨਜ਼਼ੋਰੀਏ ਤੋਂ ਨਸਰ ਕਰਨ ਵਜੋਂ ਕੁਝ ਨਾ ਕੁਝ ਤਾਂ ਹੋ ਵੀ ਰਿਹਾ ਹੈ। ਪਰ ਇਹ ਸਮੇਂ ਦੀ ਮੰਗ ਅਨੁਸਾਰ ਬਹੁਤ ਬੋੜਾ ਹੈ; ਸਗੋਂ ਇਹ ਨਾਮ ਮਾਤਰ ਹੀ ਹੈ। ਜਦੋਂ ਕਿ ਅੱਜ ਵੱਡੀ ਲੋੜ ਹੈ ਕਿ ਹਰ ਵਿਅਕਤੀ ਆਪਣੇ ਘਰ ਤੋਂ ਲੈ ਕੇ ਆਪਣੇ ਅਦਾਰੇ ਤੇ ਸਰਕਾਰ ਤੱਕ ਯਥਾ ਸ਼ਕਤੀ ਆਪਣੇ ਆਦਰਸ਼ ਸਭਿਆਚਾਰ ਨੂੰ ਆਪਣੀ ਜੀਵਨ ਸੈਲੀ ਵਿਚ ਅਪਣਾ ਕੇ ਲੋਕ ਜਾਗ੍ਰਿਤੀ ਵਜੋਂ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਲੋਕ ਲਹਿਰ ਵਰਗੀ ਮੁਹੰਮ ਦਾ ਰੂਪ ਦੇਵੇ। ਇਸ ਲਈ ਜਿਸ ਤਰ੍ਹਾਂ ਕਿ ਉਪਰ ਲਿਖਿਆ ਜਾ ਚੁੱਕਾ ਹੈ। ਇਸ ਅਨੁਸਾਰ ਸਤਿਸੰਗ, ਗੋਸ਼ਟੀਆਂ, ਰਚਨਾਵਾਂ ਤੇ ਵਿਦਿਆਕ ਕੋਰਸਾਂ ਤੋਂ ਇਲਾਵਾ ਅੱਜ ਦੇ ਸਭ ਤੋਂ ਤਕਤੇ ਪ੍ਰਚਾਰ ਦੇ ਟੈਲੀਵੀਜਨ ਮਾਧਿਅਮ ਨੂੰ ਦਰਜਾ-ਬ-ਦਰਜਾ ਤਰਤੀਬ ਵਿਚ ਸਹਾਇਕ ਬਣਾਉਣ ਦੀ ਲੋੜ ਹੈ।

ਉਪਰੋਕਤ ਸੁਝਾਅ ਦੀ ਲਗਤਾਰਤਾ ਵਿਚ ਇਹ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਕਿ ਹੁਣ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ। ਇਸ ਲਈ ਸਾਹਿਤ ਤੇ ਇਤਿਹਾਸ ਦੀਆਂ ਕਿਤਾਬਾਂ ਰਚਣ ਦੇ ਨਾਲ-ਨਾਲ ਇਕ ਹੋਰ ਅਹਿਮ ਕਾਰਵਾਈ ਜੋ ਤੁਰੰਤ ਕੀਤੀ ਜਾਣੀ ਚਾਹੀਦੀ ਹੈ। ਉਹ ਇਹ ਹੈ ਕਿ ਪੰਜਾਬ ਦੇ ਅਮੀਰ ਹੈਰੀਟੇਜ ਤੇ ਕਲਚਰ ਨੂੰ ਟੀ.ਵੀ. ਚੈਨਲਾਂ ਤੇ ਇੰਟਰਨੈੱਟ ਰਾਹੀਂ ਲਗਤਾਰ ਨਿਯਮਬੱਧ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ। ਜਿਸ ਨਾਲ ਕਿ ਸਾਡੇ ਸ਼ਹੀਦਾਂ-ਮੁਰੀਦਾਂ ਦੇ ਕਾਰਨਾਮਿਆਂ ਤੋਂ ਅਵਾਮ ਜਾਣੂ ਹੋ ਸਕੇਗਾ। ਇਸ ਤਰ੍ਹਾਂ ਪੰਜਾਬ ਦਾ ਸੁਨਹਿਰਾ ਇਤਿਹਾਸ ਲੋਕ ਚੇਤਨਾ ਬਣ ਕੇ ਦੁਨੀਆਂ ਦੇ ਸਾਹਮਣੇ ਲਿਆਂਦਾ

ਜਾ ਸਕੇਗਾ। ਜੋ ਕਿ ਅੱਜ ਤੱਕ ਅਸੀਂ ਨਹੀਂ ਕਰ ਸਕੇ; ਇਸ ਦੇ ਬਾਵਜੂਦ ਵੀ ਕਿ ਅੱਜ ਸਾਰੀ ਦੁਨੀਆਂ ਗਲੋਬਲ ਪਰਿਵਾਰ ਹੋਣ ਵਜੋਂ ਚੰਗੀਆਂ ਸੱਭਿਆਤਾਵਾਂ ਤੇ ਸੱਭਿਆਚਾਰਾਂ ਦੀ ਜਾਣਕਾਰੀ ਲਈ ਤਲਬਗਾਰ ਹੈ।

ਮੇਰਾ ਦੂਜਾ ਸੁਝਾ ਇਹ ਹੈ ਕਿ ਸ਼ਹੀਦਾਂ-ਮੁਰੀਦਾਂ ਦੀਆਂ ਯਾਦਗਾਰਾਂ ਪੱਥਰ-ਚੂਨੇ ਨਾਲੋਂ ਵੱਧ ਜੇ ਮਨੁੱਖੀ ਸਮਰਿਤੀ ਵਿਚ ਚਿਣੀਆਂ ਜਾਣ ਤਾਂ ਉਹ ਕਿਤੇ ਸਦੀਵੀ ਤੇ ਲਾਡਾਨੀ ਹੋ ਸਕਦੀਆਂ ਹਨ। ਇਸ ਲਈ ਮੌਜੂਦਾ ਪੀੜ੍ਹੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸ਼ਹੀਦਾਂ-ਮੁਰੀਦਾਂ ਪ੍ਰਤੀ ਸ਼ਰਧਾ-ਸਨਮਾਨ ਪੈਦਾ ਕਰਨ ਵਾਸਤੇ ਲੋਕ ਲਹਿਰ ਵਜੋਂ ਸ਼ਹੀਦਾਂ ਦੀਆਂ ਭਾਵਨਾਵਾਂ ਤੇ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੱਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਦੇ ਮਹਾਨ ਤਿਆਗ ਤੇ ਕੁਰਬਾਨੀਆਂ ਨੂੰ ਕੌਮ ਦੇ ਆਚਰਣ ਵਿਚ ਢਾਲਣ ਲਈ ਸਾਡੇ ਵਿਦਿਆਕ ਕੋਰਸਾਂ ਵਿਚ ਗੈਰ ਮੁਲਕੀ ਹੁਕਮਰਾਨਾਂ ਦੇ ਸੋਹਲੇ ਗਾਉਣ ਦੀ ਥਾਂ ਆਪਣੇ ਕੁਰਬਾਨੀ ਦੇ ਪੁੰਜਾਂ ਵਲੋਂ ਸਾਡੇ ਸੁਨਹਿਰੀ ਭਵਿੱਖ ਲਈ ਕੀਤੀ ਘਾਲਣਾ-ਕਮਾਈ ਨੂੰ ਮੌਜੂਦਾ ਸਾਹਿਤ ਤੇ ਇਤਿਹਾਸ ਦੇ ਫੁੱਟਨੋਟਾਂ ਤੋਂ ਉਤੇ ਚੁੱਕ ਕੇ ਉਨ੍ਹਾਂ ਦੇ ਸੁਨਹਿਰੀ ਬਾਬ ਭਾਵ ਚੈਪਟਰ ਰਚੇ ਜਾਣ।

ਫਿਰ ਇਹ ਸਾਹਿਤ ਤੇ ਇਤਿਹਾਸ ਦੁਨੀਆਂ ਦੇ ਕੋਨੇ-ਕੋਨੇ ਵਿਚ ਨਸ਼ਰ ਕੀਤਾ ਜਾਵੇ। ਸਾਡੀਆਂ ਭਵਿੱਖ ਦੀਆਂ ਨੌਜਵਾਨ ਪੀੜ੍ਹੀਆਂ ਨਿਰੋਲ ਤਕਸ਼ਿਲਾ ਤੇ ਨਾਲੰਦਾ ਜਿਹੀਆਂ ਯੂਨੀਵਰਸਿਟੀਆਂ ਬਣਾਈਆਂ ਜਾਣ ਜਿਥੇ ਕਿ ਸਾਡੀ ਮਹਾਨ ਸੰਸਕ੍ਰਿਤੀ ਤੇ ਸੱਭਿਆਚਾਰ ਨਾਲ ਕੌਮ ਨੂੰ ਜੋੜਿਆ ਜਾਵੇ ਤਾਂ ਕਿ ਨਿੱਗਰ ਤੇ ਉਸਾਰੂ ਕੌਮ ਤੇ ਸਮਾਜ ਦੀ ਰਚਨਾ ਹੋ ਸਕੇ।

ਇਸ ਸਾਰੇ ਸੰਦਰਭ ਵਿਚ ਅੱਜ ਸਮਝਣ ਦੀ ਲੋੜ ਹੈ ਕਿ ਮੌਜੂਦਾ ਪੀੜ੍ਹੀਆਂ ਜੋ ਕਿ ਪਦਾਰਥਵਾਦੀ ਸੋਚ ਤੇ ਨਸ਼ਿਆਂ-ਪੱਤਿਆਂ ਦੀ ਲੋਰ ਵਿਚ ਬਾਬਾ ਨਾਨਕ ਵਲੋਂ ਦਿੱਤੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੇ ਜੀਵਨ ਉਪਦੇਸ਼ ਤੋਂ ਬਹੁਤ ਦੂਰ ਜਾ ਚੁੱਕੀਆਂ ਹਨ। ਖਾਸ ਤੌਰ 'ਤੇ ਅਸੀਂ ਖੁਦ ਵੀ ਮਿਹਨਤ-ਮੁਸ਼ਕਲ ਦੇ ਜੀਵਨ, ਕਿਰਤ ਤੇ ਕਿਰਸਾਣੀ ਤੋਂ ਦੂਰ ਜਾ ਚੁੱਕੇ ਹਾਂ। ਇਸ ਲਈ ਅਸੀਂ ਆਪ ਵੀ ਆਪਣੇ ਨੌਜਵਾਨਾਂ ਨੂੰ ਆਦਰਸ਼ ਸੇਧ ਦੇਣ ਜੋਗੇ ਨਹੀਂ ਰਹੇ।

ਇਸ ਵਾਸਤੇ ਅਤਿਅੰਤ ਜ਼ਰੂਰੀ ਹੈ ਕਿ ਆਪਣੇ ਸ਼ਹੀਦਾਂ-ਮੁਰੀਦਾਂ ਦੀ ਯਾਦ ਵਿਚ ਕੋਈ ਇਹੋ ਜਿਹੀਆਂ ਵਿਦਿਆਕ ਸੰਸਥਾਵਾਂ ਦੀ ਤਜਵੀਜ਼ ਸਰਾਂਜਾਮ ਦਿੱਤੀ ਜਾ ਸਕੇ। ਜਿਸ ਵਿਚ ਉਨ੍ਹਾਂ ਲਈ ਕਿਰਤ-ਕਰਮ, ਕਿਰਸਾਣੀ, ਘਰੇਲੂ ਦਸਤਕਾਰੀ ਤੇ ਕਿੱਤਾ-ਮੁਖੀ ਟ੍ਰੈਨਿੰਗ ਮੁਫਤ ਕਰਵਾਈ ਜਾਵੇ। ਅਜਿਹੀਆਂ ਸੰਸਥਾਵਾਂ ਵਿਚ ਬੱਚਿਆਂ ਤੇ ਬੱਚੀਆਂ ਲਈ ਸਮਾਜਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਦੇ ਗਿਆਨ ਤੋਂ ਇਲਾਵਾ ਰੋਜ਼ਾਨਾ ਜੀਵਨ ਦੀਆਂ ਜ਼ਰੂਰਤਾਂ ਸਬੰਧੀ ਪ੍ਰੈਕਟੀਕਲ ਟ੍ਰੈਨਿੰਗ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਅਮਲੀ ਜੀਵਨ ਸਦਕਾ ਆਪਣੇ ਸਾਹਮਣੇ ਦਰਪੇਸ਼ ਸਮਾਜਿਕ ਤੇ ਆਰਥਿਕ ਔਕੜਾਂ ਨਾਲ

ਦੋ-ਦੋ ਹੱਥ ਕਰ ਸਕਣ।

ਅਜਿਹੀਆਂ ਵਰਦਾਨ ਮਾਤਰ ਸੰਸਥਾਵਾਂ ਦੇ ਰੂਪ ਵਿਚ ਇਹ ਸਾਡੀ ਕੌਮ ਦੇ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਪ੍ਰਤੀ ਸੱਚੀ-ਸੁੱਚੀ ਸਰਧਾਂਜਲੀ ਹੋਵੇਗੀ। ਇਸ ਲਈ ਇਹ ਅੱਜ ਸਮੇਂ ਦੀ ਮੰਗ ਹੈ ਕਿ ਆਪਣੇ ਸਮਾਜ, ਦੇਸ਼ ਤੇ ਦੁਨੀਆਂ ਦੇ ਲੋਕਾਂ ਨੂੰ ਜਾਗਰਿਤ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਲੈ ਕੇ ਪ੍ਰਾਤਿਕ ਤੇ ਦੇਸ਼-ਵਿਦੇਸ਼ ਪੱਧਰ 'ਤੇ ਸਾਹਿਤਕ ਤੇ ਇਤਿਹਾਸਕ ਗੋਸ਼ਟੀਆਂ ਜ਼ਰੂਰ ਹੋਣ। ਇਨ੍ਹਾਂ ਗਿਆਨ ਗੋਸ਼ਟੀਆਂ ਵਿਚ ਨਿਰੋਲ ਪੰਜਾਬੀ ਸਭਿਆਤਾ, ਸੰਸਕ੍ਰਿਤੀ ਤੇ ਸਭਿਆਚਾਰ ਬਾਰੇ ਸਾਂਝ-ਵਿਚਾਰਾਂ ਹੋਣ। ਇਹ ਉਪਰਾਲਾ ਮਹਾਨ ਲੇਖਕ ਟੀ.ਐਸ. ਐਲੀਅਟ ਦੇ ਕਥਨ ‘ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ: ਆਓ! ਹੁਣ ਹੀ ਕੁਝ ਕਰੀਏ’ ਦੇ ਅਨੁਸਾਰ ਇਹ ਉਪਰਾਲਾ ਕਰਨ ਦੀ ਅਤਿਅੰਤ ਲੋੜ ਹੈ।



## ਸ਼ਹੀਦੀ ਜੋੜ ਮੇਲੇ ਰੰਗ-ਤਮਾਸੇ ਨਹੀਂ ਹਨ!



ਭਾਰਤੀ ਸੰਸਕ੍ਰਿਤੀ ਤੇ ਸਭਿਆਚਾਰ ਦੇ ਵਿਕਾਸ ਵਿੱਚ ਤਿੱਬਾਂ-ਤਿਉਹਾਰਾਂ ਤੇ ਮੇਲਿਆਂ ਦਾ ਮੁੱਢ-ਕਦੀਮ ਤੋਂ ਹੀ ਵਿਸ਼ੇਸ਼ ਮਹੱਤਵ ਰਿਹਾ ਹੈ। ਇਸ ਸੰਦਰਭ ਵਿੱਚ ਪੰਜਾਬ ਦੇ ਮੇਲਿਆਂ ਦਾ ਇਤਿਹਾਸ ਵੈਦਿਕ ਕਾਲ ਦੀ ਸਭਿਆਤਾ ਜਿੰਨਾ ਹੀ ਪੁਰਾਣਾ ਹੈ। ਵੈਸੇ ਤਾਂ ਜਦੋਂ ਤੋਂ ਮਨੁੱਖਤਾ ਨੇ ਜਨਮ ਲਿਆ ਉਦੋਂ ਤੋਂ ਹੀ ਖੁਸ਼ੀ ਤੇ ਹਾਸੇ-ਖੇਡੇ ਜਨ-ਸਮਾਜ ਦੇ ਛੋਟੇ ਤੋਂ ਲੈ ਕੇ ਵੱਡੇ ਮੇਲਿਆਂ ਦੇ ਮਾਧਿਅਮ ਰਾਹੀਂ ਪ੍ਰਤੱਖ ਹੁੰਦੇ ਰਹੇ ਹਨ। ਸ਼ੁਰੂ ਵਿੱਚ ਤੀਰਥ ਅਸਥਾਨਾਂ 'ਤੇ ਧਾਰਮਿਕ ਇਕੱਠਾਂ ਦੇ ਰੂਪ ਵਿੱਚ ਜਿਵੇਂ ਕਿ ਕੁੰਭ ਦਾ ਮੇਲਾ, ਮਕਰ ਸੰਕਰਾਂਤੀ ਭਾਵ ਮਾਘੀ ਦਾ ਮੇਲਾ ਅਤੇ ਹੋਰ ਮੇਲਿਆਂ ਦਾ ਪ੍ਰਚਲਨ ਹੋਇਆ। ਫੇਰ ਕਿਸੇ ਵਿਸ਼ੇਸ਼ ਦਿਨ ਤੇ ਪੂਜਾ ਅਰਚਨਾ ਵੱਜੋਂ ਗੁੱਗਾ-ਮੜੀ ਦਾ ਮੇਲਾ ਜਾਂ ਸੂਫੀ ਪ੍ਰੰਪਰਾ ਅਨੁਸਾਰ ਸੂਫੀ ਸੰਤਾਂ ਦੇ ਮਜ਼ਾਰਾਂ ਤੇ ਲੱਗਦੇ ਮੇਲੇ ਜਿਵੇਂ ਕਿ ਹੈਦਰ ਸ਼ੇਖ ਦਾ ਮੇਲਾ, ਛਪਾਰ ਦਾ ਮੇਲਾ ਜਾਂ ਜਗਰਾਓਂ ਦੀ ਰੋਸ਼ਨੀ ਆਦਿ ਮੇਲੇ ਪ੍ਰਚਲਤ ਹੋਏ। ਪੰਜਾਬ ਦੇ ਵਿਲੱਖਣ ਤੇ ਮਨੋਹਰ ਜਲਵਾਯੂ ਅਨੁਸਾਰ ਬਦਲਾਅ ਪ੍ਰਤੀ ਵੀ ਇਥੋਂ ਦੇ ਲੋਕਾਂ ਦੀ ਅੰਦਰੂਨੀ ਖੁਸ਼ੀ ਦੇ ਪ੍ਰਗਟਾਅ ਵੱਜੋਂ ਵਿਸਾਖੀ ਦਾ ਮੇਲਾ ਤੇ ਬਸੰਤ ਦਾ ਮੇਲਾ ਆਦਿ ਦੀ ਸ਼ੁਰੂਆਤ ਹੋਈ।

ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਅਜੋਕੀ ਪਦਾਰਥਵਾਦੀ ਤਰੱਕੀ ਦੇ ਮਨੋਰੰਜਨ ਸਾਧਨਾਂ ਜਿਵੇਂ ਕਿ ਸਿਨੇਮਾ, ਟੈਲੀਵੀਜ਼ਨ ਤੇ ਹੋਰ ਵਿਧਾਂ ਨੇ ਪੰਜਾਬੀ ਸਭਿਆਚਾਰ ਦਾ ਮਹੱਤਵਪੂਰਨ ਅੰਗ ਸਾਡੇ ਮੇਲਿਆਂ-ਮੁਸਾਹਿਬਿਆਂ ਨੂੰ ਇਕ ਵੱਡੀ ਢਾਹ ਲਈ। ਮੇਲੇ ਤਾਂ ਹੁਣ ਵੀ ਲੱਗਦੇ ਹਨ, ਪਰ ਇਨ੍ਹਾਂ ਮੇਲਿਆਂ ਵਿੱਚ ਜਜ਼ਬਾਤਾਂ ਤੇ ਮਾਨਸਿਕ ਅਨੰਦ ਦੀ ਭਾਰੀ ਕਮੀ ਜ਼ਜ਼ਰ ਆਉਂਦੀ ਹੈ। ਸਾਡੇ ਧਾਰਮਿਕ ਮੇਲੇ ਅਤੇ ਇਥੋਂ ਤੱਕ ਕਿ ਸ਼ਹੀਦੀ ਜੋੜ ਮੇਲੇ ਵੀ ਧਾਰਮਿਕ ਬ੍ਰਿਤੀ ਤੋਂ ਸੱਖਣੇ ਅਤੇ ਸੰਵੇਦਨਹੀਣ ਬਣ ਗਏ ਹਨ।

ਇਸ ਪ੍ਰਸੰਗ ਵਿੱਚ ਸ਼ਹੀਦੀ ਜੋੜ ਮੇਲੇ ਚਮਕੋਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੀ

ਉਦਾਹਰਣ ਲਈ ਜਾ ਸਕਦੀ ਹੈ। ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਅਤੇ ਸਾਹਿਬ ਜੁਝਾਰ ਸਿੰਘ, ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਅਤੇ 37 ਕੁ ਹੋਰ ਸਿੰਘਾਂ ਦੀ ਸ਼ਹੀਦੀ 22 ਦਸੰਬਰ, 1705 ਨੂੰ ਹੋਈ। ਇਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 39ਵਾਂ ਜਨਮ ਦਿਹਾੜਾ ਵੀ ਸੀ। ਇਹ ਮਨੁੱਖੀ ਇਤਿਹਾਸ ਦਾ ਅਜਿਹਾ ਇਕੋ-ਇਕ ਵਿਲੱਖਣ ਦਿਨ ਹੈ, ਜਿਸ ਦਿਨ ਪੁੱਤਰਾਂ ਅਤੇ ਪੁੱਤਰਾਂ ਵਰਗੇ ਹੀ ਪਿਆਰੇ ਸਿੰਘਾਂ ਨੇ ਆਪਣੇ ਗੁਰੂ ਪਿਤਾ ਨੂੰ ਉਨ੍ਹਾਂ ਦੇ ਦੇਸ਼ ਤੇ ਧਰਮ ਦੀ ਰੱਖਿਆ ਖਾਤਰ ਆਰੰਭ ਕੀਤੇ ਮਿਸ਼ਨ ਵਿੱਚ ਆਪਣੀ ਜ਼ਿੰਦਗੀ ਦੀ ਆਹੂਤੀ ਪਾ ਕੇ ਜਾਨ ਤੋਂ ਵੱਧ ਪਿਆਰਾ ਨਜ਼ਰਾਨਾ ਦਿੱਤਾ। ਅੱਗੇ ਦਸ਼ਮੇਸ਼ ਪਿਤਾ ਨੇ ਆਪਣੇ ਅਕਾਲਪੁਰਖ ਪਿਤਾ ਦਾ ਸੁਕਰਾਨਾ ਸਾਹਿਬਜ਼ਾਦਿਆਂ ਅਤੇ ਖਾਲਸਾ ਰੂਪੀ ਸਿੰਘਾਂ ਦੀ ਆਮਾਨਤ ਮੌਤ ਕੇ ਦਿੱਤਾ।

ਮਾਛੀਵੜੇ ਦੇ ਜੰਗਲ ਵਿੱਚ ‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਜਿਹੀ ਸੱਦ ਇਸ ਬ੍ਰਹਮੰਡੀ ਵਰਤਾਰੇ ਦੀ ਚਸ਼ਮਦੀਦ ਗੁਆਹ ਬਣੀ। ਇਸ ਭਾਣੇ ਦੀ ਪਾਵਨ ਯਾਦ ਸਾਮੁੱਚੇ ਪੰਜਾਬੀ ਸਮਾਜ ਨੇ ਚਿਰ-ਚੇਰ ਤੋਂ ਚਮਕੋਰ ਦੀ ਸਭਾ ਦੇ ਤੌਰ 'ਤੇ ਸਾਭੀ ਹੋਈ ਹੈ। ਸਗੋਂ ਜੇ ਦੇਖਿਆ ਜਾਏ ਤਾਂ ਚਮਕੋਰ ਦੀ ਸਭਾ ਤੋਂ ਪਹਿਲਾਂ ਗੁਰੂ ਸਾਹਿਬ ਵਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਰੋਪੜ ਵਿਖੇ ਪੁੱਜਣ ਦੀ ਯਾਦ ਵਿੱਚ ਇਨ੍ਹਾਂ ਸ਼ੇਕ ਸਭਾਵਾਂ ਦਾ ਸਿਲਸਿਲਾ ਰੋਪੜ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਫਿਰ ਚਮਕੋਰ ਸਾਹਿਬ ਦੀ ਸਭਾ ਤੋਂ ਬਾਅਦ ਮੌਰਿੰਡੇ ਦੀ ਸਭਾ ਭਰਦੀ ਹੈ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਸਾਹਿਬ ਜੋਰਾਵਰ ਸਿੰਘ, ਸਾਹਿਬ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਮੌਰਿੰਡੇ ਦੇ ਮੁਗਲ ਕੋਤਵਾਲ ਨੇ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਵਜੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਦੀ ਦਿਲ-ਕੰਬਾਉ ਸ਼ਹੀਦੀ ਦੀ ਦਾਸਤਾਨ ਦੀ ਪਾਵਨ ਯਾਦ ਵਜੋਂ ਫਤਿਹਗੜ੍ਹ ਸਾਹਿਬ ਦੀ ਸਭਾ ਲੱਗਦੀ ਹੈ।

ਪਰ ਸਮੇਂ ਦੇ ਨਾਲ-ਨਾਲ ਵਧਦੀ ਹੋਈ ਅਬਾਦੀ ਦੇ ਕਾਰਨ ਇਨ੍ਹਾਂ ਸ਼ੇਕ ਸਭਾਵਾਂ ਦਾ ਰੂਪ ਵੱਡੇ ਸ਼ਹੀਦੀ ਜੋੜ ਮੇਲਿਆਂ ਵਿੱਚ ਤਬਦੀਲ ਹੋ ਗਿਆ। ਕੁਝ ਬਹੁਤਾ ਸਮਾਂ ਪਹਿਲਾਂ ਦੀ ਗੱਲ ਨਹੀਂ ਕਿ ਇਨ੍ਹਾਂ ਸ਼ਹੀਦੀ ਜੋੜ ਮੇਲਿਆਂ ਵਿੱਚ ਧਾਰਮਿਕ ਜਜਬਾ ਪ੍ਰਧਾਨ ਹੁੰਦਾ ਸੀ। ਹੁਣ ਇਨ੍ਹਾਂ ਦੀ ਥਾਂ 'ਤੇ ਰਾਜਨੀਤੀ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੁੰਦੀ। ਆਮ ਲੋਕ ਵੀ ਕੁਝ ਸਮਾਂ ਪਹਿਲਾਂ ਤੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਨੂੰ ਸ਼ੇਕ ਸਭਾਵਾਂ ਵਜੋਂ ਮਨਾਉਂਦੇ ਹੁੰਦੇ ਸਨ। ਇਨ੍ਹਾਂ ਪੰਜ-ਸੱਤ ਦਿਨਾਂ ਦੇ ਦੌਰਾਨ ਲੋਕ ਮੰਜਿਆਂ 'ਤੇ ਨਹੀਂ ਸਨ ਸੌਂਦੇ ਅਤੇ ਕੁਝ ਕੁ ਸਰਧਾਲੂ ਤਾਂ ਚੁੱਲ੍ਹਿਆਂ ਵਿੱਚ ਅੱਗ ਵੀ ਨਹੀਂ ਪਾਉਂਦੇ ਸਨ। ਜਦੋਂ ਕਿ ਹੁਣ ਦੁਖਦਾਈ ਗੱਲ ਇਹ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਾਰੂ-ਸਿਕੋ ਦੇ ਠੇਕੇ ਠੰਢੇ ਜਲ ਦੀਆਂ ਛਬੀਲਾਂ ਲਾ ਰੱਖੇ ਹਨ। ਫਿਰ ਹੋਰ ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਇਤਿਹਾਸਕ ਸ਼ਹੀਦ ਜੋੜ

ਮੇਲਿਆਂ ਦੇ ਸਮੇਂ ਸਬੰਧਤ ਇਤਿਹਾਸਕ ਨਗਰਾਂ ਵਿਚ ਉਥੋਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਸ਼ਰਾਬ ਤੇ ਹੋਰ ਨਸੇ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹੁੰਦੇ ਹਨ। ਪਰ ਦੀਦਾ-ਦਨਿਸਤਾ ਲੋਕ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹੁੰਦੇ ਹਨ।

ਪਰ ਇਨ੍ਹਾਂ ਮੇਲਿਆਂ ਵਿੱਚ ਧਾਰਮਿਕ ਰੰਗਣਾਂ ਦੇ ਨਾਲ ਨਾਲ ਲੋੜ ਅਨੁਸਾਰ ਮਨੁੱਖੀ ਸਮਾਜ ਦੀ ਤਜਾਰਤੀ ਸੋਚ ਵੀ ਇਨ੍ਹਾਂ ਦਾ ਹਿੱਸਾ ਬਣੀ। ਇਸ ਪ੍ਰਕਾਸ਼ਿ 'ਰੰਗ ਜੀ ਦਾ ਇਸ਼ਨਾਨ ਤੇ ਨਾਲ ਹੀ ਮੁੰਝ ਬਗੜ ਦਾ ਵਪਾਰ' ਮੁਢ-ਕਦੀਮ ਤੋਂ ਹੀ ਪੰਜਾਬੀ ਸਭਿਆਚਾਰ ਵਿੱਚ ਪ੍ਰਚੱਲਿਤ ਮੁਹਾਵਰਾ ਹੈ।

ਸੋ ਇਨ੍ਹਾਂ ਸ਼ਹੀਦੀ ਮੇਲਿਆਂ ਵਿੱਚ ਮੇਲੇ 'ਤੇ ਜਾਣ ਵੇਲੇ ਲੋਕ ਤੀਰਥ ਇਸ਼ਨਾਨ ਕਰਨ ਤੋਂ ਇਲਵਾ ਆਪਣੀਆਂ ਲੋੜਾਂ ਦੀ ਪੂਰਤੀ ਲਈ ਮੱਝਾਂ, ਗਾਈਆਂ, ਬਲਦਾਂ ਤੇ ਉਠਿਆਂ-ਘੋੜਿਆਂ ਦੀ ਖਰੀਦੋ-ਫਰੋਖਤ ਕਰਨ ਲਗੇ। ਖਾਣ-ਪੀਣ ਲਈ ਮਠਿਆਈਆਂ ਦੇ ਬਜ਼ਾਰ ਸੱਜਣ ਲਗੇ। ਮਨ-ਪਰਚਾਰੇ ਦੀ ਖਾਹਿਸ਼ ਨੇ ਨਾਚ-ਗਾਣੇ ਨੂੰ ਢਾਡੀਆਂ ਤੇ ਕਵੀਸ਼ਰਾਂ ਨਾਲੋਂ ਵੱਧ ਤਰਜੀਹ ਦਿੱਤੀ। ਇਸ ਤਰ੍ਹਾਂ ਇਨ੍ਹਾਂ ਮੇਲਿਆਂ ਦਾ ਰੂਪ ਨਿਰੋਲ ਮਨ-ਪਰਚਾਰੇ ਵੱਜੋਂ ਸਾਹਮਣੇ ਆਇਆ।

ਸਮੇਂ ਦੀ ਰਫਤਾਰ ਨੇ 1950ਵਿਆਂ ਤੋਂ ਬਾਅਦ ਧਾਰਮਿਕ ਸੋਚ ਤੇ ਛਿਕਰ ਨੂੰ ਅੱਖ-ਪ੍ਰੋਥੇ ਕਰਕੇ ਇਨ੍ਹਾਂ ਸ਼ਹੀਦੀ ਜੋੜ ਮੇਲਿਆਂ ਨੂੰ ਮੁੱਖ ਤੌਰ ਤੇ ਮਨੋਰੰਜਨ ਦੇ ਸਾਧਨ ਹੀ ਬਣਾ ਦਿੱਤਾ। ਮੌਜੂਦਾ ਸਮੇਂ ਵਿੱਚ ਅਫਸੋਸਨਾਕ ਚਲਣ ਇਹ ਬਣ ਗਿਆ ਹੈ ਕਿ ਹੋਰ ਮੇਲਿਆਂ ਦੀ ਗੱਲ ਤਾਂ ਛੱਡੋ ਇਨ੍ਹਾਂ ਸ਼ਹੀਦੀ ਜੋੜ ਮੇਲਿਆਂ 'ਤੇ ਵੀ ਧਾਰਮਿਕ ਜਜ਼ਬਾਤਾਂ ਤੇ ਆਰਥਿਕ ਪੱਖ ਤੋਂ ਕੁਝ ਲੋੜਾਂ ਦੀ ਪੂਰਤੀ ਵਰਗੀ ਮਨੋ-ਬਿਰਤੀ ਦੀ ਜਗ ਹੁਣ ਨਿਰੋਲ ਤਿਜਾਰਤੀ-ਮਾਨਸਿਕਤਾ ਨੇ ਲੈ ਲਈ। ਨਾਚ-ਗਾਣੇ, ਸ਼ਰਾਬ ਜਿਹੇ ਹੋਰ ਨਸ਼ਿਆਂ ਦੇ ਅੱਡੇ ਅਤੇ ਵੱਖ ਵੱਖ ਕਿਸਮਾਂ ਵਿੱਚ ਜੂਏ-ਬਾਜ਼ੀ ਵਰਗੀ ਘਟੀਆ ਪ੍ਰਵਿਰਤੀ ਨੇ ਇਨ੍ਹਾਂ ਸ਼ਹੀਦੀ ਜੋੜ ਮੇਲਿਆਂ ਵਿੱਚੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਲੋਅ ਹੀ ਬੁਝਾ ਦਿੱਤੀ ਹੈ। ਇਸ ਗਿਰਾਵਟੀ ਰਸਾਤਲ ਵੱਲ ਅੱਜ ਸਮਾਜ ਦੀ ਸੋਚ ਨੂੰ ਠੱਲ੍ਹ ਪਾਉਣ ਵੱਲ ਸਾਡੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਰਹਿਬਰਾਂ ਨੇ ਤਾਂ ਰਹਿੰਦੀ-ਖੁੰਹਦੀ ਕਸਰ ਵੀ ਕੱਢ ਦਿੱਤੀ ਹੈ।

ਇਨ੍ਹਾਂ ਮੇਲਿਆਂ ਸਬੰਧੀ ਉਨ੍ਹਾਂ ਦੀ ਸੋਚ ਵੀ ਪੂਰਨ ਤੌਰ 'ਤੇ ਸੁਆਰਬੀ ਤੇ ਵਪਾਰਕ ਬਣ ਗਈ ਹੈ ਜਿਸ ਕਰਕੇ ਉਨ੍ਹਾਂ ਦਾ ਨਜ਼ਰੀਆ ਵੀ ਇਸ ਵਰਤਾਰੇ ਪ੍ਰਤੀ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਵਾਲਾ ਹੈ। ਜ਼ਿਆਦਾਤਰ ਸਾਡੇ ਰਹਿਬਰਾਂ ਦਾ ਵਿਚਾਰ ਇਹ ਬਣ ਗਿਆ ਹੈ ਕਿ ਸਾਨੂੰ ਕੀ ਅਸੀਂ ਲੋਕਾਂ ਦੀ ਚੰਗੀ-ਮਾੜੀ ਸੋਚ ਤੋਂ ਕੀ ਲੈਣਾ ਹੈ?

ਤਕਰੀਬਨ ਸਾਰੀਆਂ ਰਾਜਨੀਤਕ ਪਾਰਟੀਆਂ ਧਾਰਮਿਕ ਦੀਵਾਨਾਂ ਦੇ ਨਾਮ 'ਤੇ ਸ਼ਹੀਦੀ ਜੋੜ ਮੇਲਿਆਂ ਸਮੇਂ ਕਾਨਫਰੰਸਾਂ ਕਰਦੀਆਂ ਹਨ। ਇਥੇ ਇਹ ਰਾਜਸੀ ਪਾਰਟੀਆਂ ਧਰਮ ਤੇ

ਇਤਿਹਾਸ ਦੀ ਗੱਲ ਘੱਟ ਕਰਦੀਆਂ ਹਨ। ਪਰ ਆਪਣੀਆਂ ਪ੍ਰਾਪਤੀਆਂ ਦੇ ਸੋਹਲੇ ਬਹੁਤੇ ਗਾਉਂਦੀਆਂ ਹਨ।

ਢਾਡੀ ਸਿੰਘਾਂ ਤੇ ਕਵੀਸਰਾਂ ਜੇ ਜਥੇ ਪਹਿਲਾਂ ਕਦੇ ਸ਼ੁੱਧ ਤੇ ਨਿਰੋਲ ਧਾਰਮਿਕ ਸ਼ਹੀਦੀ ਵਾਰਾਂ ਗਾਉਂਦੇ ਸਨ। ਹੁਣ ਉਹ ਜ਼ਿਆਦਾਤਰ ਸ਼ਹੀਦੀ ਵਾਰਾਂ ਤੇ ਸ਼ਹੀਦੀ ਸੋਹਿਲੇ ਰਾਜਨੀਤਕ ਸਟੇਜ਼ਾਂ ਤੋਂ ਰਾਜਸੀ ਆਗੂਆਂ ਦੇ ਸਟੇਜ਼ 'ਤੇ ਆਉਣ ਤੋਂ ਪਹਿਲਾਂ ਜਨਤਾ ਨੂੰ ਭਰਮਾਉਣ ਲਈ ਮਨ ਪ੍ਰਚਾਵੇ ਵਜੋਂ ਹੀ ਗਾਉਂਦੇ ਹਨ। ਇਸ ਤਰ੍ਹਾਂ ਹੀ ਮਨੋਰੰਜਨ ਵਜੋਂ ਗਾਉਣ ਵਾਲੇ ਕਲਾਕਾਰ ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਤੋਂ ਪਹਿਲਾਂ ਜਨਤਾ ਨੂੰ ਪੰਡਾਲ ਵਿਚ ਮਿੱਠੀ ਕੈਦ ਵਾਂਗੂ ਬਿਠਾਈ ਰੱਖਣ ਲਈ ਵੱਡੀ ਕੀਮਤ ਤਾਰ ਕੇ ਬੁਲਾਏ ਜਾਂਦੇ ਹਨ।

ਫਿਰ ਸਾਡੇ ਰਾਜਨੀਤਕ ਆਗੂ ਸਹੁੰ ਖਾਣ ਮਾਤਰ ਆਪਣੇ ਵਿਖਿਆਨ ਦੇ ਪਹਿਲੇ ਪੰਜ ਕੁ ਮਿੰਟ ਸ਼ਹੀਦਾਂ ਦੀ ਕੁਰਬਾਨੀ ਨੂੰ ਸਪਰਫਿਤ ਕਰਦੇ ਹਨ ਅਤੇ ਬਾਅਦ ਵਿੱਚ ਤਕਰੀਬਨ 25-30 ਮਿੰਟ ਹਰ ਛੋਟਾ-ਵੱਡਾ ਬੁਲਾਰਾ ਆਪਣੀਆਂ ਰਾਜਨੀਤਕ ਪ੍ਰਾਪਤੀਆਂ ਦੀ ਉਸਤਿਤ ਕਰਨ ਵਿੱਚ ਹੀ ਲਾਉਂਦਾ ਹੈ। ਇਥੋਂ ਹੀ ਬੱਸ ਨਹੀਂ ਦੂਜੀ ਵਿਰੋਧੀ ਧਿਰ ਦਾ ਵੋਟ ਬੈਂਕ ਤੋੜਨ ਲਈ ਇਕ-ਦੂਜੇ ਉੱਤੇ ਚਿੱਕੜ ਉਛਾਲਣ ਵਰਗਾ ਤਡਸਰਾ ਵੀ ਇਨ੍ਹਾਂ ਸਾਰੇ ਬੁਲਾਰਿਆਂ ਦੀ ਵਿਦਵਤਾ ਦੀ ਬੱਲੋਂ-ਬੱਲੋਂ ਦਾ ਪ੍ਰਗਟਾਵਾ ਬਣਦਾ ਹੈ। ਲੋਕ ਵੀ ਮੰਤਰ-ਮੁਗਲ ਹੋ ਕੇ ਭੁੱਲ ਜਾਂਦੇ ਹਨ ਕਿ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਤ-ਮਸਤਕ ਹੋਣ ਆਏ ਹੋਏ ਹਨ ਜਾਂ ਉਹ ਆਪਣੇ ਆਗੂਆਂ ਦੀ ਬੱਲੋਂ-ਬੱਲੋਂ; ਸ਼ਾਵਾ-ਸ਼ਾਵਾ ਕਰਨ ਆਏ ਹਨ। ਮੁੱਕਦੀ ਗੱਲ ਸ਼ਹੀਦੀ ਜੋੜ ਮੇਲੇ ਵੀ ਵੋਟ ਬੈਂਕ ਦੇ ਬਰਾਂਚ ਦਫ਼ਤਰਾਂ ਵਾਂਗ ਵਰਤੇ ਜਾਣ ਲੱਗੇ ਹਨ।

ਪੇਰ ਜੇ ਇਹੋ ਕੁਝ ਹੁੰਦਾ ਰਿਹਾ ਤਾਂ ਰੱਬ ਜਾਣੇ ਕਿਧਰ ਜਾਣਗੀਆਂ ਸਾਡੇ ਸ਼ਹੀਦਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਅਤੇ ਕਿਧਰ ਜਾਵੇਗਾ ਸਾਡਾ ਸ਼ਾਨਾ-ਮੱਤਾ ਪੰਜਾਬੀ ਵਿਰਸਾ ਤੇ ਸਭਿਆਚਾਰ? ਰੱਬ ਮਿਹਰ ਕਰੇ ਸਮੁੱਚਾ ਪੰਜਾਬੀ ਸਮਾਜ ਇਸ ਪੱਖੋਂ ਸੁਮੱਤ ਤੇ ਸੋਝੀ ਦੇ ਘਰ ਆ ਸਕੇ। ਸਮਿਆਂ ਤੋਂ ਪੰਜਾਬ ਦੀ ਇਕ ਲੋਕ ਬੋਲੀ ਪ੍ਰਚਲਤ ਰਹੀ ਹੈ ਕਿ ‘ਮੇਲਾ ਵੇਖਦੀਏ ਮੁਟਿਆਰੇ ਤੈਨੂੰ ਮੇਲਾ ਵੇਖਦਾ’। ਅੱਜ ਇਸ ਅਨੰਦਮਈ ਤੇ ਸਿੰਗਾਰ-ਰਸ ਭਰਪੂਰ ਬੋਲੀ ਦੀ ਥਾਂ ਤੇ ਕੌਮ ਨੂੰ ਚੇਤੰਨ ਹੋਣਾ ਬਣਦਾ ਹੈ ਕਿ ‘ਮੇਲਾ ਵੇਖਦਿਓ ਸੱਜਣੋਂ; ਤੁਹਾਨੂੰ ਗੁਰੂ ਹੈ ਵੇਖਦਾ’।

ਬੇਸ਼ਕ ਮੇਲੇ ਤਾਂ ਮੇਲੀਆਂ ਦੇ ਹੀ ਹੁੰਦੇ ਹਨ ਤੇ ਇਨ੍ਹਾਂ ਦਾ ਸਮੁੱਚਾ ਵਜੂਦ ਇਨ੍ਹਾਂ ਮੇਲੀਆਂ ਲਈ ਹੀ ਰਹਿਣਾ ਹੈ, ਪਰ ਮੇਲੀਆਂ ਦੇ ਉਪਾਸ਼ਕ ਮੇਲੀਆਂ ਨੂੰ ਪੰਜਾਬੀਅਤ ਦੇ ਵਾਰਿਸ ਹੋਣ ਵਜੋਂ ਸੋਚਣਾ ਪਵੇਗਾ ਕਿ ਉਹ ਇਨ੍ਹਾਂ ਵਿਰਸਤੀ ਮੇਲੀਆਂ ਦੇ ਪਵਿੱਤਰ ਧਾਰਮਿਕ ਤੇ ਸਮਾਜਿਕ ਰੂਪ ਨੂੰ ਕਿਸ ਹੱਦ ਤੱਕ ਵਿਗਾੜ ਜਾਂ ਸੰਵਾਰ ਰਹੇ ਹਨ।


ਪਰ ਤੁੰਘੀ ਸੰਵੇਦਨਾ ਨਾਲ ਸੋਚਣ-ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ

ਸਭਿਆਚਾਰਕ ਮੇਲੇ ਤੇ ਖਾਸ ਤੌਰ ਤੇ ਸ਼ਹੀਦੀ ਜੋੜ ਮੇਲੇ ਸਾਡੀਆਂ ਧਰਮਿਕ ਤੇ ਸਮਾਜਿਕ ਉਚੀਆਂ ਕਦਰਾਂ-ਕੀਮਤਾਂ ਦੇ ਪ੍ਰਤੀਕ ਹਨ। ਇਸ ਲਈ ਇਹ ਛੁੰਘੀ ਸੰਵੇਦਨ ਤੇ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ ਕਿ ਇਹ ਹੋਲੇ-ਮਹੱਲੇ ਤੇ ਸ਼ਹੀਦੀ ਜੋੜ ਮੇਲੇ ਸਾਡੇ ਮਨੋਰੰਜਨ ਵਾਸਤੇ ਕੋਈ ਰੰਗ-ਤਮਾਸੇ ਨਹੀਂ ਹਨ।



ਹੋਲਾ ਮਹੱਲਾ ਅਨੰਦਪੁਰ ਸਾਹਿਬ

## ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਵੀ ਲੰਘ ਗਈ



ਹੁਣ ਜਦੋਂ ਕਿ 1999 ਤੋਂ ਲੈ ਕੇ 2010 ਤੱਕ ਇਤਿਹਾਸਕ ਸਤਾਬਦੀਆਂ ਦਾ ਹੜ ਜਿਹਾ ਲੰਘ ਗਿਆ ਹੈ। ਹੁਣ ਬਿਆਨਬਾਜ਼ੀ ਦੇ ਦਮਗਜ਼ਿਆਂ ਨਾਲ ਸੰਨ 2016 ਵਿਚ ਮਹਾਨ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ 740 ਸਿੰਘਾਂ ਸਾਬੀਆਂ ਦੀ ਤ੍ਰੈਸ਼ਤਾਬਦੀ ਦੀ ਉਡੀਕ ਐਲਾਨ ਜਾਰੀ ਹੋ ਚੁਕੇ ਹਨ। ਸੈਰ! ਇਹ ਭਵਿੱਖ ਦੀ ਗੱਲ ਹੈ ਕਿ ਅਕਾਲ ਪੁਰਖ ਸਾਨੂੰ ਸਭ ਨੂੰ ਸਦਬੁੱਧੀ ਬਖਸ਼ੇ ਤੇ ਸਾਡਾ ਸਹਾਈ ਹੋਵੇ।

ਮੁੱਢ ਕਦੀਮ ਤੋਂ ਹੀ ਚਰਖਾ ਸਾਡੀ ਸਭਿਆਤਾ ਦੇ ਵਿਕਾਸ ਤੇ ਖੁਸ਼ਗਾਲੀ ਦਾ ਪ੍ਰਤੀਕ ਰਿਹਾ ਹੈ। ਚਰਖੇ ਦਾ ਚੱਕਰ ਪ੍ਰਾਚੀਨ ਸਭਿਆਤਾ ਦੀ ਪਹਿਲੀ ਗਤੀ ਤੇ ਖੁਸ਼ਗਾਲੀ ਦੇ ਪ੍ਰਤੀਕ ਗੱਡੇ ਦੇ ਪਹੀਏ ਤੋਂ ਲੈ ਕੇ ਸਾਡੇ ਹੁਣ ਤੱਕ ਦੇ ਵਿਗਿਆਨਕ ਯੁੱਗ ਦਾ ਮੂਲ ਆਧਾਰ ਬਣਿਆ ਹੋਇਆ ਹੈ। ਇਸ ਲਈ ਹੀ ਤਾਂ ਸਾਡੇ ਕੌਮੀ ਝੰਡੇ ਵਿਚ ਅਸ਼ੋਕ ਚੱਕਰ ਦੇ ਨਾਮ ਨਾਲ ਇਹ ਚੱਕਰ ਹਮੇਸ਼ਾਂ ਇਕ ਅਲੋਕਿਕ ਸਵੈਮਾਨ ਤੇ ਸ਼ਾਨ ਨਾਲ ਲਹਿਰਾਉਂਦਾ ਹੈ। ਪਰ ਪੰਜਾਬੀ ਸਭਿਆਚਾਰ ਵਿਚ ਸਦੀਆਂ ਦੇ ਤਜਰਬੇ ਦੇ ਆਧਾਰ 'ਤੇ ਬਣੀ ਇਕ ਲੋਕ ਸਿਆਣਪ 'ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ' ਵਜੋਂ ਵੀ ਲੋਕਿਕ ਸਾਹਿਤ ਵਿਚ ਆਉਂਦਾ ਹੈ। ਜਿਸ ਦਾ ਸਪਸ਼ਟ ਮਤਲਬ ਇਹ ਹੈ ਕਿ ਜਦੋਂ ਕੋਈ ਅਣਚਾਹਿਆ ਮਨ ਕਿਸੇ ਮਜ਼ਬੂਰੀ ਵਸ ਕੋਈ ਨੇਕ ਕੰਮ ਕਰਦਾ ਹਾਂ ਤਾਂ ਉਹ ਛੇਤੀ ਹੀ ਉਸ ਕੰਮ ਤੋਂ ਅੱਕ ਜਾਂਦਾ ਹੈ।

ਇਸ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਜੇ ਕੋਈ ਧੱਕੇ-ਤੋਰੀ ਮੇਰੇ ਵਰਗਾ ਮਾਲਾ ਫੇਰਨ ਲੱਗ ਜਾਵੇ ਤਾਂ ਥੋੜੇ ਸਮੇਂ ਬਾਅਦ ਆਪਣੇ ਗੁਰੂ ਨੂੰ ਇਹ ਕਹਿਣ ਲੱਗ ਪੈਂਦਾ ਹੈ ਕਿ 'ਸਾਬੋਂ ਭੁਖਿਆਂ ਤੋਂ ਭਗਤੀ ਨਾ ਹੁੰਦੀ, ਆਹ ਫੜ ਮਾਲਾ ਆਪ ਦੀ' ਅਤੇ ਜੇ ਕੋਈ ਮਨਮੁਖ

ਬੱਧਾ-ਰੁੱਧੀ ਕੋਈ ਚੱਟੀ ਭਰਨ ਵਜੋਂ ਗੁਰਦੁਆਰੇ ਵਿਚ ਜੋੜੇ ਝਾੜਣ ਤੋਂ ਲੈ ਕੇ ਇਤਿਹਾਸਕ ਸ਼ਤਾਬਦੀਆਂ ਮਨਾਉਣ ਤੱਕ ਦਾ ਅੰਡੰਬਰ ਰਚ ਬੈਠੇ ਤਾਂ ਉਹ ਅਕਸਰ ਮਨੋਰਥ ਸਿੱਧੀ ਹੋਣ ਉਪਰੰਤ ਇਹ ਕਹਿ ਕੇ ਆਪਣਾ ਪੱਲਾ ਝਾੜ ਲੈਂਦਾ ਹੈ ਕਿ 'ਭਲਾ' ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਟੁੱਟੀ।'

ਇਸ ਪ੍ਰਸੰਗ ਵਿਚ ਸੱਚੋ-ਸੱਚ ਗੱਲ ਇਹ ਹੈ ਕਿ ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਸਮਾਗਮ ਆਪਣੇ ਡੰਡੇ ਡੋਰੀਏ ਤੇ ਤੰਬੂ ਬਿਨਾਂ ਤਾਂ ਸਾਂਭ ਕੇ ਸੰਪੰਨ ਹੋ ਚੁਕੇ ਹਨ। ਇਨ੍ਹਾਂ ਸ਼ਤਾਬਦੀ ਸਮਾਗਮਾਂ ਦਾ ਵਕਤੀ ਜਿਹਾ ਪ੍ਰਭਾਵ ਸਾਡੇ ਮਾਨਸਿਕ ਚਿੱਤਰਪੱਟ 'ਤੇ ਬੱਸ ਇਕ ਚੰਗੀ ਫਿਲਮ ਜਾਂ ਕਹਿ ਲਉ ਕਿ ਇਕ ਚੰਗੀ ਸਰਕਸ ਦੇ ਵਰਤਾਰੇ ਕੁ ਜਿੰਨਾ ਹੀ ਪਿਆ ਹੈ। ਬੱਸ ਚੁੰਮਾ-ਚੁੰਮਾ ਅੱਠ ਦੇ ਮੁਹਾਵਰੇ ਅਨੁਸਾਰ ਸੁੱਕਰਵਾਰ ਤੋਂ ਸੁੱਕਰਵਾਰ ਤੱਕ ਸਿਰਫ਼ ਅੱਠ ਦਿਨ ਦੇ ਨਮਾਜ਼ੀ ਜਿਹੇ ਕਰਮਕਾਂਡੀ ਅਸਰ ਤੋਂ ਵੱਧ ਇਨ੍ਹਾਂ ਸਮਾਗਮਾਂ ਦਾ ਚਿਰ ਸਥਾਈ ਪ੍ਰਭਾਵ ਨਹੀਂ ਬਣ ਸਕਿਆ।

ਹਾਂ! ਇਹ ਵੀ ਇਕ ਮੰਨਣ ਵਾਲੀ ਗੱਲ ਹੈ ਕਿ ਇਕ ਪਾਸੇ ਇਨ੍ਹਾਂ ਸ਼ਤਾਬਦੀਆਂ ਦੇ ਸੂਤਰਧਾਰ ਤੇ ਪ੍ਰਬੰਧਕ ਮਾਨਸਿਕ ਤੇ ਸਰੀਰਕ ਥਕੇਵੇਂ ਦੀ ਮਾਰ ਹੇਠ ਆਏ ਦੇਖੇ ਗਏ। ਦੂਜੇ ਪਾਸੇ ਸਾਡੇ ਆਗੂਆਂ ਤੇ ਸਮਾਜ ਸੇਵੀ ਅਲੰਬਰਦਾਰਾਂ ਦੀ ਵੀ ਮਨ ਡੋਲੇ-ਤਨ ਡੋਲੇ ਵਾਲੀ ਸਥਿਤੀ ਸਾਹਮਣੇ ਆਏ। ਸਾਨੂੰ ਸਭ ਨੂੰ ਸਮੁੱਚੇ ਤੌਰ 'ਤੇ ਇਕ ਡਰ ਜਿਹਾ ਸਤਾਉਂਦਾ ਜਾਪਿਆ ਕਿ ਜੇ ਕਿਤੇ ਜਨਤਾ-ਜਨਾਰਦਨ ਵਿਚ ਸ਼ਹੀਦਾਂ ਦੇ ਤਿਆਗ ਤੇ ਸ਼ਹੀਦੀ ਭਾਵਨਾ ਦੀ ਲਹਿਰ ਪ੍ਰਬਲ ਹੋ ਗਈ ਤਾਂ ਕਿਤੇ ਸਾਡਾ ਰਾਜ ਭਗਤੀ ਤੇ ਜੇਬ ਭਗਤੀ ਦਾ ਪਾਜ ਹੀ ਨਾ ਉਘੜ ਜਾਏ।

ਇਸ ਲਈ ਸਾਨੂੰ ਸਭ ਨੂੰ ਲੰਬੇ-ਮਿਠੇ ਵਾਅਦਿਆਂ ਭਰਪੂਰ ਭਾਸ਼ਣਾਂ ਤੋਂ ਬਾਅਦ ਖਹਿੜਾ-ਛਡਾਉ ਕਾਹਲੀ ਲੱਗੀ ਵੇਖੀ ਗਈ। ਕਈ ਤਾਂ ਭਾਸ਼ਣ ਕਰਨ ਤੋਂ ਤੁਰੰਤ ਬਾਅਦ ਹੀ ਸਟੇਜ ਤੋਂ ਖਿਲਕੰਤਰ ਹੁੰਦੇ ਦੇਖੇ ਗਏ। ਬੱਸ ਕਿ ਜਿਵੇਂ ਸਭ ਨੂੰ ਇਕ ਭੈਅ ਬਣਿਆ ਹੋਵੇ ਕਿ ਕਿਤੇ ਸ਼ਹੀਦਾਂ ਦੇ ਸ਼ਹੀਦੀ ਪੈਰੇ ਹੀ ਨਾ ਸਾਡੇ 'ਤੇ ਲੱਗ ਜਾਣ। ਸੋ ਉਹ ਸਾਰੇ ਹੀ ਵਾਅਦਾ-ਮੁਆਫ਼ ਗਵਾਹਾਂ ਵਾਂਗੂ ਔਹ ਗਏ-ਔਹ ਗਏ ਕਰਦੇ ਛੂ-ਮੰਤਰ ਹੋ ਗਏ।

ਬੱਸ ਪਿਛੇ ਤੰਬੂ-ਕਨਾਤਾਂ ਇਕੱਠੀਆਂ ਕਰਨ ਵਾਲੇ ਅਪੇ ਫਾਥੇ ਇਨ੍ਹਾਂ ਸਮਾਗਮਾਂ ਦੇ ਕੁਝ ਵਰਕਰ ਹੀ ਰਹਿ ਗਏ। ਵੱਡੇ ਤੇ ਕਾਮਯਾਬ ਸਮਾਰੋਹਾਂ ਦੇ ਮੁੱਖ ਪ੍ਰਬੰਧਕ ਤਾਂ ਸ਼ਾਇਦ ਗੋਲਕਾਂ ਗਿਣਨ ਦੇ ਚੱਕਰ ਵਿਚ ਗਲਤਾਨ ਹੋ ਗਏ ਹੋਣਗੇ। ਪਰ ਛੋਟੇ ਸਮਾਗਮਾਂ ਦੇ ਆਰਗੋਨਾਈਜ਼ਰ ਸ਼ਾਮਿਆਨਿਆਂ ਤੇ ਹੋਰ ਨਿੱਕ-ਸੁੱਕ ਜਿਹੇ ਖਰਚਿਆਂ ਦੇ ਭਾਰ ਹੇਠ ਇਕ ਦੂਜੇ ਨਾਲ ਗਲੋ-ਗੀਰ ਵੀ ਹੋਏ।

ਪਰ ਲੋਕਾਂ ਦਾ ‘ਨੌਂ ਕਨੌਜੀਏ ਤੇਰਾਂ ਚੁੱਲ੍ਹੇ’ ਵਾਲਾ ਖਦਸ਼ਾ ਬਿਲਕੁਲ ਸੱਚ ਸਾਬਿਤ ਹੋਇਆ। ਸ਼੍ਰੋਮਣੀ ਧਾਰਮਿਕ ਸੰਸਥਾਵਾਂ ਦੱਖਣ ਤੋਂ ਦਿੱਲੀ ਤੱਕ ਅਤੇ ਪੰਜਾਬ ਤੱਕ ਆਪੋ-ਅਪਣੀਆਂ ਵੱਖੋ-ਵੱਖ ਸਟੇਜਾਂ ਉਤੇ ਪਤਾ ਨਹੀਂ ਆਪਣੀਆਂ ਕਿੰਨੀਆਂ ਸੋਭਾ ਯਾਤਰਾਵਾਂ ਦਾ ਸੰਚਾਲਨ ਕਰਦੇ ਦੇਖੇ। ਕੁਲ ਮਿਲਾ ਕੇ ਸਿੱਖ ਤੋਂ ਸਿੱਖ ਹੀ ਬੇਮੁੱਖ ਨਹੀਂ ਹੋਏ; ਸਗੋਂ ਸਮੁੱਚੀ ਕੌਮ ਗੁਰੂਆਂ, ਪੀਰਾਂ ਤੇ ਆਪਣੇ ਸ਼ਹੀਦਾਂ ਤੋਂ ਬੇਮੁੱਖ ਹੁੰਦੀਆਂ ਦੇ ਖੀਆਂ ਗਈਆਂ। ਨੰਦੇੜ ਸਾਹਿਬ ਦੀ ਤ੍ਰੈਸਤਾਬਦੀ ਵਾਂਗੂ ਅਤੇ ਸ਼ਹੀਦ ਸ੍ਰੀ: ਭਗਤ ਸਿੰਘ ਦੀ ਸੌ ਸਾਲਾ ਜਨਮ ਸਤਾਬਦੀ ਵਾਂਗੂ ਸਰਹਿੰਦ ਫਤਹਿ ਦੀ ਤ੍ਰੈਸਤਾਬਦੀ ਵੀ ਸੌਡੀ ਸੋਚ ਦੇ ਕਾਰਨ ਕੌਮੀ ਪੱਧਰ ਦੀ ਨਾ ਬਣ ਕੇ ਇਲਾਕਾਈ ਪੱਧਰ ਤੱਕ ਹੀ ਸਿਮਟ ਗਈ।

ਬੇਸ਼ਕ ਸੰਗਤਾਂ ਦੀ ਸ਼ਰਧਾ ਤੇ ਸੇਵਾ ਵੀ ਬੇਅੰਤ ਦੇਖਣ ਨੂੰ ਮਿਲੀ। ਸਾਧਾਂ, ਸੰਤਾਂ ਤੇ ਸੰਗਤਾਂ ਵੱਲੋਂ ਲਾਏ ਗਏ ਲੰਗਰਾਂ ਤੇ ਛੁਬੀਲਾਂ ਦੀ ਸੇਵਾ ਵੀ ਬੇ-ਬਹਾਅ ਦੇਖਣ ਨੂੰ ਮਿਲੀ। ਪ੍ਰਸ਼ਾਸਕੀ ਪੱਧਰ ’ਤੇ ਲੋੜੀਦੇ ਸੁਰੱਖਿਆ ਪ੍ਰਬੰਧਾਂ ਤੋਂ ਲੈ ਕੇ ਪਾਰਕਿੰਗ ਤੇ ਜੰਗਲ ਪਾਣੀ ਤੱਕ ਦੇ ਪ੍ਰਬੰਧ ਕਰਨ ਵਿਚ ਅੱਡੀ-ਚੋਟੀ ਦਾ ਜ਼ੋਰ ਵੀ ਲੱਗਿਆ ਦੇਖਿਆ ਗਿਆ। ਪਰ ਹਮੇਸ਼ਾਂ ਵਾਂਗ ਬੱਧੀ-ਰੁੱਧੀ ਡਾਉਟੀ ਦੀ ਮਾਨਸਿਕਤਾ ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਲਈ ਲੋੜੀਦੇ ਸਮੇਂ ਦੀ ਘਟ ਤਹਿਤ ਬੱਸ ਜੋ ਹੋਇਆ, ਵਧੀਆ ਹੋਇਆ ਪ੍ਰਮਾਤਮਾ ਦਾ ਸ਼ੁਕਰ ਹੈ।

ਹਾਂ! ਕੌਮ ਦੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਸਰਹਿੰਦ ਫਤਹਿ ਦੀ ਤ੍ਰੈਸਤਾਬਦੀ ਮਨਾਉਣ ਸਮੇਂ ਆਪਣੀ ਸਵਾਰਥ-ਸਿਧੀ ਤੇ ਮੌਕਾਪ੍ਰਸਤੀ ਦਾ ਜੋ ਮੁਜਾਹਰਾ ਕੀਤਾ ਹੈ; ਉਸ ਦੀ ਜੇ ਕੋਈ ਯਾਦ ਬਾਕੀ ਰਹੀ ਤਾਂ ਉਹ ਇਹ ਹੀ ਹੋਵੇਗੀ ਕਿ ‘ਦੋ ਮੁੱਲਾਂ ਵਿਚ ਮੁਰਗੀ ਹਰਾਮ’ ਹੋਇ। ਪਤਾ ਨਹੀਂ ਕਿੰਨੇ ਟੋਲਿਆਂ ਦੇ ਵੱਖ-ਵੱਖ ਝੰਡਿਆਂ ਹੇਠ ਸੋਭਾ ਯਾਤਰਾ ਆਈਆਂ। ਕੌਮੀ ਪੱਧਰ ਦੇ ਰਾਜ ਨੇਤਾਵਾਂ ਵੀ ਆਏ। ਪਰ ਉਨ੍ਹਾਂ ਦਾ ਜ਼ੋਰ ਇਸ ਗੱਲ ’ਤੇ ਹੀ ਰਿਹਾ ਕਿ ਬਾਬਾ ਬੰਦਾ ਸਿੰਘ ਸਿਰਫ਼ ਬੀਰ ਬੈਰਗੀ ਸੀ ਤੇ ਉਹ ਦੱਖਣ ਤੋਂ ਪੰਜਾਬ ਨੂੰ ਮੁਕਤ ਕਰਾਉਣ ਲਈ ਹੀ ਆਇਆ ਸੀ। ਇਸ ਦਾ ਮਤਲਬ ਕੁਝ ਇਸ ਤਰ੍ਹਾਂ ਜਿਹਾ ਬਣਦਾ ਹੈ ਕਿ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਜ਼ਿਆਦਾ ਤੁਅੱਲਕ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੀ ਤੇ ਨਾ ਹੀ ਪੰਜਾਬ ਨਾਲ ਉਸ ਦਾ ਕੋਈ ਜ਼ਿਆਦਾ ਸਬੰਧ ਸੀ।

ਮੈਂ ਸਮਝਦਾ ਹਾਂ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਦੇ ਸੂਰਬੀਰ ਸਾਥੀ ਸਿੰਘਾਂ ਤੇ ਪੰਜਾਬੀਆਂ ਦੀ ਜੇ ਕੋਈ ਅੱਜ ਗੱਲ ਸੁਣ ਰਿਹਾ ਹੁੰਦਾ ਤਾਂ ਉਹ ਜ਼ਰੂਰ ਸ਼ਹੀਦਾਂ ਦੀ ਇਹ ਪੁਕਾਰ ਸੁਣਦਾ ਕਿ 300 ਸਾਲ ਬਾਅਦ ਜੇ ਇਸ ਸਤਾਬਦੀ ਨੂੰ ਇੰਨੀ ਸੌਡੀ ਸੋਚ ਤੇ ਇਲਾਕਾਈ ਪੱਧਰ ’ਤੇ ਹੀ ਮਨਾਇਆ ਜਾਣਾ ਸੀ ਤਾਂ ਫਿਰ ਇਸ ਸਤਾਬਦੀ ਨੂੰ ਮਨਾਉਣ ਤੋਂ ਬਿਨਾਂ ਤੁਹਾਡਾ ਕੀ ਸੁਝਿਆ ਹੋਇਆ ਸੀ?

ਬੈਰ! ਅਸੀਂ ਫਿਰ ਸ਼ਹੀਦਾਂ ਨਾਲ ਇਸ ਸ਼ਤਾਬਦੀ ਦੇ ਰੰਗ-ਬਿਰੰਗੇ ਆਪਣੇ ਤਮਾਸ਼ਿਆਂ ਦੇ ਬਾਵਜੂਦ ਵੀ ਇਕ ਵਾਅਦਾ ਕਰ ਲਿਆ ਹੈ ਕਿ 'ਖੁਸ਼ ਰਹੋ! ਸ਼ਹੀਦੇ ਅਸੀਂ ਹੁਣ ਫੇਰ ਅਜਿਹੇ ਅੜੰਬਰ ਸਮੇਂ-ਸਮੇਂ ਕਰਦੇ ਰਹਾਂਗੇ। ਖਾਸ ਤੌਰ 'ਤੇ ਇਕ ਵੱਡਾ ਪਰਪੰਚ ਫਿਰ 2016 ਨੂੰ ਵੀ ਰਚਾਂਗੇ। ਇਸ ਤਰ੍ਹਾਂ ਹੁਣ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਅਜਿਹੀਆਂ ਮਹਾਨ ਇਤਿਹਾਸਕ ਸ਼ਤਾਬਦੀਆਂ ਦੇ ਪਿਛੇ ਸ਼ਹੀਦਾਂ-ਮੁਰੀਦਾਂ ਦੇ ਜੀਵਨ ਫਲਸਫੇ ਤੇ ਇਨ੍ਹਾਂ ਸਮਾਗਮਾਂ ਦੀ ਇਤਿਹਾਸਕ ਤੇ ਸਾਹਿਤਕ ਗਾਬਾ ਦਾ ਪ੍ਰਚਾਰ ਤੇ ਪ੍ਰਸਾਰ ਸਿੱਖ ਮੱਤ ਤੇ ਸਭਿਆਚਾਰ ਸਬੰਧੀ ਜਾਣਕਾਰੀ ਦੀ ਤਲਬਗਾਰ ਦੁਨੀਆਂ ਅਤੇ ਖਾਸ ਤੌਰ 'ਤੇ ਸਮੇਂ ਦੀ ਮੰਗ ਅਨੁਸਾਰ ਸਾਡੇ ਨੌਜਵਾਨ ਬੱਚਿਆਂ ਤੱਕ ਕਿੰਨਾ ਕੁ ਪਹੁੰਚਦਾ ਹੈ?

ਮਹਾਨ ਗੁਰੂ ਦਾ ਮਹਾਨ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜਿਸ ਦੀ ਕਿ ਅਗਵਾਈ ਹੇਠ ਸਿਖਾਂ ਤੇ ਸਮੁਚੇ ਪੰਜਾਬੀਆਂ ਦੀ ਫਤਹਿ ਅਤੇ ਪੰਜਾਬ ਦੀ ਅਮੀਰਤਰੀਨ ਧਾਰਮਿਕ ਤੇ ਸਭਿਆਚਾਰਕ ਵਿਰਾਸਤ ਦਾ ਵਾਰਿਸ ਹੋਣ ਸਦਕਾ ਹਰ ਇਕ ਸੱਜਣ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਵਲੋਂ ਆਪਾ-ਚੀਨਣ (Introspection) ਦਾ ਉਪਰਾਲਾ ਕਰਨਾ ਬਣਦਾ ਹੈ। ਇਸ ਉਦਮ ਪਿਛੇ ਬਾਬਾ ਬੁਲੇ ਸਾਹ ਦਾ ਕਲਾਮ 'ਸੱਚ ਆਖਾਂ ਤੇ ਭਾਂਬੜ ਮਚਦਾ ਏ... ਮੂੰਹ ਆਈ ਬਾਤ ਨਾ ਰਹਿੰਦੀ ਏ' ਅਤੇ ਫਿਰ ਪੰਜਾਬੀ ਦੇ ਅਜੋਕੇ ਕਵੀ ਸੁਰਜੀਤ ਪਾਤਰ ਦੇ 'ਕੁਛ ਕਿਹਾ ਤਾਂ ਹਨੇਰਾ ਜ਼ਰੋਗਾ ਕਿਵੇਂ? ਜੁੱਪ ਰਿਹਾ ਤਾਂ ਸ਼ਾਮਾਦਾਨ ਕੀ ਕਹਿਣਗੇ' ਵਰਗੇ 'ਕਬਨ ਸਾਡੀ ਵੇਦਨਾ ਤੇ ਸੰਵੇਦਨਾ ਦੇ ਪ੍ਰੇਰਣਾ ਸ੍ਰੋਤ ਬਣਨੇ ਚਾਹੀਦੇ ਹਨ। ਇਸ ਤੋਂ ਵੀ ਵੱਧ ਇਸ ਗੱਲ ਦੀ ਜ਼ਰੂਰਤ ਹੈ ਕਿ ਅਜੋਕੇ ਸਮੇਂ ਦੀਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਸਾਡੇ ਬਜ਼ੁਰਗਾਂ ਦੀਆਂ ਪੀੜ੍ਹੀਆਂ ਦੇ ਸਮਿਆਂ ਦੇ ਪ੍ਰਸੰਗ ਵਿਚ ਵੇਖਿਆ ਤੇ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ।

ਇਸ ਸੰਵੇਦਨਾ ਨਾਲ ਹੀ 1999 ਤੋਂ ਖਾਲਸਾ ਸਿਰਜਣਾ ਟ੍ਰੈਸ਼ਟਾਬਦੀ ਤੋਂ ਲੈ ਕੇ ਹੁਣ ਤੱਕ ਮਨਾਈਆਂ ਗਈਆਂ 9 ਇਤਿਹਾਸਕ ਸ਼ਤਾਬਦੀਆਂ ਦਾ ਮੁਲਾਕਣ ਕਰਨ ਦੀ ਲੋੜ ਹੈ। ਜਿਸ ਦੇ ਸਿੱਟੇ ਵਜੋਂ ਕੁੱਲ ਮਿਲਾ ਕੈ ਗੁਰੂਆਂ, ਪੀਰਾਂ ਤੇ ਉਨ੍ਹਾਂ ਦੇ ਸ਼ਹੀਦਾਂ-ਮੁਰੀਦਾਂ ਦੇ ਸ਼ਤਾਬਦੀ ਸਮਾਗਮਾਂ ਦੇ ਰੂਪ ਵਿਚ ਸਿਰਫ਼ ਇਹ ਹੀ ਪ੍ਰਾਪਤੀ ਹੋਈ ਜਾਪਦੀ ਹੈ ਕਿ ਜਨ ਸਮੂਹ ਦੀ ਸੇਵਾ-ਸ਼ਰਧਾ ਤਾਂ ਬੇਅੰਤ ਦੇਖਣ ਨੂੰ ਮਿਲੀ ਹੈ। ਪਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂ ਬੱਸ ਅਣਮਨੀ ਜਿਹੇ ਮਨ ਨਾਲ ਰੀਸੋ-ਰੀਸ ਆਪੋ-ਆਪਣੀ ਡਫਲੀ ਉਤੇ ਆਪੋ-ਆਪਣੇ ਰਾਗ ਅਲਾਪਦੇ ਰਹੇ ਹਨ। ਇਸ ਲਈ ਇਨ੍ਹਾਂ ਸ਼ਤਾਬਦੀਆਂ ਦੇ ਮਨਾਉਣ ਨਾਲ ਨਾ ਤਾਂ ਗੁਰੂਆਂ ਤੇ ਨਾ ਹੀ ਸ਼ਹੀਦਾਂ-ਮੁਰੀਦਾਂ ਦੇ ਜੀਵਨ ਤੇ ਫਲਸਫੇ ਸਬੰਧੀ ਬਹੁਤੀ ਜਾਣਕਾਰੀ ਦਾ ਅਦਾਨ-ਪ੍ਰਦਾਨ ਹੋ ਸਕਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਜੀਵਨ ਫਲਸਫੇ ਤੇ ਕੁਰਬਾਨੀਆਂ ਦੀ ਕੋਈ ਢੂੰਘੀ ਰੰਗਤ ਵਾਲੀ ਸਾਡੀ ਮਾਨਸਿਕਤਾ ਬਣ ਸਕੀ ਹੈ। ਹਾਂ! ਇਹ ਠੀਕ ਹੈ ਕਿ

ਪਿੱਤਰਾਂ ਦੇ ਸ਼ਰਾਧ ਮਨਾਉਣ ਵਾਂਗੁ ਇਹ ਸ਼ਤਾਬਦੀਆਂ ਕਰਮਕਾਡੀ ਜਿਹੇ ਤਰੀਕੇ ਨਾਲ ਜ਼ਰੂਰ ਮਨਾਈਆਂ ਗਈਆਂ ਹਨ।

ਇਕ ਪਾਸੇ ਪ੍ਰਤੱਖ ਹੈ ਕਿ ਅਸੀਂ ਇਹ ਤਾਂ ਮੰਨਦੇ ਹਾਂ ਕਿ ਜਿਹੜੀਆਂ ਕੌਮਾਂ ਆਪਣੇ ਕੁਰਬਾਨੀ ਦੇ ਪੁੰਜਾਂ ਤੇ ਸੰਘਰਸ਼ੀ ਯੋਧਿਆਂ ਨੂੰ ਭੁੱਲ ਜਾਂਦੀਆਂ ਹਨ ਉਹ ਆਪ ਵੀ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਿੰਦੀਆਂ। ਅਸੀਂ ਇਹ ਵੀ ਮੰਨਦੇ ਹਾਂ ਕਿ ਅੱਜ ਸਾਡੀ ਅਜ਼ਾਦ ਹਸਤੀ ਤੇ ਹੋਏ ਵੀ ਸਾਡੇ ਕੌਮ ਦੇ ਮਹਾਨ ਸਪੂਤਾਂ ਸਦਕਾ ਹੀ ਹੈ। ਪਰ ਦੂਜੇ ਪਾਸੇ ਅੱਜ ਅਜ਼ਾਦੀ ਦੇ ਤਕਰੀਬਨ 65 ਸਾਲ ਬਾਅਦ ਵੀ ਸਾਡੇ ਸਾਹਿਤ ਜਾਂ ਇਤਿਹਾਸ ਦੀ ਕਿਸੇ ਪੁਸਤਕ ਵਿਚ ਅਸੀਂ ਮੁਗਲਾਂ ਤੇ ਅੰਗਰੇਜ਼ਾਂ ਵਾਲੋਂ ਦਿੱਤੇ ਗਏ ਗਿਆਨ-ਵਿਧਾਨ ਤੋਂ ਪਾਸੇ ਹਟ ਕੇ ਆਪਣੇ ਕੌਮੀ ਸ਼ਹੀਦਾਂ ਨੂੰ ਉਨ੍ਹਾਂ ਦਾ ਬਣਦਾ ਯੋਗ ਸਥਾਨ ਨਹੀਂ ਦੇ ਸਕੇ। ਇਥੋਂ ਤੱਕ ਕਿ ਅਸੀਂ ਆਪਣੇ ਵਿਦਿਆਕ ਕੋਰਸਾਂ ਰਾਹੀਂ ਅੱਜ ਵੀ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਗੈਰ ਮੁਲਕੀ ਹਾਕਮਾਂ ਦੇ ਸੋਹਲੇ ਕੁੱਟ ਕੇ ਖੀਰ ਖੁਵਾਉਣ ਵਾਂਗ ਪੜ੍ਹਾ ਰਹੇ ਹਾਂ।

ਦੂਜੇ ਪਾਸੇ ਅੱਜ ਹਰ ਮਾਂ-ਬਾਪ ਇਕ ਘਰੇਲੂ ਜਿਹੀ ਚਿੰਤਾ ਵਿਚ ਗ੍ਰਸਿਆ ਹੋਇਆ ਹੈ ਕਿ ਉਸ ਦੇ ਧੀਆਂ-ਪੁੱਤ ਨਵੇਂ ਜ਼ਮਾਨੇ ਦੇ ਪ੍ਰਭਾਵ ਹੇਠ ਆਪਣੇ ਸਦਾਚਾਰ ਤੇ ਸਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੇ ਸਮੇਂ ਦੀਆਂ ਸਮਾਜਿਕ ਕਦਰਾਂ-ਕੀਮਤਾਂ ਬਾਰੇ ਕੋਈ ਜ਼ਿਆਦਾ ਸੋਝੀ ਨਹੀਂ ਹੈ। ਅਜਿਹੇ ਸਵਾਲ ਅੱਜ ਸਮੁੱਚੇ ਸਮਾਜ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪਰ ਸੰਜੀਦਗੀ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਲਈ ਧਾਰਮਿਕ, ਸਮਾਜਿਕ ਤੇ ਸਰਕਾਰਾਂ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ? ਕੀ ਅਸੀਂ ਖੁਦ ਇਕ ਪਰਿਵਾਰ ਦੇ ਆਗੂ ਹੋਣ ਵਜੋਂ ਅਤੇ ਸਾਡੇ ਨਾਲ ਅਧਿਆਪਕ ਤੇ ਬੁੱਧੀਜੀਵੀ ਵਰਗ ਵੀ ਬੱਚਿਆਂ ਨੂੰ ਚੰਗੇ ਸੰਸਕਾਰ ਨਾ ਦੇ ਸਕਣ ਦੀ ਅਣਗਹਿਲੀ ਦਾ ਭਾਗੀਦਾਰ ਨਹੀਂ ਹੈ?

ਅਜੇਕੇ ਪਦਾਰਥਵਾਦੀ ਤੇ ਪ੍ਰਗਤੀਵਾਦੀ ਯੁੱਗ ਦੀ ਪੈਦਾਇਸ਼ ਸਾਡੇ ਬੱਚੇ ਸਾਡੇ ਇਸ ਫਿਕਰ ਨੂੰ ਸਮਝਣ ਤੋਂ ਅਸਮਰਥ ਹਨ। ਉਹ ਇਸ ਲਈ ਕਿ ਉਨ੍ਹਾਂ ਨੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵਾਲੇ ਸਾਡੇ ਬਜ਼ੁਰਗਾਂ ਦੇ ਜ਼ਮਾਨੇ ਤਾਂ ਦੇਖੇ ਹੀ ਨਹੀਂ ਹਨ। ਫਿਰ ਅਸੀਂ ਬਜ਼ੁਰਗਾਂ ਤੇ ਬੱਚਿਆਂ ਦੀ ਦਰਮਿਆਨੀ ਪੀੜ੍ਹੀ ਹੋਣ ਸਦਕਾ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੇ ਸਬਰ-ਸਬੂਰੀ ਤੇ ਰੱਬ ਦੇ ਹੈਅ-ਭੈਅ ਦੇ ਜੀਵਨਾਂ ਬਾਰੇ ਕੁਝ ਦੱਸ ਸਕਣ ਦੇ ਕਾਬਿਲ ਹੀ ਨਹੀਂ ਹਾਂ।

ਇਸ ਸੂਰਤੇ ਹਾਲ ਵਿਚ ਸਾਡੇ ਨੌਜਵਾਨ ਬੱਚਿਆਂ ਦਾ ਬਿਲਕੁਲ ਕੋਈ ਕਸੂਰ ਨਹੀਂ ਜਾਪਦਾ। ਉਹ ਤਾਂ ਮੌਜੂਦਾ ਮਾਇਆਧਾਰੀ ਯੁੱਗ ਦੀਆਂ ਕਦਰਾਂ-ਕੀਮਤਾਂ ਦੇ ਅਨੁਸਾਰ ਉਨ੍ਹਾਂ ਨੂੰ ਦਰਪੇਸ਼ ਜ਼ਿੰਦਗੀ ਦੇ ਮੁਕਾਬਲਿਆਂ ਵਿਚ ਜੇਤੂ ਹੋਣ ਦੀ ਗਰਜ ਨਾਲ ਤੇ ਜਾਂ ਘੱਟੋਂ ਘੱਟ

ਜਿਉਦੇ ਰਹਿਣ ਦੀ ਗਰਜ ਨਾਲ ਹਾਈ-ਮਾਈਂ ਗੁਜਰ-ਬਸਰ ਕਰ ਹੀ ਰਹੇ ਹਨ। ਉਹ ਉੱਚੀਆਂ-ਸੁੱਚੀਆਂ ਕਰਦਾ-ਕੀਮਤਾਂ ਤੋਂ ਅਗਿਆਨੀ ਹੋਣ ਦੀ ਵਜ਼ਾ ਦੇ ਕਾਰਨ ਉਹ ਆਪਣਾ ਹਰ ਚਲਨ ਤੇ ਆਪਣਾ ਹਰ ਅਮਲ ਨਵੇਂ ਜ਼ਮਾਨੇ ਦੀਆਂ ਸਿੰਮਤਾਂ ਤੋਂ ਹੀ ਦੇਖਦੇ ਹਨ। ਇਸ ਲਈ ਉਨ੍ਹਾਂ ਦਾ ਚਲਣ ਤੇ ਹਰ ਅਮਲ ਭਵੇਂ ਸਮਾਜਿਕ ਪੱਖਾਂ ਸਾਡੇ ਲਈ ਮਾੜਾ ਹੀ ਹੋਵੇ, ਪਰ ਉਹ ਆਪਣੀ ਕਾਰਵਾਈ ਨੂੰ ਹਮੇਸ਼ਾਂ ਠੀਕ ਕਰਾਰ ਦੇਣ ਦੇ ਆਦੀ ਹੋ ਚੁਕੇ ਹਨ।

ਸਿੱਟਾ ਇਹ ਨਿਕਲਦਾ ਹੈ ਕਿ ਸਾਡੀ ਪੀੜ੍ਹੀ ਉਨ੍ਹਾਂ ਬਾਰੇ ਚਿੰਤਾਤੁਰ ਹੈ ਕਿ ਨੌਜਵਾਨ ਪੀੜ੍ਹੀ ਆਪਣੀ ਵੱਡੀ ਪੀੜ੍ਹੀ ਬਾਰੇ ਫਿਕਰਮੰਦ ਹੈ ਕਿ ਸਾਡੇ ਬਜ਼ੁਰਗਾਂ ਦੀ ਸੋਚ ਕਿੱਡੀ ਪੁਰਾਣੀ, ਵਿਅਰਸ ਤੇ ਦਕੀਆਨੂਸੀ ਹੈ। ਉਹ ਆਪਣੇ ਵਡੇਰਿਆਂ ਨੂੰ ਘਰ ਦੇ ਪੁਰਾਣੇ ਫਰਨੀਚਰ ਵਾਂਗ ਅਰਥਹਿਣ ਤੇ ਲਾਭਹਿਣ ਵਸਤੂ ਹੀ ਸਮਝਦੇ ਹਨ। ਸਾਡੀਆਂ ਇਨ੍ਹਾਂ ਦੋਵਾਂ ਪੀੜ੍ਹੀਆਂ ਵਿਚ ਸੋਚ ਦਾ ਪਾੜਾ ਇਡਾ ਵੱਡਾ ਹੈ ਕਿ ਹਰ ਘਰ ਵਿਚ ਇਹ ਮਸਲਾ ਕਸ਼ਮੀਰ ਦਾ ਅਣਸੁਲਝਿਆ ਮਸਲਾ ਬਣ ਚੁੱਕਾ ਹੈ।

ਇਸ ਸੂਰਤ ਵਿਚ ਅੱਜ ਸਾਡੇ ਸਮਾਜ ਦਾ ਹਰ ਇਕ ਬੁੱਢਾ ਦੂਜੇ ਬੁੱਢੇ ਨੂੰ ਕਹਿੰਦਾ ਹੈ ਕਿ ਨਿਆਇਆਂ ਨੇ ਤਾਂ ਆਪਣੀ ਗੱਲ ਨਹੀਂ ਮੰਨਣੀ; ਚੱਲ ਘੱਟੋ ਘੱਟ ਆਪਾਂ ਦੋਵੇਂ ਤਾਂ ਇਕ-ਦੂਜੇ ਦੀ ਮੰਨ ਲਈਏ। ਉਹ ਇਹ ਕਿ ਆਪਣੀ ਗੱਲ ਤਾਂ ਹੁਣ ਨਾ ਕੋਈ ਹੋਰ ਸੁਣਦਾ ਹੈ ਤੇ ਨਾ ਮੰਨਦਾ ਹੈ। ਬੱਸ ਹੁਣ ਆਪਾਂ ਨੂੰ ਹੀ ਆਪਣਾ ਮਨ ਸਮਝਾਉਣਾ ਪਥਿ। ਇਸ ਤਰ੍ਹਾਂ ਇਕ ਬਾਬਾ ਦੂਜੇ ਬਾਬੇ ਨੂੰ ਪੜ੍ਹਾਉਂਦਾ ਤੇ ਸਮਝਾਉਂਦਾ ਹੈ। ਬਜ਼ੁਰਗਾਂ ਦਾ ਤੇ ਖਾਸ ਤੌਰ 'ਤੇ ਸਾਡੇ ਬੁੱਧੀਜੀਵੀ ਵਰਗ ਦਾ ਇਕ-ਦੂਜੇ ਨੂੰ ਸਮਝਾਉਣਾ ਜਾਂ ਤਾਂ ਘਰ ਦੇ ਕਮਰਿਆਂ ਤੱਕ ਸੀਮਤ ਹੋ ਗਿਆ ਹੈ ਤੇ ਜਾਂ ਫਿਰ ਵਹੁੰਹ ਤੋਂ ਵਹੁੰਹ ਸੈਮੀਨਾਰਾਂ ਤੇ ਗੋਸ਼ਟੀਆਂ ਤੱਕ ਪਹੁੰਚ ਕੇ ਖਤਮ ਹੋ ਗਿਆ ਹੈ। ਇਹ ਕਦੇ ਦੇਖਣ ਨੂੰ ਮਿਲਦਾ ਹੀ ਨਹੀਂ ਕਿ ਜਦੋਂ ਪਰਿਵਾਰ ਦੇ ਦੋ ਵੱਡੇ ਮੈਬਰ ਘਰ ਵਿਚ ਬੱਚਿਆਂ ਦੀ ਗੱਲ ਕਰ ਰਹੇ ਹੋਣ ਤਾਂ ਬੱਚੇ ਵੀ ਨਿਮਰਤਾ ਸਹਿਤ ਉਨ੍ਹਾਂ ਤੋਂ ਕੋਈ ਅਗਵਾਈ ਲੈ ਰਹੇ ਹੋਣ। ਸਾਹਿਤਕ ਸੈਮੀਨਾਰਾਂ ਤੇ ਗੋਸ਼ਟੀਆਂ ਵਿਚ ਵੀ ਨੌਜਵਾਨਾਂ ਦੀ ਹਾਜ਼ਰੀ ਨਾਮਾਤਰ ਹੀ ਹੁੰਦੀ ਹੈ।

ਮੁੱਕਦੀ ਗੱਲ ਇਹ ਹੈ ਕਿ ਅਸੀਂ ਸਮਾਜਿਕ ਤੌਰ 'ਤੇ ਕੁੱਲ ਮਿਲਾ ਕੇ ਆਪਣੀ ਅਮੀਰ ਵਿਰਾਸਤ ਵਿਚ ਮਿਲੀਆਂ ਸਮਾਜਿਕ ਤੇ ਧਾਰਮਿਕ ਕਰਦਾ-ਕੀਮਤਾਂ ਨੂੰ ਨਾ ਤਾਂ ਖੁੱਦ ਆਪ ਆਪਣਾ ਸਕੇ ਹਾਂ ਅਤੇ ਨਾ ਹੀ ਇਨ੍ਹਾਂ ਸਬੰਧੀ ਅਗਲੀਆਂ ਪੀੜ੍ਹੀਆਂ ਨੂੰ ਕੁਝ ਸਿਖਾ ਜਾ ਸਮਝਾ ਸਕੇ ਹਾਂ।

ਜਦੋਂ ਕਿ ਹਰ ਵੱਡੀ ਤੇ ਛੋਟੀ ਪੀੜ੍ਹੀ ਦੀ ਦਰਮਿਆਨੀ ਪੀੜ੍ਹੀ ਦਾ ਇਹ ਫਰਜ ਅੱਵਲ ਹੁੰਦਾ ਹੈ ਕਿ ਉਹ ਭਵਿੱਖ ਦੇ ਉਸਰੱਈਏ ਨੌਜਵਾਨਾਂ ਨੂੰ ਸਹੀ ਜੀਵਨ ਜਾਚ ਤੇ ਜੀਵਨ ਸੇ

ਧ ਦੇਵੇ। ਇਸ ਤਰ੍ਹਾਂ ਹੀ ਸਾਡੀ ਅਜੋਕੀ ਪੀੜ੍ਹੀ ਦਾ ਇਹ ਪਹਿਲਾ ਫਰਜ਼ ਹੈ ਕਿ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਭਾਰਤੀ ਸੰਸਕ੍ਰਿਤੀ, ਸਭਿਆਚਾਰ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਸਾਡੇ ਸ਼ਹੀਦਾਂ ਤੇ ਸੰਘਰਸ਼ੀ ਬਜ਼ੁਰਗਾਂ ਦੇ ਜੀਵਨ ਫਲਸਫੇ ਤੋਂ ਜਾਣ ਕਰਵਾਈਏ। ਸਪਸ਼ਟ ਤੌਰ 'ਤੇ ਸਮਝਣ ਵਾਲੀ ਗੱਲ ਇਹ ਹੈ ਕਿ ਸਾਡਾ ਇਹ ਕਰਮ ਸਮਾਜਿਕ ਪੱਧਰ 'ਤੇ ਸਾਡੇ ਲਈ ਇਕ ਅਹਿਮ ਫਰਜ਼ ਮਾਤਰ ਹੈ। ਇਹ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਕੋਈ ਸਾਡਾ ਅਹਿਸਾਨ ਨਹੀਂ ਹੈ।

ਇਸ ਸੰਦਰਭ ਵਿਚ ਮੈਂ ਆਪ ਜੀ ਨਾਲ ਮੇਰੇ ਪਾਪਾ ਜੀ ਸ੍ਰੀ ਅਜਮੇਰ ਸਿੰਘ ਵੱਲੋਂ ਮੈਨੂੰ ਦਿੱਤੇ ਗਏ ਸਬਕ ਆਪ ਜੀ ਨਾਲ ਸਾਡੇ ਕਰਨੇ ਚਾਹਾਂਗਾ। ਉਹ ਕਹਿੰਦੇ ਹੁੰਦੇ ਸਨ “ਦੇਸ਼ ਦੀ ਅਜਾਦੀ ਤੋਂ ਬਾਅਦ ਅਸੀਂ ਕੌਮੀ ਚਰਿਤਰ ਤੇ ਕੌਮੀ ਅਨੁਸਾਸਨ ਜਿਹੀਆਂ ਨੈਤਿਕ ਤੇ ਸਦਾਚਾਰਿਕ ਕਦਰਾਂ-ਕੀਮਤਾਂ ਨੂੰ ਆਪਣੇ ਸਵਾਰਥਾਂ ਤੇ ਸੁੱਖ-ਸਾਧਨਾਂ ਦੀ ਪੂਰਤੀ ਲਈ ਜਾਣ-ਬੁੱਝ ਕੇ ਤਿਲਾਜਲੀ ਦੇ ਦਿੱਤੀ ਹੈ। ਇਸ ਦਾ ਨਤੀਜਾ ਕੌਮ ਨੂੰ ਦੇਰ-ਸਵੇਰ ਭੁਗਤਣਾ ਪਵੇਗਾ”। ਬੈਰ! ਅਸੀਂ ਸਤਾਬਦੀਆਂ ਦੀ ਗੱਲ ਕਰ ਰਹੇ ਸੀ। ਉਪਰੋਕਤ ਅਨੁਸਾਰ ਜਦੋਂ ਸਮੁੱਚੇ ਤੌਰ 'ਤੇ ਸਾਡੀ ਸਮਾਜਿਕ ਸੋਚ ਨੂੰ ਹੀ ਘੁਣ ਲੱਗ ਚੁੱਕਾ ਹੈ ਤਾਂ ਸਾਡੇ ਸਮਾਗਮਾਂ ਤੇ ਸਮਾਰੋਹਾਂ ਦਾ ਵੀ ਜੋ ਹਸ਼ਰ ਹੁੰਦਾ ਹੈ ਉਹ ਸਾਡੇ ਸਾਹਮਣੇ ਹੈ। ਭਾਵੇਂ ਇਹ ਸਮਾਗਮ ਧਾਰਮਿਕ ਸਤਾਬਦੀ ਸਮਾਗਮ ਹੋਣ ਜਾਂ ਕੌਮੀ ਪੱਧਰ ਦੇ ਇਤਿਹਾਸਕ ਸਮਾਰੋਹ ਹੋਣ; ਇਨ੍ਹਾਂ ਸਮਿਆਂ 'ਤੇ ਜੋ ਬੈਂਗਣੀ ਉਘੜਦੀ ਹੈ ਉਹ ਸਾਡੇ ਸਾਹਮਣੇ ਹੈ।

ਬੈਰ! ਇਨ੍ਹਾਂ ਸਤਾਬਦੀਆਂ ਵਿਚ ਜਨ ਸਮੂਹ ਦੀ ਧਰਾਤਲੀ ਪੱਧਰ ਦੀ ਸ਼ਰਧਾ ਤੋਂ ਇਲਾਵਾ ਅਸੀਂ ਹੋਰ ਕੋਈ ਅਧਿਆਤਮਕ ਪੱਧਰ ਦੀ ਗੱਲ ਨਹੀਂ ਕਰ ਸਕੇ। ਅਧਿਆਤਮਕ ਪੱਧਰ ਤਾਂ ਦੂਰ ਦੀ ਗੱਲ ਹੈ; ਅਸੀਂ ਤਾਂ ਸਦਾਚਾਰਕ ਪੱਧਰ ਦੀ ਗੱਲ ਕਰਨ ਜਿਗੇ ਵੀ ਨਹੀਂ ਹੋ ਸਕੇ। ਇਸ ਦਾ ਕਾਰਣ ਇਹ ਹੈ ਕਿ ਸਾਡੇ ਗੁਰੂ ਸਾਹਿਬਾਨ ਤੇ ਸ਼ਹੀਦਾਂ-ਮੁਰੀਦਾਂ ਪ੍ਰਤੀ ਸਾਡਾ ਆਪਣਾ ਗਿਆਨ ਅਧੂਰਾ-ਸਧੂਰਾ ਹੈ। ਅਸੀਂ ਮੁਦ ਉਨ੍ਹਾਂ ਦੇ ਤਪ-ਤਿਆਗ ਦੇ ਰਸਤੇ ਨੂੰ ਛਡ ਕੇ ਆਪਣੇ ਨਿੱਜ ਸਵਾਰਥ ਤੇ ਮੌਕਾ ਪ੍ਰਸਤੀ ਦੇ ਰਸਤੇ ਦੇ ਧਾਰਨੀ ਬਣ ਚੁਕੇ ਹਾਂ।

ਉਰਦੂ ਦੇ ਇਕ ਸ਼ਾਇਰ ਗੋਹਰ ਨੇ ਇਸ ਪ੍ਰਬਾਇ ਸਾਡੀ ਮਾਨਸਿਕ ਸਥਿਤੀ ਦੀ ਬਹੁਤ ਹੀ ਸੱਚੀ-ਸੁੱਚੀ ਤਰਜਮਾਨੀ ਇਸ ਤਰ੍ਹਾਂ ਕੀਤੀ ਹੈ-

ਕਰੋ ਤੁਮ ਲਾਖ ਸਜਦੇ, ਦੈਰ ਹੋ ਮਸਜਿਦ ਹੋ, ਕਾਬਾ ਹੋ  
ਅਕੀਦਤ ਹੀ ਨ ਹੋ ਦਿਲ ਮੇਂ, ਤੋ ਸਜਦੇ ਸੇ ਕਿਆ ਹਾਸਿਲ।

ਇਸ ਤਰ੍ਹਾਂ ਹੀ ਇਨ੍ਹਾਂ ਸਾਰੀਆਂ ਸਤਾਬਦੀਆਂ ਦੇ ਮੁਲਾਂਕਣ ਵਜੋਂ ਜੱਲ੍ਹਣ ਭਗਤ ਦੇ ਸ਼ਬਦਾਂ ਅਨੁਸਾਰ ਸਾਨੂੰ ਇਹ ਮੰਨਣਾ ਪਵੇਗਾ ਕਿ ‘ਲੋਕਾਂ ਦੀਆਂ ਜਪਮਾਲੀਆਂ ਤੇ ਜੱਲ੍ਹਣ ਦਾ

ਜਪਮਾਲ। ਪਰ ਸਾਰੀ ਉਮਰ ਜਪੇਦਿਆਂ ਇਕ ਨਾ ਖੁਸ਼ਾ ਵਾਲ' ਭਾਵ ਸਾਡੀ ਸਾਰੀ ਵਿਖਾਵੇ ਮਾਤਰ ਸਰਧਾ ਬਸ ਬੇਕਾਰ ਹੀ ਗਈ ਹੈ। ਹੁਣੇ ਜਿਹੇ ਹੀ ਮਈ 2010 ਵਿਚ ਸਰਹਿੰਦ ਫਤਹਿ ਦੀ ਤ੍ਰੈਸਤਾਬਦੀ ਵੀ ਆਈ। ਕੌਮ ਦੇ ਵੱਖ-ਵੱਖ ਵਰਗਾਂ ਦੇ ਅਲੰਬਰਦਾਰਾਂ ਨੇ ਦੇਖੋ-ਦੇਖੀ ਇਕ-ਦੂਜੇ ਨੂੰ ਸ਼ਤਾਬਦੀ ਸਮਾਰੋਹ ਮਨਾਉਣ ਵਿਚ ਪਛਾੜਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਕ-ਦੂਜੇ ਨੂੰ ਇਹ ਮਾਤ ਬਾਬਾ ਬੰਦਾ ਸਿੰਘ ਬਹਾਦਰ ਲਈ ਜਾਂ ਸ਼ਹੀਦਾਂ ਲਈ ਸ਼ਰਧਾ-ਸਤਿਕਾਰ ਨਾਲੋਂ ਕਿਤੇ ਵਧ ਵੋਟ ਬੈਕ ਨੂੰ ਮੁੱਖ ਰੱਖ ਕੇ ਦਿੱਤੀ ਗਈ ਹੈ।

ਬੇਸ਼ੱਕ ਇਹ ਇਕ ਇਤਿਹਾਸਕਸਚਾਈ ਹੈ ਕਿ ਸਰਹਿੰਦ ਦੀ ਇਹ ਅਲੋਕਿਕ ਫਤਹਿ ਮਹਿਮੂਦ ਗਜ਼ਨਵੀ ਦੇ ਸੰਨ 1000 ਵਿਚ ਪਹਿਲੇ ਹਮਲੇ ਤੋਂ ਲੈ ਕੇ 710 ਸਾਲ ਬਾਅਦ ਤਕ ਭਾਰਤ ਦੇ ਇਤਿਹਾਸ ਵਿਚ ਮੁਗਲ ਸਲਤਨਤ ਦੇ ਖਿਲਾਫ ਲੋਕ ਚੇਤਨਾ ਦੇ ਇਕ ਇਨਕਲਾਬ ਦੇ ਰੂਪ ਵਿਚ ਪਹਿਲੀ ਵਾਰ ਪ੍ਰਾਪਤ ਹੋਈ। ਇਸ ਸਦਕਾ ਇਹ ਭਾਰਤ ਤੇ ਖਾਸ ਤੌਰ 'ਤੇ ਪੰਜਾਬ ਦੀ ਅਜ਼ਾਦੀ ਦੀ ਜੰਗ ਦੀ ਪਹਿਲੀ ਨਿਰਣਾਇਕ ਜਿੱਤ ਸਾਬਿਤ ਹੋਈ। ਪਰ ਅਫਸੋਸ ਦੀ ਗੱਲ ਹੈ ਕਿ ਇਸ ਸੰਦਰਭ ਵਿਚ ਇਸ ਤਰ੍ਹਾਂ ਹੀ ਸਾਡੇ ਜੀਵਨਾਂ ਵਿਚ ਇਹ ਮਹਾਨ ਸਤਾਬਦੀ ਆਈ ਅਤੇ ਬੇ-ਅਰਥ ਤੇ ਬੇਅਸਰ ਜਿਹੀ ਹੋ ਕੇ ਲੰਘ ਵੀ ਗਈ।

ਪਰ ਹੁਣ ਗੱਲ ਸਾਡੀ ਸ਼ਹੀਦਾਂ ਪ੍ਰਤੀ ਸ਼ਰਧਾ ਤੇ ਕਿਰਦਾਰ ਦੀ ਆਉਂਦੀ ਹੈ। ਤ੍ਰੈਸਤਾਬਦੀ ਸਮਾਗਮਾਂ ਦੇ ਤੰਬੂ ਰੀਸੋ-ਰੀਸ ਜਿੰਨੀ ਛੇਤੀ ਲੱਗੇ; ਉਸ ਤੋਂ ਵੀ ਕਿਤੇ ਵੱਧ ਕਾਹਲੀ ਵਿਚ ਉਨ੍ਹਾਂ ਦਾ ਡੰਡਾ-ਡੋਰੀਆ ਚੁਕਿਆ ਗਿਆ। ਬੇਸ਼ੱਕ ਹਾਲ ਦੀ ਘੜੀ ਇਸ ਸਤਾਬਦੀ ਦੇ ਸਮਾਜਿਕ, ਧਾਰਮਿਕ ਤੇ ਇਤਿਹਾਸਕ ਪ੍ਰਭਾਵਾਂ ਬਾਰੇ ਕਹਿਣਾ ਭਾਵੇਂ ਜਲਦਬਾਜੀ ਹੋਵੇਗੀ, ਪਰ ਜੋ ਕੁਝ ਨੋਂ ਕਨੋਜੀਏ ਤੇਰਾਂ ਚੁੱਲਿਆਂ ਵਰਗੀ ਫੁਟ ਤੇ ਪਾੜੇ ਦਾ ਸਮਾਜਿਕ ਤੇ ਰਾਜਨੀਤਿਕ ਪੱਧਰ 'ਤੇ ਵਰਤਾਰਾ ਵਰਤਿਆ ਹੈ; ਉਸ ਤੋਂ ਲੱਗਦਾ ਹੈ ਕਿ ਇਹ ਸਤਾਬਦੀ ਵੀ ਪਹਿਲੀਆਂ ਸਤਾਬਦੀਆਂ ਵਾਂਗ ਕੋਈ ਚਿਰ ਸਥਾਈ ਚੰਗੇ ਪ੍ਰਭਾਵ ਨਹੀਂ ਛੱਡ ਸਕੇਗੀ।

ਬੈਰ! ਇਨ੍ਹਾਂ ਇਤਿਹਾਸਕ ਸਤਾਬਦੀਆਂ ਦਾ ਇਕ ਚੰਗਾ ਪੱਖ ਇਹ ਜ਼ਰੂਰ ਦੇਖਣ ਨੂੰ ਮਿਲਿਆ ਹੈ ਕਿ ਸਾਡਾ ਆਪਣਾ ਸਮਾਜ ਹੀ ਨਹੀਂ; ਸਗੋਂ ਦੁਨੀਆਂ ਵੀ ਸਾਡੀ ਅਮੀਰ ਸੰਸਕ੍ਰਿਤੀ, ਸਭਿਆਚਾਰ ਤੇ ਸਦਾਚਾਰ ਸਬੰਧੀ ਜਾਨਣ ਲਈ ਉਤਸਕ ਹੈ। ਜਿਸ ਲਈ ਕਿ ਜਿਥੇ ਸਾਹਿਤ ਤੇ ਇਤਿਹਾਸ ਵਿਚ ਲੋੜੀਂਦੀ ਸੋਧ ਕਰਕੇ ਉਸ ਨੂੰ ਸਹੀ ਪ੍ਰਸੰਗਤਾ ਵਿਚ ਲਿਖਣ ਦੀ ਲੋੜ ਹੈ; ਉਸ ਦੇ ਨਾਲ ਹੀ ਇਸ ਜਾਣਕਾਰੀ ਨੂੰ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਵਿਚ ਵੀ ਲਿਖਣ ਦੀ ਬੇਹੱਦ ਲੋੜ ਹੈ।

ਅਜੋਕੇ ਸਮੇਂ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਮਾਧਿਅਮ ਇਲੈਕਟ੍ਰੋਨਿਕ ਮੀਡੀਆ ਹੈ।

ਇਸ ਲਈ ਅਤਿਅੰਤ ਜ਼ਰੂਰਤ ਹੈ ਕਿ ਅਸੀਂ ਸਾਡੀ ਸਭਿਆਚਾਰਕ ਵਿਰਾਸਤ ਦੀ ਤਲਬਗਾਰ ਦੁਨੀਆਂ ਨੂੰ ਅਤੇ ਖਾਸ ਤੌਰ 'ਤੇ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਜਾਗਰੂਕ ਕਰਨ ਹਿੱਤ ਇੰਟਰਨੈੱਟ 'ਤੇ ਵੈੱਬਸਾਈਟਾਂ ਰਾਹੀਂ ਲੋੜੀਂਦੀ ਜਾਣਕਾਰੀ ਦੇਣ ਦੇ ਉਪਰਾਲੇ ਕਰੀਏ। ਪਰ ਇਹ ਸਭ ਕੁਝ ਨਹੀਂ ਹੋ ਰਿਹਾ। ਇਸ ਦਾ ਇਕੋ-ਇਕ ਹੀ ਕਾਰਨ ਜਾਪਦਾ ਹੈ ਕਿ ਕੋਮੀ ਪੱਧਰ 'ਤੇ ਸਾਡੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਤੋਂ ਅਸਮਾਨ ਤੱਕ ਦਾ ਫਰਕ ਹੈ।

ਸਾਡੇ ਇਸ ਚੱਲਣ ਸਬੰਧੀ ਜੋ ਵਰਤਾਰਾ ਸਾਡੇ ਸਾਹਮਣੇ ਆ ਰਿਹਾ ਹੈ; ਜੇ ਉਸ ਨੂੰ ਨਿਰਾਸ਼ਾਵਾਦੀ ਸੋਚ ਨਾ ਸਮਝ ਕੇ ਇਕ ਪ੍ਰਤੱਖ ਸੱਚਾਈ ਵਜੋਂ ਦੇਖਿਆ ਜਾਵੇ ਤਾਂ 'ਕੰਧ ਉੱਤੇ ਲਿਖੀ ਹੋਣੀ ਦੇ ਅੱਖਰਾਂ ਵਾਂਗ' ਫਿਰ ਤੋਂ ਮਾੜੀ ਕਿਸਮਤ ਦੇ ਜਲਵੇ ਹੁਣ ਤੋਂ ਹੀ ਜਲਵਾਗਰ ਹੋ ਰਹੇ ਹਨ। ਪਰ ਕੋਮ ਦੇ ਚੰਗੇ ਭਾਗਾਂ ਨੂੰ ਇਸ ਪ੍ਰਸੰਗ ਵਿਚ ਪੰਜਾਬ ਦੇ ਵਿਦਵਾਨ ਚਿੰਤਕ ਸ੍ਰੀ ਮਨੋਹਰ ਸਿੰਘ ਚਾਂਦਲਾ ਦੇ ਕਥਨ ਤੋਂ ਇਕ ਆਸਾ ਦੀ ਕਿਰਨ ਵੀ ਉਪਜਦੀ ਹੈ। ਉਹ ਕਹਿੰਦੇ ਹਨ ਕਿ ਸੂਰਜ ਨੂੰ ਗ੍ਰਹਿਣ ਤਾਂ ਲੱਗਦੇ ਹਨ ; ਪਰ ਇਹ ਵਕਤੀ ਤੌਰ 'ਤੇ ਹੁੰਦੇ ਹਨ। ਸੱਚ ਦਾ ਸੂਰਜ ਹਮੇਸ਼ਾਂ ਲਈ ਕਦੇ ਵੀ ਗ੍ਰਹਿਣਿਆ ਨਹੀਂ ਜਾਂਦਾ। ਇਸ ਲਈ ਸਾਡੇ ਮਹਾਨ ਗੁਰੂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਦੀਆਂ ਦੇਸ਼ ਤੇ ਕੋਮ ਪ੍ਰਤੀ ਕੀਤੀਆਂ ਕੁਰਬਾਨੀਆਂ ਕਦੇ ਬੇਕਾਰ ਨਹੀਂ ਜਾ ਸਕਦੀਆਂ ਅਤੇ ਇਸ ਤਰ੍ਹਾਂ ਸਾਡੇ ਕੋਮੀ ਸ਼ਹੀਦ ਤੇ ਸੰਘਰਸ਼ੀ ਯੋਧੇ ਸਾਡੀ ਅਗਿਆਨਤਾ ਤੇ ਸਵਾਰਬ ਦੇ ਗ੍ਰਹਿਣ ਤੋਂ ਜ਼ਰੂਰ ਮੁਕਤ ਹੋਣਗੇ।


ਬਾਬਾ ਬੰਦਾ ਸਿੰਘ ਬਹਾਦਰ ਵਰਗੇ ਅਨੇਕਾਂ ਸੂਰਬੀਰ ਸਿੰਘਾਂ ਦੀਆਂ ਕੁਰਬਾਨੀਆਂ ਕਦੇ ਵੀ ਰਾਏਗਾਨ ਨਹੀਂ ਜਾਣਗੀਆਂ। ਉਨ੍ਹਾਂ ਦੇ ਸੰਘਰਸ਼ਾਂ ਤੇ ਬਲੀਦਾਨਾਂ 'ਤੇ ਜੋ ਅੱਜ ਤੱਕ ਸਾਡੀ ਅਗਿਆਨਤਾ ਦੇ ਗ੍ਰਹਿਣ ਲੱਗੇ ਹਨ; ਉਹ ਗ੍ਰਹਿਣ ਆਉਣ ਵਾਲੇ ਸਮੇਂ ਵਿਚ ਸਾਡੀਆਂ ਨੌਜਵਾਨ ਪੀੜ੍ਹੀਆਂ ਦੀ ਨਿਰਪੱਖ ਸੋਚ ਤੇ ਸਰਧਾ ਦੇ ਬਲਬੂਡੇ ਹਨ੍ਹੇਰੇ ਤੋਂ ਰੋਸ਼ਨੀ ਵਿਚ ਜ਼ਰੂਰ ਬਦਲਣਗੇ। ਇਸ ਤਰ੍ਹਾਂ ਸਾਡੇ ਕੋਮ ਦੇ ਅਨੇਕਾਂ ਅਣਗੋਲੇ ਸ਼ਹੀਦ ਕੋਮ ਵਿਚ ਇਕ ਲੋਕ ਲਹਿਰ ਬਣ ਜਾਣਗੇ। ਇਸ ਤਰ੍ਹਾਂ ਸਾਡੀ ਕੋਮ ਦੇ ਉਹ ਕੁਰਬਾਨੀ ਦੇ ਪੁੰਜ ਸਾਡੀ ਲੋਕ ਚੇਤਨਾ ਵਜੋਂ ਇਕ ਦਿਨ ਸਾਡੀ ਕੋਮੀ ਮਨੋ-ਸਮਰਿਤੀ ਬਣ ਜਾਣਗੇ।

ਪਰ ਇਸ ਲਈ ਦੁਨੀਆਂ ਦੇ ਮਹਾਨ ਵਿਦਵਾਨ ਕਵੀ ਟੀ.ਐਸ. ਐਲੀਅਟ ਦੇ ਇਨ੍ਹਾਂ ਸ਼ਬਦਾਂ ਕਿ 'ਆਓ! ਹੁਣ ਹੀ ਕੁਝ ਕਰੀਏ ਕਿ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ' ਤੇ ਤੁਰੰਤ ਬਹੁਤ ਹੀ ਸੰਜੀਦਗੀ ਨਾਲ ਅਮਲ ਕਰਨ ਦੀ ਜ਼ਰੂਰਤ ਅੱਜ ਸਮੇਂ ਦੀ ਪਹਿਲੀ ਮੰਗ ਹੈ।



## ਪ੍ਰਣਾਮ ਸ਼ਹੀਦਾਂ ਨੂੰ


ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ।



ਸ਼ਹੀਦ ਕਰਪਾਲ ਸਿੰਘ ਸਰਭਾਂ



ਸ਼ਹੀਦ ਮਦਨ ਲਾਲ ਯਾਇਗਜ਼ਾ



ਸ਼ਹੀਦ ਭਗਤ ਸਿੰਘ



ਸ਼ਹੀਦ ਉਧਮ ਸਿੰਘ

ਜਨਮ ਮੌਲ 1896  
ਸ਼ਹੀਦੀ 17.11.1915  
ਸੈਟਰਲ ਸੇਲ੍ਹ ਲਾਹੌਰ

ਜਨਮ 18.9.1887  
ਸ਼ਹੀਦੀ 17.8.1909  
ਇੰਡੀਅਨ ਦੀ ਪਕਤੀ 'ਤੇ ਪਹਿਲੇ ਸ਼ਹੀਦ

ਜਨਮ 28.9.1907  
ਸ਼ਹੀਦੀ 23.3.1931  
ਸੈਟਰਲ ਸੇਲ੍ਹ ਲਾਹੌਰ

ਜਨਮ 26.12.1899  
ਸ਼ਹੀਦੀ 31.7.1940  
ਪੈਨਟਨ ਵਿਲੇ ਸੇਲ੍ਹ ਲੰਦਨ

ਕਿਸੇ ਵੀ ਕੌਮ ਦੀ ਉਮਰ ਉਸ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ 'ਤੇ ਨਿਰਭਰ ਹੁੰਦੀ ਹੈ। ਇਸ ਲਈ ਹੀ ਕਿਹਾ ਕਿਸੇ ਸ਼ਾਇਰ ਨੇ ਕਿਹਾ ਹੈ ਕਿ 'ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ।' ਇਸ ਤਰ੍ਹਾਂ ਹੀ ਕਿਸੇ ਕੌਮ ਦੇ ਮਰਜ਼ੀਵਤਿਆਂ ਵਲੋਂ ਕੀਤੇ ਕੌਮੀ ਸੰਘਰਸ਼ਾਂ, ਘਾਲਣਾਵਾਂ ਤੇ ਕੌਮ ਲਈ ਕੀਤੀਆਂ ਕੁਰਬਾਨੀਆਂ ਬਹਾਦਰ ਕੌਮਾਂ ਦੀ ਹਯਾਤ ਤੇ ਸੁਰਮਗਤੀ ਦੀ ਪਰਖ ਦੀ ਕਸਵਟੀ ਹੁੰਦੀ ਹੈ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ; ਉਹ ਕੌਮਾਂ ਆਪਣਾ ਵਜੂਦ ਤੇ ਹੋਂਦ ਗਵਾ ਬਹਿੰਦੀਆਂ ਹਨ। ਕੁਦਰਤ ਦੇ ਖੇਡੇ ਵਿਚ ਮਨੁਖ ਦਾ ਜਨਮ ਉਸ ਦੇ ਸੰਸਕਾਰਾਂ ਸਦਕਾ ਉਸ ਦੇ ਗੁਣ-ਔਗੁਣਾਂ ਦੇ ਮੁਤਾਬਿਕ ਹੁੰਦਾ ਹੈ। ਜਨਮਜ਼ਾਤ ਤੋਂ ਹੀ ਮਨੁਖ ਦੀ ਹੋਣੀ ਉਸ ਨੂੰ ਉਸ ਦੀ ਤਵਾ-ਪਰਾਤ ਦੀ ਲੋੜ ਤੇ ਅਗੇ ਹੋਰ ਧਰਤੀਆਂ ਉਤੇ ਜਿੱਤ ਦੀ ਪ੍ਰਾਪਤੀ ਦੇ ਚਸਕੇ ਨਾਲ ਉਕਸਾਉਂਦੀ ਰਹੀ ਹੈ।

ਇਸ ਤਰ੍ਹਾਂ ਬਾਬੇ ਆਦਮ ਦੀ ਜਿਨਸ, ਇਹ ਆਦਮੀ ਮੁੱਢ ਕਦੀਮ ਤੋਂ ਹੀ ਬਸੇਰੇ ਦੀ ਤਲਾਸ਼ ਤੋਂ ਸਵੇਰੇ ਦੀ ਤਲਾਸ਼ ਤੱਕ ਦੀ ਜਮਾਂਦਰੂ ਖਾਹਿਸ਼ ਦੀ ਪੂਰਤੀ ਲਈ ਆਪਣੇ ਲੜਾਈ-ਝਗੜਿਆਂ ਦੀ ਸਫ਼ਾਈ ਦੇਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਸ ਦੀ ਬਸੇਰੇ ਦੀ ਤਲਾਸ਼ ਦੀ ਲਾਲਸਾ ਵਧਦੀ-ਵਧਦੀ ਆਪਣੇ ਹੀ ਸ਼ਰੀਰਿਆਂ ਤੇ ਹਮਸਫੂਰਾਂ ਦੇ ਉਜਾੜੇ ਦਾ ਅਕਸਰ ਕਾਰਨ ਬਣਦੀ ਰਹੀ ਹੈ। ਇਹ ਵੀ ਠੀਕ ਹੈ ਕਿ ਕੁਦਰਤ ਦਾ ਨੇਮ ਹੈ ਕਿ ਰੌਸ਼ਨੀ ਦਾ ਰਾਹ ਹਨ੍ਹੇਰੇ ਦੀ ਵਾਦੀ ਵਿਚੋਂ ਗੁਜ਼ਰਦਾ ਹੈ। ਇਹ ਮਾਨਵ ਆਪਣੇ ਬਸੇਰਿਆਂ ਤੋਂ ਨਵੇਂ ਦਸਹਿੰਦਿਆਂ ਦੇ ਭਾਗਸ਼ਾਲੀ ਸਵੇਰੇ ਦੀ ਭਾਲ ਵਿਚ ਚਲਦਾ-ਭਟਕਦਾ, ਅਕਸਰ ਹੀ ਹਨ੍ਹੇਰੇ ਵਿਚ ਗੁਆਚਦਾ

ਰਿਹਾ ਹੈ।

ਜਦੋਂ ਕਦੇ ਇਹ ਹਨ੍ਹੇਰਾ ਨਿਤਾਂਤ ਘਨ੍ਹੇਰਾ ਹੋਇਆ ਤਾਂ ਕੋਈ ਬ੍ਰਹਮੰਡੀ ਮਹਾਪੁਰਖਾਂ ਨੇ ਮਨੁੱਖ ਨੂੰ ਅਤੇ ਖਾਸ ਤੌਰ 'ਤੇ ਜਾਬਰਾਂ ਨੂੰ ਬਾਬਰ ਬਾਣੀ ਤੇ ਜਫਰਨਾਮੇ ਵਰਗੇ ਸੰਦੇਸ਼ਾਂ ਨਾਲ ਸੇਧ ਵੀ ਦਿੱਤੀ। ਪਰ ਇਖਲਾਕ ਦੇ ਪੱਥੋਂ ਤੰਗਦਸਤੀ ਹੋਣ ਕਰਕੇ ਸਾਡੇ ਵਰਗੀਆਂ ਦੁਨੀਆਂ ਦੀਆਂ ਇਹ ਕਮਜ਼ੋਰ ਅਤਮਾਵਾਂ ਸੇਧ ਦੇ ਬਾਵਜੂਦ ਵੀ ਬੋੜਾ-ਬਹੁਤਹੀ ਚੰਗੀ ਸੇਧ ਵਿਚ ਚੱਲ ਸਕੀਆਂ। ਪਰ ਕੁਲ ਮਿਲਾ ਕੇ ਸ਼ੁਰੂ ਤੋਂ ਆਖਿਰ ਤੱਕ ਅਸੀਂ ਆਪਣੀ ਬੇਢੰਗੀ ਚਾਲ ਹੀ ਤੁਰਦੇ ਆਏ ਹਾਂ। ਫਿਰ ਅਸੀਂ ਹਮੇਸ਼ਾਂ ਹੀ ਹੈਕੜ-ਹੰਕਾਰ, ਲਬ-ਲੋਭ, ਮੋਹ ਤੇ ਕਾਮ-ਕਰੋਧ ਦੇ ਵੱਸ; ਦੁਨੀਆਂਦਾਰੀ ਦੇ ਨਾਂ 'ਤੇ ਆਪਣੇ ਅਮਾਨਵੀ ਕਾਰ-ਵਿਹਾਰ ਦਾ ਟੱਟੂ ਹਮੇਸ਼ਾਂ ਧੂੜ ਵਿਚ ਭਜਾਈ ਰੱਖਿਆ ਹੈ।

ਦੁਨੀਆਂ ਦੇ ਜਾਬਰਾਂ ਨੇ ਆਪਣੀ ਧੋਂਸ ਦੇ ਧੋਂਸੇ ਨਾਲ ਆਪਣੇ ਚੁਗਿਅਤ ਦੀ ਦੁਨੀਆਂ ਨੂੰ ਆਪਣੇ ਅਮਾਨਵੀ ਜਜ਼ਬੇ-ਜਲੋਅ ਨੂੰ ਠੀਕ ਕਹਿਣ ਤੇ ਮੰਨਣ ਦਾ ਹੁਕਮ ਨਾਜ਼ਲ ਕੀਤਾ। ਜਿਸ ਨੇ ਹੁਕਮ ਨਾ ਮੰਨਿਆ, ਉਸ ਨੂੰ ਦਬਾਉਂਦੇ, ਸਤਾਉਂਦੇ ਅਤੇ ਮਿਟਾਉਂਦੇ ਹੋਏ; ਇਹ ਨਾਬਰ ਲੋਕ ਧਰਤੀ ਤੇ ਮਨੁੱਖ ਨੂੰ ਮਿਲੀ ਬੜੀ ਬੜੀ ਜਿਹੀ ਆਰਜ਼ਾ ਭੋਗ ਕੇ ਕੁਦਰਤ ਦੇ ਨੇਮ ਅਨੁਸਾਰ ਸਫ਼ਾ-ਹਸਤੀ ਤੋਂ ਬਦਨਾਮ ਹੋ ਕੇ ਤੁਰ ਗਏ। ਬਾਕੀ ਹਮਾਤੜ ਸਾਥੀ ਜੋ ਜ਼ਿੰਦਗੀ ਵਿਚ ਨਾ ਚੰਗਾ ਤੇ ਨਾ ਮਾੜਾ ਕਰ ਸਕੇ। ਉਹ ਜਿਹੇ ਧਰਤੀ ਤੇ ਆਏ, ਜਿਹੇ ਨਾਂ ਆਏ। ਉਹ ਹੋਏ-ਅਣਹੋਏ; ਬੱਸ ਸਵਾਸਾਂ ਦੀ ਮਿਲੀ ਪੂੰਜੀ ਖਾ-ਖਰਚ ਕੇ ਕਾਲ ਦੇ ਮੂੰਹ ਵਿਚ ਅਣਹੋਏ ਜਿਹੇ ਬਣ ਕੇ ਜਾ ਬਿਰਾਜੇ। ਪਰ ਕੁਦਰਤ ਦੇ ਭੇਤ ਕੁਦਰਤ ਹੀ ਜਾਣਦੀ ਹੈ। ਸੁਭਾਨੂ ਤੇਰੀ ਕੁਦਰਤ ਦੇ ਅਸੂਲ ਅਨੁਸਾਰ ਇਸ ਅਣਹੋਇਆਂ ਦੀ ਬੰਜਰ-ਮਰੂਬਲੀ ਵਿਚ ਸ਼ਹੀਦਾਂ ਦੀਆਂ ਛੁਲਵਾੜੀਆਂ; ਦੁਨੀਆਂ ਦੇ ਹਰ ਖਿੱਤੇ ਵਿਚ ਟਹਿਕੀਆਂ ਤੇ ਮਹਿਕੀਆਂ।

ਇਸ ਨੇਕੀ ਤੇ ਬਦੀ ਦੀ ਜੰਗ ਵਿਚ ਚੰਗੇ ਸੰਸਕਾਰਾਂ ਵਾਲੇ ਮਨੁੱਖ ਹਮੇਸ਼ਾਂ ਹੀ ਜਬਰ ਤੇ ਸਬਰ ਦੀ ਕਸ਼ਮਕਸ਼ ਵਿਚ ਰਹੇ। ਕਿਸੇ ਵੀ ਕੋਮ ਦੇ ਸ਼ਹੀਦ ਤੇ ਸੰਘਰਸ਼ੀ ਯੋਧੇ ਕਾਦਰ ਦੀ ਨੇਕ-ਸੀਰਤਾਂ ਦੀ ਟਕਸਾਲ ਵਿਚ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਕੁਠਾਲੀ ਪੈ ਕੇ ਢਲਦੇ ਤੇ ਕਸ਼ੀਦ ਹੁੰਦੇ ਰਹੇ ਹਨ। ਨੇਕ ਪੁਰਸ਼ ਹਮੇਸ਼ਾਂ ਹੀ ਜਬਰ ਵਿਰੁੱਧ ਸਬਰ ਅਤੇ ਬਦੀ ਦੇ ਖਿਲਾਫ਼ ਨੇਕੀ ਦਾ ਪਰਚਮ ਬਾ-ਬੁਲੰਦ ਲਹਿਰਾਉਂਦੇ ਰਹੇ। ਨੇਕੀ ਤੇ ਬਦੀ ਦੀ ਇਸ ਜੰਗ ਤੋਂ ਦੁਨੀਆਂ ਦੇ ਹਰ ਖਿੱਤੇ ਵਿਚ ਮਨੁੱਖਤਾ ਦੇ ਇਤਿਹਾਸ ਵਿਚ ਜਿੱਥੇ ਜਾਬਰਾਂ ਤੇ ਨਾਬਰਾਂ ਦਾ ਜਨਮ ਹੋਇਆ, ਉਥੇ ਹੀ “ਚੂੰ ਕਾਰ ਅਜ਼ ਹਮਾ: ਹੀਲਤੇ ਦਰਗੁਜਸ਼ਤ। ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ’ ਦੇ ਨੇਮ ਦੀ ਮਰਿਆਦਾ ਅਨੁਸਾਰ ਸ਼ਹੀਦਾਂ ਦਾ ਜਨਮ ਹੋਇਆ।

ਮੱਧ ਕਾਲ ਵਿਚ ਪੰਜਾਬ ਦੇ ਸ਼੍ਰੋਮਣੀ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਦੇ ਸਾਥੀ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਉਪਰੰਤ ਨਸਲਕੁਸ਼ੀ ਦੇ ਮੰਤਵ ਨਾਲ

ਸ਼ਹੀਦੀਆਂ ਦਾ ਸਿਲਸਿਲਾ ਸ਼ੁਰੂ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬੰਦਾ ਬਹਾਦਰ ਦੇ ਸਮੇਂ ਇਸ ਔਰੰਗਜ਼ੇਬੀ ਔਤਿਆਚਾਰ ਨੂੰ ਠੱਲ੍ਹ ਪਈ। ਇਹ ਸਮਾਂ ਸਿਰਫ਼ 1675 ਤੋਂ 1715 ਤੱਕ ਸਿਰਫ਼ 40 ਸਾਲ ਹੀ ਬਣਦਾ ਹੈ। ਇਸ ਸਮੇਂ ਬਾਰੇ ਕਿਸੇ ਸ਼ਾਇਰ ਦੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ-

ਬਸ ਦੋ ਵਕਤ ਹੀ ਮੁਸ਼ਕਿਲ ਸੇ ਗੁਜਰੇ ਹੈ  
ਇਕ ਤੇਰੇ ਆਨੇ ਸੇ ਪਹਿਲੇ, ਇਕ ਤੇਰੇ ਜਾਨੇ ਕੇ ਬਾਦ

ਅਸੀਂ ਕਦੇ ਨਹੀਂ ਸੋਚਿਆ ਕਿ ਇਹ ਸ਼ਹੀਦ ਕਿਉਂ, ਕਿਸ ਲਈ ਤੇ ਕਿਵੇਂ ਦੇਸ਼ ਅਤੇ ਧਰਮ ਦੀ ਖਾਤਰ ਅਕਿਹਿ ਤੇ ਅਸਹਿ ਕਸ਼ਟ ਸਹਾਰ ਗਏ? ਉਹ ਉਬਲਦੀਆਂ ਦੇਗਾ ਵਿਚ ਉਬਾਲੇ ਗਏ, ਤੱਤੀਆਂ ਤਵੀਆਂ ਤੇ ਬੈਠੇ, ਸਵਾ-ਸਵਾ ਮਣ ਦੇ ਪੀਸਣੇ ਪੀਸ ਗਏ, ਬੱਚਿਆਂ ਦੇ ਟੋਟਿਆਂ ਦੇ ਹਾਰ ਗਲੇ ਵਿਚ ਪਵਾ ਗਏ; ਚਰਖੜੀਆਂ ਤੇ ਚੜ੍ਹੇ ਤੇ ਬੰਦ-ਬੰਦ ਕਟਵਾਕੇ ਅਤੇ ਸੀਸ ਆਪਣੇ ਧੜਾਂ ਤੋਂ ਕਟਵਾ ਗਏ। ਪਰ ਉਨ੍ਹਾਂ ਨੇ ਸਬਰ ਤੇ ਸਿਦਕ ਨਹੀਂ ਹਾਰਿਆ। ਉਹ ਮੋਹ-ਮਾਇਆ ਤਿਆਗ ਕੇ ਮੌਤ ਨੂੰ ਸ਼ਹੀਦੀ ਜਾਮ ਪੀ ਗਏ ਅਤੇ ਸ਼ਹੀਦੀ ਦੇ ਰੁਤਬੇ ਨਾਲ ਇਸ਼ਾਨ-ਫਾਨੀ ਤੋਂ ਰੁਖਸਤ ਹੋਏ। ਇਸ ਪ੍ਰਬਾਹਿ ਹੀ ਫੈਜ਼ ਅਹਿਮਦ ਫੈਜ਼ ਨੇ ਕਿਹਾ ਹੈ ਕਿ..ਜਿਸ ਧਜ ਸੇ ਕੋਈ ਮਕਤਲ ਮੈਂ ਗਯਾ, ਵੋ ਸ਼ਾਨ ਸਲਾਮਤ ਰਹਤੀ ਹੈ, ਯੇ ਜਾਨ ਤੋਂ ਆਨੀ - ਜਾਨੀ ਹੈ, ਇਸ ਜਾਨ ਕੀ ਕੋਈ ਬਾਤ ਨਹੀਂ।'

ਉਨ੍ਹਾਂ ਦੀ ਕੁਰਬਾਨੀ ਦੇ ਪਿੱਛੋਂ ਵਕਤੀ ਕਾਰਣ ਤਾਂ ਪਤਾ ਨਹੀਂ ਕਿੰਨੇ ਹੋਣਗੇ। ਪਰ ਇਕ ਸਪਸ਼ਟ ਕਾਰਣ ਤਾਂ ਸਮੁੱਚੀ ਮਾਨਵਤਾ ਦੇ ਸਾਹਮਣੇ ਪ੍ਰਤੱਖ ਤੌਰ ਤੇ ਨਸਰ ਹੈ ਕਿ ਉਹ ਸ਼ਹੀਦ ਮਹਾਪੁਰਖ ਤੁਧ-ਤੇਜ਼ ਅਤੇ ਤਿਆਗ ਦੀ ਮੂਰਤ ਸਨ। ਉਨ੍ਹਾਂ ਬ੍ਰਹਮੰਡੀ ਰੂਹਾਂ ਦੀ ਜਦੋ-ਜਹਿਦ ਉੱਚਿਆਂ-ਸੁੱਚਿਆਂ ਕਦਰਾਂ-ਕੀਮਤਾਂ ਦੀ ਮਹਿਆਦਾ ਕਾਇਮ ਰੱਖਣ ਲਈ ਹੀ ਸੀ। ਇਸ ਪ੍ਰਸੰਗ ਵਿਚ ਵਹੀਦ ਇਲਾਹਾਬਾਦੀ ਦਾ ਲਿਖਿਆ ਸ਼ਿਆਰ 'ਹਮ ਨੇ ਜਬ ਵਾਦੀਏ ਗੁਰਬਤ ਮੈਂ ਕਦਮ ਰੱਖਾ ਥਾ, ਦੂਰ ਤੱਕ ਯਾਦ ਏ ਵਤਨ ਆਈ ਬੀ ਸਮਝਾਨੇ ਕੋ।' ਸ਼ਹੀਦ ਭਗਤ ਸਿੰਘ ਦਾ ਮਨਪਸੰਦ ਸ਼ਿਆਰ ਸੀ, ਜੋ ਕਿ ਸਮੁੱਚੇ ਸ਼ਹੀਦਾਂ ਦੇ ਦੇਸ਼ ਤੇ ਕੌਮ ਪ੍ਰਤੀ ਵਲਵਲਿਆਂ ਦੀ ਤਰਜਮਾਨੀ ਕਰਦਾ ਹੈ। ਇਥੇ ਵਾਦੀਏ ਗੁਰਬਤ ਦਾ ਅਰਥ ਪ੍ਰਦੇਸ਼ ਹੈ। ਇਸ ਅਨੁਸਾਰ ਜਦੋਂ ਕੌਮ ਦੇ ਬਹਾਦਰਾਂ ਨੇ ਦੇਸ਼ ਨੂੰ ਗੁਲਾਮੀ ਤੋਂ ਰਹਤ ਦਿਵਾਉਣ ਲਈ ਦੇਸ਼ਾਂ-ਪ੍ਰਦੇਸ਼ਾਂ ਵਿਚ ਪੈਰ ਰੱਖਿਆ ਸੀ ਤਾਂ ਉਨ੍ਹਾਂ ਨੂੰ ਆਪਣੀ ਜਨਮ ਭੂਮੀ ਦੀ ਯਾਦ ਦੂਰ ਤੱਕ ਆਉਂਦੀ ਰਹੀ ਸੀ। ਪਰ ਉਹ ਫਿਰ ਵੀ ਆਪਣਾ ਸਭ ਕੁਝ ਭੁਲਾ ਕੇ ਦੇਸ਼ ਦੀ ਖਾਤਰ ਆਪਣੇ ਆਪ ਨੂੰ ਨਿਛਾਵਰ ਕਰ ਗਏ।

20 ਵੀਂ ਸਦੀ ਦੇ ਸ਼ੁਰੂ ਵਿਚ ਭਾਰਤ ਦੀ ਅਜਾਦੀ ਲਈ ਕੌਮੀ ਜਦੋ-ਜਹਿਦ ਤੇ ਸੰਘਰਸ਼ ਠੋਸ ਰੂਪ ਵਿਚ ਉਭਰ ਕੇ ਸਾਹਮਣੇ ਆਇਆ। ਉਸ ਸਮੇਂ ਭਾਰਤ ਵਿਚ ਜਿਥੇ

ਕਾਂਗਰਸ ਦਾ ਗਠਨ ਹੋਇਆ, ਉਥੇ ਹੀ ਅਮਰੀਕਾ, ਕੈਨੇਡਾ ਤੇ ਹੋਰ ਕੁਝ ਮੁਲਕਾਂ ਵਿਚ ਗਏ ਭਾਰਤੀਆਂ ਨੇ ਉਨ੍ਹਾਂ ਅਜਾਦ ਮੁਲਕਾਂ ਦੀ ਜੀਵਨ-ਸੈਲੀ ਵੇਖੀ। ਇਹ ਕੁਦਰਤੀ ਹੀ ਸੀ ਕਿ ਉਨ੍ਹਾਂ ਨੇ ਜਦੋਂ ਇਸ ਦਾ ਮੁਕਾਬਲਾ ਭਾਰਤ ਵਿਚ ਗੁਲਾਮ ਜ਼ਿੰਦਗੀ ਨਾਲ ਕੀਤਾ ਤਾਂ ਉਨ੍ਹਾਂ ਨੇ ਭਾਰਤੀਆਂ ਨੂੰ ਅਜਾਦ ਜ਼ਿੰਦਗੀ ਦਾ ਇਕ ਅਹਿਸਾਸ ਦੇਣ ਦਾ ਵੱਡਾ ਕਾਰਜ ਅਰੰਭਿਆ। ਇਸ ਕਾਰਜ ਵਿਚ ਸਿਆਮਾ ਪ੍ਰਸਾਦ ਮੁਖਰਜੀ, ਡਾ: ਮਬਰਾ ਸਿੰਘ, ਲਾਲਾ ਹਰਦਿਆਲ ਐਮ.ਏ., ਮੈਡਮ ਕਾਮਾ, ਸੋਹਣ ਸਿੰਘ ਭਕਨਾ, ਵੀਰ ਸਾਵਰਕਰ, ਲੇਡੀ ਐਨੀਬਿਸੈਟ, ਮਦਨ ਲਾਲ ਧੀਗੜਾ ਤੇ ਕਰਤਾਰ ਸਿੰਘ ਸਰਾਭਾ ਵਰਗੇ ਅਨੇਕਾਂ ਸਿਰਮੌਰ ਚਿੰਡਕਾਂ ਨੇ ਅਜਾਦੀ ਦੀ ਖਾਤਰ ਗਦਰ ਪਾਰਟੀ ਤੇ ਹਿੰਦੇਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਵਰਗੇ ਸੰਗਠਨਾਂ ਨੂੰ ਜਨਮ ਦਿੱਤਾ।

ਇਨ੍ਹਾਂ ਅਜਾਦੀ ਦੇ ਜਗਿਆਸੂ ਲੋਕਾਂ ਨੇ ਕੌਮ ਨੂੰ ਜਾਗਿਤ ਕਰਨ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ। ਤਕਰੀਬਨ ਇਹ ਸਾਰੇ ਹੀ ਬਹੁਤ ਹੀ ਉਚੀ ਬੋਧਿਕ ਸੋਚ ਤੇ ਚੇਤਨਾ ਵਾਲੇ ਵਿਅਕਤੀ ਸਨ। ਬੇਸ਼ਕ ਇਨ੍ਹਾਂ ਦੇ ਸਾਹਮਣੇ ਵੀ ਬਹੁਤ ਉਚੇ ਅਹੁਦੇ ਤੇ ਸੁਖ-ਆਰਾਮ ਸਨ, ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਨੇ ਦੇਸ਼ ਦੀ ਅਜਾਦੀ ਲਈ ਆਪਾ ਵਾਰਨ ਦਾ ਸੰਕਲਪ ਲਿਆ। ਫਿਰ ਇਸ ਤੋਂ ਅਗੇ ਸਾਡੇ ਸਾਹਮਣੇ ਇਨ੍ਹਾਂ ਦਾ ਜੀਵਨ ਤਿਆਗ ਅਤੇ ਇਨ੍ਹਾਂ ਵੱਲੋਂ ਅਜਾਦੀ ਲਈ ਕੀਤੇ ਗਏ ਸੰਘਰਸ਼ਾਂ ਤੇ ਕੁਰਬਾਨੀਆਂ ਦਾ ਆਪਣਾ ਇਕ ਸੁਨਹਿਰਾ ਇਤਿਹਾਸ ਹੈ।

ਰਾਮ ਪ੍ਰਸਾਦ ਬਿਸਮਿਲ ਦਾ ਲਿਖਿਆ ਇਹ ਸ਼ਿਆਰ ‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਦੇਖਨਾ ਹੈ ਜੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।’ ਸਾਰੇ ਕ੍ਰਾਂਤੀਕਾਰੀ ਨੌਜਵਾਨਾਂ ਦੀ ਭਾਰਤ ਦੀ ਜੰਗ-ਏ-ਅਜਾਦੀ ਵਿਚ ਪਾਏ ਉਨ੍ਹਾਂ ਦੇ ਯੋਗਦਾਨ ਦੀ ਤਰਜਮਾਨੀ ਕਰਦਾ ਹੈ ਕਿ ਕਿਸ ਤਰ੍ਹਾਂ ਹਰ ਇਕ ਦੇਸ਼ ਭਗਤ ਹਿੰਦੇਸਤਾਨੀ ਨੇ ਬੇਅਬਾਹ ਤਾਕਤਵਰ ਸਾਮਰਾਜ ਨਾਲ ਲੋਹਾ ਲਿਆ।

ਜੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਮਦਨ ਲਾਲ ਧੀਗੜਾ ਦੀ ਗੱਲ ਸਿਰਫ ਵੰਨਗੀ ਮਾਤਰ ਹੀ ਕਰੀਏ ਤਾਂ ਇਹ ਦੋਨੋਂ ਸ਼ਹੀਦ ਉੱਚ ਸਿੰਖਿਆ ਲਈ ਕ੍ਰਮਵਾਰ ਅਮਰੀਕਾ ਤੇ ਇੰਗਲੈਂਡ ਗਏ ਸਨ। ਮਦਨ ਲਾਲ ਧੀਗੜਾ ਜੇ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਪਹਿਲਾ ਭਾਰਤੀ ਨੌਜਵਾਨ ਸ਼ਹੀਦ ਸੀ, ਜਿਸ ਨੂੰ ਕਿ ਅੰਗਰੇਜ਼ਾਂ ਨੇ 17 ਅਗਸਤ, 1909 ਨੂੰ ਲੰਦਨ ਦੀ ਜੇਲ੍ਹ ਪੈਨਟੋਨਵਿਲੇ ਫਾਸੀ ਦਿੱਤੀ ਸੀ। ਮਦਨ ਲਾਲ ਧੀਗੜਾ ਇਕ ਸਰਦੇ-ਪੁਜਦੇ ਪਰਿਵਾਰ ਵਿਚੋਂ ਸੀ। ਉਸ ਦਾ ਪਿਤਾ ਡਾਕਟਰ ਸੀ, ਜਿਸ ਦੀ ਕਿ ਉੱਚ ਪਦਵੀ ਦੇ ਅੰਗਰੇਜ਼ਾਂ ਨਾਲ ਦੋਸਤੀ ਸੀ। ਪਰ ਸ਼ਹੀਦ ਧੀਗੜਾ ਨੇ ਦੇਸ਼ ਭਗਤੀ ਦੀ ਲੀਹ ਪੁਗਾਉਂਦਾ ਹੋਏ ਦੇਸ਼ ਦੀ ਅਜਾਦੀ ਲਈ ਆਪਣੇ ਸਭ ਸੁਖ-ਆਰਾਮ ਨਿਛਾਵਰ ਕਰ ਦਿੱਤਾ।

ਇਸ ਤਰ੍ਹਾਂ ਹੀ ਕਰਤਾਰ ਸਿੰਘ ਸਰਾਭਾ ਹਿੰਦੇਸਤਾਨ ਵਿਚ ਸਭ ਤੋਂ ਛੋਟੀ ਉਮਰ ਵਿਚ

ਫਾਸੀ ਲੱਗਣ ਵਾਲਾ ਪਹਿਲਾ ਸ਼ਹੀਦ ਬਣਿਆ। ਇਹ ਲੁਧਿਆਣਾ ਦੇ ਪਿੰਡ ਸਰਭਾ ਦੇ ਰਹਿਣ ਵਾਲੇ ਸਨ ਤੇ ਇਨ੍ਹਾਂ ਨੂੰ 17 ਨਵੰਬਰ, 1915 ਨੂੰ ਸੈਟਰਲ ਜੇਲ੍ਹ ਲਾਹੌਰ ਵਿਖੇ ਫਾਸੀ ਦਿੱਤੀ ਗਈ। ਸ੍ਰੀ: ਕਰਤਾਰ ਸਿੰਘ ਸਰਭਾ ਦਾ ਜਗਤ ਪ੍ਰਸਿੱਧ ਗੀਤ 'ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਹਨਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।' ਕੋਮੀ ਸ਼ਹੀਦਾਂ ਤੇ ਸੰਘਰਸ਼ੀ ਯੋਧਿਆਂ ਲਈ ਇਕ ਵੱਡੀ ਪ੍ਰੇਰਣਾ ਬਣਿਆ। ਸ਼ਹੀਦ ਭਗਤ ਸਿੰਘ ਨੇ ਹਮੇਸ਼ਾਂ ਹੀ ਕਰਤਾਰ ਸਿੰਘ ਸਰਭਾ ਨੂੰ ਆਪਣਾ ਰੋਲ ਮਾਡਲ ਮੰਨਿਆ।

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਦੀ ਸੈਟਰਲ ਜੇਲ੍ਹ ਵਿਚ 23 ਮਾਰਚ, 1931 ਨੂੰ ਕੁਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਛਿਕੋ 'ਤੇ ਟੰਗਦੇ ਹੋਏ ਅੰਗਰੇ ਜ਼ ਸਰਕਾਰ ਨੇ ਫਾਸੀ ਦਿੱਤੀ ਸੀ। ਪਰ ਇਸ ਤਰ੍ਹਾਂ ਸ਼ਹੀਦ ਭਗਤ ਸਿੰਘ ਅੱਗੇ ਜਾ ਕੇ ਭਾਰਤ ਦੀ ਅਜਾਦੀ ਲਈ ਵਿਚੋਂ ਇਨਕਲਾਬੀ ਸੰਗਰਾਮ ਦਾ ਪ੍ਰਤੀਕ ਬਣ ਗਿਆ। ਸ਼ਹੀਦੇ-ਅਜਾਦ ਸ੍ਰੀ: ਭਗਤ ਸਿੰਘ ਦੀ ਕੁਰਬਾਨੀ ਸ਼ਹੀਦ ਉਧਮ ਸਿੰਘ ਦੇ ਲਈ ਪ੍ਰੇਰਣਾ ਸ੍ਰੋਤ ਸੀ। ਜ਼ਿਕਰਯੋਗ ਹੈ ਕਿ ਉਧਮ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਬਣ੍ਹਏ ਵਿਚੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਮਿਲੀ ਸੀ। ਸ਼ਹੀਦ ਉਧਮ ਸਿੰਘ ਨੂੰ ਮਦਨ ਲਾਲ ਧੀਂਗੜਾ ਨੂੰ ਫਾਸੀ ਦਿੱਤੇ ਜਾਣ ਵਾਲੀ ਜੇਲ੍ਹ ਪੈਨਟੋਨਵਿਲੇ ਵਿਚ 31 ਜੁਲਾਈ 1940 ਨੂੰ ਫਾਸੀ ਦਿੱਤੀ ਗਈ। ਇਹ ਸਾਡੇ ਸਭ ਲਈ ਇਕ ਹੈਰਾਨੀ ਦੀ ਗੱਲ ਹੋਵੇਗੀ ਕਿ ਸ਼ਹੀਦ ਉਧਮ ਸਿੰਘ ਦੀ ਫਾਸੀ ਤੋਂ ਬਾਅਦ ਅੰਗਰੇਜ਼ਾਂ ਨੇ ਕਿਸੇ ਵੀ ਬੰਦੇ ਦੇ ਜਿਉਣ ਦੇ ਜਨਮ ਸਿੱਧ ਅਧਿਕਾਰ ਨੂੰ ਮੰਨਦੇ ਹੋਏ, ਆਪਣੇ ਮੁਲਕ ਇੰਗਲੈਂਡ ਵਿਚ ਫਾਸੀ ਦੀ ਸਜ਼ਾ ਹਮੇਸ਼ਾਂ ਲਈ ਬੰਦ ਕਰ ਦਿੱਤੀ।

ਸ੍ਰੀ: ਭਗਤ ਸਿੰਘ ਦੇ ਨਾਲ ਉਸ ਸਮੇਂ ਉਨ੍ਹਾਂ ਦੀ ਪਾਰਟੀ ਹਿੰਦੇਸਤਾਨ ਸੋਸ਼ਿਲਿਸਟ ਰਿਪਬਲਿਕਨ ਦੇ ਕ੍ਰਾਂਤੀਕਾਰੀ ਸ਼ਹੀਦ ਸਾਬੀ ਚੰਦਰ ਸੋਖਰ ਅਜਾਦ, ਰਾਮ ਪ੍ਰਸਾਦ ਬਿਸਾਮਿਲ, ਠਾਕੁਰ ਰੋਸ਼ਨ ਸਿੰਘ, ਅਸ਼ਫਾਕ ਉੱਲਾ ਖਾਂ, ਰਾਜਿੰਦਰ ਨਾਥ ਲਹਿਰੀ, ਬਟੁਕੇਸਵਰ ਦੱਤ, ਸੁਖਦੇਵ ਤੇ ਰਾਜਗੁਰੂ ਅਤੇ ਹੋਰ ਅਨੇਕਾਂ ਕ੍ਰਾਂਤੀਕਾਰੀ ਨੌਜਵਾਨਾਂ ਨੇ ਆਪਣੇ-ਆਪ ਨੂੰ ਦੇਸ਼ ਦੀ ਅਜਾਦੀ ਲਈ ਨਿਛਾਵਰ ਕਰ ਦਿੱਤਾ।

ਦੁਨੀਆਂ ਨੂੰ ਬੇਸ਼ੱਕ ਸ਼ਹੀਦ ਅਣਿਆਈ ਮੌਤੇ ਮਰਦੇ ਦਿਸੇ ਹੋਣਗੇ ਅਤੇ ਅਖੋਤੀ ਸਿਆਣਿਆਂ ਨੇ ਇਹ ਵੀ ਕਿਹਾ ਹੋਵੇਗਾ ਕਿ ਸ਼ਹੀਦ-ਏ-ਅਜਾਦ ਸ੍ਰੀ: ਭਗਤ ਸਿੰਘ ਵਰਗੇ ਇਸ ਧਰਤੀ ਤੇ ਜੰਮਣ ਤਾਂ ਜ਼ਰੂਰ ਪਰ ਗੁਆਂਢੀਆਂ ਦੇ ਘਰ ਜੰਮਣ ਕਿਉਂਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਖਮਿਆਜ਼ਾ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਮੀਨ-ਜਾਇਦਾਦਾਂ ਦੀਆਂ ਕੁਰਕੀਆਂ ਨਾਲ ਦੇਣਾ ਪੈਂਦਾ ਹੈ। ਇਹ ਬੌਧਿਕ ਦਲੀਲ ਦੇ ਪ੍ਰਥਾਏ ਹੀ ਲੋਕਿਕ ਮੁਹਾਵਰਾ ਬਣਿਆ ਹੋਵੇਗਾ ਕਿ ਹੀਰ ਤਾਂ ਜੰਮੇ ਪਰ ਗੁਆਂਢੀਆਂ ਦੇ ਘਰ ਜੰਮੇ। ਜਾਹਰ ਹੈ ਕਿ ਦੁਨੀਆਂ ਵਿਚ ਅਮਰ ਹੋਣ ਦਾ ਰਾਹ-ਰਸਤਾ, ਤਿਆਗ ਤੇ ਕੁਰਬਾਨੀਆਂ ਦੀ ਘਟੀ ਵਿਚੋਂ ਲੰਘਦਾ ਹੈ ਅਤੇ ਅਕਸਰ

ਸਰਬੰਸ ਦਾਨ ਤੱਕ ਦੀ ਮੰਗ ਵੀ ਕਰ ਲੈਂਦਾ ਹੈ।

ਬਹਿਰਹਾਲ! ਉਸੇ ਮਤਲਬ ਪ੍ਰਸਤ ਦੁਨੀਆਂ ਨੇ ਉਨ੍ਹਾਂ ਸਿਦਕਵਾਨ ਸਿਰੜੀ ਰੂਹਾਂ ਨੂੰ ਹੀ ਆਪਣੇ ਇਤਿਹਾਸ ਵਿਚ ਸ਼ਹੀਦਾਂ ਦਾ ਨਾਮ ਅਤੇ ਸਥਾਨ ਦਿੱਤਾ। ਜਾਬਰਾਂ-ਨਾਬਰਾਂ ਦਾ ਨਾਮ ਸਫ਼ਾ ਹਸਤੀ ਤੋਂ ਮਿਟ ਹੀ ਗਿਆ। ਜੇ ਰਿਹਾ ਵੀ ਤਾਂ ਬਦਨਾਮੀ ਦੇ ਅੰਧਕਾਰ ਵਿਚ ਸੜਦਾ ਰਿਹਾ। ਇਸ ਦੇ ਉਲਟ ਮੌਤ ਨੂੰ ਮਖੌਲ ਕਰਨ ਵਾਲੇ ਸ਼ਹੀਦ ਵਕਤੀ ਗੁੰਮਨਾਮੀ ਦੇ ਬਾਵਜੂਦ ਵੀ ਆਪਣੀਆਂ ਲਾਸਾਨੀ ਕੁਰਬਾਨੀਆਂ ਸਦਕਾ ਸ਼ਹੀਦਾਂ ਦਾ ਤਪ-ਤਿਆਗ ਤੇ ਸਿਰੜ ਜੁਗੋ-ਜੁਗ ਪ੍ਰਤੱਖ ਸਾਬਤ ਕਰਦਾ ਰਿਹਾ ਹੈ ਕਿ ਉਹ ਰੂਹਾਂ; ਤੂੰ ਤੇ ਮੈਂ ਦੁਨਿਆਵੀ ਜੀਅ ਹੋ ਨਹੀਂ ਸਕਦੇ। ਉਹ ਤਾਂ ਬ੍ਰਹਮੰਡੀ ਰੂਹਾਂ, ਮਨੁੱਖੀ ਜਾਮੇ ਵਿਚ ਇਕ ਖਾਸ ਮਕਸਦ-ਮਿਸ਼ਨ ਲਈ ਆਈਆਂ ਤੇ ਆਪਣੇ ਉਚਿ-ਸੁਚੇ ਸੰਸਕਾਰਾਂ ਸਦਕਾ ਆਪਣੇ ਫਰਜ਼ ਅੰਜਾਮ ਦੇ ਕੇ ਬ੍ਰਹਮੰਡ ਦੇ ਉਚਿ ਮੰਡਲਾਂ ਤੇ ਉਸ ਤੋਂ ਵੀ ਅਗੇ ਸਚਾਂਖ ਨੂੰ ਵਾਪਸ ਪਰਤ ਗਈਆਂ। ਉਹ ਰੂਹਾਂ ਆਪਣੇ ਤੋਂ ਅੱਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਹਸਤੀ ਅਤੇ ਆਪਣੀਆਂ ਕੁਰਬਾਨੀਆਂ ਦੀ ਨਿਸਾਨੀ ਵਜੋਂ ਕਿਸੇ ਕਵੀ ਦੇ ਦਿਲੀ ਵਲਵਲਿਆਂ ਰਾਹੀਂ ਇਹ ਕਹਿ ਗਈਆਂ:

ਸ਼ਹੀਦੋਂ ਕੀ ਚਿਤਾਓਂ ਪਰ ਲਗੋਗੇ ਹਰ ਬਰਸ ਮੇਲੇ  
ਵਤਨ ਪਰ ਮਰਨੇ ਵਾਲੋਂ ਕਾ ਯੇਹੀ ਬਾਕੀ ਨਿਸ਼ਾਂ ਹੋਗਾ।

ਇਸ ਤਰ੍ਹਾਂ ਉਹ ਸ਼ਹੀਦ ਆਪਣੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸਿਦਕ-ਸਿਰੜ ਤੇ ਸਬਰ ਸਦਕਾ ਕੌਮੀ ਆਣ ਤੇ ਅਣਖ ਨਾਲ ਜਿਊਣ ਦੀ ਅਮੀਰ ਵਿਰਾਸਤ ਦੇ ਗਏ। ਜਿਨ੍ਹਾਂ ਕੌਮਾਂ ਨੇ ਉਸ ਵਿਰਾਸਤ ਨੂੰ ਸੰਭਾਲ ਲਿਆ; ਉਹ ਕਾਇਮ ਰਹੀਆਂ ਅਤੇ ਭਵਿੱਖ ਵਿਚ ਹੀ ਰਹਿਣਗੀਆਂ। ਜਿਨ੍ਹਾਂ ਕੌਮਾਂ ਨੇ ਇਸ ਸੁਨਿਹਰੀ ਵਿਰਾਸਤ ਨੂੰ ਅਣਗੋਲਿਆ ਕੀਤਾ ਜਾਂ ਵਿਸਾਰ ਦਿੱਤਾ; ਨਾ ਤਾਂ ਉਹ ਬਾਕੀ ਬਚੀਆਂ ਹਨ ਤੇ ਨਾ ਹੀ ਬਚ ਸਕਣਗੀਆਂ। ਜੋ ਕੌਮਾਂ ਨੇਕੀ, ਨੇਕ ਕਦਰਾਂ ਕੀਮਤਾਂ ਤੇ ਇਖਲਾਕ ਦਾ ਰਾਹ ਹੀ ਨਹੀਂ ਜਾਣਦੀਆਂ; ਉਹ ਆਪਣੇ ਵਿਰਸੇ ਦੀਆਂ ਅਲੰਬਰਦਾਰ ਨਹੀਂ ਰਹਿੰਦੀਆਂ। ਉਨ੍ਹਾਂ ਕੌਮਾਂ 'ਤੇ ਬਦੀ ਅਤੇ ਬਦਜ਼ਨਾਂ ਨੇ ਤਾਂ ਗਲਬਾ ਪਾਉਣਾ ਹੀ ਹੈ।

ਸੋ ਇਸ ਸੰਭਾਵਿਤ ਹੋਣੀ ਦੀ ਮਾਰ ਤੋਂ ਬਚਣ ਲਈ ਕਿਸੇ ਵੀ ਕੌਮ ਨੂੰ ਜ਼ਿੰਦਗੀ ਦੇ ਨੇਕ ਰਾਹਾਂ ਦਾ ਪਾਂਧੀ ਬਣਨ ਦਾ ਸੰਕਲਪ ਲੈਣਾ ਜ਼ਰੂਰੀ ਹੈ। ਇਸ ਲਈ ਆਪਣੇ ਸ਼ਹੀਦਾਂ ਤੇ ਉਨ੍ਹਾਂ ਦੇ ਕਾਰਨਾਮਿਆਂ ਦੀ ਨਿਸ਼ਾਨਦੇਹੀ ਕਰਦੇ ਹੋਏ ਆਪਣੀ ਮਰਿਆਦਾ ਭਰਪੂਰ ਅਮੀਰ ਵਿਰਾਸਤ ਦਾ ਹੱਦ ਬੰਨਾ ਫਿਰ ਤੋਂ ਜਾਣਣਾ ਲਾਜ਼ਮੀ ਹੈ ਕਿਉਂਕਿ ਚਲਦੇ ਚਲਦੇ ਅਜੋਕਾ ਸਮਾਜ ਕ੍ਰਿਤਗਤਾ ਦੇ ਰਾਹ ਤੋਂ ਭਟਕ ਕੇ ਕ੍ਰਿਤਘਣਤਾ ਦੇ ਕੁਰਾਹੇ ਪੈ ਗਿਆ ਹੈ। ਅਹਿਸਾਨਮੰਦੀ ਤੋਂ ਅਹਿਸਾਨਫਰਮੋਸੀ ਤੱਕ ਦੀ ਗਿਰਾਵਟ ਦੇ ਤਹਿਤ ਸਾਨੂੰ ਨਾਂ ਤਾਂ ਵੱਡਿਆਂ ਦੀ ਪਛਾਣ ਰਹੀ ਹੈ, ਨਾ ਚੰਗੀਆਂ ਕਦਰਾਂ ਦੀ ਤਮੀਜ਼ ਰਹਿ ਗਈ ਹੈ। ਅਸੀਂ ਆਪਣੀ

ਕਮਜ਼ੋਰੀਆਂ ਤੇ ਛੋਟੇਪਣ ਨੂੰ ਲੁਕਾਉਣ ਲਈ ਵਡਿਕਿਆਂ ਤੇ ਉਨ੍ਹਾਂ ਦੀ ਵਡਿਆਈ ਨੂੰ ਬੇਲੋੜੀ ਜਿਹੀ ਮਰਿਆਦਾ ਕਹਿਕੇ ਨੇਕੀ ਤੇ ਨੇਕ ਰਾਹਾਂ ਨੂੰ ਤਿਲਾਂਜਲੀ ਦੇਣਾ ਆਪਣਾ ਮੰਤਵ ਜਿਹਾ ਬਣਾ ਲਿਆ ਹੈ।

ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੇ ਸਮੇਂ ਅਸੀਂ ਅਕਸਰ ਇਹ ਵੀ ਕਹਿੰਦੇ ਹਾਂ ਕਿ 'ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪਰ ਮਰਨੇ ਵਾਲੋਂ ਕਾ ਯੇਹੀ ਬਾਕੀ ਨਿਸ਼ਾਂ ਹੋਗਾਂ।' ਪਰ ਸਾਡੀ ਕਹਿਣੀ ਤੇ ਕਰਨੀ ਵਿਚ ਸੁਕਰਾਤ ਦੀ ਵਿਦਵਤਾ ਤੇ ਸਾਡੀ ਅਗਿਆਨਤਾ ਜਿੰਨਾ ਅੰਤਰ ਆ ਚੁੱਕਾ ਹੈ। ਅਸੀਂ ਆਪਣੇ ਸ਼ਹੀਦਾਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਵਕਤ ਦਿਲੀ ਸੰਵੇਦਨਾ ਤੇ ਕ੍ਰਿਤਗਤਾ ਦੇ ਸਦਗੁਣਾਂ ਤੋਂ ਰਹਿਤ ਜਿਹੇ ਹੁੰਦੇ ਹਨ। ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਜਦੋਂ ਅਸੀਂ ਆਪਣੇ ਦੇਸ਼ ਤੇ ਧਰਮ ਦੀ ਖਾਤਰ ਨਿਛਾਵਰ ਹੋਏ ਕੁਰਬਾਨੀ ਦੇ ਪੁੰਜਾਂ ਤੇ ਸੰਘਰਸ਼ੀ ਯੋਧਿਆਂ ਨੂੰ ਯਾਦ ਕਰੀਏ ਤਾਂ ਦਿਲ ਦੀਆਂ ਡੁੰਘਾਈਆਂ ਤੋਂ ਆਪਣੇ ਮਨਾਂ ਨੂੰ ਪਹਿਲਾਂ ਇਹ ਕਹੀਏ-

ਮੁਤਾਬਿਬ ਸੇ ਕਹਿ ਦੋ ਆਜ ਕਿ ਇਸ ਅੰਦਾਜ਼ ਸੇ ਗਏ  
ਦਿਲ ਕੋ ਲਗੇ ਠੇਸ ਸੀ, ਹਰ ਆਖ ਮੇਂ ਪਾਨੀ ਭਰ ਆਏ।

ਪਰ ਮੱਛੀ ਦੇ ਪੱਥਰ ਚੱਟ ਕੇ ਮੁੜਨ ਵਾਂਗ ਹੁਣ ਸਾਨੂੰ ਵੀ ਰਸਤਲ ਵੱਲ ਵਧ ਰਹੇ ਸਮਾਜ ਦਾ ਮੁਹਾਣ ਮੌਜ਼ਨਾ ਪੈਣਾ ਹੈ। ਇਸ ਪ੍ਰਥਾਇ ਸਾਨੂੰ ਆਪਣੇ ਆਪ ਨੂੰ ਸ਼ਹੀਦਾਂ ਲਈ ਸਮਰਪਿਤ ਕਰਦੇ ਹੋਏ, ਮਾਨਵਤਾ ਤੇ ਉਨ੍ਹਾਂ ਸ਼ਹੀਦਾਂ ਦੀ ਫੁਲਵਾੜੀ ਦੀ ਟਹਿਕ-ਮਹਿਕ ਨੂੰ ਆਪਣੇ ਮਲ-ਆਚਰਣ ਵਿਚ ਵਸਾਉਣਾ ਪੈਣਾ ਹੈ। ਇਹ ਜਿਥੋਂ ਸਾਡੀ ਸ਼ਹੀਦਾਂ ਪ੍ਰਤੀ ਉਨ੍ਹਾਂ ਸ਼ਹੀਦਾਂ ਨੂੰ ਮੰਨਸੂਰ-ਸੁਦਾ ਸ਼ਰਧਾਜਲੀ ਹੋਵੇਗੀ। ਉਥੇ ਇਹ ਸਾਡੀਆਂ ਅਜੋਕੀਆਂ ਨਿਭ ਰਹੀਆਂ ਦੋ-ਤਿੰਨ ਪੀੜ੍ਹੀਆਂ ਵਲੋਂ ਇਤਿਹਾਸਕ ਨਿਰੰਤਰਤਾ ਨੂੰ ਚੰਗੀ ਸੇਧ ਦੇਣ ਹਿੱਤ, ਇਹ ਲੋੜੀਏ ਉਪਰਾਲੇ ਵਜੋਂ ਸਾਨੂੰ ਪ੍ਰਾਪਤ ਛੋਟੀ ਜਿਹੀ ਆਰਜਾ ਵਿਚ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਮੁੱਲਾ ਯੋਗਦਾਨ ਹੋਵੇਗਾ। ਇਸ ਸੰਦਰਭ ਵਿਚ ਸਾਨੂੰ ਸ਼ਹੀਦਾਂ ਦੇ ਬਚਨ ਸਾਡੇ ਹਮੇਸ਼ਾਂ ਦਿਲਾਂ-ਦਿਮਾਗਾਂ 'ਤੇ ਉਕਰੇ ਰਹਿਣੇ ਚਾਹੀਦੇ ਹਨ ਕਿ ਸਾਡੇ ਕੌਮੀ ਸ਼ਹੀਦ ਸ੍ਰ. ਭਗਤ ਸਿੰਘ ਵਰਗੇ ਸਾਨੂੰ ਕਿਸੇ ਸ਼ਾਇਰ ਦੇ ਸ਼ਬਦਾਂ ਵਿਚ ਸਾਨੂੰ ਆਪਣੀਆਂ ਅਖੀਰਲੀਆਂ ਸੈਟਰਲ ਜੇਲ੍ਹ ਲਾਹੌਰ ਤੋਂ ਲਿਖੀਆਂ ਚਿੱਠੀਆਂ ਰਾਹੀਂ ਇਉਂ ਕਹਿ ਗਏ :

ਉਸੇ ਛਿਕਰ ਹੈ ਹਰਦਮ ਨਯਾ ਤਰਜੇ ਜਫਾ ਕਿਆ ਹੈ,  
ਹਮੇਂ ਯਹ ਸ਼ੋਕ ਹੈ ਦੇਖੋ ਸਿਤਮ ਕੀ ਇੰਤਹਾ ਕਯਾ ਹੈ।

-0-

ਦਹਰ ਸੇ ਕਿਉਂ ਖਫ਼ਾ ਰਹੋ, ਚਰਖ ਕਾ ਕਿਉਂ ਗਿਲਾ ਕਰੋ।  
ਸਾਰਾ ਜਹਾਂ ਅਦੂ ਸਹੀ, ਆਓ ਮੁਕਾਬਲਾ ਕਰੋ।

-0-

ਕੋਈ ਦਮ ਕਾ ਮਹਿਮਾ ਹੂੰ, ਐ ਅਹਲੇ ਮਹਿਫਲ  
ਚਰਾਗੇ ਸਹਰ ਹੂੰ, ਬੁਝਾ ਚਾਹਤਾ ਨੂੰ। ... (ਦਾਤਾ ਦਿਆਲ)

-0-

ਮੇਰੀ ਹਵਾ ਮੌਂ ਰਹੇਗੀ ਖਿਆਲ ਕੀ ਬਿਜਲੀ,  
ਯਹ ਮੁਸ਼ਤੇ-ਏ-ਖਾਕ ਹੈ ਫਾਨੀ, ਰਹੇ ਨਾ ਰਹੇ।

-0-

ਬੁਸ਼ ਰਹੇ ਅਹਲੇ ਵਤਨ, ਹਮ ਤੋ ਸਫਰ ਕਰਤੇ ਹੈਂ।

ਸ਼ਾਲਾ! ਕੌਮ ਦੇ ਵਕਾਰ ਦਾ ਰੱਬ ਨਿਗਾਹਬਾਨ ਹੋਵੇ। ਸਾਡੀ ਆਪਣੀ ਆਚਰਣ ਤੇ  
ਅਮਲ ਭਰਪੂਰ ਇਹ ਅਰਦਾਸ ਹੋਵੇ :—ਐ ਮਾਲਿਕ ਤੇਰੇ ਬੰਦੇ ਹਮ ਐਸੇ ਹੋ ਹਮਾਰੇ ਕਰਮ  
ਨੇਕੀ ਪਰ ਹਮ ਚਲੇ ਬਦੀ ਸੇ ਹਮ ਟਲੇ ਤਾਂ ਕਿ ਹੰਸਤੇ ਹੂਏ ਨਿਕਲੇ ਦਮ।

ਇਸ ਲਈ ਹਰ ਸਾਲ ਦੇ ਸੁਭ ਆਰੰਭ ਤੋਂ ਪਹਿਲਾਂ 7 ਦਸੰਬਰ ਨੂੰ ਦੇਸ਼ ਭਰ ਵਿਚ  
ਮਨਾਏ ਜਾਂਦੇ, ਸ਼ਹੀਦਾਂ ਨੂੰ ਸਮਰਪਿਤ ਫਲੈਗ-ਡੇ ਦੇ ਮੌਕੇ ਤੇ ਸੂਰਬੀਰ ਸੈਨਿਕਾਂ ਦੀ ਸੇਵਾ-  
ਘਲਣਾ ਅਤੇ ਕੁਰਬਾਨੀਆਂ ਦਾ ਕੌਮ ਵਲੋਂ ਰਿਣ ਚੁਕਾਉਣ ਲਈ; ਅਸੀਂ ਕੌਮੀ ਫਰਜ਼ ਮਾਤਰ  
ਲੋਕ ਲਹਿਰ ਵਰਗੇ ਉਪਰਾਲੇ ਵਜੋਂ ਆਪਣੇ ਨਗਰਾਂ ਦੇ ਤੇ ਕਸਬਿਆਂ ਦੇ ਸ਼ਹੀਦਾਂ ਦੀ  
ਜਾਣਕਾਰੀ ਆਪਸ ਵਿਚ ਸਾਂਝੀ ਕਰੀਏ। ਉਨ੍ਹਾਂ ਦੇ ਕਾਰਨਾਮਿਆਂ ਨੂੰ ਖਿਰਾਜ਼-ਅਕੀਦਤ ਪੇ  
ਸ਼ ਕਰਨ ਲਈ ਤੇ ਉਨ੍ਹਾਂ ਦੀ ਯਾਦ ਨੂੰ ਸਜੀਵ ਕਰਨ ਲਈ ਸ਼ਹੀਦਾਂ ਤੇ ਸੈਨਿਕਾਂ ਦੇ ਲਈ  
ਸ਼ੁਕਰਾਨੇ ਵਜੋਂ ਆਪਣੇ ਘਰਾਂ ਤੇ ਨਗਰਾਂ ਨੂੰ ਚਿਰਾਗਾਂ ਕਰੀਏ। ਇਸ ਦਿਨ ਸ਼ਹੀਦਾਂ ਨੂੰ ਪ੍ਰਣਾਮ  
ਵਜੋਂ ਉਨ੍ਹਾਂ ਦੇ ਸ਼ਹੀਦੀ ਜਾਮ ਦਾ ਸਰੂਰ ਸ਼ਹੀਦਾਂ ਦੇ ਨਾਮ ਕਰੀਏ। ਸ਼ਹੀਦਾਂ ਦੇ ਦਰਸਾਏ ਨੇਕ  
ਰਾਹ ਤੇ ਚਲਦੇ ਹੋਏ; ਉਨ੍ਹਾਂ ਦੇ ਸੁਫਨਿਆਂ ਦੇ ਸਮਾਜ ਦੀ ਤਾਮੀਰ ਤੇ ਸਮਾਜ ਸੇਵਾ ਹਿਤ ਆਪਣੇ  
ਆਪ ਨੂੰ ਅਰਪਿਤ ਕਰੀਏ।

ਇਸ ਤਰ੍ਹਾਂ ਦੀ ਜੀਵਨ ਜਾਂਚ ਦੇ ਅਸੀਂ ਜਗਿਆਸੂ ਹੋਈਏ। ਸਾਡੀ ਮਨਸ਼ਾ ਇਹ ਨਾ  
ਹੋਵੇ ਕਿ ਸਾਡਾ ਦੁਨੀਆਂ ਤੇ ਬਸੇਰਾ ਉਥੇ ਹੋਵੇ ਜਿਥੇ ਸੁਰਜ ਨਾ ਛਿਪਦਾ ਹੋਵੇ। ਸਗੋਂ ਅਕਾਲ  
ਪੁਰਖ ਦੇ ਦਰ 'ਤੇ ਸਾਡੀ ਜੋਦੜੀ ਇਹ ਹੋਵੇ ਕਿ ਜਿਥੇ ਸਾਡਾ ਬਸੇਰਾ ਹੋਵੇ, ਉਥੇ ਰੋਸ਼ਨੀ  
ਸਵੇਰਾ ਹੋਵੇ। ਇਸ ਸਮਾਜਿਕ ਉਜਾਲੇ ਵਿਚ ਕਿਸੇ ਨਿਮਾਣੇ-ਨਿਤਾਣੇ ਦੀ ਮੁਸਕਰਾਹਟ ਦਾ  
ਅਸੀਂ ਸਬੱਬ ਬਣੀਏ ਤੇ ਆਪਣੇ ਹਮਸਫਰ ਸਮਾਜ ਦੀਆਂ ਖੁਸ਼ੀਆਂ ਤੇ ਖੇਡਿਆਂ ਤੋਂ ਆਪਣੇ  
ਆਪ ਨੂੰ ਨਿਸਾਰ ਕਰਦੇ ਹੋਏ; ਪੂਰਨ ਆਤਮ ਵਿਸ਼ਵਾਸ ਤੇ ਫ਼ਖਰ ਨਾਲ ਕਹਿ ਸਕੀਏ ਕਿ  
ਜੀਣਾ ਤਾਂ ਪੁਰ ਸੁਆਰਥ ਦਾ ਜੀਉਣਾ ਹੁੰਦਾ ਹੈ ਅਤੇ ਸਾਡੀ ਸਮੁੱਚੀ ਕੌਮ ਨੇ ਜ਼ਿੰਦਗੀਨਾਮੇ ਤੋਂ  
ਬੰਦੀਨਾਮੇ ਤੱਕ ਦਾ ਇਸ਼ਲਕੀ ਸਫਰ ਤਹਿ ਕਰ ਲਿਆ ਹੈ। ਇਸ ਤਰ੍ਹਾਂ ਮਨੁੱਖ ਜਨਮ ਦੀਆਂ  
ਮਿਥੀਆਂ ਨੇਕ ਰਹਾਂ ਤੇ ਹੱਦਾਂ ਦੇ ਅੰਦਰੂਨ ਚੱਲਦੇ ਹੋਏ, ਅਸੀਂ ਆਦਮ ਦੀ ਜਿਨਸ, ਜ਼ਿੰਦਗੀਨਾਮੇ

ਤੋਂ ਅੱਗੇ ਰੱਬੀ ਡਗਰ 'ਤੇ ਵਧਦੇ ਹੋਏ; ਆਦਮੀ ਤੋਂ ਇਲਾਹੀ ਬੰਦਗੀਨਾਮੇ ਦੇ ਧਾਰਨੀ ਬੰਦੇ ਬਣ ਸਕੀਏ।

ਹਾਸ਼ਮ ਨੇ ਬਹੁਤ ਦੇਰ ਪਹਿਲਾਂ ਸਾਨੂੰ ਇਹ ਸੋਝੀ ਦਿੱਤੀ ਸੀ ਕਿ ਕਿੱਸਾ ਆਖਣਾ ਆਸ਼ਕਾਂ-ਸਾਦਕਾਂ ਦਾ, ਇਹ ਵੀ ਧੁਰੋਂ ਹੈ ਬੰਦਗੀ ਨਾਲ ਆਈ। ਪਰ ਅੱਜ ਅਸੀਂ ਉਸ ਪੰਜਾਬੀਅਤ ਦੇ ਮਹਾਨ ਆਸ਼ਕ ਦੀ ਗੱਲ ਭੁੱਲ ਬੈਠੇ ਹਾਂ।

ਗੁਰੂ ਸਵਾਰੇ ਰਾਜਸੀ ਸ਼ਾਸ਼ਕਾਂ 'ਤੇ ਪ੍ਰਸ਼ਾਸ਼ਕਾਂ 'ਤੇ ਵੀ ਇੱਕ ਰੱਬੀ ਫਰਜ਼ ਆਇਦ ਹੁੰਦਾ ਹੈ। ਕਿਉਂਕਿ ਉਨ੍ਹਾਂ 'ਤੇ ਇਲਾਹੀ ਕ੍ਰਿਪਾ ਹੁੰਦੀ ਹੈ ਕਿ ਉਨ੍ਹਾਂ ਨੂੰ ਮੋਹਲਤ ਤੇ ਸਮਰੱਥਾ ਮਿਲੀ ਹੁੰਦੀ ਹੈ ਤੇ ਉਹ ਕੁਝ ਚੰਗਾ ਕਰਨ ਦੇ ਯੋਗ ਹੁੰਦੇ ਹਨ। ਇਸ ਲਈ ਇਹ ਕੁਝ ਚੰਗਾ ਕਰ ਗੁਜ਼ਰਨ ਅਤੇ ਸਮਾਜ ਸੇਵਾ ਦੀ ਮਰਿਆਦਾ ਨਿਭਾਉਂਦੇ ਹੋਏ, ਉਹ ਨੇਕ ਮਰਹੌਲੇ ਸਿਰਜਣ ਦੀਆਂ ਚੰਗੀਆਂ ਪ੍ਰਿਤਾਂ ਪਾਉਣ। ਇਸ ਵਾਸਤੇ ਹੋਰ ਸਭ ਤੋਂ ਪਹਿਲਾਂ ਰਾਜਸੀ ਨੇਤਾ ਅਤੇ ਪ੍ਰਸ਼ਾਸ਼ਕੀ ਪ੍ਰਬੰਧਕ ਸ਼ਹੀਦਾਂ ਨੂੰ ਪਹਿਲੇ ਸਲਾਮ ਵਜੋਂ ਸਵਤੰਤਰਤਾ ਸੈਨਾਨੀਆਂ ਅਤੇ ਦੇਸ਼ ਦੇ ਪਰਹਿਰੀ ਸੈਨਿਕਾਂ ਨੂੰ ਦਿਲੀ ਸ਼ਰਧਾ ਅਤੇ ਸਨਮਾਨ ਸਹਿਤ ਨੱਤ-ਮਸਤਕ ਹੋਣ।

ਅਸੀਂ ਅਹਿਦ ਕਰੀਏ ਕਿ ਹਰ ਸੂਰਤ ਸ਼ਹੀਦਾਂ, ਸਵਤੰਤਰਤਾ ਸੰਗਰਾਮੀਆਂ ਤੇ ਸੈਨਿਕਾਂ ਦੀ ਖੂਨ ਪਸੀਨੇ ਨਾਲ ਕਮਾਈ ਹੋਈ ਕੌਮੀ ਅਣਖ ਤੇ ਅਜ਼ਾਦੀ ਨੂੰ ਅਸੀਂ ਬਰਕਰਾਰ ਰਖਾਂਗੇ। ਇਸ ਤੋਂ ਵੱਧ ਉਨ੍ਹਾਂ ਕੌਮੀ ਜਾਗਰਤੀ ਨਾਲ ਸਰਸ਼ਾਰ ਸ਼ਹੀਦ ਪ੍ਰਵਾਨਿਆਂ ਨੂੰ ਹੋਰ ਕੋਈ ਸਕੂਨ ਤੇ ਸ਼ਾਤੀ ਦੀ ਨਾ ਲੋੜ ਹੈ ਤੇ ਨਾ ਹੀ ਅਸੀਂ ਇਸ ਤੋਂ ਵੱਧ ਤੇ ਵਧੀਆ ਕੋਈ ਹੋਰ ਸ਼ਰਧਾਂਜਲੀ, ਉਨ੍ਹਾਂ ਨੂੰ ਦੇ ਸਕਦੇ ਹਾਂ। ਇਨ੍ਹਾਂ ਸੈਨਿਕਾਂ-ਸੈਨਾਨੀਆਂ ਨੂੰ ਰੁਤਬੇਦਾਰਾਂ ਅਤੇ ਅਹੁਦੇ ਦਾਰਾਂ ਦੀਆਂ ਚੌਖਟਾਂ ਤੇ ਗੈਰ-ਜ਼ਰੂਰੀ ਮੁਖਾਜ਼ੀ ਦੀ ਮੁਸ਼ਕਤ ਵਿਚੋਂ ਕੱਢਣ ਲਈ ਅਸੀਂ ਸਮਾਜ ਸੇਵਾ ਦੀ ਮਿਲੀ ਮੋਹਲਤ ਤੇ ਸਮਰੱਥਾ ਦੇ ਮਾਲਕ ਹੁਕਮਰਾਨ; ਸੇਵਾਦਾਰਾਂ ਦਾ ਰੂਪ ਹੋ ਕੇ ਸੂਰਬੀਰਾਂ ਦੀ ਸੇਵਾ ਘਾਲਣਾ ਦੀ ਮਾਨਤਾ ਵਜੋਂ ਉਨ੍ਹਾਂ ਦੀ ਸ਼ੈਰ ਮਿਹਰ ਦਾ ਧਿਆਨ ਰਖੀਏ। ਤਨੋਂ-ਮਨੋਂ ਅਸੀਂ ਇਹ ਤਸਲੀਮ ਕਰੀਏ ਕਿ ਸਾਡੀ ਜੋ ਕਾਇਨਾਤ ਵਿਚ ਮੌਜੂਦਾ ਹੋਂਦ ਹੈ ਅਤੇ ਦੁਨੀਆਂ ਵਿਚ ਜੋ ਅੱਜ ਸਾਡਾ ਅਸਤਿਤਵ ਹੈ; ਇਹ ਇਨ੍ਹਾਂ ਸੈਨਾਨੀਆਂ ਦੇ ਤਪ-ਤਿਆਗ ਤੇ ਲਾਸਾਨੀ ਕੁਰਬਾਨੀਆਂ ਦੀ ਬਦੋਲਤ ਹੀ ਹੈ। ਅੱਜ ਜੇ ਅਸੀਂ ਆਜ਼ਾਦੀ ਦੀ ਫਿਜ਼ਾ ਵਿਚ ਆਪਣੇ ਮੁਲਕ ਦੇ ਖੁਦਮੁਖਤਾਰ ਮਾਲਕ ਹੋਣ ਦਾ ਮਾਣ ਕਰਦੇ ਹਾਂ ਤਾਂ ਇਹ ਉਨ੍ਹਾਂ ਮਰਜ਼ੀਵਿੜਿਆਂ ਦੇ ਸਾਡੇ 'ਤੇ ਅਹਿਸਾਨ ਸਦਕਾ ਹੀ ਹੈ। ਇਸ ਲਈ ਸ਼ਹੀਦਾਂ ਦਾ ਇਹ ਅਹਿਸਾਨ ਸਾਡੇ 'ਤੇ ਇੱਕ ਕੌਮੀ ਕਰਜ਼ ਹੈ।

ਉਨ੍ਹਾਂ ਦੇ ਕੌਮ 'ਤੇ ਕਰਜ਼ ਦੀ ਅਦਾਇਗੀ ਹਿੱਤ, ਅਸੀਂ ਫਰਜ਼ ਮਾਤਰ ਉਨ੍ਹਾਂ ਦੀ ਤਿਲ-ਛੁੱਲ ਸੇਵਾ ਕਰਨ ਦਾ ਉਪਰਾਲਾ ਕਰੀਏ ਕਿਉਂਕਿ ਉਨ੍ਹਾਂ ਨੇ ਆਪਣਾ ਵਰਤਮਾਨ ਸਾਡੇ ਚੰਗੇ ਭਵਿੱਖ ਲਈ ਕੁਰਬਾਨ ਕੀਤਾ ਹੈ। ਬੇਸ਼ਕ ਸ਼ਹੀਦਾਂ ਨੇ ਸਾਬੋਂ ਕਦੇ ਵੀ ਕੁਝ ਨਹੀਂ ਮੰਗਿਆ

ਸੀ। ਸਗੋਂ ਉਨ੍ਹਾਂ ਨੇ ਸਾਨੂੰ ਜਿੰਦਗੀ ਵਿਚ ਅਤੇ ਆਖਰੀਸਫ਼ਰ ਸਮੇਂ ਵੀ ਕੁਝ ਨਾ ਕੁਝ ਦਿੱਤਾ ਹੈ। ਫਾਸੀ ਦੇ ਤਖਤੇ 'ਤੇ ਖਲੋ ਕੇ ਵੀ ਉਨ੍ਹਾਂ ਨੇ ਸਾਨੂੰ 'ਖੁਸ਼ ਰਹੋ ਅਹਿਲੇ ਵਤਨ' ਦਾ ਜਦੋਂ ਅਸ਼ੀਰਵਾਦ ਦਿੱਤਾ, ਉਦੋਂ ਵੀ ਉਨ੍ਹਾਂ ਨੇ ਸਾਡੇ ਵਿਚ ਦੇਸ਼ ਭਗਤੀ ਦਾ ਜਜਬਾ ਜਗਾਉਣ ਲਈ ਹੀ ਮਹਾਨ ਸ਼ਾਇਰ 'ਅਸਗਰ' ਦੇ ਸ਼ਬਦਾਂ ਵਿਚ ਇਹ ਕਿਹਾ ਸੀ ਕਿ 'ਕੁਛ ਆਰਜੂ ਨਹੀਂ, ਹੈ ਆਰਜੂ ਤੋਂ ਯੋਹ। ਕੋਈ ਰਖ ਦੇ ਜਗਾ ਸੀ ਭਾਕੇ-ਵਤਨ ਕਫ਼ਨ ਮੇਂ'।

ਇਸ ਲਈ ਉਨ੍ਹਾਂ ਦੇ ਕਾਰਨਾਮਿਆਂ ਨੂੰ ਅਸੀਂ ਸਾਰੀ ਜਿੰਦਗੀ ਆਪਣੇ ਮਨਾ ਵਿਚ ਵਸਾ ਕੇ, ਉਨ੍ਹਾਂ ਵੱਲੋਂ ਆਪਣੇ ਦੇਸ਼ ਤੇ ਸਾਡੀਆਂ ਪੀੜ੍ਹੀਆਂ ਲਈ ਚਿਤਵੇ ਸੁਹਣੇ ਤੇ ਸੁਨਹਿਰੇ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸੀਲ ਹੋਈਏ। ਅੱਜ ਦੇ ਦੌਰ ਵਿਚ ਝੁਲ ਰਹੇ ਅਕ੍ਰਿਤਘਣਤਾ ਤੇ ਬੇਸਮਝੀ ਦੇ ਹਨੇਰ ਦੀ ਥਾ ਫਿਰ ਉਨ੍ਹਾਂ ਪ੍ਰਤੀ ਕ੍ਰਿਤਗਤਾ ਤੇ ਉਨ੍ਹਾਂ ਦੇ ਤੱਪ-ਤਿਆਗ ਤੋਂ ਕ੍ਰਿਤਾਰਥ ਹੋਣ ਦੇ ਨੇਕ-ਪਾਕ ਜਜਬਿਆਂ ਦੇ ਆਲਮ ਨੂੰ ਬਹਾਲ ਕਰੀਏ।

ਅੱਜ ਤਾਂ ਸਿਤਮ ਇਹ ਹੈ ਕਿ ਨਾ ਅਹਿਲੀਅਤ ਤੇ ਬੇਸਮਝੀ ਦੇ ਨਸੇ ਵਿਚ ਅਸੀਂ ਇੰਨੇ ਗਲਤਾਨ ਹੋ ਗਏ ਹਾਂ ਕਿ ਸ਼ਹੀਦਾਂ-ਮੁਰੀਦਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੱਤਾ ਹੈ ਤੇ ਖਾਮ-ਖਿਆਲੀ ਵਿਚ ਅਸੀਂ ਸਮਝ ਰਹੇ ਹਾਂ ਕਿ ਅਸੀਂ ਅੱਜ ਜੋ ਖੱਬੀਖਾਨ ਹਾਂ; ਇਹ ਸਭ ਕੁਝ ਆਪਣੀ ਕਾਬਲੀਅਤ ਤੇ ਕਿਸਮਤ ਸਦਕਾ ਹੀ ਹਾਂ। ਇਸ ਤਰ੍ਹਾਂ ਨਿਜੀ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਕ੍ਰਿਤਗਤਾ ਤੋਂ ਕ੍ਰਿਤਘਣਤਾ ਤੱਕ ਦਾਸਫ਼ਰ ਤਕਰੀਬਨ ਤਕਰੀਬਨ ਅਸੀਂ ਤਹਿ ਕਰੀਂ ਬੈਠੇ ਹਾਂ। ਇਸ ਆਤਮਘਾਤੀ ਪ੍ਰਵਿਰਤੀ ਤੇ ਇਸ ਤੋਂ ਪੈਦਾ ਹੋਣ ਵਾਲੇ ਵਿਨਾਸ਼ਕਾਰੀ ਦਾਵਾਨਲ ਦੇ ਪ੍ਰਚੰਡ ਪ੍ਰਕੋਪ ਤੋਂ ਬਚਣ ਲਈ ਫਿਰ ਗੁਰੂਆਂ-ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਤੋਂ ਹੀ ਤੱਪ-ਤਿਆਗ ਤੇ ਦੇਸ਼-ਧਰਮ ਦੇ ਲਈ ਪਿਆਰ ਦਾ ਸਬਕ ਸਿੱਖਣਾ ਹੋਵੇਗਾ।

ਇਸ ਲਈ ਸ਼ੁਰੂਆਤੀ ਉਪਰਾਲੇ ਵਜੋਂ ਸਮਾਜ ਦੇ ਜਾਗਰੂਕ ਇਤਿਹਾਸਕਾਰਾਂ, ਸਾਹਿਤਕਾਰਾਂ ਤੇ ਦਾਨੇ ਪੁਰਖਾਂ ਦਾ ਫਰਜ਼ ਬਣਦਾ ਹੈ ਕਿ ਉਹ ਸ਼ਹੀਦਾਂ ਦੀ ਮਨਸ਼ਾ-ਮੁਬਾਰਿਕ ਦੇ ਮੁਤਾਬਿਕ ਉਨ੍ਹਾਂ ਦੇ ਵਚਨਾਂ ਉਤੇ ਫੁੱਲ ਚੜ੍ਹਾਉਣ। ਸ਼ਹੀਦਾਂ ਦੀ ਸਾਥੋਂ ਜੋ ਕੋਈ ਮੰਗ ਸੀ ਤਾਂ ਉਹ ਇਹ ਸੀ ਕਿ -

ਜਬ ਲਿਖੋ ਤਾਰੀਖ ਗੁਲਸ਼ਨ ਕੀ ਯੇ ਲਿਖਨਾ ਮਤ ਭੂਲਨਾ  
ਕਿ ਹਮ ਨੇ ਭੀ ਲੁਟਾਯਾ ਹੈ ਆਸ਼ਿਆਂ ਅਪਨਾ।

ਇਸ ਲਈ ਕੌਮ ਨੂੰ ਸਾਡੇ ਸਾਹਿਤ ਤੇ ਇਤਿਹਾਸ ਰਾਹੀਂ ਸਾਡੇ ਸ਼ਹੀਦਾਂ ਬਾਰੇ ਲੋੜੀਂਦੀ ਜਾਣਕਾਰੀ ਦੇਣੀ ਬਣਦੀ ਹੈ ਤਾਂ ਕਿ ਇਸ ਤਰ੍ਹਾਂ ਅਸੀਂ ਕੌਮੀ ਤੌਰ 'ਤੇ ਸ਼ਹੀਦਾਂ ਪ੍ਰਤੀ ਆਪਣੇ

ਕਰਜ਼ ਤੇ ਫਰਜ਼ ਨੂੰ ਸਮਝ ਸਕੀਏ। ਫਿਰ ਇਹ ਜਾਣਕਾਰੀ ਆਪਣੀ ਉਮਰ ਦੇ ਹਾਸਿਲ ਵਜੋਂ  
ਉਨ੍ਹਾਂ ਸ਼ਹੀਦਾਂ ਦੇ ਪ੍ਰਤੀ ਕ੍ਰਿਤਗਤਾ ਤੇ ਸ਼ਰਧਾ-ਸਤਿਕਾਰ ਹਿੱਤ; ਆਪਣੀਆਂ ਪੀੜ੍ਹੀਆਂ ਨਾਲ  
ਅਪਸ ਵਿੱਚ ਸਾਝੀ ਕਰੀਏ। ਇਸ ਤੋਂ ਵੀ ਅਗੇ ਜੋ ਸਾਡੇ ਸਾਹਿਤਕਾਰਾਂ, ਇਤਿਹਾਸਕਾਰਾਂ  
ਤੇ ਕੌਮੀ ਆਗੂਆਂ ਦਾ ਜੋ ਬਹੁਤ ਹੀ ਅਹਿਮ ਫਰਜ਼ ਹੈ। ਉਹ ਇਹ ਹੈ ਕਿ ਅਸੀਂ ਆਪਣੇ  
ਕੌਮੀ ਸ਼ਹੀਦਾਂ ਨੂੰ ਦੁਨੀਆਂ ਦੇ ਸਾਹਿਤ ਤੇ ਇਤਿਹਾਸ ਵਿਚ ਉਨ੍ਹਾਂ ਦਾ ਬਣਦਾ ਯੋਗ ਸਬਾਨ  
ਦਿਵਾਈਏ। ਸ਼ਾਲਾ! ਰੱਬ ਮੈਰ ਕਰੋ।



ਗੁਰ ਮਿਲ ਵਿਖੇ ਬੁਝੋ ਕੁਝ ਹੈ  
ਅੰਦਰੂਨੀ ਵੀ ਸੁਣੋ ! ਜੇਹੇ  
ਤੁਹਾਡਾ - ਅਭਿਆਸ  
ਉਕ ਕੁਰੈ ਰੁਜੀ ਕਿਸੇ ਨ ਪੈਂਦੇ  
ਗੁਰੂ ਸ੍ਰੀ ਗੁਰੂ ਨ ਪੈਂਦੇ  
ਗੁਰੂ ਗੁਰੂ ਨ ਪੈਂਦੇ, ਪ੍ਰਾਂਤੀ  
ਗੁਰੂ - ਪ੍ਰਾਂਤੀ ਜੇ ਆਪ, ਪ੍ਰਾਂਤੀ  
ਮੁੰਹ ਵਿਚ ਕਿਸੇ ਹੋਰੀ ਹੈ  
ਗੁਰੂ ਗੁਰੂ ਵਿਚ ਕਿਸੇ ਹੋਰੀ  
ਗੁਰੂ ਜੇਹਾ ਅੰਦਰੂਨੀ ਹੈ  
ਪ੍ਰਾਂਤੀ ਹੀ ਹੁਣ ਕੇ ਸੁਣੋ !



ਬਲਬੀਰ ਸਿੰਘ ਸਿਸ਼ੋਦਿਆ  
IAS(Retd.)

ISBN 978-93-5017-275-9

A standard linear barcode representing the book's ISBN.

9 789350 172759

₹ 350/-